

ਗੁਰਬਾਣੀ ਸੰਗੀਤ

(ਭਾਗ ਪਹਿਲਾ)



ਸ: ਗਿਆਨ ਸਿੰਘ ਐਬਟਾਬਾਦ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ਼੍ਰੀ ਅੰਮ੍ਰਿਤਸਰ ।

ਸਭ ਹੱਕ ਪ੍ਰਕਾਸ਼ਕ ਦੇ ਰਾਖਵੇਂ ਹਨ।

ੴ ਸਤਿਗੁਰ ਪ੍ਰਸਾਦਿ॥

ਗੁਰਬਾਣੀ ਸੰਗੀਤ

(ਭਾਗ ਪਹਿਲਾ)



ਕਰਤਾ :

ਸ੍ਰੀ ਗਿਆਨ ਸਿੰਘ ਜੀ (ਐਬਟਾਬਾਦ)

ਪ੍ਰਕਾਸ਼ਕ :

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਪ੍ਰਕਾਸ਼ਕ :
ਸਕੱਤਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਸਮਰਪਣ

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਵਿੱਤਰ ਸੇਵਾ ਵਿੱਚ
ਜਿਨ੍ਹਾਂ ਦੀ ਮਿਹਰ ਦਾ ਸਦਕਾ ਗੁਰਸਿੱਖਾਂ ਅੰਦਰ
ਗੁਰਬਾਣੀ ਤੇ ਕੀਰਤਨ ਦਾ
ਪ੍ਰਚਾਰ ਹੋਇਆ।

ਮਾਰਚ, ੨੦੧੦

੩੦੦੦

ਛਾਪਣ ਵਾਲੇ :
ਗੋਲਡਨ ਆਫਸੈਟ ਪ੍ਰੈਸ
(ਸ਼੍ਰੋਮਣੀ ਗੁ: ਪ੍ਰ: ਕਮੇਟੀ),
ਗੁ: ਰਾਮਸਰ ਸਾਹਿਬ,
ਸ੍ਰੀ ਅੰਮ੍ਰਿਤਸਰ।

ਕਰਤਾ ਬਾਰੇ

‘ਗੁਰਬਾਣੀ ਸੰਗੀਤ’ ਦੇ ਇਸ ਮਹਾਨ ਅਮੁੱਲ ਤੇ ਅਦੁੱਤੀ ਸੰਗ੍ਰਹਿ ਦੇ ਨਿਰਮਾਨ ਕਰਤਾ ਸਰਦਾਰ ਗਿਆਨ ਸਿੰਘ ਜੀ ਦੀ ਬਹੁ-ਗੁਣੀ ਸ਼ਖਸੀਅਤ ਬਾਰੇ ਮੇਰੇ ਲਈ ਯੋਗ ਸ਼ਬਦਾਂ ਵਿਚ ਕੁਝ ਕਹਿ ਸਕਣਾ ਇੰਨਾ ਮੁਹਾਲ ਹੈ, ਜਿੰਨਾ ਕਿ ਆਕਾਸ਼ ਦੇ ਚਮਕਦੇ ਸਤਾਰਿਆਂ ਜਾਂ ਮੋਘਾਂ ਦੀ ਧਾਰ ਦੀ ਗਿਣਤੀ ਕਰਨੀ। ਫਿਰ ਭੀ ਫਰਜ਼ ਦੀ ਪੂਰਤੀ ਹਿਤ ਪਾਠਕਾਂ ਦੇ ਗਿਆਤ ਤੇ ਲਾਭ ਲਈ ਉਨ੍ਹਾਂ ਦੀ ਆਦਰਸ਼ਕ ਜੀਵਨੀ ਦੀ ਝਲਕ ਵਜੋਂ ਇਹ ਸੰਖੇਪ ਨੋਟ ਅੰਕਿਤ ਕਰਨ ਦਾ ਇਕ ਨਿਮਾਣਾ ਯਤਨ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਸ਼ਾਇਦ ਕਿਸੇ ਵਿਛੜੀ, ਵਿਰਵੀ ਆਤਮਾਂ ਦੀ ਗੁਰੂ ਚਰਨਾਂ ਨਾਲ ਬਣ ਆਵੇ ਅਤੇ ਉਹ ਨਾ ਕੇਵਲ ਆਪਣੀ ਹੀ ਬਿਗੜੀ ਸਵਾਰੇ, ਸਗੋਂ ਗੁਰਬਾਣੀ ਸੰਗੀਤ ਦੇ ਕਰਤਾ ਵਾਂਗ ਹੋਰਨਾਂ ਲਈ ਪਰਮਾਰਥ ਦੇ ਰਾਹ ਦਾ ਦੀਪ ਬਣ ਸਕੇ।

ਸ: ਗਿਆਨ ਸਿੰਘ ਜੀ ਦਾ ਜਨਮ ਐਬਟਾਬਾਦ (ਪਾਕਿਸਤਾਨ) ਵਿਖੇ ਸੰਨ ੧੮੯੭ ਨੂੰ ਸਰਦਾਰ ਭਗਵਾਨ ਸਿੰਘ ਜੀ ਦੇ ਭਗਵਾਨ ਗ੍ਰਹਿ ਵਿਖੇ ਹੋਇਆ। ਐਬਟਾਬਾਦ ਹਿਮਾਲਾ ਪਰਬਤ ਦੀ ਪੱਛਮੀ ਧਾਰ ਵਿਚ ਸਾਢੇ ਚਾਰ ਹਜ਼ਾਰ ਫੁਟ ਦੀ ਉਚਾਈ ਅਤੇ ਖੇੜਾ-ਭਰਪੂਰ, ਰਮਣੀਕ ਘਾਟੀ ਵਿਚ ਇਕ ਸਿਹਤ-ਅਫ਼ਜ਼ਾ ਅਸਥਾਨ ਹੈ, ਜਿਸ ਦੀ ਹਰਿਆਵਲ, ਸੁੰਦਰਤਾ, ਸੀਤਲਤਾ ਤੇ ਕੁਦਰਤੀ ਦ੍ਰਿਸ਼ਾਂ ਦਾ ਡੂੰਘਾ ਪ੍ਰਭਾਵ ਕਰਤਾ ਜੀ ਦੇ ਕੌਮਲ ਮਨ ਉਤੇ ਪਿਆ ਪ੍ਰਤੱਖ ਪ੍ਰਤੀਤ ਹੁੰਦਾ ਹੈ।

ਸਰਦਾਰ ਜੀ ਉਤੇ ਪੂਰਬਲੇ ਸੰਸਕਾਰਾਂ ਅਤੇ ਮਾਤਾ-ਪਿਤਾ ਦੀ ਸਿੱਖਿਆ, ਸੁਭਾਵ ਤੇ ਕਰਨੀ ਦਾ ਇਤਨਾ ਪ੍ਰਬਲ ਪ੍ਰਭਾਵ ਸੀ ਕਿ ਆਪ ਨੇ ਸਾਢੇ ਚਾਰ ਸਾਲ ਦੀ ਆਯੂ ਵਿਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਆਰੰਭ ਦਿਤਾ। ਆਪ ਦੇ ਪ੍ਰਜਨੀਕ ਪਿਤਾ ਕੀਰਤਨ ਦੇ ਇਤਨੇ ਰਸੀਏ ਸਨ ਕਿ ਹਰ ਰੋਜ਼ ਸ਼ਾਮ ਨੂੰ ਆਪਣੇ ਘਰ ਵਿਖੇ ਪਰਵਾਰ ਸਹਿਤ ਹਾਰਮੋਨੀਅਮ ਨਾਲ ਗੁਰਬਾਣੀ ਦਾ ਆਨੰਦ ਮਾਨਣਾ ਉਨ੍ਹਾਂ ਦਾ ਨਿੱਤ ਕਰਮ ਸੀ। ਇਸੇ ਕਾਰਨ ਜਦ ਸਰਦਾਰ ਜੀ ਨੇ ਤੇਰ੍ਹਾਂ ਸਾਲ ਦੀ ਆਯੂ ਵਿਚ ਦਸਵੀਂ ਜਮਾਤ ਪਾਸ ਕੀਤੀ ਤਾਂ ਆਪ ਕੀਰਤਨ ਵਿਚ ਬਹੁਤ ਨਿਪੁੰਨ ਹੋ ਚੁਕੇ ਸਨ। ਹੋਰ ਕਾਰ ਵਿਹਾਰ ਦੇ ਨਾਲ ਨਾਲ ਗੁਰਬਾਣੀ ਤੇ ਕੀਰਤਨ ਆਪ ਦੀ ਆਤਮਕ ਖੁਰਾਕ ਬਣ ਗਈ। ਭਾਈ ਨਾਰਾਇਣ ਸਿੰਘ ਜੀ ਗ੍ਰੰਥੀ ਦੀ ਪਰੋਰਨਾ ਦੁਆਰਾ ਆਪ ਨੇਮ ਨਾਲ ਸੰਗਤ ਵਿਚ ਕੀਰਤਨ ਕਰਦੇ ਤੇ ਅਲਾਹੀ ਬਾਣੀ ਦਾ ਰਸ ਮਾਣਦੇ।

ਸਾਈਂ ਦੀ ਸਿਹਰ ਨਾਲ ਜਦ ਕਿਸੇ ਜਗਿਆਸੂ ਸਿੱਖ ਦੀ ਆਤਮਾ ਬਾਣੀ ਨਾਲ ਸਰਸਾਰ ਹੋ ਉਠਦੀ ਹੈ ਤਾਂ ਫੇਰ ਉਹ ਸਾਈਂ ਕੰਨੋਂ ਪਰਾਪਤ ਹੋਈ ਇਹ ਦਾਤ ਆਪਣੇ ਤੱਕ ਹੀ ਸੀਮਿਤ ਨਹੀਂ ਰਖਦਾ। “ਆਪ ਜਪੈ ਅਵਰਹਿ ਨਾਮੁ ਜਪਾਵੈ” ਦੇ ਮਹਾਵਾਕ ਅਨੁਸਾਰ ਉਹ ਇਸ ਦਾਤ ਵਿਚ ਸਭ ਨੂੰ ਸਾਂਝੀਵਾਲ ਬਣਾਉਂਦਾ ਹੈ। ਮਨੁੱਖਤਾ ਦੇ ਆਸ਼ਿਕ ਤੇ ਸਾਂਝੇ ਸਤਿਗੁਰੂ ਦੀ ਧੁਰ ਦੀ ਬਾਣੀ ਦੇ ਅਮਰ-ਸੰਦੇਸ਼ ਤੇ ਕੀਰਤਨ ਨਾਲ ਪ੍ਰਕਾਸ਼ੀ ਸ: ਗਿਆਨ ਸਿੰਘ ਜੀ ਦੀ ਆਤਮਾ ਇਹ ਅਮੁੱਲ ਦਾਤ ਪਾ ਕੇ ਤੇ ਨਿਜੀ ਸੁਖ ਆਰਾਮ ਵਿਚ ਪੈ ਕੇ, ਸਿਖ ਦੇ ਅਸਲ ਉਦੇਸ਼—ਧਰਮ ਪ੍ਰਚਾਰ—ਤੋਂ ਫੇਰ ਕਿਵੇਂ ਰੁਕ ਸਕਦੀ ਸੀ? ਸੋ ਇਨ੍ਹਾਂ ਨੇ ਭਗਤ ਦੁੰਨਾ ਸਿੰਘ ਜੀ ਦੇ ਸਹਿਯੋਗ ਨਾਲ ਆਲੇ-ਦੁਆਲੇ ਵਸਦੀ ਲੁਕਾਈ ਨੂੰ ਇਹ ਗਿਆਨ-ਭੰਡਾਰ ਲੁਟਾਉਣ ਦਾ ਪ੍ਰੋਗਰਾਮ ਬਣਾਇਆ। ਜੋ ਸੋਚ-ਭਰੇ ਦਿਲ ਤੇ ਗਲੇ ਤੋਂ ਰੱਬੀ ਕੀਰਤਨ ਸਰਵਨ ਕਰਦਾ, ਉਹ ਅੰਮ੍ਰਿਤ

ਅਭਿਲਾਖੀ ਹੋ ਗੁਰੂ ਬਾਬੇ ਦਾ ਦਾਮਨ ਫੜਨ ਲਈ ਬਿਹਬਲ ਹੋ ਉਠਦਾ। ਬੋਝੇ ਸਮੇਂ ਵਿਚ ਹੀ ਆਸ ਪਾਸ ਦੇ ਸਿੱਖਾਂ ਦੀ ਗਿਣਤੀ ਦੋ ਢਾਈ ਹਜ਼ਾਰ ਤੋਂ ਪੰਜ ਹਜ਼ਾਰ ਤਕ ਪਹੁੰਚ ਗਈ।

ਗੁਰਦੁਆਰਾ ਸੁਧਾਰ ਲਹਿਰ ਵੇਲੇ ਲੰਬੇ ਕੰਡੇ ਕਰਨ ਵਾਲੀਆਂ ਵਾਪਰੀਆਂ ਘਟਨਾਵਾਂ ਨੇ ਸਰਦਾਰ ਜੀ ਦੀ ਪਰਬਤੀ-ਸੁਖ-ਆਰਾਮ ਵਿਚ ਨਿਸਚਿੰਤ ਵਸਦੀ ਆਤਮਾ ਨੂੰ ਟੁੰਬਿਆ ਅਤੇ ਆਪ ਸਾਥੀਆਂ ਨੂੰ ਨਾਲ ਲੈ ਕੇ ਸ਼ਹੀਦਾਂ ਦੇ ਸਸਕਾਰ ਵਾਲੇ ਇਤਿਹਾਸਕ ਦਿਨ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਏ। ਇਸ ਸ਼ਹੀਦੀ ਨਜ਼ਾਰੇ ਨੇ ਆਪ ਅੰਦਰ ਇਕ ਇਨਕਲਾਬੀ ਰੂਹ ਫੂਕ ਦਿੱਤੀ ਅਤੇ ਆਪ ਨੇ ਤਨ, ਮਨ, ਧਨ ਦੁਆਰਾ ਗੁਰੂ ਧਾਮਾਂ ਦੀ ਸੇਵਾ ਕਰਨ ਦੀ ਪ੍ਰਤੀਗਿਆ ਕਰ ਲਈ।

ਗੁਰਦੁਆਰਾ ਐਕਟ ਤੋਂ ਪਹਿਲਾਂ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਜ਼ਿਲ੍ਹੇ ਵਲੋਂ ਮੈਂਬਰ ਚੁਣੇ ਗਏ। ੧੯੨੪ ਵਿਚ ਜਦ ਸ਼੍ਰੋਮਣੀ ਕਮੇਟੀ ਗੈਰ ਕਾਨੂੰਨੀ ਕਰਾਰ ਦਿੱਤੀ ਗਈ ਤਾਂ ਆਪ ਬਾਕੀ ਸਾਥੀਆਂ ਨਾਲ ਗ੍ਰਿਫਤਾਰ ਕਰ ਲਏ ਗਏ ਅਤੇ ਇਸ ਸਮੇਂ ਬੋਲੀ ਦੋ ਸਾਲ ਦੀ ਸਜ਼ਾ ਆਪ ਨੇ ਮੁਲਤਾਨ ਜੇਲ੍ਹ ਵਿਚ ਕੱਟੀ। ਜੇਲ੍ਹ ਵਿਚ ਆਪ ਨੇ ਗੁਰਬਾਣੀ ਕੰਠ ਕਰਨ ਦਾ ਅਭਿਆਸ ਹੋਰ ਵੀ ਪਕਾਇਆ ਅਤੇ ਵਧਾਇਆ। ਹੋਰ ਬਾਣੀਆਂ ਤੋਂ ਛੁੱਟ ਆਪ ਨੂੰ ਉਸ ਸਮੇਂ ੨੨ ਵਾਰਾਂ ਵਿਚੋਂ ੧੪ ਵਾਰਾਂ ਕੰਠ ਸਨ।

ਗੁਰਦੁਆਰਾ ਪੰਜਾ ਸਾਹਿਬ—ਹਸਨ ਅਬਦਾਲ (ਪਾਕਿਸਤਾਨ), ਨਾਲ ਸੰਬੰਧਤ “ਪੰਜੇ ਵਾਲੇ” ਦੀ ਸੋਹਣੀ ਘਟਨਾ ਤੇ ਮਿੱਠੀ ਯਾਦ, ਇਸ ਦੇ ਸੀਤਲ, ਸਾਫ ਤੇ ਨਿਰਮਲ ਜਲ ਦੇ ਦਿਲ-ਖਿੱਚਵੇਂ ਚਸ਼ਮੇ ਅਤੇ ਲੰਗਰ ਆਦਿ ਦਾ ਆਦਰਸ਼ਕ ਪ੍ਰਬੰਧ ਅਜ ਵੀ ਸਾਥੋਂ ਅਦਬ ਤੇ ਸਤਿਕਾਰ-ਭਰਪੂਰ ਸਜਦਾ ਲੈ ਲੈਂਦਾ ਹੈ। ਸਰਦਾਰ ਗਿਆਨ ਸਿੰਘ ਜੀ ਇਸ ਅਸਥਾਨ ਦੇ ਦੋ ਵਾਰੀ ਪ੍ਰਧਾਨ ਚੁਣੇ ਗਏ। ਜਿਸ ਲਗਨ ਨਾਲ ਆਪ ਨੇ ਇਹ ਸੇਵਾ ਨਿਭਾਈ, ਉਹ ਗੁਰਦੁਆਰਾ ਪ੍ਰਬੰਧ ਦੇ ਸੇਵਕਾਂ ਲਈ ਸਦਾ ਹੀ ਚਾਨਣ-ਮੁਨਾਰੇ ਦਾ ਕੰਮ ਦਿੰਦੀ ਰਹੇਗੀ।

ਦੇਸ਼ ਦੀ ਵੰਡ ਨੇ ਆਪ ਪਾਸੋਂ ਐਬਟਾਬਾਦ ਖੋਹ ਲਿਆ। ਆਪ ਅਕਾਲ ਪੁਰਖ ਦੀ ਓਟ ਲੈ ਕੇ ਦਿੱਲੀ ਆ ਟਿਕੇ ਅਤੇ ਆਪਣੇ ਪੁਰਾਣੇ ਸਰਲ-ਸੁਭਾ ਤੇ ਸਦਾ ਚੜ੍ਹਦੀਆਂ ਕਲਾਂ ਵਿਚ ਵਿਚਰਨ ਵਾਲੇ ਗੁਰਸਿੱਖ—ਸ: ਮੇਲਾ ਸਿੰਘ ਜੀ ਨਾਲ ਮਿਲ ਕੇ ਆਰਮਜ਼ ਐਂਡ ਐਮੂਨੀਸ਼ਨ ਦਾ ਕੰਮ ਜਾਰੀ ਕੀਤਾ। ਸਤਿਗੁਰੂ ਨੇ ਇਨ੍ਹਾਂ ਸਿਦਕੀ ਸਿੱਖਾਂ ਦੀ ਕਿਰਤ ਕਮਾਈ ਵਿਚ ਬਰਕਤ ਪਾਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਅਤੇ ਹੋਰ ਰਾਗਾਂ ਦੀ ਨੋਟੇਸ਼ਨ ਲਿਖਣ ਦਾ ਕੰਮ ਵੀ ਆਪ ਨੇ ਦਿੱਲੀ ਆ ਕੇ ਆਰੰਭਿਆ। ਆਪ ਦੀ ਲਗਨ ਤੇ ਸਿਦਕ ਨੇ ਉਹ ਕੁਝ ਸੰਪੂਰਨ ਕਰ ਵਿਖਾਇਆ ਜੋ ਆਪਣੀ ਮਿਸਾਲ ਆਪ ਹੈ ਅਤੇ ਜੋ ਸ਼੍ਰੋਮਣੀ ਸਿਖ ਸੰਸਥਾਵਾਂ ਨੂੰ ਬਹੁਤ ਪਹਿਲਾਂ ਕਰਨਾ ਕਰਵਾਉਣਾ ਉਚਿਤ ਸੀ।

ਰਾਗ ਕ੍ਰੀ ਹੈ, ਇਹ ਜੀਵ ਮਾਤਰ ਉਤੇ ਕੀ ਉੱਚ ਮਨੋਵਿਗਿਆਨਕ ਪ੍ਰਭਾਵ ਪਾਉਂਦਾ ਹੈ, ਗੁਰਬਾਣੀ ਤੇ ਸੰਗੀਤ ਦਾ ਆਪਸ ਵਿਚ ਕੀ ਸੰਬੰਧ ਹੈ, ਸਿਖ ਸਤਿਗੁਰਾਂ ਨੇ ਆਪਣਾ ਅਰਸ਼ੀ ਪੈਗਾਮ ਜੀਵਾਂ ਤਕ ਪਹੁੰਚਾਉਣ ਲਈ ਰਾਗ ਨੂੰ ਮਾਧਯਮ ਕਿਉਂ ਬਣਾਇਆ, ਇਤਿਆਦਿ ਪ੍ਰਸ਼ਨਾਂ ਦਾ ਉੱਤਰ ਪਾਠਕ ਆਗੇ ਲਿਖੀ ਭੂਮਿਕਾ ਵਿਚ ਵਾਚਣਗੇ।

ਅੰਤ ਵਿਚ ਅਸੀਂ ਸ: ਗਿਆਨ ਸਿੰਘ ਜੀ ਦੇ ਦਿਲੋਂ ਪ੍ਰਸ਼ੰਸਕ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਅਮੋਲਕ ਪੁਸਤਕ ਦੇ ਸਾਰੇ ਹੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਕੇ ਆਪਣੇ ਨਿਸ਼ਕਾਮ ਸੇਵਕ ਹੋਣ ਦਾ ਇਕ ਹੋਰ ਸਬੂਤ ਦਿੱਤਾ ਹੈ।

ਸਾਡੀ ਹਾਰਦਿਕ ਅਰਦਾਸ ਹੈ ਕਿ ਅਕਾਲ ਪੁਰਖ ਇਨ੍ਹਾਂ ਨੂੰ ਦੀਰਘ ਆਯੂ ਪ੍ਰਦਾਨ ਕਰਦੇ ਹੋਏ ਹੋਰ ਬਲ ਬਖਸ਼ਣ ਜਿਸ ਨਾਲ ਇਹ ਗੁਰੂ ਦਾ ਨਿਰਮਾਨ, ਨਿਸ਼ਕਾਮ ਤੇ "ਵਿਰਲਾ" ਸੇਵਕ ਇਸ ਗੋਝ ਖੇਤਰ—ਗੁਰਬਾਣੀ ਸੰਗੀਤ—ਵਿਚ ਉਹ ਕੁਝ ਕਰ ਵਿਖਾਵੇ ਜਿਸ ਦਾ ਇਹ, ਗੁਰਮਤਿ ਦਾ ਵਿਸ਼ੇਸ਼ ਅੰਗ ਹੋਣ ਦੇ ਨਾਤੇ, ਹੱਕਦਾਰ ਹੈ ।

੧੩-੧-੬੧

ਹਰਿਭਜਨ ਸਿੰਘ
ਐਡੀਸ਼ਨਲ ਸਕੱਤਰ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ ਜੀ ।

ਭੂਮਿਕਾ

ਸੰਗੀਤ ਦੁਨੀਆਂ ਦੀ ਅਸਚਰਜ ਵਸਤੂ ਹੈ। ਇਹੋ ਕਾਰਨ ਹੈ ਕਿ ਸੰਸਾਰ ਭਰ ਵਿਚ ਕੋਈ ਜਾਨਦਾਰ ਜਾਂ ਬੇਜਾਨ ਇਸ ਦੇ ਅਸਰ ਨੂੰ ਕਬੂਲਣ ਬਿਨਾਂ ਨਹੀਂ ਰਹਿ ਸਕਦਾ। ਹਰਨ ਵਲ ਤੱਕੋ, ਘੰਡੇਹੇੜੇ ਦੇ ਸਬਦ ਨੂੰ ਸੁਣ ਕੇ ਉਹ ਇਤਨਾ ਮੋਹਿਤ ਹੋ ਜਾਂਦਾ ਹੈ ਕਿ ਜਾਨ ਤਕ ਵਾਰ ਦਿੰਦਾ ਹੈ। ਗੁਰਵਾਕ ਹੈ :

ਨਾਦ ਭ੍ਰਮੇ ਜੈਸੇ ਮਿਰਗਾਏ ॥

ਪ੍ਰਾਨ ਤਜੇ ਵਾਕੋ ਧਿਆਨੁ ਨ ਜਾਏ ॥

ਭਿਆਨਕ ਸ਼ੇਰ ਦੇ ਸਾਹਮਣੇ ਜਦ ਤੰਤੀ ਸਾਜ ਛੇੜਿਆ ਗਿਆ, ਤਦ ਉਹ ਸ਼ਾਂਤ ਹੁੰਦਾ ਵੇਖਿਆ ਗਿਆ। ਪਹਿਲੀ ਵਾਰ ਜਦੋਂ ਮਰਦਾਨੇ ਨੇ ਗੁਰੂ ਨਾਨਕ ਦੇਵ ਜੀ ਦੀ ਆਗਿਆ 'ਪਾ, ਰਬਾਬ ਵਜਾਇਆ ਤਾਂ ਲਿਖਿਆ ਹੈ ਕਿ ਬਨ ਦੇ ਬ੍ਰਿਛਾਂ ਤੋਂ ਰਸ ਚੋਣ ਲੱਗ ਪਿਆ। ਪੰਛੀਆਂ ਨੂੰ ਪ੍ਰੇਮ ਦਾ ਉਛਾਲਾ ਆਇਆ, ਤਾਨ ਸੁਣ ਕੇ ਸਭ ਮੋਹੇ ਗਏ। ਜੜ੍ਹ ਚੇਤਨ ਹੋ ਗਏ ਤੇ ਜਿਹੜੇ ਚੇਤਨ ਸਨ, ਉਨ੍ਹਾਂ ਦੀ ਸਮਾਧੀ ਲੱਗ ਗਈ।

ਸੰਸਾਰ ਭਰ ਦੇ ਲੋਕ ਆਪਣੇ ਆਪਣੇ ਤਰੀਕੇ ਅਨੁਸਾਰ ਰਾਗ ਗਾਉਂਦੇ ਅਤੇ ਸੁਣਦੇ ਹਨ, ਇਹ ਉਨ੍ਹਾਂ ਦੇ ਮਨੋਰੰਜਨ ਦਾ ਸਾਧਨ ਹੈ। ਸਾਇੰਸ ਦੀ ਉੱਨਤੀ ਨਾਲ ਰੇਡੀਓ ਦੀ ਪਹੁੰਚ, ਜਨ ਸਾਧਾਰਨ ਤਕ ਹੁੰਦੀ ਚਲੀ ਜਾ ਰਹੀ ਹੈ। ਲੋਕੀਂ ਕਾਰ ਵਿਹਾਰ ਵਿਚ ਲੱਗੇ ਹੋਏ ਜਾਂ ਮਿਹਨਤ ਨਾਲ ਥੱਕ ਟੁੱਟ ਕੇ ਮਨ-ਪਰਚਾਵੇ ਲਈ ਰੇਡੀਓ ਪ੍ਰੋਗਰਾਮ ਸੁਣਦੇ ਹਨ।

ਗੁਰੂ ਸਾਹਿਬਨ ਨੇ ਕਵਿਤਾ ਤੇ ਸੰਗੀਤ ਦੋਹਾਂ ਕੌਮਲ ਹੁਨਰਾਂ ਨੂੰ ਧਰਮ ਵਿਚ ਇਥੋਂ ਤਕ ਮਹਾਨਤਾ ਦਿਤੀ ਕਿ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ, ਕਵਿਤਾ ਅਤੇ ਰਾਗਾਂ ਵਿਚ ਹੀ ਉਚਾਰਣ ਕੀਤੀ। ਗੁਰਬਾਣੀ ਜਦ ਰਾਗ ਵਿਚ ਗਾਈ ਗਈ ਤਾਂ ਉਸ ਦਾ ਨਾਂ ਕੀਰਤਨ ਹੋਇਆ।

ਸੰਸਾਰ ਦੇ ਧਰਮ ਪੁਸਤਕ ਆਮ ਤੌਰ ਤੇ ਨਸਰ ਵਿਚ ਲਿਖੇ ਹੋਏ ਹਨ, ਕਵਿਤਾ ਵਿਚ ਨਹੀਂ। ਜੇ ਕਿਧਰੇ ਕੋਈ ਧਰਮ ਗ੍ਰੰਥ ਜਾਂ ਉਸ ਦਾ ਕੁਝ ਹਿੱਸਾ ਕਵਿਤਾ ਵਿਚ ਹੈ ਵੀ, ਤਾਂ ਉਹ ਵੀ ਰਾਗਾਂ ਵਿਚ ਨਹੀਂ। ਨਾ ਹੀ ਉਹ ਨਿੱਤ ਕੀਰਤਨ ਦੀ ਤਰ੍ਹਾਂ ਗਾਇਆ ਜਾਂਦਾ ਹੈ। ਹਰਿ ਕੀਰਤਨ ਤਾਂ ਇਸ ਸੰਸਾਰ ਸਾਗਰ ਤੋਂ ਪਾਰ ਕਰ ਦਿੰਦਾ ਹੈ। ਗੁਰਵਾਕ ਹੈ :

੧. ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥

੨. ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥ ਬਹੁੜਿ ਨ ਜੋਨੀ ਪਾਈਐ ॥

੩. ਸਾਧ ਸੰਗਿ ਕਲਿ ਕੀਰਤਨੁ ਗਾਇਆ ॥ ਨਾਨਕ ਤੇ ਤੇ ਬਹੁਰਿ ਨ ਆਇਆ ॥

ਕੀਰਤਨ ਕਰਨ ਤੇ ਸੁਣਨ ਨਾਲ ਅਵਿੱਦਿਆ ਨੀਂਦਰ ਵਿਚ ਸੁੱਤਾ ਮਨ ਜਾਗ ਪੈਂਦਾ ਹੈ। ਦੁੱਖ ਕਲੇਸ਼ ਤੇ ਰੋਗ ਮਿਟ ਜਾਂਦੇ ਹਨ, ਛਾਤੀ ਸੀਤਲ ਤੇ ਮਨ ਸੁਖੀ ਹੋ ਜਾਂਦਾ ਹੈ। ਪਾਪਾਂ ਦੀ ਮੈਲ ਕੱਟੀ ਜਾਂਦੀ ਹੈ ਤੇ ਨਿਰੰਕਾਰ ਵਿਚ ਲਿਵ ਲੱਗ ਜਾਂਦੀ ਹੈ। ਹਰਿ ਨਾਮ ਦਾ ਅੰਮ੍ਰਿਤ ਰਸ ਪੀਣ ਲਈ ਸਭ ਤੋਂ ਉੱਤਮ ਸਾਧਨ ਕੀਰਤਨ ਹੈ। ਇਸ ਨਾਲ ਲੋਕ ਪ੍ਰਲੋਕ ਸੰਵਰ ਜਾਂਦੇ ਹਨ। ਜਿਨ੍ਹਾਂ ਦੇ ਮਨ ਕੀਰਤਨ ਵਿਚ ਰੰਗੇ ਜਾਂਦੇ ਹਨ, ਉਨ੍ਹਾਂ ਲਈ ਲੋਕ ਪ੍ਰਲੋਕ ਦਾ ਕੋਈ ਪਦਾਰਥ ਅਲੱਭ ਨਹੀਂ ਰਹਿੰਦਾ। ਉਹ ਚਾਰੇ ਪਦਾਰਥ ਧਰਮ, ਅਰਥ, ਕਾਮ,

ਮੱਖ ਪ੍ਰਾਪਤ ਕਰ ਲੈਂਦੇ ਹਨ ।

ਮੇਰਾ ਜਨਮ ੧੮੯੭ ਈਸਵੀ ਨੂੰ ਐਬਟਾਬਾਦ ਵਿਚ ਹੋਇਆ । ਸੰਤ ਭਾਈ ਲਾਲ ਸਿੰਘ ਜੀ ਐਬਟਾਬਾਦ ਗੁਰਦੁਆਰੇ ਵਿਚ ਅਤੀਤ ਜੀਵਨ ਬਤੀਤ ਕਰਦੇ ਸਨ । ਉਨ੍ਹਾਂ ਆਪਣਾ ਚੌਲਾ ਉਤਾਰ ਕੇ ਘੱਲਿਆ, ਜੋ ਮੈਨੂੰ ਪਹਿਨਾਇਆ ਗਿਆ । ਮੈਨੂੰ ਚਾਰ ਸਾਲ ਦੀ ਉਮਰ ਵਿਚ ਗੁਰਮੁਖੀ ਪੜ੍ਹਾਈ ਗਈ ਤੇ ਛੇ ਮਹੀਨੇ ਬਾਦ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਪਾਠ ਕਰਨ ਲਈ ਬਿਠਾਇਆ ਗਿਆ । ਮੈਂ ਅਜੇ ਸਤਵੀਂ ਜਮਾਤ ਵਿਚ ਪੜ੍ਹਦਾ ਸਾਂ, ਭੁਝੰਗੀ ਸਭਾ ਦਾ ਮੈਂਬਰ ਬਣ ਗਿਆ । ਮੈਂ ਦੀਵਾਨਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਤੇ ਇਉਂ ਸ਼ਬਦ ਸੁਣਨ ਪੜ੍ਹਨ ਦੀ ਲਗਨ ਲੱਗੀ । ਪੜ੍ਹਾਈ ਤੋਂ ਬਾਦ ਮੈਂ ੧੯੧੩ ਵਿਚ ਕਾਰੋਬਾਰ ਵਿਚ ਲੱਗ ਪਿਆ । ਭਾਈ ਨਰਾਇਣ ਸਿੰਘ ਜੀ ਗ੍ਰੰਥੀ, ਜੋ ਸਿੰਘ ਸਾਹਿਬ ਗਿਆਨੀ ਭੂਪਿੰਦਰ ਸਿੰਘ ਜੀ (ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ) ਦੇ ਪਿਤਾ ਸਨ, ਨੇ ਮੈਨੂੰ ਪ੍ਰੇਰਿਆ ਕਿ ਨਿੱਤ ਗੁਰਦੁਆਰੇ ਸਵੇਰੇ ਕੀਰਤਨ ਕਰਿਆ ਕਰੋ ।

ਉਦੋਂ ਤੋਂ ਲੈ ਕੇ ਸਤਿਗੁਰੂ ਜੀ ਦੀ ਕਿਰਪਾ ਨਾਲ ਨਿੱਤ ਕੀਰਤਨ ਨਿਭਦਾ ਚਲਾ ਆ ਰਿਹਾ ਹੈ । ਜੋੜੀ ਵਾਜਾ ਸਿੱਖਣ ਲਈ ਮੈਂ ਕਾਫ਼ੀ ਸਮਾਂ ਖਰਚ ਕਰਦਾ ਸਾਂ । ਸ਼ਹਿਰ ਵਿਚ ਕੋਈ ਰਾਗੀ ਸੱਜਣ ਆਵੇ ਤਾਂ ਇਸ ਗੁਣ ਦੀ ਪ੍ਰਾਪਤੀ ਲਈ ਐਸੇ ਸੱਜਣ ਨੂੰ ਉਚੇਚਾ ਯਤਨ ਕਰ ਕੇ ਵੀ ਟਿਕਾ ਲੈਣਾ ਤੇ ਸਿਖਲਾਈ ਕਰਨੀ । ਸਮਾਂ ਬੀਤਦਾ ਗਿਆ, ਅਕਾਲੀ ਲਹਿਰ ਚਲੀ । ਪੰਥ ਦੇ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ । ਮੈਂ ਵੀ ਜੇਲ੍ਹ ਯਾਤਰਾ ਕੀਤੀ । ਕੀਰਤਨ ਦੀ ਲਗਨ ਦਿਨੋਂ ਦਿਨ ਵਧਦੀ ਹੀ ਗਈ । ਦੇਸ਼ ਦੀ ਵੰਡ ਹੋਣ ਤੋਂ ਪਿਛੋਂ ਮੇਰਾ ਨਿਵਾਸ ਦਿੱਲੀ ਵਿਚ ਹੋ ਗਿਆ । ਇਥੇ ਗਿਆਨੀ ਹਰਦਿਤ ਸਿੰਘ ਜੀ ਗੁਰਮਤਿ ਵਿਦਿਆਲਾ ਦੇ ਇੰਚਾਰਜ ਜੋ ਸੰਗੀਤ ਦੇ ਚੰਗੇ ਜਾਣੂ ਹਨ ਅਤੇ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਨੋਟੇਸ਼ਨ ਨਾਲ ਕਰਾਉਂਦੇ ਹਨ, ਉਨ੍ਹਾਂ ਨਾਲ ਮੇਰਾ ਮੇਲ ਗੁਰਦੁਆਰਾ ਰਕਾਬ ਗੰਜ ਵਿਚ ਹੋਇਆ । ਉਨ੍ਹਾਂ ਮੈਨੂੰ ਸੁਝਾਓ ਦਿੱਤਾ ਕਿ ਤੁਸੀਂ ਸ਼ਬਦ ਰੀਤਾਂ ਨੂੰ ਸੂਰ ਲਿਪੀ ਵਿਚ ਲਿਖੋ । ਮੈਂ ਵੀ ਸੋਚਿਆ ਕਿ ਸ਼ਬਦ ਰੀਤਾਂ ਦਾ ਭੰਡਾਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਸਮਾਂ ਪਾ ਕੇ ਕਈ ਰੀਤਾਂ ਭੁੱਲ ਜਾਂਦੀਆਂ ਹਨ । ਇਸ ਵਾਸਤੇ ਰੀਤਾਂ ਨੂੰ ਸੂਰ ਲਿਪੀ ਵਿਚ ਲਿਖਣ ਦਾ ਮੈਂ ਪੱਕਾ ਇਰਾਦਾ ਕਰ ਲਿਆ । ਭਾਈ ਸੰਤਾ ਸਿੰਘ ਜੀ 'ਕੇਵਲ' ਇਥੇ ਦਿੱਲੀ ਵਿਚ ਹੀ ਰਹਿੰਦੇ ਸਨ । ਮੈਂ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਆਰੰਭ ਦਿੱਤਾ । ਕਈ ਸਾਲ ਰਾਗਾਂ ਦੀ ਖੋਜ ਤੇ ਨੋਟੇਸ਼ਨ ਦਾ ਕੰਮ ਜਾਰੀ ਰਿਹਾ । ੧੯੫੫ ਈ: ਦੇ ਕਰੀਬ ਭਾਈ ਦਿਆਲ ਸਿੰਘ ਜੀ, ਜੋ ਗੁਰਦੁਆਰਾ ਰਕਾਬ ਗੰਜ ਦੇ ਗੁਰਮਤਿ ਵਿਦਿਆਲਾ ਵਿਚ ਸੱਤ ਸਾਲ ਜੋੜੀ, ਵਾਜਾ, ਸਰੰਦਾ ਤੇ ਦਿਲਰੁਬਾ ਆਦਿ ਸਿੱਖੇ ਹਨ ਅਤੇ ਟਿਉਨਾਂ ਦੀ ਨੋਟੇਸ਼ਨ ਕਰਨ ਵਿਚ ਚੰਗੇ ਮਾਹਿਰ ਹਨ, ਉਹ ਮੇਰੇ ਨਾਲ ਆ ਮਿਲੇ । ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਬਾਲਾ ਸਾਹਿਬ ਵਿਚ, ਜਿਥੇ ਮੈਂ ਨਿੱਤ ਕੀਰਤਨ ਕਰਦਾ ਸਾਂ, ਮੁਲਾਜ਼ਮ ਰੱਖ ਲਿਆ ਗਿਆ । ਉਨ੍ਹਾਂ ਨਾਲ ਮਿਲ ਕੇ ਇਹ ਸੂਰ ਲਿਪੀ ਲਿਖਣ ਦਾ ਕੰਮ ਮੈਨੂੰ ਛੇਤੀ ਮੁਕੰਮਲ ਹੋਣ ਦੀ ਆਸ ਹੋ ਗਈ ।

ਸੰਗਤਾਂ ਵਿਚ ਆਮ ਚਰਚਾ ਸੀ ਕਿ ਗੁਰਦੁਆਰਿਆਂ ਵਿਚ ਫਿਲਮੀ ਟਿਉਨਾਂ ਤੇ ਕੀਰਤਨ ਕੀਤਾ ਜਾਂਦਾ ਹੈ, ਜੋ ਮਨ ਨੂੰ ਚੰਚਲ ਕਰਦੀਆਂ ਹਨ ਤੇ ਕੀਰਤਨ ਚਾਹੀਦਾ ਹੈ ਜਿਸ ਨਾਲ ਮਨ ਟਿਕੇ । ਮੈਂ ਉਨ੍ਹਾਂ ਸ਼ਬਦ ਰੀਤਾਂ ਦੀ ਖੋਜ ਵਿਚ ਸਾਂ, ਜਿਨ੍ਹਾਂ ਵਿਚ ਕਿ ਗੁਰੂ ਸਾਹਿਬਾਨ ਦੇ ਸਮੇਂ ਗੁਰਬਾਣੀ ਗਾਈ ਜਾਂਦੀ ਸੀ । ਮੈਂ ਪੰਥ ਦੇ ਚੋਣਵੇਂ ਰਾਗੀ ਸਿੰਘਾਂ ਨਾਲ ਮੇਲ ਜੋਲ ਰੱਖ ਕੇ ਉਨ੍ਹਾਂ ਦੀ ਸੇਵਾ ਕਰਕੇ ਐਸੀਆਂ ਰੀਤਾਂ ਇਕੱਠੀਆਂ ਕਰਦਾ ਰਿਹਾ । ਇਸ ਤੋਂ ਪਹਿਲਾਂ ਇਹ ਰੀਤਾਂ ਕਿਸੇ ਨੇ ਲਿਖਤ ਵਿਚ ਨਹੀਂ ਸਨ ਲਿਆਂਦੀਆਂ, ਕੇਵਲ ਸੀਨਾ-ਬਸੀਨਾ ਚਲੀਆਂ ਆ ਰਹੀਆਂ ਸਨ । ਇਸ ਵਾਸਤੇ ਲਗਾਤਾਰ ਖੋਜ ਕਰਨੀ ਜ਼ਰੂਰੀ ਸੀ । ਮੈਂ ਚਾਹੁੰਦਾ ਸਾਂ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਰਾਗਾਂ ਦੇ ਚੋਣਵੇਂ ਸ਼ਬਦਾਂ ਦੀ ਸੂਰ ਲਿਪੀ ਲਿਖੀ ਜਾਵੇ, ਪਰ ਕਈ ਰਾਗਾਂ ਦੇ ਸੂਰੂਪਾਂ ਤੇ ਸ਼ਬਦ ਟਿਉਨਾਂ ਦਾ ਪਤਾ ਹੀ ਨਹੀਂ ਸੀ ਲੱਗਦਾ, ਜੈਸਾ ਕਿ ਮਾਝ, ਤੁਖਾਰੀ, ਸੂਹੀ, ਮਾਰੂ ਆਦਿ । ਭਾਈ ਤਾਬਾ ਜੀ ਜਿਹੜੇ ਰਬਾਬੀਆਂ ਵਿਚ ਬੜੇ ਪ੍ਰਸਿੱਧ ਹਨ ਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਆਪਣੀ ਉਮਰ ਦਾ ਵੱਡਾ ਹਿੱਸਾ ਕੀਰਤਨ ਕਰਦੇ ਰਹੇ ਹਨ, ਉਨ੍ਹਾਂ ਪਾਸੋਂ ਮੈਂ ਪੁਰਾਤਨ ਸ਼ਬਦ ਰੀਤਾਂ ਲਿਖਣੀਆਂ ਆਰੰਭ ਦਿੱਤੀਆਂ ।

ਉਹ ਨਿੱਤ ਦੋ-ਤਿੰਨ ਘੰਟੇ ਸਾਡੇ ਘਰ ਬੈਠ ਕੇ ਸ਼ਬਦ ਰੀਤਾਂ ਵਾਜਾ ਵਜਾ ਕੇ ਗਾਂਦੇ। ਮੈਂ ਭਾਈ ਦਿਆਲ ਸਿੰਘ ਜੀ ਤੋਂ ਉਨ੍ਹਾਂ ਦੀ ਨੋਟੇਸ਼ਨ ਲਿਖਵਾਂਦਾ। ਇਉਂ ਪਹਿਲਾਂ ਸੰਨ ੧੯੫੬ ਤੇ ਫੇਰ ੧੯੫੭ ਵਿਚ ਦੋ ਦੋ ਮਹੀਨੇ ਭਾਈ ਤਾਬਾ ਜੀ ਨੂੰ ਇਥੇ ਟਿਕਾ ਕੇ ਹਰਿਮੰਦਰ ਸਾਹਿਬ ਵਿਚ ਗਾਈਆਂ ਜਾਂਦੀਆਂ ਰਹੀਆਂ ਸ਼ਬਦ ਰੀਤਾਂ ਨੂੰ, ਜੋ ਰਬਾਬੀਆਂ ਦੇ ਸੀਨੇ-ਬਸੀਨੇ ਚਲੀਆਂ ਆ ਰਹੀਆਂ ਸਨ, ਸ੍ਰੀ ਲਿਪੀ ਵਿਚ ਲਿਖਿਆ। ਇਹ ਨੋਟੇਸ਼ਨ ਜਾਰੀ ਰਹੀ। ਸੰਨ ੧੯੫੯ ਤਕ ੯੮ ਰਾਗਾਂ ਵਿਚ ੨੧੦ ਸ਼ਬਦ ਰੀਤਾਂ ਨੂੰ ਸ੍ਰੀ ਲਿਪੀ ਵਿਚ ਲਿਖ ਲਿਆ।

ਗੁਰਬਾਣੀ ਅਤੇ ਪ੍ਰਮਾਣੀਕ ਬਾਣੀਆਂ, ਵਾਰਾਂ, ਕਬਿੱਤ ਭਾਈ ਗੁਰਦਾਸ ਜੀ, ਗਜ਼ਲਾਂ ਭਾਈ ਨੰਦ ਲਾਲ ਜੀ ਅਤੇ ਦਸਮ ਗ੍ਰੰਥ ਵਿਚੋਂ ਇਕ ਹਜ਼ਾਰ ਦੇ ਲਗ ਪਗ ਸ਼ਬਦ ਰੀਤਾਂ ਦਾ ਸੰਗ੍ਰਹਿ ਮੇਰੇ ਪਾਸ ਸੀ। ਸੱਜਣ-ਮਿੱਤਰ ਕਈ ਵੇਰ ਪ੍ਰੇਰਨਾ ਕਰਦੇ ਕਿ ਇਨ੍ਹਾਂ ਨੂੰ ਕੀਰਤਨ ਪ੍ਰਚਾਰ ਦੀ ਉੱਨਤੀ ਲਈ ਛਪਵਾ ਦਿੱਤਾ ਜਾਵੇ। ਮੈਂ ਵੀ ਅਨੁਭਵ ਕਰਦਾ ਸੀ ਕਿ ਇਕ ਚੰਗੀ ਸ਼ਬਦ ਰੀਤ ਸਿਖਣ ਲਈ ਗੁਰਸਿਖਾਂ ਨੂੰ ਕਿਤਨੀ ਕਠਿਨਾਈ ਝੱਲਣੀ ਪੈਂਦੀ ਹੈ। ਕਿਧਰੇ ਉਸਤਾਦ ਸਿਖਾਉਣ ਨੂੰ ਰਜ਼ਾਮੰਦ ਨਹੀਂ ਹੁੰਦੇ, ਕਿਤੇ ਮੁੱਲ ਬਹੁਤਾ ਖਰਚਣਾ ਪੈਂਦਾ ਹੈ, ਕਦੇ ਸਮਾਂ ਤੇ ਸੰਜੋਗ ਪ੍ਰਾਪਤ ਨਹੀਂ ਹੁੰਦੇ। ਜਿਸ ਤਰ੍ਹਾਂ ਮੈਂ ਇਹ ਰੀਤਾਂ ਇਕੱਠੀਆਂ ਕੀਤੀਆਂ, ਉਸ ਮਿਹਨਤ ਦੀ ਵੀ ਮੈਨੂੰ ਸੋਝੀ ਸੀ। ਇਸ ਲਈ ਇਨ੍ਹਾਂ ਨੂੰ ਛਪਾਉਣ ਦਾ ਲਾਭ ਪ੍ਰਤੱਖ ਸੀ, ਪਰ ਮੇਰੇ ਲਈ ਹੋਰ ਨਵੀਆਂ ਰੀਤਾਂ ਨੂੰ ਸਰ ਲਿਪੀ ਵਿਚ ਲਿਖਣਾ, ਪਿਛਲੇ ਕੰਮ ਨੂੰ ਸੋਧਣਾ ਤੇ ਪ੍ਰੈਸ ਵਾਸਤੇ ਨਵੇਂ ਸਿਰਿਓਂ ਲਿਖਣਾ ਪਹਾੜ ਜੇਡਾ ਕਠਿਨ ਕੰਮ ਸੀ।

ਅਕਤੂਬਰ ੧੯੫੯ ਵਿਚ ਮੈਂ ਸ੍ਰੀ ਅੰਮ੍ਰਿਤਸਰ ਜੀ ਗਿਆ। ਉਥੇ ਸ੍ਰੀ ਗੁ: ਪ੍ਰਬੰਧਕ ਕਮੇਟੀ ਦੇ ਦਫਤਰ ਵਿਚ ਸਕੱਤ੍ਰ ਸਾਹਿਬਾਨ ਨਾਲ—ਖਿਆਲਾਤ ਦਾ ਵਟਾਂਦਰਾ ਹੋਣ ਤੇ ਇਹ ਫੈਸਲਾ ਹੋਇਆ ਕਿ ਇਸ ਪੁਸਤਕ ਨੂੰ ਸ਼੍ਰੋਮਣੀ ਕਮੇਟੀ ਵਲੋਂ ਛਪਵਾ ਕੇ ਲਾਗਤ ਮਾਤ੍ਰ ਭੇਟਾ ਤੇ ਦਿੱਤਾ ਜਾਵੇ, ਤਾਂ ਜੋ ਵੱਧ ਤੋਂ ਵੱਧ ਕੀਰਤਨ ਦਾ ਪ੍ਰਚਾਰ ਹੋ ਸਕੇ। ਭਾਈ ਦਿਆਲ ਸਿੰਘ ਜੀ ਜੋ ਪਹਿਲਾਂ ਮੇਰੇ ਨਾਲ ਕੰਮ ਕਰਦੇ ਰਹੇ ਸਨ, ਇਨ੍ਹਾਂ ਦਿਨਾਂ ਵਿਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਅਧੀਨ ਮੁਲਾਜ਼ਮਤ ਕਰ ਰਹੇ ਸਨ। ਮੇਰੇ ਵਲੋਂ ਬੇਨਤੀ ਕਰਨ ਤੇ ਕਮੇਟੀ ਨੇ ਉਨ੍ਹਾਂ ਦੀ ਸੇਵਾ ਦੋ ਮਹੀਨੇ ਵਾਸਤੇ ਮੇਰੇ ਨਾਲ ਲਗਾ ਦਿੱਤੀ। ੧ ਦਸੰਬਰ ੧੯੫੯ ਤੋਂ ੩੦ ਜਨਵਰੀ ੧੯੬੦ ਤਕ ਇਹ ਪੁਸਤਕ ਮੁੜ ਨਵੇਂ ਸਿਰੇ ਤਰਤੀਬਵਾਰ ਭਾਈ ਦਿਆਲ ਸਿੰਘ ਜੀ ਨੇ ਦਿੱਲੀ ਆ ਕੇ ਲਿਖੀ ਅਤੇ ਇਕ ਸੌ ਦੇ ਕਰੀਬ ਹੋਰ ਚੋਣਵੀਆਂ ਸ਼ਬਦ ਰੀਤਾਂ ਜੋ ਮੈਨੂੰ ਯਾਦ ਸਨ, ਉਨ੍ਹਾਂ ਨੂੰ ਵੀ ਸ੍ਰੀ ਲਿਪੀ ਵਿਚ ਲਿਖਿਆ। ਸੱਚੀ ਗੱਲ ਇਹ ਹੈ ਕਿ ਭਾਈ ਦਿਆਲ ਸਿੰਘ ਜੀ ਦੀ ਅਤਿ ਕਰਤੀ ਘਾਲ ਨਾਲ ਹੀ ਇਹ ਪੁਸਤਕ ਪ੍ਰੈਸ ਵਿਚ ਭੇਜਣ ਯੋਗ ਹੋਈ।

ਕੀਰਤਨ ਵਿਚ ਇਤਨੀ ਭਾਰੀ ਖਿੱਚ ਹੈ ਕਿ ਸਿੱਖ ਇਸਤ੍ਰੀ ਮਰਦਾਂ ਦੀ ਚੋਖੀ ਗਿਣਤੀ ਇਸ ਨੂੰ ਸਿੱਖਣਾ ਚਾਹੁੰਦੀ ਹੈ। ਬਹੁਤ ਲੋਕੀਂ ਸਿਖਣਾ ਸ਼ੁਰੂ ਵੀ ਕਰ ਦਿੰਦੇ ਹਨ, ਪਰ ਥੋੜੇ ਸਮੇਂ ਬਾਦ ਉਹ ਛੱਡ ਦਿੰਦੇ ਹਨ। ਕਈ ਗੁਜ਼ਾਰੇ ਮਾਤ੍ਰ ਸਿੱਖ ਕੇ ਰਹਿ ਜਾਂਦੇ ਹਨ। ਕਈ ਜਿਹੜੇ ਰਾਗ-ਤਾਲ ਦੇ ਤੱਤ ਨੂੰ ਪਛਾਣ ਲੈਂਦੇ ਹਨ, ਅਗੋਂ ਮਿਹਨਤ ਕਰਨੀ ਛੱਡ ਦਿੰਦੇ ਹਨ। ਫਿਰ ਤਰੱਕੀ ਹੋਵੇ ਤੇ ਕਿਵੇਂ? ਇਹ ਕੌਮਲ ਹੁਨਰ ਹੈ, ਇਸ ਵਾਸਤੇ ਕਠਿਨ ਘਾਲ ਦੀ ਲੋੜ ਹੈ। ਸਫਲ ਕੀਰਤਨੀਆਂ ਬਣਨ ਲਈ ਰਾਗ ਅਤੇ ਤਾਲ ਦੀ ਮਿਹਨਤ ਜ਼ਰੂਰੀ ਹੈ, ਸ਼ਬਦ ਦਾ ਅੱਖਰ ਅੱਖਰ ਸਪੱਸ਼ਟ ਗਾਇਆ ਜਾਵੇ। ਨਾਲ ਹੀ ਸ਼ਬਦ ਦੇ ਅਰਥ ਤੇ ਭਾਵ ਦੀ ਸੋਝੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਜੇ ਰਾਗੀ ਦਾ ਗੁਰਮੁਖਾਂ ਵਾਲਾ ਅਮਲੀ ਜੀਵਨ ਹੋਵੇ ਤਾਂ ਐਸੇ ਕੀਰਤਨੀਏ ਦੀ ਮਹਿਮਾ ਕੌਣ ਕਹਿ ਸਕਦਾ ਹੈ।

ਭਾਈ ਮਨਸਾ ਸਿੰਘ ਜੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਵਿਚ ਰਸ-ਭਰਿਆ ਕੀਰਤਨ ਕਰਦੇ ਅਤੇ ਗੁਰਮੁਖੀ ਜੀਵਨ ਬਤੀਤ ਕਰਦੇ ਸਨ। ਇਸ ਲਈ ਉਨ੍ਹਾਂ ਦੇ ਬਚਨਾਂ ਨੂੰ ਕਦੇ ਕੋਈ ਮੋੜਦਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਲਾਹੌਰੋਂ ਇਸ ਖਿਆਲ ਨਾਲ ਸ੍ਰੀ ਅੰਮ੍ਰਿਤਸਰ ਪੁੱਜੇ ਕਿ ਐਸੇ ਉੱਚ ਕੋਟੀ ਦੇ ਗੁਰਮੁਖ ਕੀਰਤਨੀਏ ਸਿੰਘ ਨੂੰ ਅਸ਼ਰਫੀਆਂ ਭੇਟ ਕਰਕੇ ਦੌਲਤ ਨਾਲ ਮਾਲਾ ਮਾਲ ਕਰ ਦੇਈਏ। ਭਾਈ ਸਾਹਿਬ ਨੇ

ਮਹਾਰਾਜਾ ਸਾਹਿਬ ਨੂੰ ਆਪਣੇ ਘਰ ਆਉਂਦਿਆਂ ਦੇਖ ਆਪਣੇ ਘਰ ਦਾ ਬੂਹਾ ਬੰਦ ਕਰ ਲਿਆ ਤੇ ਮਹਾਰਾਜਾ ਸਾਹਿਬ ਨੂੰ ਕਿਹਾ ਕਿ ਆਪ ਦੇ ਚਰਨਾਂ ਵਿਚ ਲੱਛਮੀ ਦਾ ਨਿਵਾਸ ਹੈ ਅਤੇ ਲੱਛਮੀ ਦੇ ਆਉਣ ਨਾਲ ਕੀਰਤਨ ਵਿਚ ਜੋ ਪ੍ਰੇਮ ਤੇ ਰਸ ਲਬਾਲਬ ਭਰਪੂਰ ਹੈ ਉਹ ਘੱਟ ਜਾਵੇਗਾ ।

ਭਾਈ ਸੁੰਦਰ ਸਿੰਘ ਜੀ ਰਾਗੀ ਚਾਵਲ ਮੰਡੀ ਸੀ ਅੰਮ੍ਰਿਤਸਰ ਵਾਲੇ ਕੀਰਤਨ ਵਿਚ ਬੜੇ ਮਾਹਿਰ ਸਨ, ਸੰਸਾਰ ਪ੍ਰਸਿੱਧ ਲੇਖਕ ਸ੍ਰੀ ਰਾਬਿੰਦਰ ਨਾਥ ਟੈਗੋਰ ਨੋਬਲ ਪ੍ਰਾਈਜ਼ ਜੇਤੂ ਸ੍ਰੀ ਅੰਮ੍ਰਿਤਸਰ ਆਏ । ਆਪ ਭਾਈ ਸੁੰਦਰ ਸਿੰਘ ਜੀ ਤੋਂ ਕੀਰਤਨ ਸੁਣ ਕੇ ਇਤਨੇ ਪ੍ਰਭਾਵਿਤ ਹੋਏ ਕਿ ਭਾਈ ਸਾਹਿਬ ਜੀ ਨੂੰ ਆਪਣੇ ਨਾਲ ਲੈ ਜਾਣ ਲਈ ਬੇਨਤੀ ਕੀਤੀ, ਪਰ ਭਾਈ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਕੀਰਤਨ-ਸੇਵਾ ਛੱਡ ਕੇ ਉਨ੍ਹਾਂ ਨਾਲ ਜਾਣ ਨੂੰ ਤਿਆਰ ਨਾ ਹੋਏ ।

ਪਿਛਲੇ ਜ਼ਮਾਨੇ ਵਿਚ ਇਹ ਗੁਣ ਉਸਤਾਦਾਂ ਪਾਸੋਂ ਸਾਗਿਰਦ ਸਿਖਦੇ ਸਨ, ਪਰ ਸਮੇਂ ਦੀ ਤਬਦੀਲੀ ਨਾਲ ਇਹ ਤਰੀਕਾ ਬਦਲ ਗਿਆ । ਹੁਣ ਕਿਸੇ ਵਿਰਲੀ ਥਾਂ ਹੀ ਐਸੀ ਸਿਖਲਾਈ ਹੋ ਰਹੀ ਹੈ । ਮੌਜੂਦਾ ਸਮੇਂ ਨੇ ਇਕ ਹੋਰ ਲਾਭਦਾਇਕ ਸੂਰਤ ਪੈਦਾ ਕਰ ਦਿੱਤੀ ਹੈ, ਉਹ ਇਹ ਕਿ ਸਕੂਲਾਂ ਤੇ ਕਾਲਜਾਂ ਵਿਚ ਸੰਗੀਤ ਵਿਦਿਆ ਦੀ ਬਾਕਾਇਦਾ ਸਿਖਲਾਈ ਸ਼ੁਰੂ ਹੋ ਗਈ ਹੈ । ਸਕੂਲੀ ਪੜ੍ਹਾਈ ਵੇਲੇ ਉਮਰ ਐਸੀ ਹੁੰਦੀ ਹੈ ਕਿ ਬੜੀ ਮਿਹਨਤ ਨਾਲ ਹੀ ਲੜਕੇ ਲੜਕੀਆਂ ਬਹੁਤ ਕੁਝ ਸਿਖ ਸਕਦੇ ਹਨ ਅਤੇ ਮੁੱਢਲੀ ਸਿਖਲਾਈ ਸਕੂਲ ਜਾਂ ਕਾਲਜ ਵਿਚ ਪ੍ਰਾਪਤ ਕਰਕੇ ਬਾਅਦ ਵਿਚ ਉਹ ਬਹੁਤ ਤਰੱਕੀ ਕਰ ਸਕਦੇ ਹਨ ।

ਇਸ ਪੁਸਤਕ ਦੇ ਪਹਿਲੇ ਭਾਗ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ੩੧ ਰਾਗ ਤੇ ਉਨ੍ਹਾਂ ਦੇ ਪ੍ਰਕਾਰ ਜਿਵੇਂ ਗਉੜੀ ਪੂਰਬੀ, ਗਉੜੀ ਚੇਤੀ, ਗਉੜੀ ਲਲਿਤ, ਗੂਜਰੀ ਟੋਡੀ, ਹੁਸੈਨੀ ਟੋਡੀ ਆਦਿ ਅਤੇ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਰਾਗਾਂ ਵਿਚ ਪੜਤਾਲਾਂ ਹਨ, ਉਨ੍ਹਾਂ ਹੀ ਰਾਗਾਂ ਦੀਆਂ ੨੦ ਦੇ ਕਰੀਬ ਪੜਤਾਲਾਂ ਲਿਖੀਆਂ ਹਨ । ਇਨ੍ਹਾਂ ੬੦ ਰਾਗਾਂ ਵਿਚ ੧੯੨ ਸ਼ਬਦਾਂ ਦੀਆਂ ਟਿਊਨਾਂ ਦੀ ਸੂਰ ਲਿਪੀ ਹੈ ।

ਦੂਜੇ ਭਾਗ ਵਿਚ ਹੋਰ ੫੯ ਰਾਗ ਹਨ, ਜਿਨ੍ਹਾਂ ਵਿਚ ੧੧੭ ਸ਼ਬਦ ਰੀਤਾਂ ਹਨ । ਇਸ ਭਾਗ ਵਿਚ ਹੀ ਗਜ਼ਲਾਂ ਭਾਈ ਨੰਦ ਲਾਲ ਜੀ ਅਤੇ ਚੌਥੀ ਪਾਤਸ਼ਾਹੀ ਜੀ ਦੀਆਂ ਅਸਟਪਦੀਆਂ ਜੋ ਦਸ ਦਸ ਰਾਗਾਂ ਵਿਚ ਅਤੇ ਅੱਠ ਅੱਠ ਤਾਲਾਂ ਵਿਚ ਹਨ । ਇਕ ਸਵੇਰੇ ਗਾਈ ਜਾਂਦੀ ਹੈ, ਇਕ ਰਾਤੀਂ । ਇਹ ਦੋਵੇਂ ਗੁਲਦਸਤੇ ਰਬਾਬੀ ਭਾਈ ਤਾਬਾ ਜੀ ਨੇ ਲਿਖਵਾਏ ਸਨ । ਇਨ੍ਹਾਂ ਦੀ ਬੰਦਸ਼ ਕਿਸੇ ਚੰਗੇ ਗਵੱਈਏ ਦੀ ਕੀਤੀ ਜਾਪਦੀ ਹੈ । ਇਉਂ ੧੧੯ ਰਾਗਾਂ ਵਿਚ ੩੧੧ ਸ਼ਬਦ ਰੀਤਾਂ ਦੀਆਂ ਟਿਊਨਾਂ ਨੂੰ ਸੂਰ-ਲਿਪੀ ਵਿਚ ਲਿਖਿਆ ਗਿਆ ਹੈ ।

ਤੀਜੇ ਭਾਗ ਵਿਚ ਰਾਗਾਂ ਦਾ ਵੇਰਵਾ ਹੈ । ਇਸ ਵਿਚ ਆਏ ਰਾਗਾਂ ਦੇ ਆਰੋਹ ਅਵਰੋਹ, ਜਾਤੀ ਠਾਠ ਵਗੇਰਾ ਹਨ ।

ਤਾਲ ਠੇਕੇ ਇਹ ਸ਼ਬਦ ਰੀਤਾਂ ਜਿਨ੍ਹਾਂ ਤਾਲਾਂ ਵਿਚ ਹਨ, ਉਨ੍ਹਾਂ ਤਾਲਾਂ ਦੇ ਠੇਕੇ ਸ਼ੁਰੂ ਵਿਚ ਹੀ ਲਿਖ ਦਿੱਤੇ ਹਨ ।

ਯਤਨ ਇਹ ਕੀਤਾ ਗਿਆ ਹੈ ਕਿ ਜੋ ਸ਼ਬਦ ਰੀਤਾਂ ਸ਼ੁੱਧ ਰਾਗਾਂ ਵਿਚ ਹੋਣ, ਉਨ੍ਹਾਂ ਨੂੰ ਹੀ ਲਿਖਿਆ ਜਾਵੇ; ਪਰ ਕਿਤੇ ਕਿਤੇ ਪੁਰਾਤਨ ਰੀਤਾਂ ਵਿਚ ਇਹੋ ਜਿਹੀ ਸੂਰ ਵੀ ਲੱਗੀ ਹੋਈ ਹੈ ਜੋ ਉਸ ਰਾਗ ਵਿਚ ਪ੍ਰਵਾਨ ਨਹੀਂ, ਪਰ ਰੀਤ ਦੀ ਸੁੰਦਰਤਾ ਅਤੇ ਪੁਰਾਤਨਤਾ ਨੂੰ ਕਾਇਮ ਰੱਖਣ ਹਿਤ ਉਸ ਨੂੰ ਰਹਿਣ ਦਿੱਤਾ ਗਿਆ ਹੈ । ਸੰਗੀਤ ਅਨੁਸਾਰ ਐਸੇ ਸੂਰ ਨੂੰ ਵਿਵਾਦੀ ਸਮਝਿਆ ਜਾਂਦਾ ਹੈ ।

ਪੁਰਾਤਨ ਰੀਤਾਂ ਵਿਚੋਂ ਕੁਝ ਸ਼ਬਦ ਰੀਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਅਨੁਸਾਰ ਨਹੀਂ, ਉਨ੍ਹਾਂ ਰੀਤਾਂ ਨੂੰ ਉਸੇ ਤਰ੍ਹਾਂ ਰਹਿਣ ਦਿੱਤਾ ਗਿਆ ਹੈ । ਉਂਝ ਵੱਧ ਤੋਂ ਵੱਧ ਯਤਨ ਕੀਤਾ ਗਿਆ ਹੈ ਕਿ ਜਿਸ

(ਗ)

ਗੁਰਬਾਣੀ ਸੰਗੀਤ

ਰਾਗ ਵਿਚ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਸੇ ਰਾਗ ਵਿਚ ਉਸ ਦੀ ਸੂਰ ਲਿਖੀ ਹੋਵੇ ।

ਰਾਗਾਂ ਦੀ ਥਿਊਰੀ (ਸ਼ਾਸਤਰੀਯ ਵਿਵਰਣ) ਤੋਂ ਅਨੇਕ ਪੁਸਤਕਾਂ ਛਪੀਆਂ ਹੋਈਆਂ ਹਨ । ਮੈਂ ਇਹ ਪੁਸਤਕ ਕੇਵਲ ਪੁਰਾਤਨ ਸ਼ਬਦ ਰੀਤਾਂ ਨੂੰ ਸਾਂਭਣ ਅਤੇ ਪ੍ਰਚਾਰ ਹਿਤ ਛਪਾਉਣ ਦਾ ਉਦਮ ਕੀਤਾ ਹੈ । ਸਤਿਗੁਰੂ ਨੇ ਅਪਾਰ ਕਿਰਪਾ ਕਰਕੇ ਮੈਥੋਂ ਇਹ ਸੇਵਾ ਕਰਵਾਈ ਹੈ । ਮਤਿ ਮੇਰੀ ਥੋੜ੍ਹੀ ਹੈ ਤੇ ਮੈਂ ਆਪਣੇ ਆਪ ਨੂੰ ਗੁਣੀ ਜਨਾਂ ਦੇ ਚਰਨਾਂ ਦੀ ਧੂੜ ਸਮਝਦਾ ਹਾਂ । ਮੈਂ ਆਪਣੀ ਇਸ ਤੁੱਛ ਮਿਹਨਤ ਨੂੰ ਸਫਲ ਸਮਝਾਂਗਾ, ਜੇ ਇਸ ਪੁਸਤਕ ਨੂੰ ਪੜ੍ਹ ਕੇ ਸਿੱਖ ਰਾਗੀ ਆਪਣੀਆਂ ਅਮੋਲਕ ਸ਼ਬਦ ਰੀਤਾਂ, ਜੋ ਉਨ੍ਹਾਂ ਨੇ ਪ੍ਰਸਿੱਧ ਗੁਣੀ ਜਨਾਂ ਤੋਂ ਪ੍ਰਾਪਤ ਕੀਤੀਆਂ ਹਨ, ਨੂੰ ਸੂਰ ਲਿਖੀ ਵਿਚ ਲਿਖ ਕੇ ਪੰਥ ਦੇ ਭਲੇ ਲਈ ਆਪ ਛਪਾਉਣ ਜਾਂ ਕੋਈ ਪੰਥਕ ਜਥੇਬੰਦੀ ਐਸਾ ਪ੍ਰਬੰਧ ਕਰੇ ।

ਗੁਰੂ ਪੰਥ ਦਾ ਦਾਸ

ਗਿਆਨ ਸਿੰਘ

ਨੰ: ੧੦ ਮਥਰਾ ਰੋਡ

ਜੰਗਪੁਰਾ ਬੀ., ਨਵੀਂ ਦਿੱਲੀ ।

ਮਿਤੀ ੧੩-੧-੬੧

‘ਗੁਰਬਾਣੀ ਸੰਗੀਤ’ ਤੇ ਇਸ ਦੇ ਕਰਤਾ ਬਾਰੇ ਕੁਝ ਸ਼ਬਦ

ਸੰਗੀਤ ਇਕ ਕੌਮਲ ਕਲਾ ਹੈ। ਜਿਸ ਦਾ ਸਿੱਧਾ ਸੰਬੰਧ ਮਨੁੱਖ ਦੀਆਂ ਅੰਤਰ-ਆਤਮਾ ਦੀਆਂ ਭਾਵਨਾਵਾਂ ਨਾਲ ਹੈ। ਇਸੇ ਲਈ ਸੰਸਾਰ ਭਰ ਵਿਚ ਦਿਲਾਂ ਦੀ ਡੂੰਘਾਣਾਂ ਤਕ ਪਹੁੰਚਣ ਲਈ ਸੰਗੀਤ ਨੂੰ ਸਭ ਤੋਂ ਵਧੀਆ ਵਸੀਲਾ ਸਮਝਿਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੀ ਧੁਰ ਕੀ ਬਾਣੀ ਜਨ-ਸਾਧਾਰਣ ਤਕ ਪਹੁੰਚਾਣ ਲਈ ਸੰਗੀਤ ਨੂੰ ਸਾਧਨ ਬਣਾਇਆ। ਗੁਰੂ ਜੀ ਨੇ ਉਨ੍ਹਾਂ ਰੱਬੀ ਬਚਨਾਂ ਨੂੰ ਲੋਕਾਂ ਸਾਹਮਣੇ ਗਾਇਆ ਤੇ ਆਪਣੇ ਸਾਥੀ ਮਰਦਾਨੇ ਦੇ ਹੱਥ ਰਬਾਬ ਦੇ ਕੇ ਆਖਿਆ ‘ਵਜਾ ਰਬਾਬ ਮਰਦਾਨਿਆ ਧੁਰ ਕੀ ਬਾਣੀ ਆਈ ਆ’। ਇਤਿਹਾਸ ਗਵਾਹ ਹੈ ਕਿ ਜਦ ਗੁਰਬਾਣੀ ਸੰਗੀਤ ਨਾਲ ਮਿਲਾ ਕੇ ਗਾਈ ਗਈ ਤਾਂ ਅਤਿ ਕਠੋਰ ਹਿਰਦੇ ਵੀ ਕੌਮਲ ਬਣ ਗਏ ਤੇ ਸੱਜਣ ਠੱਗ ਵਰਗੇ ਦੇ ਮੈਲੇ ਮਨ ਦੀ ਸਾਰੀ ਮੈਲ ਧੋਤੀ ਗਈ।

ਗੁਰੂ ਗ੍ਰੰਥ ਸਾਹਿਬ ਵਿਚ ਨਿਤ ਨੇਮ ਦੀਆਂ ਬਾਣੀਆਂ ਨੂੰ ਛੱਡ ਕੇ ਬਾਕੀ ਸਾਰੀ ਰਚਨਾ ਰਾਗਾਂ ਤੇ ਰਾਗਣੀਆਂ ਵਿਚ ਹੈ। ੩੧ ਰਾਗ ਰਾਗਣੀਆਂ ਤੇ ਅਗੋਂ ਇਨ੍ਹਾਂ ਦੀਆਂ ਅਨੇਕਾਂ ਕਿਸਮਾਂ ਦੀ ਵਰਤੋਂ ਕੀਤੀ ਗਈ ਹੈ। ਸਿੱਖ ਇਸੇ ਲਈ ਆਪਣੇ ਨਿਤ-ਨੇਮ ਵਿਚ ਗੁਰਦੁਆਰੇ ਕੀਰਤਨ ਨੂੰ ਵਿਸ਼ੇਸ਼ ਥਾਂ ਦਿੰਦੇ ਹਨ, ਕਿਉਂਕਿ ਕੀਰਤਨ ਰਾਹੀਂ ਬਾਣੀ ਦਾ ਪ੍ਰਭਾਵ ਦਿਲ ਤੇ ਆਤਮਾ ਦੀਆਂ ਡੂੰਘਾਣਾਂ ਤਕ ਪਹੁੰਚਦਾ ਹੈ। ਜਿਤਨਾ ਵਧ ਖਜ਼ਾਨਾ ਗੁਰਮਤਿ ਸੰਗੀਤ ਦਾ ਗੁਰੂ ਗ੍ਰੰਥ ਸਾਹਿਬ ਵਿਚ ਸਾਂਭਿਆ ਪਿਆ ਹੈ, ਉਤਨਾ ਇਸ ਤੋਂ ਲਾਭ ਉਠਾਉਣ ਦਾ ਜਤਨ ਨਹੀਂ ਹੋਇਆ। ਕੁਝ ਸਮਾਂ ਪਹਿਲਾਂ ਤਾਂ ਉਸਤਾਦੀ ਸ਼ਿਗਰਦੀ ਤੇ ਕੁਝ ਗੁਰਮਤਿ ਸੰਗੀਤ ਸਕੂਲਾਂ ਦੀ ਪ੍ਰਣਾਲੀ ਚਲਦੀ ਰਹੀ ਹੈ। ਉਸ ਵਿਚ ਉਸਤਾਦ ਸੰਗੀਤਕਾਰ ਸਿਖਾਇਆ ਕਰਦੇ ਸਨ, ਤੇ ਸ਼ਿਗਰਦ ਸਾਲਾਂ ਬੱਧੀ ਅਭਿਆਸ ਕਰਕੇ ਸੰਗੀਤ ਵਿਚ ਨਿਪੁੰਨਤਾ ਪ੍ਰਾਪਤ ਕਰਦੇ ਸਨ। ਪਰ ਹੁਣ ਨਾ ਉਨ੍ਹਾਂ ਸਕੂਲਾਂ ਦੀ ਮਰਯਾਦਾ ਰਹੀ ਹੈ ਤੇ ਨਾ ਹੀ ਸਿੱਖਣ-ਸਿਖਾਣ ਦਾ ਸ਼ੌਂਕ ਦਿਸਦਾ ਹੈ।

ਸ: ਗਿਆਨ ਸਿੰਘ ਜੀ ਐਬਟਾਬਾਦ ਉਨ੍ਹਾਂ ਗੁਰਮੁਖਾਂ ਵਿਚੋਂ ਹਨ, ਜਿਨ੍ਹਾਂ ਨੇ ਆਪਣੇ ਸਾਰੇ ਜੀਵਨ ਵਿਚ ਵਧ ਤੋਂ ਵਧ ਸਮਾਂ ਕੀਰਤਨ ਕੀਤਾ ਤੇ ਸੰਗੀਤ ਸਿਖਿਆ, ਇਸ ਵਿਚ ਨਿਪੁੰਨਤਾ ਪ੍ਰਾਪਤ ਕੀਤੀ ਅਤੇ ਹੁਣ ਤਕ ਇਨ੍ਹਾਂ ਦੀ ਲਗਨ ਵਧਦੀ ਜਾ ਰਹੀ ਹੈ। ੬੫ ਸਾਲ ਤੋਂ ਵਧ ਸਮਾਂ ਆਪ ਕੀਰਤਨ ਕਰਦੇ ਰਹੇ ਹਨ ਤੇ ਇਤਨਾ ਲੰਮਾ ਸਮਾਂ ਕੀਰਤਨ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੀ ਇਨ੍ਹਾਂ ਦਾ ਮੁਖ ਦਿਲਪ੍ਰਚਾਵਾ ਰਿਹਾ ਹੈ। ਆਪ ਨੇ ਸਾਰੇ ਤਜਰਬੇ ਤੇ ਸਿਖਿਆ ਨੂੰ ਗੁਰਬਾਣੀ ਸੰਗੀਤ ਵਿਚ ਅੰਕਿਤ ਕਰ ਦਿਤਾ ਹੈ। ਸੰਗੀਤ ਅਚਾਰੀਆ ਤਾਂ ਹੋਰ ਵੀ ਬੜੇ ਹੋਣਗੇ ਪਰ ਗੁਰਮਤਿ ਸੰਗੀਤ ਬਾਰੇ ਇਤਨੀ ਵਿਸ਼ਾਲ ਜਾਣਕਾਰੀ ਸ਼ਾਇਦ ਹੀ ਹੋਰ ਕਿਸੇ ਦੀ ਹੋਵੇ। ਜੇ ਕਿਸੇ ਕੋਲ ਸੰਗੀਤ ਗਿਆਨ ਹੈ ਤਾਂ ਉਹ ਉਸ ਨੂੰ ਦਸਣਾ ਨਹੀਂ ਆਉਂਦਾ। ਸ: ਗਿਆਨ ਸਿੰਘ ਜਿਥੇ ਕੀਰਤਨ ਬਾਰੇ ਚੋਖਾ ਕੁਝ ਜਾਣਦੇ ਹਨ, ਉਥੇ ਇਸ ਬਾਰੇ ਬਿਆਨ ਦੇਣ ਦੀ ਸਮਰਥਾ ਵੀ ਕਮਾਲ ਦੀ ਰਖਦੇ ਹਨ। ਇਨ੍ਹਾਂ ਦੀ ਇਸ ਮਹੱਤਵ ਪੂਰਨ ਕਿਰਤ ਨੂੰ ਪੰਥ ਨੇ ਪਸੰਦ ਕੀਤਾ ਹੈ ਤਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੀ ਦੂਜੀ ਐਡੀਸ਼ਨ ਪ੍ਰਕਾਸ਼ਤ ਕਰ ਰਹੀ ਹੈ। ਇਹ ਪੁਸਤਕ ਗੁਰਮਤਿ ਸੰਗੀਤ ਵਿਚ ਦਿਲਚਸਪੀ ਰਖਣ ਵਾਲਿਆਂ ਉਹਨਾਂ ਸਭ ਲੋਕਾਂ ਲਈ ਬੇਹੱਦ ਲਾਹੇਵੰਦੀ ਰਹੇਗੀ ਜੋ ਉਸਤਾਦ ਸੰਗੀਤਕਾਰਾਂ ਕੋਲ ਸਾਲਾਂ ਬੱਧੀ ਰਹਿ ਕੇ ਵੀ ਗੁਰਮਤਿ ਸੰਗੀਤ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ। ਕੀਰਤਨ ਕਰਨ ਵਾਲਿਆਂ ਲਈ ਇਹ ਇਕ ਸੁਚੱਜੀ ਗਾਈਡ ਹੈ, ਜਿਸ ਦੀ ਮਦਦ ਨਾਲ ਉਹ ਗੁਰਮਤਿ ਸੰਗੀਤ ਨੂੰ ਠੀਕ ਸੁਰਾਂ ਤੇ ਸੰਗੀਤਕ ਵਿਸ਼ੇਸ਼ਤਾਈਆਂ ਨਾਲ ਗਾਇਨ ਕਰ ਸਕਦੇ ਹਨ।

ਭਜਨ ਸਿੰਘ ਗਿਆਨੀ

ਸੂਚਨਾ ਅਧਿਕਾਰੀ,

ਗੁਰਦੁਆਰਾ ਪ੍ਰਬੰਧਕ ਕਮੇਟੀ, ਸੂਬਾ ਦਿੱਲੀ।

ਭੂਮਿਕਾ

ਗੁਰਬਾਣੀ ਸੰਗੀਤ-ਦੂਜੀ ਐਡੀਸ਼ਨ


੧੯੬੧ ਵਿਚ ਜਦੋਂ 'ਗੁਰਬਾਣੀ ਸੰਗੀਤ' ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਨੇ ਆਪਣੇ ਪ੍ਰੈਸ ਵਿਚ ਛਪਵਾਇਆ ਤਾਂ ਇਸ ਦੀ ਵਿਕਰੀ ਬਹੁਤ ਥੋੜੀ ਸੀ, ਸਮਾਂ ਪਾ ਕੇ ਇਸ ਦੀ ਮੰਗ ਬਹੁਤ ਵਧ ਗਈ, ਨਵੀਂ ਐਡੀਸ਼ਨ ਕੱਢਣ ਵਾਸਤੇ ਮੈਂ ਯਤਨ ਅਰੰਭਿਆ ਤੇ ਹਰ ਤਰ੍ਹਾਂ ਇਸ ਨੂੰ ਅਜ ਦੇ ਸਮੇਂ ਦੀ ਲੋੜ ਮੁਤਾਬਿਕ ਪੂਰਾ ਕੀਤਾ। ਹੁਣ ਹਰ ਇਕ ਰਾਗ ਦੇ ਆਦਿ ਵਿਚ ਸ਼ਾਸਤਰੀਯ ਵਿਵਰਣ ਦਿਤਾ ਗਿਆ ਹੈ, ਵਾਦੀ, ਸਮਵਾਦੀ, ਠਾਠ, ਗਾਣ ਦਾ ਸਮਾਂ, ਕੌਮਲ ਤੀਬਰ ਤੇ ਵਰਜਿਤ, ਸੁਰਾਂ, ਜਾਤ, ਪਕੜ ਤੇ ਵਿਸਥਾਰ, ਜਿਨ੍ਹਾਂ ਨਾਲ ਰਾਗ ਸਪਸ਼ਟ ਹੋ ਜਾਂਦਾ ਹੈ ਤੇ ਮਿਹਨਤ ਕਰਨ ਨਾਲ ਪੱਕ ਜਾਂਦਾ ਹੈ, ਦਿਤੇ ਗਏ ਹਨ।

ਇਸ ਸਮੇਂ ਮੇਰੇ ਪਾਸ ੧੮੪ ਰਾਗਾਂ ਵਿਚ ਨੋਟੇਸ਼ਨ ਕੀਤੀਆਂ ਹੋਈਆਂ ੫੪੧ ਸ਼ਬਦ ਰੀਤਾਂ ਦਾ ਸੰਗ੍ਰਹਿ ਹੈ ਤੇ ਇਸ ਵਿਚ ਹੋਰ ਵਾਧਾ ਹੁੰਦਾ ਰਹਿੰਦਾ ਹੈ। ਦੂਜੀ ਐਡੀਸ਼ਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ੬੭ ਥਾਗ ਤੇ ਬਾਹਰੋਂ ੬੧ ਕੁਲ ੧੨੮ ਰਾਗਾਂ ਵਿਚ ਸ਼ਬਦ ਰੀਤਾਂ ਦਿਤੀਆਂ ਗਈਆਂ ਹਨ।

ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਟੇਟ ਨੇ ਮਈ ੧੯੭੦ ਤੋਂ ਇਕ ਵਿਦਿਆਲਾ ਕੀਰਤਨ ਅਤੇ ਧਾਰਮਕ ਸਿਖਲਾਈ ਲਈ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਵਿਚ ਖੋਲ੍ਹ ਦਿਤਾ ਹੈ, ਇਸ ਵਿਚ ਇਸ ਸਮੇਂ ਪੰਦਰਾਂ ਵਿਦਿਆਰਥੀ ਹਨ, ਕੀਰਤਨ ਦੀ ਖੋਜ ਅਤੇ ਤਰੱਕੀ ਲਈ ਬੜੇ ਉੱਦਮ ਤੇ ਪੁਰਸਾਰਥ ਦੀ ਲੋੜ ਹੈ। ਵਾਹਿਗੁਰੂ ਕ੍ਰਿਪਾ ਕਰੇ ਤਾਂ ਜੋ ਗੁਰਮੁਖ ਅਤੇ ਵਿਦਵਾਨ ਰਾਗੀ ਸੱਜਣ ਇਸ ਪਾਸੇ ਧਿਆਨ ਦੇਣ।

ਜਿਥੇ ਭਾਰਤ ਵਿਚ ਅਨੇਕਾਂ ਸੰਗੀਤ ਵਿਦਿਆਲੇ ਸਰਕਾਰ ਵਲੋਂ ਜਾਂ ਸਰਕਾਰ ਦੀ ਮਦਦ ਨਾਲ ਚਲ ਰਹੇ ਹਨ, ਅਤੇ ਰੇਡੀਓ ਦੇ ਨਾਲ ਹੁਣ ਟੈਲੀਵੀਯਨ ਵੀ ਆ ਗਿਆ ਹੈ ਤੇ ਰਾਗ ਦੇ ਸਿਖਣ, ਗਾਣ ਅਤੇ ਸੁਨਣ ਉੱਤੇ ਕ੍ਰੋੜਾਂ ਰੁਪਏ ਖਰਚ ਹੋ ਰਹੇ ਹਨ, ਉਥੇ ਸਿੱਖ ਪੰਥ ਤੇ ਸਿਖ ਰਾਗੀਆ ਨੂੰ ਸੋਚਣਾ ਹੋਵੇਗਾ ਕਿ ਉਹਨਾਂ ਨੂੰ 'ਦਿਨੁ ਰੈਨਿ ਕੀਰਤਨੁ ਗਾਈਐ' ਦੀਆਂ ਲੀਹਾਂ ਤੇ ਚਲਣ ਲਈ ਕੀ ਕੁਝ ਕਰਨਾ ਹੋਵੇਗਾ।

ਮੈਨੂੰ ਖੁਸ਼ੀ ਹੈ ਕਿ ਪੁਸਤਕ ਦੀ ਪਹਿਲੀ ਐਡੀਸ਼ਨ ਖਤਮ ਹੋਣ ਤੇ ਇਹ ਦੂਜੀ ਵਾਰ ਛਾਪ ਕੇ ਪਾਠਕਾਂ ਤੱਕ ਪਹੁੰਚ ਰਹੀ ਹੈ।



ਗੁਰਪੁਰਵਾਸੀ ਸ੍ਰ: ਗਿਆਨ ਸਿੰਘ ਜੀ ਐਬਟਾਬਾਦ, ਲੇਖਕ 'ਗੁਰਬਾਣੀ ਸੰਗੀਤ'
ਆਪ ਸੰਗੀਤ ਸਬੰਧੀ ਸਮਿਗਰੀ ਇਕੱਠੀ ਕਰਨ ਵਿਚ ਵਧੇਰੇ ਸਮਾਂ ਰੁਝੇ ਰਹਿੰਦੇ ਸਨ । ਬਹੁਤ ਸਾਰੀਆਂ ਸੁਰਾਂ
ਤਾਲਾਂ ਨੂੰ ਉਨ੍ਹਾਂ ਨੇ ਆਪ ਸਾਜ਼ਾਂ ਤੇ ਅਜਮਾਇਆ ਸੀ ।



ਸੂਰ ਲਿਪੀਆਂ ਦੇ ਚਿੰਨ੍ਹ

ਤਿੰਨ ਸਪਤਕ ਸੁਧਸੂਰ	)	ਮੰਦਰ ਸਪਤਕ ਸ ਰ ਗ ਮ ਧ ਨ	ਮਧਯ ਸਪਤਕ ਸ ਰ ਗ ਮ ਪ ਧ ਨ	ਤਾਰ ਸਪਤਕ ਸ ਰੰ ਗੰ ਮੰ ਪੰ ਧੰ ਨੰ
ਕੋਮਲ, ਸੂਰ ਤੀਬਰ ਮੱਧਮ	)	ਰੁ ਗੁ ਮੱ ਧੁ ਨੁ	ਰੁ ਗੁ ਮੱ ਧੁ ਨੁ	ਰੁ ਗੁ ਮੱ ਧੁ ਨੁ

ਪ — —
ਰੇ S S

ਉੱਨੀਆਂ ਮਾਤ੍ਰਾ ਹੋਰ ਵਜਾਓ ਉਸੀ ਸੂਰ ਨੂੰ ਪਾ ਪਾ ਪਾ
ਅੱਖਰਾਂ ਨੂੰ ਲੰਬਾ ਕਰਨਾ ਰੇ ਏ ਏ

ਧਪਮਪ
()

×

ਦੋ ਯਾ ਵਧੀਕ ਇਕੱਠੇ ਸੂਰ ਇਕ ਮਾਤ੍ਰਾ ਵਿਚ ਵਜਾਓ
ਸਮ, ਯਾ ਗੁਰ ਜਿਥੋਂ ਤਾਲ ਸ਼ੁਰੂ ਹੋਵੇ ੦ ਖਾਲੀ, ੧, ੨, ੩.
ਤਾਲੀ ਦੇ ਚਿੰਨ੍ਹ

* *]
* *

ਚੁਪ ਰਹਿਣ ਲਈ ^ਸ) ਸਿਰਫ ਸਾਜ ਵਜਾਓ ।

(
ਗ
ਮ

ਉਤਲੀ ਸੂਰ ਛੋਹ ਕੇ ਹੇਠਲੀ ਸੂਰ ਵਜਾਓ ਯਾ ਗਾਓ । ਇਸ ਨੂੰ ਕਣ
ਆਖਦੇ ਹਨ ।

(ਮ)

ਉਤਲੀ ਸੂਰ ਹੇਠਲੀ ਸੂਰ ਨਾਲ ਵਜਾਓ ਪਮਗਮ ਇਕ ਮਾਤਰਾ ਵਿਚ ।

ਸ —]
S S
ਤੇ ਰੇ

ਪਹਿਲੀ ਵਾਰ ਮਾਤ੍ਰਾ ਦੂਜੀ ਵਾਰ ਅਖਰ ਅਗੇ ਗਾਉਣ ਵੇਲੇ

ਧਪ, ਮ

(—ਪ ਮ)

ਅੱਧੇ ਮਾਤਰੇ ਵਿਚ ਧਾ ਪਾ ਅੱਧੇ ਵਿਚ ਮਾਂ ਧਪਮਮ ਯਾ ਪਪਮਮ

ਤਾਲ ਠੇਕੇ

ਪਉੜੀ

ਮਾਤ੍ਰਾ		੧	੨	੩	੪
ਠੇਕਾ		ਗੇ	ਤਿਟ	ਤਾ	ਗੇਤਾ
ਤਾਲੀ		X			

ਦਾਦਰਾ

ਮਾਤ੍ਰਾ	੧	੨	੩	੪	੫	੬
ਠੇਕਾ	ਧਾ	ਧਿ	ਧਾ	ਧਾ	ਤਿਨ	ਤਾ
ਤਾਲੀ	X			੦		

ਦਾਈ ਤਾਲ

ਮਾਤ੍ਰਾ	੧	੨	੩	੪	੫	੬	੭
ਠੇਕਾ	ਤੀ	ਤੀ	ਤਕ	ਧੀ	ਧੀ	ਧਾਗੇ	ਤਿਕੜ
ਦੂਜਾ ਠੇਕਾ	ਧਾ	ਦੀ	ਤਾ	ਤਿਟ	ਕਤ	ਗਿਦੀ	ਗਨ
ਤਾਲੀ	੦			੨		੩	

ਰੂਪਕ ਯਾ ਗੀਤ

ਮਾਤ੍ਰਾ	੧	੨	੨	੪	੫	੬	੭
ਠੇਕਾ	ਤੀ	੬	ਤਕ	ਧੀ	੬	ਧਾ	ਗੇ
ਦੂਜਾ ਠੇਕਾ	ਧੀ	ਧਾ	ਤਕ	ਧੀ	ਧੀ	ਧਾ	ਤਕ
ਤੀਜਾ ..	ਧੀ	੬	ਤਕ	ਧੀ	੬	ਧਾ	ਧਾ
ਤਾਲੀ	੦			੨		੩	

ਤਲਵਾੜਾ

ਮਾਤ੍ਰਾ	੧	੨	੩	੪	੫	੬	੭	੮
ਠੇਕਾ	ਧਾ	ਧਾਗੇ	ਧਿ	ਤਾ	ਤਾ	ਤਾਗੇ	ਤਿ	ਤਾ
ਤਾਲੀ	X				੨			

ਮੱਤ ਤਾਲ

ਮਾਤ੍ਰਾ	੧	੨	੩	੪	੫	੬	੭	੮	੯
ਠੇਕਾ	ਧੀ	ਤਿਕੜ	ਧੀ	ਧਾ	ਤਿ	ਟਾ	ਧਾਗੇ	ਨਧਾ	ਤਿਕੜ
ਦੂਜਾ ਠੇਕਾ	ਧਾ	ਧਿ	ਨਕ	ਧਿ	ਨਕ	ਤਿਟ	ਕਤਾ	ਗਿਦੀ	ਗਨ
ਤਾਲੀ	X		੨			੩			

ਝਪ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦
ਠੇਕਾ	ਧਾ	ਤਿਕੜ	ਧਿ	ਧਿ	ਨਾ	ਤਿ	ਟਾ	ਧਿ	ਧਿ	ਨਾ
ਦੂਜਾ ਠੇਕਾ	ਧਿ	ਨਗ	ਧਿ	ਧਿ	ਨਗ	ਕ	ਤਾ	ਧਿ	ਧਿ	ਨਗ
ਤਾਲੀ	X		੨			੦		੩		

ਸੂਲ ਛਾਕ

ਮਾਤ੍ਰਾ	੧	੨	੩	੪	੫	੬	੭	੮	੯	੧੦
ਠੇਕਾ	ਧਾ	ਤਿਕੜ	ਧਿ	ਨਾ	ਕ	ਤੀ	ਧਾ	ਧਾ	ਤਿ	ਨਾ
ਦੂਜਾ ਠੇਕਾ	ਧਾ	ਧਾ	ਧੀ	ਨਾ	ਕਿਟ	ਧਾ	ਤਿਟ	ਕਤਾ	ਗਿਦੀ	ਗਨ
ਤਾਲੀ	X		੦		੨		੩		੦	

ਭਾਨ ਮਤੀ, ਯਾ ਚਾਰ ਤਾਲ, ਦੀ ਸਵਾਰੀ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧
ਠੇਕਾ	ਧਿੰ	ਧਿੰ	ਧਾਗੇ	ਤ੍ਰਿਕੜ	ਤਿੰ	ਨਾ	ਕ	ਤੀ	ਧਾਗੇ	ਨਧਾ	ਤ੍ਰਿਕੜ
ਦੂਜਾ ਠੇਕਾ	ਧਾ	ਤ੍ਰਿਕ	ਧਿੰ	ਨਗ	ਧਿਟ	ਧਿਟ	ਧਾਗੇ	ਤਿਟ	ਤਿੰ	ਗਿਦੀ	ਗਨ
ਤਾਲੀ	X				੨		੩		੪		

ਜਗਪਾਲ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧
ਠੇਕਾ	ਧਾ	ਧਿਕ	ਨਗ	ਧੂੰ	ਨਾ	ਧੁਮ	ਕਿਟ	ਤਿਟ	ਕਤਾ	ਗਿਦੀ	ਗਨ
ਤਾਲੀ	X				੨		੩		੪		

ਚਾਰ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨
ਠੇਕਾ	ਧੀਂ	ਧੀਂ	ਧਾਗੇ	ਤ੍ਰਿਕੜ	ਤਿੰ	ਨਾ	ਤਿੰ	ਤਿੰ	ਧਾਗੇ	ਤ੍ਰਿਕੜ	ਧੀਂ	ਨਾ
ਦੂਜਾ ਠੇਕਾ	ਧਾ	ਧਾ	ਧਿੰ	ਤਾ	ਕ	ਤਾ	ਧਿੰ	ਤਾ	ਤਿਟ	ਕਤਾ	ਗਿਦੀ	ਗਿਨ
ਤਾਲੀ	X		੦		੨		੦		੩		੪	

ਇਕ ਤਾਲਾ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨
ਠੇਕਾ	ਧੀਂ	ਧੀਂ	ਧਾ	ਤ੍ਰਕ	ਤੂੰ	ਨਾ	ਕ	ਤਾ	ਧਾ	ਤ੍ਰਕ	ਧੀਂ	ਨਾ
ਤਾਲੀ	X		੦		੨		੦		੩		੪	

ਜੇਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩
ਠੇਕਾ	ਧੀਂ	ਤ੍ਰਿਕੜ	ਧਿੰ	ਧਿੰ	ਧਾ	ਧਾ	ਤਿ	ਟਾ	ਧਿੰ	ਧਾ	ਧਾਗੇ	ਨਧਾ	ਤ੍ਰਿਕੜ
ਤਾਲੀ	X				੨		੩		੪		੫		

ਚੰਚਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪
ਠੇਕਾ	ਧਾ	ਧੀਂ	੬	ਧਾ	ਗੇ	ਤੀ	੬	ਤਾ	ਤੀ	੬	ਧਾ	ਗੇ	ਧੀਂ	੬
ਤਾਲੀ	X			੨			੦		੩		੪			

ਆਡਾ ਚੋਤਾਲਾ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪
ਠੇਕਾ	ਧਾ	੬ਕੜ	ਧੀਂ	ਧੀਂ	ਧਾ	ਧਾ	ਤਿ	ਟਾ	ਧੀਂ	ਧੀਂ	ਧਾ	ਧਾਗੇ	ਨਧਾ	ਤ੍ਰਿਕੜ
ਦੂਜਾ ਠੇਕਾ	ਧੀਂ	ਤ੍ਰਿਕੜ	ਧੀਂ	ਨਾ	ਤੂੰ	ਨਾ	ਕ	ਤਾ	ਤ੍ਰਿਕੜ	ਧੀ	ਨਾ	ਧੀਂ	ਧੀ	ਨਾ
ਤਾਲੀ	X		੨		੦		੩		੦		੪		੦	

ਧਮਾਰ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪
ਠੇਕਾ	ਤਾ	ਧੀਂ	੬ਕੜ	ਧੀਂ	ਧੀਂ	ਧਾਗੇ	ਤ੍ਰਿਕੜ	ਧਾਗੇ	ਤੀਂ	੬ਕੜ	ਤੀਂ	ਤੀਂ	ਤਾ	ਤ੍ਰਿਕੜ
ਦੂਜਾ ਠੇਕਾ	ਕ	ਧਿ	ਟ	ਧਿ	ਟ	ਧਾ	੬	ਗ	ਤਿ	ਟ	ਤਿ	ਟ	ਤਾ	੬
ਤਾਲੀ	X					੨		੦			੩			

ਫਰੋਦਸਤ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪
ਠੇਕਾ	ਧਿੰ	ਧਿੰ	ਧਾਗੇ	ਤ੍ਰਿਕੜ	ਤਿ	ਨਾ	ਕ	ਤੀ	ਧਾਤ੍ਰਿ	ਕਿੜਧਿ	ਨਗ	ਧਾਤ੍ਰਿ	ਕਿੜਧਿ	ਨਗ
ਤਾਲੀ	X		੨		੩		੪		੫		੬			

ਸਵਾਰੀ ਪੰਜ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫
ਠੇਕਾ	ਧੀਂ	ੜ	ਤਾ	ੜ	ਧਿੰ	ਧਿੰ	ਧਾ	ਧਾ	ਤਿ	ਟਾ	ਧਿੰ	ਧਿੰ	ਧਾ	ਧਾਗੇ	ਨਧਾ ਤ੍ਰਿਕੜ
ਤਾਲੀ	×				੨			੩				੩		੫	

ਤਿੰਨ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬
ਠੇਕਾ	ਧਾ	ਧਿੰ	ਧਿੰ	ਧਾ	ਧਾ	ਧਿੰ	ਧਿੰ	ਧਾ	ਧਾ	ਤਿ	ਤਿ	ਤਾ	ਤਾ	ਧਿੰ	ਧਿੰ	ਧਾ
ਤਾਲੀ	×				੨			੦					੩			

ਛੋਟਾ ਤਿੰਨ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬
ਠੇਕਾ	ਧਾ	ਧੀਂ	ੜ	ਧਾ	ਧਾ	ਧੀਂ	ੜ	ਤਾ	ਤਾ	ਤੀ	ੜ	ਧਾ	ਧਾ	ਧੀਂ	ੜ	ਧਾ
ਤਾਲੀ	੨				੨			੦					੩			

ਪੰਜਾਬੀ ਠੇਕਾ ਤਿੰਨ ਤਾਲ ਬਿਲੰਬਿਤ ਲਯ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬
ਠੇਕਾ	ਧਾ	ਧੀਂ	ੜ	ਧਾ	ਧਾ	ਧੀਂ	ੜ	ਤਾ	ਤਾ	ਤੀ	ੜ	ਤਾ	ਧਾ	ਧੀਂ	ੜ	ਧਾ
ਦੂਜਾ	ਧਾ	ਕੜਧੀਂ	ੜ	ਕੜਧਾ	ਧਾ	ਗੇਨਾਤੀ	ੜ	ਕੜਤਾ	ਤਾ	ੜਤੀ	ੜ	ਕੜਤਾ	ਧਾ	ਕੜਧੀਂ	ੜ	ਕੜਧਾ
ਤਾਲੀ	×				੨			੦					੩			

ਸਿਖਰ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧
ਠੇਕਾ	ਧਾ	ੜ	ਤਿ	ਰ	ਕਿ	ਟ	ਧੁੰ	ਮ	ਤਿ	ਰ	ਕਿ	ਟ	ਤੁ	ਕ	ਤੁ	ਕਿ	ਟ
ਤਾਲੀ	×						੦						੨		੩		

ਖਟ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮
ਠੇਕਾ	ਧਾ	ੜ	ਤੁਕ	ਧਾ	ਦੀਂ	ਤਾ	ਧਾ	ੜ	ਦੀ	ਤਾ	ਦੀਂ	ਦੀਂ	ਤਾ	ਤੁਕ	ਤਿਟਕਤਾ	ਗਿਦੀ	ਗਨ	
ਤਾਲੀ	×		੦		੨		੩		੦		੪		੫		੬		੦	

ਇੰਦ੍ਰ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯
ਠੇਕਾ	ਧੀਂ	ੜ	ਤਾ	ੜ	ਧੀਂ	ਧੀਂ	ਧਾ	ਧਾ	ਤਿ	ਟਾ	ਧੀਂ	ਧੀਂ	ਧਾ	ਧੀਂ	ਧੀਂ	ਧਾ	ਧਿੰ	ਧਾਗੇ	ਨਧਾ ਤ੍ਰਿਕੜ
ਤਾਲੀ	×				੨				੩			੪			੫		੬		

ਮੱਤ ਤਾਲ ਜਾ ਅਸ਼ਠ ਤਾਲ

ਮਾਤ੍ਰਾ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯
ਠੇਕਾ	ਧਾ	ਕੜਧਾ	ੜ	ਨ	ਧੇ	ਤਾ	ਤਾ	ਗਿਦੀ	ਗ	ਨ	ਕੜਧਾ	ੜ	ਨ	ਤਿਟ	ਕਤ	ਤਕ	ਤਾ	ੜ	ਤਿਟ
ਤਾਲੀ	×					੨		੩				੪		੫		੬			

੧੯ ੨੦ ੨੧
ਕਤਾ ਗਿਦੀ ਗਨ
੭

ਤਤਕਰਾ

ਰਾਗ	ਸਫਾ	ਰਾਗ	ਸਫਾ
੧. ਸ੍ਰੀ ਰਾਗ	੩	੩੫. ਮਾਲੀ ਗਉੜਾ	੧੯੫
੨. ਮਾਝ	੧੨	੩੬. ਮਾਰੂ	੧੯੯
੩. ਗਉੜੀ	੧੬	੩੭. ਤੁਖਾਰੀ	੨੦੬
੪. ਗਉੜੀ ਪੂਰਬੀ	੨੧	੩੮. ਕੇਦਾਰਾ	੨੦੯
੫. ਗਉੜੀ ਚੇਤੀ	੨੪	੩੯. ਭੈਰਉ	੨੧੭
੬. ਗਉੜੀ ਸੋਰਠ	੨੫	੪੦. ਅਹੀਰ ਭੈਰਉ	੨੩੨
੭. ਗਉੜੀ ਲਲਿਤਾ	੨੭	੪੧. ਅਨੰਦ ਭੈਰਉ	੨੩੯
੮. ਆਸਾ	੨੯	੪੨. ਕੌਂਸੀ ਭੈਰਉ	੨੪੩
੯. ਆਸਾਵਰੀ	੫੨	੪੩. ਨਟ ਭੈਰਉ	੨੪੭
੧੦. ਆਸਾਵਰੀ ਕੋਮਲ ਰੋ	੭੪	੪੪. ਬਸੰਤ (ਮਾਰਵਾ ਠਾਠ)	੨੫੨
੧੧. ਗੂਜਰੀ	੭੭	੪੫. ਬਸੰਤ (ਪੂਰਬੀ ਠਾਠ)	੨੬੭
੧੨. ਦੇਵਗੰਧਾਰੀ	੮੪	੪੬. ਬਸੰਤ ਹਿੰਡੋਲ	੨੭੨
੧੩. ਬਿਹਾਗੜਾ	੯੨	੪੭. ਬਸੰਤ ਬਹਾਰ	੨੭੪
੧੪. ਵਡਹੰਸ	੯੬	੪੮. ਸਾਰੰਗ	੨੭੭
੧੫. ਸੋਰਠਿ	੧੦੩	੪੯. ਸੁਧ ਸਾਰੰਗ	੨੮੩
੧੬. ਧਨਾਸਰੀ	੧੧੪	੫੦. ਗੋਂਡ ਸਾਰੰਗ	੨੯੬
੧੭. ਜੈਤਸਰੀ	੧੨੧	੫੧. ਮਲ੍ਹਾਰ	੨੯੮
੧੮. ਟੋਡੀ	੧੨੪	੫੨. ਗੋਂਡ ਮਲ੍ਹਾਰ	੩੦੫
੧੯. ਮੀਏਂ ਕੀ ਟੋਡੀ	੧੩੧	੫੩. ਮੀਆਂ ਮਲ੍ਹਾਰ	੩੦੭
੨੦. ਬਹਾਦਰੀ ਟੋਡੀ	੧੩੪	੫੪. ਮੇਘ ਮਲ੍ਹਾਰ	੩੧੧
੨੧. ਸੰਧੂਰੀ ਟੋਡੀ	੧੩੫	੫੫. ਕਾਨੜਾ	੩੧੬
੨੨. ਅਹੀਰੀ ਟੋਡੀ	੧੩੯	੫੬. ਦਰਬਾਰੀ ਕਾਨੜਾ	੩੩੦
੨੩. ਹੁਸੈਨੀ ਟੋਡੀ	੧੪੧	੫੭. ਕੌਂਸੀ ਕਾਨੜਾ	੩੩੬
੨੪. ਬੈਰਾੜੀ	੧੪੫	੫੮. ਕਲਿਆਨ	੩੩੯
੨੫. ਤਿਲੰਗ	੧੪੭	੫੯. ਸੁਧ ਕਲਿਆਨ	੩੪੦
੨੬. ਸੂਹੀ	੧੫੪	੬੦. ਪੂਰੀਆ ਕਲਿਆਨ	੨੪੨
੨੭. ਸੂਹੀ ਲਲਿਤ	੧੬੦	੬੧. ਆਨੰਦ ਕਲਿਆਨ	੩੪੫
੨੮. ਅਲਹਯਾ ਬਿਲਾਵਲ	੧੬੨	੬੨. ਸਿਆਮ ਕਲਿਆਨ	੩੪੯
੨੯. ਸੁਕਲ ਬਿਲਾਵਲ	੧੭੨	੬੩. ਏਮਨ (ਯਮਨ)	੩੫੮
੩੦. ਯਮਨੀ ਬਿਲਾਵਲ	੧੭੪	੬੪. ਪ੍ਰਭਾਤੀ	੩੬੯
੩੧. ਗੋਂਡ	੧੮੦	੬੫. ਬਿਭਾਸ (ਬਿਲਾਵਲ ਠਾਠ)	੩੭੩
੩੨. ਰਾਮਕਲੀ	੧੮੧	੬੬. ਬਿਭਾਸ (ਭੈਰਉ ਠਾਠ)	੩੭੫
੩੩. ਨਟ	੧੮੮	੬੭. ਜੈਜਾਵੰਤੀ	੩੭੭
੩੪. ਨਟ ਨਾਰਾਇਣ	੧੯੨		

ਰਾਗ ਗਉੜੀ ਲਲਿਤਾ, ਤਾਲ ਧਮਾਰ, ਬਿਲੰਬਿਤ

ਰਾਮ ਜਪਉ ਜੀਅ ਐਸੇ ਐਸੇ ॥
 ਧੂ ਪ੍ਰਹਿਲਾਦ ਜਪਿਓ ਹਰਿ ਜੈਸੇ ॥ ੧ ॥
 ਦੀਨ ਦਇਆਲ ਭਰੋਸੇ ਤੇਰੇ ॥
 ਸਭੁ ਪਰਵਾਰੁ ਚੜਾਇਆ ਬੇੜੇ ॥ ੧ ॥ ਰਹਾਉ ॥
 ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥
 ਇਸ ਬੇੜੇ ਕਉ ਪਾਰਿ ਲਘਾਵੈ ॥ ੨ ॥
 ਗੁਰਪਰਸਾਦਿ ਐਸੀ ਬੁਧਿ ਸਮਾਨੀ ॥
 ਚੂਕਿ ਗਈ ਫਿਰਿ ਆਵਨ ਜਾਨੀ ॥ ੩ ॥
 ਕਹੁ ਕਬੀਰ ਭਜੁ ਸਾਰਿਗਪਾਨੀ ॥
 ਉਰਵਾਰਿ ਪਾਰਿ ਸਭ ਏਕੋ ਦਾਨੀ ॥ ੪ ॥

(ਗਉੜੀ ਕਬੀਰ ਜੀ, ਪੰਨਾ ੩੩੭)

ਅਸਥਾਈ

x					੨	੦			੩		
			ਰੁ	ਗ	ਮਗ	ਰੁਸ	ਨ	ਸ	—	ਨ	ਸ
			ਰਾ	ਭ	ਭ	ਮਜ	ਪਉ	ਭ	ਭ	ਜੀ	ਅ
ਮ	—	—	ਮ	ਗ	ਪ	ਮ	ਪ	ਗ	—	ਰੁ	ਪ
ਐ	ਭ	ਭ	ਸੇ	ਭ	ਭ	ਭ	ਐ	ਭ	ਭ	ਸੇ	ਭ
ਗ	ਰੁ	—	ਰੁ	ਗ	ਮਗ	ਰੁਸ	ਨ	ਸ	—	ਨ	ਸ
ਰਾ	ਭ	ਭ	ਭ	ਭ	ਭ	ਮਜ	ਪਉ	ਭ	ਭ	ਜੀ	ਅ

ਅੰਤਰਾ

			ਧੁ	ਮ	ਧੁ	ਨ	ਸੰ	—	—	—	—	ਸੰ	ਸੰ
			ਦੀ	ਭ	ਨ	ਦਇ	ਆ	ਭ	ਭ	ਭ	ਭ	ਲ	ਭ
ਰੁੰ	—	—	—	—	ਗ	ਰੁੰ	ਸੰ	—	—	ਰੁੰ	—	ਗੰ	ਰੁੰ
ਰੋ	ਭ	ਭ	ਭ	ਭ	ਭ	ਸੇ	ਤੇ	ਭ	ਭ	ਰੋ	ਭ	ਭ	ਜੀ
ਸੰ	ਸ	—	—	ਨ	ਰੁੰ	ਨ	ਧੁ	ਪ	—	—	—	ਮ	ਮ
ਸ	ਭੁ	ਭ	ਭ	ਭ	ਪ	ਰ	ਵਾ	ਭ	ਭ	ਭ	ਭ	ਗ	ਚ
ਮ	—	—	ਮ	ਗ	ਪ	ਮ	ਪ	ਗ	—	ਰੁ	ਪ	ਮ	ਪ
ੜਾ	ਭ	ਭ	ਇਆ	ਭ	ਭ	ਭ	ਬੇ	ਭ	ਭ	ਭੇ	ਭ	ਭ	ਭ
ਗ	ਰੁ	—	ਰੁ	ਗ	ਮਗ	ਰੁਸ	ਨ	ਸ	—	ਨ	ਸ	ਗ	ਮੰ
ਰਾ	ਭ	ਭ	ਭ	ਭ	ਭ	ਮਜ	ਪਉ	ਭ	ਭ	ਭ	ਭ	ਜੀ	ਅ

ਅੰਤਰਾ

								ਮ	ਧੁ	ਨ	ਸ	ਸ	—	ਸ	ਸ
								ਜਾ	ਫ	ਕੋ	ਫ	ਠਾ	ਫ	ਕੁ	ਰੁ
ਨ	—	ਰੁੰ	ਗੰ	ਰੁੰ	—	ਸੰ	—	ਮ	ਰ	ਮ	ਪ	ਨ	ਸ	ਨਸਰੰ	ਨੁ
ਉ	ਫ	ਚਾ	ਫ	ਹੋ	ਫ	ਈ	ਫ	ਸੋ	ਫ	ਜ	ਨੁ	ਪ	ਚ	ਘਫਫ	ਰ
ਧਪ	ਧਗ	ਮ	ਪ	ਪਧੁ	ਮੱਪ	ਮੱਗ	—								
ਜਾ	ਫਫ	ਤ	ਨ	ਸੋਫ	ਫਫ	ਹੀਫ	ਫ								

ਰਾਗ ਗਉੜੀ ਲਲਿਤਾ

ਵਾਵੀ—ਮ ਠਾਠ—ਪੂਰਬੀ ਸਮਾ—ਰਾਤ ਚੋਥਾ ਪਹਿਰ
ਸੰਵਾਦੀ—ਸ ਜਾਤੀ—ਸੰਪੂਰਣ

ਪਕੜ—ਸ ਨੁ ਧੁ ਨ, ਰੁ ਗ ਮ, ਮੱ ਮ ਗ, ਰੁ ਪ ਮ ਪ ਗ ਮੱ ਰੁ ਸ ।

ਆਰੋਹ—ਸ ਰੁ ਗ ਮ ਮੱ ਮ ਗ ਪ ਧੁ ਨ ਸ ।

ਅਵਰੋਹ—ਸ ਨ ਧੁ ਪ ਧੁ ਮੱ ਪ, ਗ ਸ ਰੁ ਸ ।

ਸੁਰ-ਵਿਸਥਾਰ

- ੧ ਸ—ਨੁਰੁ —ਸਨੁਰੁਨਧੁਨੁਸ—ਨੁਰੁਗਮਗ, ਰੁਗ ਸਰੁ ਨੁਸ—ਰੁਨੁਧੁਨੁਰੁਗਮ ਰੁਗਰੁਸ—।
- ੨ ਨੁਰੁਗਮ—ਮੱਮ, ^{ਰੁ ਸ}ਗਰੁ ਰੁਨੁ—ਸ ਨੁਰੁਨੁਧੁਪ—ਧੁਮੱਪਨੁ ਰੁਨੁਧੁਨੁਸ—ਰੁਨੁ, ^{ਰੁ}ਰੁਗਮ—ਗਮ, ਮੱਮਗ
- ਰੁਗਰੁਪ—ਮਪਗ, ਮੱਰੁ ^{ਰੁ}ਨੁਰੁਗਮ ਗਰੁਸ— ।
- ੩ ਸਗ —ਰੁਗਮਮੱਮ—ਗਮਗਰੁ ਸਰੁਨੁਸ ਸਗ—ਮ ਮੱਮਗ ਪ—ਧੁਪ ਮੱਮਗ ਪਮੱਪ ਪਗ ਮੱਰੁ ਗਮਗ ਸਰੁ
ਨਸ —ਨਸਮ —ਗਮਗਰੁਗ ਰੁਸ—ਨੁਰੁਗਮਮੱਮ—ਗਰੁਪ—ਧੁਪ, ਨਧੁਪ—ਧੁਮੱ ਪਗ ਮੱਰੁ ਗਮਗਰੁ ਸਰੁ
ਨਧੁਨੁਰੁਸ ।
- ੪ ਨੁਸਗ —ਰੁਗਮਮੱਗ, ਮਗਰੁਸ —ਨੁਰੁਗਮ—ਗਮਮਮੱਗ —ਪਗ, ਮੱਰੁ ਗਮਗਰੁਸਰੁਨੁਸ —ਰੁਪ—ਮੱਧੁਨੁਧੁਪ
^ਮ—ਨਧੁਨੁਧੁਪ—ਮਪਧੁਪ ਗ ਮੱਰੁ ਨੁਰੁਗਮਮੱਮ, ਗਮ—ਰੁਗਮ—ਗਰੁਸ ਨੁਰੁਗਮ—ਮੱਮਗ ਰੁਪ ਮੱਪਧੁਪ
ਧੁਮੱਗ ਰੁਗਮ—ਗਰੁਗ ਸਰੁ ਨੁਸ ।
- ੫ ਪ—ਮੱਗਰੁਪ—ਮੱਧੁਪ, ਨਧੁਪ—ਮੱਮਗ, ਰੁਗਰੁਮ—ਗਮ—ਮਮੱਗ—ਮੱਰੁ ਨੁਰੁਗਮਮੱਮ—ਗਰੁਗ,
^{ਰੁ}ਮਗਰੁਸ ਮ—ਗਮਗਮਮੱਗ ਰੁਗਰੁਸ—ਪ—ਪਧੁਨ, ਸ—ਨਸ—ਰੁਸ ਨਧੁਨੁਰੁਸ—ਨੁਰੁਗਰੁਸ—
^ਸਗਮ, ਰੁਗਮ ਮੱਮਮੱਗ, ਰੁ ਨਸ—ਰੁਨੁਧੁਪ—ਮੱਧੁਮੱਮਗ, ਮੱਰੁ —ਨੁਰੁਗਮ—ਗਮਮੱਮਗ ^ਮਪਧੁਨਸ—
ਨਧੁਨੁ ਧੁਪ ਧੁਮੱ ਪਗ ਮੱਰੁ ਗਮ ਮੱਗ ਰੁਗਮਗਰੁਸ ਨੁਰੁਨੁ ਰੁਸ ।

ਰਾਗ ਗਉੜੀ ਚੇਤੀ, ਤਾਲ ਸੂਲ ਫਾ:, ਦੁਰਤ ਲਯ

ਨੇਤ੍ਰ ਪ੍ਰਗਾਸ਼ ਕੀਆ ਗੁਰਦੇਵ ॥ ਭਰਮ ਗਏ ਪੂਰਨ ਭਈ ਸੇਵ ॥ ੧ ॥ ਰਹਾਉ ॥

ਸੀਤਲਾ ਤੇ ਰਖਿਆ ਬਿਹਾਰੀ ॥ ਪਾਰਬ੍ਰਹਮ ਪ੍ਰਭ ਕਿਛਾ ਧਾਰੀ ॥ ੧ ॥

ਨਾਨਕ ਨਾਮੁ ਜਪੈ ਸੋ ਜੀਵੈ ॥ ਸਾਧ ਸੰਗਿ ਹਰਿ ਅੰਮ੍ਰਿਤੁ ਪੀਵੈ ॥ ੨ ॥

(ਗਉੜੀ ਮ: ੫, ਪੰਨਾ ੨੦੦)

ਅਸਥਾਈ

×	੦	੨	੩	੦	ਸ
					ਨੇ
ਨ	—	ਸ	ਰੁ	ਸ	ਸ
ਤ੍ਰ	ੜ	ਪ	ਰੁ	ਸੁ	ਕੀ
ਨ	ਸ	ਨੁ	—	ਨੁ	—
ਆ	ੜ	ਗੁ	ੜ	ਵ	ੜ
ਰੁ	ਰੁ	ਰੁ	—	—	—
ਭ	ਰੁ	ਮ	ੜ	ੜ	ੜ
ਪ	ਮੁ	ਗ	—	ਸ	ਸ
ਰ	ਨ	ਭ	ੜ	ਵ	ੜ
		ਈ	ੜ		ਨੇ

ਅੰਤਰਾ

ਮੁ	—	ਧ	ਧ	ਸੁ	—	ਸੁ	—	ਸੁ
ਸੀ	ੜ	ਤ	ਲਾ	ਤੈ	ੜ	ੜ	ੜ	ਖਿ
ਨ	—	ਰੁ	ਰੁ	ਰੁ	—	—	—	—
ਆ	ੜ	ੜ	ਬਿ	ਹਾ	ੜ	ੜ	ੜ	ੜ
ਰ	—	ਰੁ	ਰੁ	ਰੁ	ੜ	ਪ	—	—
ਪਾ	ੜ	ਰ	ਬੁ	ਹ	ਮ	ਪ੍ਰ	ੜ	ੜ
ਪ	ਮੁ	ਗ	ਰੁ	ਗ	—	ਰੁ	ਸ	—
ਕਿ	ਰ	ਪਾ	ੜ	ਧਾ	ੜ	ੜ	ਰੀ	ੜ

ਰਾਗ ਗਉੜੀ ਸੋਰਠਿ

ਵਾਦੀ—ਸ
ਸੰਵਾਦੀ—ਪ

ਠਾਲ—ਪੂਰਵੀ ਅੰ:
ਜਾਤੀ—ਵਕ੍ਰ ਸੰਪੂਰਣ

ਸਮਾਂ—ਰਾਤ ਪਹਿਲਾ ਪ:

ਪਥਰ—ਸਮਰ ਮ ਪ, ਧੁ ਮੱਪ, ਮੱਗ, ਰੁਗ, ਰੁਸ, ਨ, ਰੁਸ ।

ਆਰੋਹ—ਸਰੁ ਗਰੁ ਸ ਮਰ ਮਪ ਨਸੰ ।

ਅਵਰੋਹ—ਸੰ ਨੁ ਧ ਪ ਧੁ ਮੱਪ ਮੱਗ ਰੁ ਗ ਰੁ ਸ ।

ਪ	—	—	—	—	—	ਪੁ	ਪ	ਮ	ਗ	—	—	—	—
ਮਾ	ਫ	ਫ	ਫ	ਫ	ਫ	ਫ	ਰ	ਫ	ਫ	ਫ	ਫ	ਫ	ਫ
ਰੁ	ਸ	—	ਰੁ	ਸ	ਸ	ਰੁ	ਗ	ਗ	—	ਮ	—	ਮ	—
ਫ	ਫ	ਫ	ਰ	ਮਈ	ਏ	ਫ	ਸਿ	ਉ	ਫ	ਇ	ਫ	ਕ	ਫ
ਮ	—	—	ਪੁ	—	—	ਪ	ਮ	—	—	ਗ	—	ਗ	—
ਫ	ਫ	ਫ	ਬੇ	ਫ	ਫ	ਨ	ਤੀ	ਫ	ਫ	ਮੇ	ਫ	ਰੀ	ਫ
ਗ	—	—	ਸ	—	ਸ	—	ਸ	ਨ	—	ਰੁ	—	—	ਨ
ਫ	ਫ	ਫ	ਪੁ	ਫ	ਜੀ	ਫ	ਰਾ	ਫ	ਫ	ਖੁ	ਫ	ਫ	ਮੁ
ਪੁ	ਪ	—	ਪੁ	ਪ	ਮ	—	ਗ	ਗ	—	ਰੁ	ਸ	ਨ	—
ਰਾ	ਫ	ਫ	ਰਿ	ਫ	ਰਾ	ਫ	ਫ	ਮ	ਫ	ਮੇ	ਫ	ਰਾ	ਫ

ਰਾਗ ਗਉੜੀ ਚੇਤੀ

ਵਾਂਦੀ—ਸ
ਸੰਵਾਂਦੀ—ਪ

ਠਾਠ—ਸਾਰਵਾ
ਜਾਤੀ—ਖਾਡਵ-ਸੰਪੂਰਣ

ਸਮਾਂ—ਰਾਤ ਪਹਿਲਾ ਪ:

ਪਕੜ—ਸ, ਰੁ ਪ, ਮ ਗ ਰੁ ਸ ਨ ਧ ਨ, ਸ।

ਆਰੋਹ—ਸ ਰੁ ਗ ਰੁ ਮ ਪ, ਮ ਧ ਨ ਸ।

ਅਵਰੋਹ—ਸ ਨ ਧ ਪ ਮ ਗ ਰੁ ਸ।

ਸੁਰ-ਵਿਸਥਾਰ

- ੧ ਸ—ਰੁ—ਰੁਗਰੁਸ—ਨਧਨ—ਸਰੁ—ਨਰੁ—ਨਧਨ—ਸ—ਰੁ ਪ—ਮੰਗ, ਮੰਰੁਨ ਰੁਗ—ਮੰਗਰੁਸ—।
- ੨ ਸਰੁਪ—ਮੰਧਪ—ਮੰਗਮੰਰੁਨ ਰੁਗ ਰੁਪ—ਮੰਗਰੁ—ਨਧਨ—ਸ—ਰੁਗਰੁਪ—ਰੁਪ—ਮੰਧਪ ਧਮ, ਪਗ ਮੰਰੁ ਪ—ਮੰਗਰੁ—ਸ—ਨਧਨ ਪ—ਮੰਧਨਧਨ ਪ, ਨਧਨ, ਸ ਰੁਨ—ਰੁਗ—ਰੁਮੰਪ ਪਮੰਗ, ਧ—ਪਮੰਗਰੁ ਪ, ਮੰਗਰੁਗ ਰੁਸ—।
- ੩ ਸ—ਰੁਸ ਨਧਨਸ ਨਰੁਸ, ਗਰੁਸਪ, ਮੰਗਰੁਸ—ਨਧਨ—ਮੰਧਨਸ ਰੁਗਰੁਮੰਪ, ਮੰਗਰੁਸ—ਨਰੁਗ, ਰੁਪ ਮੰਗਰੁਗ—ਰੁਸ—ਨਧਨ ਰੁਪ—(ਪ) ਰੁਪ ਮੰਧਪ, ਪਗਮੰਰੁ ਗਰੁਸ—ਗਰੁ ਰੁਮੰਗ, ਰੁਪ—ਮੰਗਰੁਸ ਸਪ—ਮੰਧਪਮੰਗਰੁਸ—ਨਧਨ, ਸ—।
- ੪ ਮੰਧਨ ਧਪ—ਨਧਨਪ, ਮੰਧਪ ਰੁਰੁ—ਪ—ਰੁਗਰੁ ਪ—ਮੰਗਰੁਸ—ਗਰੁਮੰਧਨ—ਸ—ਨਸ ਨਧਨ, ਰੁਸੰਨਧਪ—ਮੰਨਧਪ ਮੰਧਨਰੁ—ਗੁਰੁ—ਸੰਨਸ—ਰੁ—ਸੰਨਧਪ ਸੰਧਪਮੰਗਰੁਗ ਰੁਸ—ਸਸਰੁਸ ਨਧਨਰੁਪ—ਮੰਗਰੁਗਰੁਸ—ਸਸੰਨਰੁ ਨਧਪ, ਨਧਨਧਨਪ, ਮੰਧਪ, ਧਮ ਪਗ ਮੰਰੁ ਗਰੁਸ—।
- ੫ ਸ—ਸਰੁਸਪ—ਮੰਗਰੁਮੰਧਨ—ਧਨਰੁ—ਗਰੁਸੰ—ਰੁਗਰੁਮੰ, ਗੇਰੁਗ, ਰੁਸੰ ਨਰੁਪ—ਮੰਗਰੁ ਨਸੰਨਧਨਸੰ
ਨ ਪ
—ਸਰੁਸੰਪ—ਪਗ ਮੰ ਰੁਗਰੁਸੰ, ਸੰਧਨਪ, ਨਧਪਮੰਧਪਮੰਗਰੁਸ—ਸਰੁਮੰਧਨਸਰੁਸੰ ਨਧਨ—ਰੁਗਰੁਪ—
ਧ
ਮੰਗਰੁਸੰ—ਨਧਨਸੰ ਰੁਨਸੰ ਮੰਧਨਸੰ—ਸੰਨਧਪ ਧਮਪਗ ਮੰਰੁ ਗਰੁਸ—ਸਰੁਰੁਪ—ਸਧਪਨਧਨਪ ਮੰ
ਪਗ ਰੁਪਮੰਗਰੁਸ।

ਰਾਗ ਗਉੜੀ ਪੂਰਵੀ, ਤਾਲ ਚੰਚਲ, ਬਿਲੰਬਿਤ

ਘਟ ਅਵਘਟ ਫੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥
 ਰਮਈਏ ਸਿਉ ਇਕ ਬੇਨਤੀ ਮੇਰੀ ਪੁੰਜੀ ਰਾਖੁ ਮੁਰਾਰਿ ॥ ੧ ॥
 ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥ ੧ ॥ ਰਹਾਉ ॥
 ਹਉ ਬਨਜਾਰੋ ਰਾਮ ਕੋ ਸਹਜ ਕਰਉ ਬਾਪਾਰੁ ॥
 ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਈ ਸੰਸਾਰਿ ॥ ੨ ॥
 ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
 ਮੋਹਿ ਜਮਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥ ੩ ॥
 ਜੈਸਾ ਰੰਗੁ ਕਸੰਭ ਕਾ ਤੈਸਾ ਇਹੁ ਸੰਸਾਰੁ ॥
 ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥ ੪ ॥

(ਗਉੜੀ ਬੇਰਾਗਣਿ ਰਵਿਦਾਸ ਜੀ, ਪੰਨਾ ੩੪੫)

ਅਸਥਾਈ

×			੨			੦			੩				
									ਰੁ	ਸ	ਨੁ	—	
									ਮੁ	ਸ	ਰਾ	—	ਸ
ਸ	—	—	ਰੁ	ਗ	ਰੁ	—	ਸ	—	ਨੁ	—	ਧੁ	—	
ਟਾਂ	ਸ	ਸ	ਸ	ਸ	ਡਾਂ	ਸ	ਲਾ	ਸ	ਦਿਆ	ਸ	ਸ	—	ਸ
ਨੁ	—	—	ਰੁ	—	ਰੁ	—	—	ਰੁ	ਰੁ	ਸ	ਨੁ	—	
ਜਾ	ਸ	ਸ	ਇ	ਸ	ਰਾ	ਸ	ਸ	ਮ	ਮੁ	ਸ	ਰਾ	—	ਸ
ਸ	—	—	ਰੁ	ਗ	ਰੁ	—	ਸ	—	ਨੁ	—	ਧੁ	—	
ਟਾਂ	ਸ	ਸ	ਸ	ਸ	ਡਾਂ	ਸ	ਲਾ	ਸ	ਦਿਆ	ਸ	ਸ	—	ਸ
ਨੁ	—	—	—	—	—	ਨੁ	ਨੁ	—	ਧੁ	—	—	—	
ਜਾ	ਸ	ਸ	ਸ	ਸ	ਸ	ਇ	ਰੇ	ਸ	ਸ	ਸ	ਸ	—	ਸ
ਰੁ	—	—	ਰੁ	—	ਰੁ	—	—	—	ਪ	—	—	—	
ਕੋ	ਸ	ਸ	ਬ	ਸ	ਨ	ਸ	ਜਾ	ਸ	ਰੋ	ਸ	ਸ	—	ਸ
ਪ	ਮੁ	—	ਧੁ	—	ਮੁ	—	ਗ	—	ਰੁ	ਸ	ਨੁ	—	
ਰਾ	ਸ	ਸ	ਸ	ਸ	ਮ	ਸ	ਕੋ	ਸ	ਮੁ	ਸ	ਰਾ	—	ਸ

ਅੰਤਰਾ

ਰੁ	ਸ	—	ਗ	—	ਗ	—	ਗ	ਮ	—	—	—	—	
ਘ	ਟ	ਸ	ਅ	ਸ	ਵ	ਸ	ਘ	ਟ	ਸ	ਸ	ਸ	—	ਸ
ਪ	ਧੁ	—	ਪ	—	—	ਮ	ਗ	ਮ	—	ਪ	—	ਧੁ	—
ਫੂ	ਗ	ਸ	ਰ	ਸ	ਸ	ਘ	ਣਾ	ਸ	ਸ	ਇ	ਸ	ਕੁ	ਸ
ਪ	ਧੁ	—	ਧੁ	—	ਸੁ	—	ਨ	—	ਧੁ	ਪ	—	—	ਪ
ਨਿ	ਰ	ਸ	ਗੁ	ਸ	ਣੁ	ਸ	ਬੈ	ਸ	ਸ	ਲੁ	ਸ	—	ਹ

ਰਾਗ ਗਉੜੀ, ਪੂਰਵੀ ਖਟ ਤਾਲ, ਮਧਮ ਲਯ

ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥
 ਮੇਲਿ ਲਏ ਪੂਰਨ ਵਡਭਾਗੀ ॥ ੧ ॥ ਰਹਾਉ ॥
 ਭਰਤਾ ਪੇਖਿ ਬਿਗਸੈ ਜਿਉ ਨਾਰੀ ॥
 ਤਿਉ ਹਰਿ ਜਨੁ ਜੀਵੈ ਨਾਮੁ ਚਿਤਾਰੀ ॥ ੧ ॥
 ਪੂਤ ਪੇਖਿ ਜਿਉ ਜੀਵਤ ਮਾਤਾ ॥
 ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥ ੨ ॥
 ਲੋਭੀ ਅਨਦੁ ਕਰੈ ਪੇਖਿ ਧਨਾ ॥
 ਜਨ ਚਰਨ ਕਮਲ ਸਿਉ ਲਾਗੋ ਮਨਾ ॥ ੩ ॥
 ਬਿਸਰੁ ਨਹੀ ਇਕੁ ਤਿਲੁ ਦਾਤਾਰ ॥
 ਨਾਨਕ ਕੇ ਪ੍ਰਭ ਪ੍ਰਾਨ ਅਧਾਰ ॥ ੪ ॥

(ਗਉੜੀ ਮਹਲਾ ੫, ਪੰਨਾ ੧੯੮)

ਅਸਥਾਈ

×	੦	੨	੩	੦	੪	੫	੬	੦
		ਰੁ ਗ	ਰੁ ਸ	ਸਰੁ ਨ	ਸ ਸ	ਪ ਪ	ਪ ਮ	ਪ ਧੁ
		ਐ ਟ	ਸੀ ਟ	ਪ੍ਰੀ ਟ	ਤਿ ਗੋ	ਵਿੰ ਦ	ਸਿ ਉ	ਲਾ ਟ
ਪ ਮ	ਗ —	ਰੁ ਗ	ਮ ਧੁ	ਸ —	ਸ —	ਨ ਰੁ	ਨ ਧੁ	ਪ —
ਗੀ ਟ	ਟ ਟ	ਮੇ ਟ	ਲਿ ਲ	ਏ ਟ	ਪੂ ਟ	ਰ ਨ	ਵ ਡ	ਭਾ ਟ
ਪ —	ਮ ਗ —							
ਗੀ ਟ	ਟ ਟ							

ਅੰਤਰਾ

		ਮ ਧੁ	ਨ ਸ	ਸ ਸ	ਸ ਸ	ਸ —	ਨ ਨ	ਰੁ ਰੁ
		ਭ ਰ	ਤਾ ਟ	ਪੋ ਖਿ	ਬਿ ਗ	ਸੈ ਟ	ਜਿ ਉ	ਨਾ ਟ
ਗ ਰੀ	ਰੁ ਟ	ਸ ਟ	ਸ ਟ	ਮ ਧੁ	ਸ ਸ	ਸ —	ਨ ਸਰੁ	ਨ ਧੁ
		ਤਿਉ	ਹ ਰਿ	ਜ ਨੁ	ਜੀ ਟ	ਵੈ ਟ	ਨਾ ਟ	ਮੁ ਚਿ
ਪ —	ਮ ਗ —	ਰੁ ਗ	ਪ —	ਪ ਪ	ਪ ਪ	ਪ ਪ	ਮ ਮ	ਪ ਧੁ
ਰੀ ਟ	ਟ ਟ	ਪੂ ਟ	ਤ ਟ	ਪੋ ਖਿ	ਜਿ ਉ	ਜੀ ਟ	ਵ ਤ	ਮਾ ਟ
ਪੁ ਤਾ	ਪਮੇ ਟ	ਗ ਟ	ਰੁ —	ਰੁ —	ਰੁ ਪ	ਰੁ ਤਿ	ਪ ਪ	ਪ ਗ
		ਓ ਟ	ਤਿ ਟ	ਪੋ ਤਿ	ਜ ਨੁ	ਰਿ	ਸਿ ਉ	ਰਾ ਟ
ਗ ਤਾ	ਰੁ ਟ	ਸ —						
	ਟ ਟ	ਟ ਟ						

ਗ	—	—	—	—	—	ਰੁ	ਰੁ	ਰੁ	ਰੁ	—	ਰੁ	ਗ	ਰੁ	—	ਸ
ਵਾ	ੜ	ੜ	ੜ	ੜ	ੜ	ਅ	ਨ	ਦਿ	ਨੁ	ੜ	ਅ	ਨ	ਦਿ	ੜ	ਰ
ਨ	—	ਸ	—	—	—	ਸ	ਨ	ਪੁ	—	—	ਰੁ	—	ਰੁ	—	ਰੁ
ਹੰ	ੜ	ਨਿ	ੜ	ੜ	ੜ	ਵਾਹ	ੜ	ੜ	ੜ	ੜ	ਸੇ	ੜ	ਦਾ	ੜ	ਤੀ

ਰਾਗ ਗਉੜੀ, ਪੂਰਬੀ

ਵਾਦੀ—ਰੁ	ਠਾਠ - ਪੂਰਬੀ	ਸਮਾਂ—ਸਾਮ
ਸੰਵਾਦੀ—ਪ	ਜਾਤੀ—ਵਕ੍ਰ ਸੰਪੂਰਣ	ਮ—ਦੋਵੇਂ

ਪਕੜ—ਰੁ—ਗ ਰੁ ਮੰ ਗ ਰੁ ਸ, ਨੁ ਪੁ, ਨੁ, ਰੁ ਸ।

ਆਰੋਹ—ਸ ਰੁ ਗ ਰੁ, ਮੰ ਪ ਧੁ ਪ ਨ ਸੰ।

ਅਵਰੋਹ—ਸੰ ਨ ਧੁ ਪ, ਮੰ ਗ ਰੁ ਸ ਮ ਗ ਮੰ ਗ, ਰੁ ਸ।

ਸੂਰ-ਵਿਸਥਾਰ

- ੧ ਸ ਰੁ—ਰੁਗ, ਰੁਸ, ਨੁਪੁਨ, ਰੁਗ—ਰੁ ਮੰਗਰੁ ਨੁ ਰੁਸ ਨੁ ਮੰਪੁਨੁ ਰੁ ਪੁਨੁ ਸਰੁਨੁ ਸਰੁ—ਗਰੁਗ
ਮੰ
ਰੁ—ਪ—ਗ—ਰੁਗ—ਰੁ ਗਰੁ—ਸਰੁ—ਨੁ ਸਰੁਸ।
- ੨ ਨੁਪੁਨ—ਰੁਨੁਪੁਪ—ਮੰਪੁਪੁ ਨੁ—ਮੰਪੁਨੁ ਰੁਗ, ਮੰਰੁ—ਰੁਗਰੁ ਨੁਸਰੁਨੁਪੁਨੁ ਰੁਸ—ਰੁ—ਪ—ਧੁਪ—
ਮੰ
(ਪ)—ਗ—ਰੁਗਰੁ—ਮੰਗਰੁ—ਨੀ ਰੁਸਮ—ਗਮ ਪੁਪੁ ਮੰਗ, ਪ—ਗਰੁ—ਨੁਸਰੁਗ—ਪ—ਧੁਪਮਗ
ਮੰ
—ਰੁਪ ਗ—ਰੁਗਰੁ ਮੰਗਰੁਸ, ਨੁਪੁਨ—ਨੁਸਰੁਨੁ ਰੁ—ਸ।
- ੩ ਸ—ਰੁ ਰੁਗਰੁਸ—ਮ—ਗ ਮ—ਮਪੁਪੁਮ—ਰੁਗ, ਮੰਗ, ਰੁਮੰ—ਗਰੁਸਰੁਨੁ, ਰੁਸ—ਪ—ਮੰਗ ਰੁਗ—
ਨ
ਰੁਸ—ਮੰਪੁ ਨੁਸਰੁਸੰ—ਨਰੁ—ਸੰ—ਨਪੁਨ, ਧੁਪ (ਪ) ਮੰਗਰੁ ਗਰੁਸਨੁ—ਸਪ—ਮੰਪੁ ਨ—ਰੁਨੁਪੁਨ
ਗ
ਧੁਪ—ਮਪੁਪੁਮ ਮ—ਪ ਪਗ—ਮੰਗਰੁ—ਗਰੁ ਸਨੁ ਸ।
- ੪ ਸਰੁਗਰੁ ਮੰਪ—ਮੰਰੁ ਰੁਗਰੁ ਪ—ਮੰਪੁਨੁਸਰੁਸੰ—ਨੁ ਰੁਨੁਪੁਪ—ਨ—ਰੁ—ਰੁਗੰ, ਰੁ ਨੁਸਰੁ—ਨਰੁ
ਨੁਪੁਨਰੁ—ਗਰੁ—ਰੁਰੁਸੰ—ਨੁਸਰੁਨੁਪੁਪ—ਧੁਸਗਰੁ—ਪ—ਮੰਗਰੁ—ਮੰ ਗਰੁਗ—ਰੁਸਰੁਨੁ—
ਰੁਗਰੁਮੰਗਰੁ—ਪ—ਮੰਗਰੁ—ਨੁਸਰੁਨੁਸ।
- ੫ ਸਮ—ਪਮ—ਮਪੁਪੁਮ—ਗਮਮੰਗ—ਰੁਗਰੁ—ਪ—ਧੁਪ ਮੰਪੁਪੁਮੰਗਰੁਗ, ਰੁਮੰ ਗਰੁ—ਮੰਗਰੁਸਰੁਨੁ—
ਨ
ਰੁਗਰੁਮੰਪੁਨਰੁ—ਸੰ ਨਪੁਨ—ਰੁ—ਗਰੁ—ਰੁਮੰ ਗਰੁਸਰੁਨੁ—ਸੰ—ਰੁਨੁਪੁਪ—ਮੰਪੁਪੁਗ—ਰੁਗ,
ਮੰ
ਰੁਮੰ, ਗਰੁਸਰੁਨੁ—ਰੁਸ—ਨੁਸਰੁ—ਰੁ—ਸੰ—ਨਪੁਨਰੁ—ਸਰੁਨੁਸਨ, ਸੰਨਪੁਪ—ਪ ਨਰੁਨੁਪੁਪ
ਮੰ
ਧੁਪਗ ਰੁਮੰ ਗਰੁ—ਪ—ਮੰਪੁਪੁਮੰਗਰੁ ਨੁਗਰੁ ਮੰਪੁਪੁਪੁਮੰਗਰੁ—ਰੁਮੰ ਗਰੁਸਰੁਨੁ ਰੁ ਨੁਪੁਨ, ਸ।

ਰੁ	ਸ	ਗ	ਰੁ	ਮ	ਗ	ਰੁ	ਰੁ	ਸ	ਸ	ਰੁ	ਗ	ਗ	ਗ	ਰੁ	ਰੁ
ਧਉ	ਫ	ਫ	ਫ	ਫ	ਫ	ਹ	ਰਿ	ਹ	ਰਿ	ਫ	ਹ	ਰਿ	ਮੁ	ਫ	ਖ
ਸ	ਨ	ਸ	—	ਸ	—										
ਕ	ਹੀ	ਐ	ਫ	ਫ	ਫ										

ਅੰਤਰਾ

						ਸ	ਸ	ਸ	—	ਰੁ	ਗ	—	ਮ	—	ਗ
						ਹ	ਮ	ਭੇ	ਫ	ਫ	ਕ	ਫ	ਛ	ਫ	ਫ
ਮ	—	—	—	—	—	ਪ	ਧੁ	ਪ	ਧੁ	ਮ	ਮ	ਪ	ਮ	ਗ	ਰੁ
ਨ	ਫ	ਫ	ਫ	ਫ	ਫ	ਹੋ	ਫ	ਵੈ	ਫ	ਫ	ਸੁਆ	ਫ	ਮੀ	ਫ	ਫ
ਗ	—	—	—	—	—	ਸ	ਸ	ਸ	—	ਰੁ	ਮ	ਗ	ਰੁ	—	ਰੁ
ਫ	ਫ	ਫ	ਫ	ਫ	ਫ	ਜਿ	ਉ	ਰਾ	ਫ	ਫ	ਖਹੁ	ਫ	ਤਿ	ਫ	ਉ
ਸ	ਨ	ਸ	—	—	—	ਨ	—	—	—	—	ਮੁ	ਪਧੁ	ਨ	—	ਸ
ਰ	ਹੀ	ਐ	ਫ	ਫ	ਫ	ਫ	ਫ	ਫ	ਫ	ਫ	ਮਾ	ਫਫ	ਫ	ਫ	ਫ
ਰੁ	ਨ	ਗ	ਰੁ	ਮ	ਗ										
ਧਉ	ਫ	ਫ	ਫ	ਫ	ਫ										

ਰਾਗ ਗਉੜੀ, ਛੋਟਾ ਤਿੰਨ ਤਾਲ, ਮੱਧਮ ਲਯ

ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੀਨ੍ਹ ॥

ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੀਨ੍ਹ ॥

ਨਾਨਕ ਸੇ ਮੁਹ ਸੋਹਣੇ ਸਚੈ ਦਰਿ ਦਿਸੀਨ੍ਹ ॥

(ਸਲੋਕ ਵਾਰਾਂ ਤੇ ਵਧੀਕ ਮ: ੩, ਪੰਨਾ ੧੪੧੯)

ਅਸਥਾਈ

×				੨				੦				੩			
						ਰੁ	—	ਰੁ	ਰੁ	—	ਰੁ	ਗ	ਰੁ	ਸ	ਰੁ
						ਜਿ	ਫ	ਗੁ	ਰ	ਫ	ਚ	ਰ	ਨੀ	ਫ	ਲ
ਨ	—	ਸ	—	—	—	ਸ	ਨ	ਧੁ	—	—	ਰੁ	—	ਰੁ	—	ਰੁ
ਗ	ਫ	ਨੁ	ਫ	ਫ	ਫ	ਵਾਹ	ਫ	ਫ	ਫ	ਫ	ਸੇ	ਫ	ਦਾ	ਫ	ਤੀ
ਸਰੁ	ਗ	ਰੁ	ਸ	ਨ	—										
ਆਫ	ਫ	ਸ	ਚੀ	ਆ	ਫ										

ਅੰਤਰਾ

						ਸ	ਸ	ਸ	ਰੁ	—	ਗ	ਗ	ਗ	ਮ	ਗ
						ਰੁ	ਅ	ਦਿ	ਨ	ਫ	ਸੇ	ਵਨਿ	ਗੁ	ਰੁ	ਫ
ਮ	—	—	—	—	—	ਪ	—	ਧੁ	ਪ	—	ਮ	—	ਗ	—	ਰੁ
ਫ	ਫ	ਫ	ਫ	ਫ	ਫ	ਆ	ਫ	ਫ	ਪ	ਫ	ਣਾ	ਫ	ਵਾ	ਫ	ਫ

ਅੰਤਰਾ

ਗ	ਮ	—	—	—	—	ਪ	ਧੁ	ਪ	ਧੁ	—	ਮ	ਪ	ਮ	ਗ	ਰੁ
ੜ	ੜ	ੜ	ੜ	ੜ	ੜ	ਅ	ਪੁ	ਨੇਂ	ੜ	ੜ	ਕਾ	ੜ	ਜੈ	ੜ	ਸੋ
×				੨				੦				੩			
ਗ	—	—	—	—	—	ਰੁ	ਸ	ਸ	ਰੁ	—	ਮ	ਗ	ਰੁ	—	—
ੜੁ	ੜੁ	ੜੁ	ੜੁ	ੜੁ	ੜੁ	ੜੁ	ੜੁ	ਲੈ	ੜੁ	ੜੁ	ਤੇ	ੜੁ	ਰੈ	ੜੁ	ੜੁ
ਸੰ	ਗਿ	ਨ	ੜ	ੜ	ਹ	ਚਾ	ੜ	ਲੈ	ੜ	ੜ	ਤੇ	ੜ	ਰੈ	ੜ	ੜ
ਸ	ਨੁ	ਸ	—	—	—	ਮ	—	ਮ	—	—	ਧੁ	—	ਨੁ	—	—
ਤ	ਸੂ	ਆ	ੜ	ੜ	ੜ	ਨਾ	ੜ	ਗੋ	ੜ	ੜ	ਆ	ੜ	ਇਆ	ੜ	ੜ
ਸੰ	—	—	—	—	—	ਨ	—	—	—	—	—	—	ਸੰ	—	ਰੁ
ੜ	ੜ	ੜ	ੜ	ੜ	ੜ	ਨਾ	ੜ	ਗ	ਸਿ	ੜ	ਧਾ	ੜ	ਸੀ	ੜ	ੜ
ਸੰ	ਨ	ਸੰ	ਨ	ਧੁ	ਪ	ਮ	ਪ	—	ਸੰ	—	—	ਸੰ	ਨ	ਧੁ	ਪ
ੜ	ੜ	ੜ	ੜ	ੜ	ੜ	ੜ	ੜ	ੜ	ਵੇ	ਰਿ	ਫਿ	ਰਿਓ	ੜ	ਅ	ਰੁ
ਗ	—	—	ਮ	ਗ	ਰੁ	ਸ	—								
ਕਾ	ੜ	ਲਿ	ਗ	ਰ	ਸੂ	ਆ	ੜ								

ਰਾਗ ਗਉੜੀ, ਛੋਟਾ ਤਿੰਨ ਤਾਲ, ਮੱਧਮ ਲਯ

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥
 ਹਮ ਤੇ ਕਛੁ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥ ੧ ॥ ਰਹਾਉ ॥
 ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥
 ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥ ੧ ॥
 ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥
 ਨਾਨਕ ਕੀ ਬੋਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥ ੨ ॥

(ਗਉੜੀ ਮਹਲਾ ੫, ਪੰਨਾ ੨੧੬)

ਅਸਥਾਈ

×				੨				੦				੩			

ਅੰਤਰਾ

						ਸ	ਰੁ	ਸ	ਨ	—	ਸ	ਰੁ	ਗ	—	—
						ਕਾ	ਭ	ਰੀ	ਭ	ਭ	ਕ	ਭ	ਢੀ	ਭ	ਭ
ਮ	—	—	—	—	—	ਪ	ਧੁ	ਪ	ਧੁ	—	ਮ	ਪ	ਮ	ਗ	ਰੁ
ਭ	ਭ	ਭ	ਭ	ਭ	ਭ	ਕਿ	ਆ	ਭ	ਥੀ	ਭ	ਐ	ਭ	ਭ	ਭ	ਭ
ਗ	—	—	—	—	—	ਗ	ਰੁ	ਸ	ਨ	—	ਮ	ਗ	ਰੁ	—	—
ਭ	ਭ	ਭ	ਭ	ਭ	ਭ	ਜਾ	ਭ	ਚਾ	ਭ	ਰੇ	ਭ	ਭ	ਭੀ	ਭ	ਆ
ਸ	—	—	—	—	—	ਰੁ	ਲਿ								
ਨਾ	ਭ	ਭ	ਭ	ਭ	ਭ										

ਗਉੜੀ ਤਿੰਨ ਤਾਲ

ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥

ਉਰਭਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿ ਆਇਓ ਪਸੂਆ ॥ ੧ ॥ ਰਹਾਉ ॥

ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥

ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥ ੧ ॥

ਪੇਖਿ ਪੇਖਿ ਰੇ ਕਸੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥

ਛੀਜਤ ਛੋਰਿ ਦਿਨਸੁ ਅਰੁ ਰੋਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥ ੨ ॥

ਕਰਤ ਕਰਤ ਇਵਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥

ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾ ਹੀ ਰੁਚ ਚਸੂਆ ॥ ੩ ॥

ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥

ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥ ੪ ॥

(ਗਉੜੀ ਮਹਲਾ ੫, ਪੰਨਾ ੨੦੬)

ਅਸਥਾਈ

×				੨				੦				੩			
						ਸ	ਨ	ਸ	—	ਰੁ	ਮ	ਗ	ਰੁ	—	—
						ਛੋ	ਡਿ	ਛੋ	ਡਿ	ਰੇ	ਬਿ	ਖਿ	ਆ	ਭ	ਕੇ
ਸ	—	—	—	ਸ	ਰੁ	ਸ	—	—	ਨ	ਧੁ	ਨ	ਸ	—	—	ਰੁ
					ਸ										
ਰ	ਸੂ	ਆ	ਭ	ਭ	ਭ	ਭ	ਭ	ਭ	ਉਰ	ਭਿ	ਰ	ਹਿਓ	ਭ	ਰੇ	ਭ
ਗ	—	ਮ	ਪ	ਮ	ਗ	ਰੁ	ਸ	ਸ	ਧੁ	ਪ	ਧੁ	ਮ	ਪ	—	—
ਬਾ	ਭ	ਵ	ਰ	ਗਾ	ਭ	ਵ	ਰ	ਜਿ	ਉ	ਕਿ	ਰ	ਖੇ	ਭ	ਹ	ਰਿ
ਮ															
ਗ	—	ਮ	—	ਗ	ਰੁ	ਸ	—								
ਆ	ਭ	ਇਓ	ਭ	ਪ	ਸੂ	ਆ	ਭ								
					ਸੂਆ	ਛੋ	ਡਿ								

ਅਸਥਾਈ

×	੨	੦	੩
ਨ — ਸ —	ਸਮ ਪਮ — ਰੁਸ	— ਸਗ ਮਗ ਪਮ	— ਰੁਸ — ਰੁ
ਚੁ ਹ ਕੀ ਟ	ਪਸ ਹਸ ਟ ਫੁਸ	ਟੀ ਵਸ ਗ ਨਿ	ਸ ਟਸ ਟ ਰੁ

ਅੰਤਰਾ

ਮਪਧੁ ਪਧੁਪ — ਮਗ	ਸਗ ਪਮ — ਰੁਸ	— ਮ ਪ ਧੁ	ਪਧੁ ਨਸੰ ਨ ਸੰ
ਰੇਸ਼ ਸ਼ਸ਼ ਸ਼ਸ਼	ਸ਼ਸ਼ ਸ਼ਸ਼ ਟ ਗਸ	ਸ ਅ ਚ ਰ	ਜਸ਼ ਸ਼ਸ਼ ਰੁ ਟ
ਸੰ ਨ ਨ ਸੰ	(ਸੰ) — ਧੁ —	— ਸਧੁ ਪ ਧੁ	ਮ ਪ ਗ ਮ
ਪ ਸੰ ਤ ਨ	ਸ ਰ ਚੋ ਟ	ਸ ਨਾਸ਼ ਨ ਕ	ਨਾ ਟ ਮ ਹਿ
ਮ ਮਪਧੁ ਪਧੁਪ ਮਗ	ਮਗ ਪਮ — ਰੁਸ	—	
ਚੋ ਸ਼ਸ਼ ਸ਼ਸ਼ ਸ਼ਸ਼	ਸ਼ਸ਼ ਸ਼ਸ਼ ਟ ਗਸ	ਸ	

ਰਾਗ ਗਉੜੀ, ਤਿੰਨ ਤਾਲ

ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥

ਕਾਰੀ ਕਦੀ ਕਿਆ ਬੀਐ ਜਾਂ ਚਾਰੇ ਬੈਠੀਆ ਨਾਲਿ ॥

ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥

ਨਾਨਕ ਅਗੈ ਉਤਮ ਸੇਈ ਜਿ ਪਾਪਾਂ ਪੰਦਿ ਨ ਦੇਈ ॥ ੧ ॥

(ਸਿਰੀ ਰਾਗ ਕੀ ਵਾਰ, ਸਲੋਕ ਮਹਲਾ ੧, ਪੰਨਾ ੯੧)

ਅਸਥਾਈ

×	੨	੦	੩
	ਸ ਨ	ਸ ਸ ਰੁ ਮ	ਗ ਰੁ — ਰੁ
	ਮੁ ਟ	ਠੀ ਟ ਟ ਕ੍ਰੋ	ਸ ਧਿ ਟ ਚੋ
ਸ — — —	— ਰੁ ਸ ਨ	ਸ ਸ ਰੁ ਮ	ਗ ਰੁ — ਰੁ
ਡਾ ਟ ਟ ਟ	ਸ ਲਿ ਮੁ ਟ	ਠੀ ਟ ਟ ਕ੍ਰੋ	ਸ ਧਿ ਟ ਚੋ
ਪ — — —	— ਮਗ ਰੁ ਸ	ਸ ਰੁ ਰੁ ਮ	ਗ ਰੁ — ਰੁ
ਡਾ ਟ ਟ ਟ	ਸ ਲਿਸ਼ ਮੁ ਟ	ਠੀ ਟ ਟ ਕ੍ਰੋ	ਸ ਧਿ ਟ ਚੋ
ਸ — — —	— ਰੁ — —	ਸ ਰੁ — —	ਸ — ਸ ਰੁ
ਡਾ ਲਿਕੁ ਬੁ ਧਿ	ਡੂਮ ਟੀ ਟ ਕੁ	ਦ ਇਆ ਟ ਕ	ਸਾ ਇਣਿ ਪ
ਨ — ਸ ਰੁ	ਸ — ਨ —	ਸ ਰੁ	
ਨਿੰ ਦਾ ਘ ਟ	ਚੂਹ ਝੀ ਮੁ ਟ	ਠੀ ਸ	

ਰਾਗ ਗਉੜੀ

ਵਾਦੀ—ਰੁ	ਠਾਠ— ਭੈਰਉ	ਸਮਾਂ—ਸ਼ਾਮ
ਸੰਵਾਦੀ—ਪ	ਜਾਤੀ—ਵਕ੍ਰ ਸੰਪੂਰਣ	ਮੰਦ੍ਰ ਸਪਨੁ ਤੇ ਠੈਹਰਾਉ

ਪਕੜ—ਸਨਧੁਨ, ਰੁਗਰੁਮ, ਗਰੁਸਰੁਨ, ਸ ।

ਆਰੋਹ—ਸ ਰੁ, ਗ ਰੁ, ਮ ਪ ਨ ਸ ।

ਸ

ਅਵਰੋਹ—ਸੰ ਨ ਧੁ ਪ ਮ ਗ ਰੁ ਨ, ਸ ।

ਸੁਰ-ਵਿਸਥਾਰ

- ੧ ਸ—ਰੁ—ਸਰੁਸਨ—ਰੁ—ਗਰੁ ਸ—ਨਧੁਨ—ਸਰੁ—ਨਰੁਸਨ ਸ—ਸਨਧੁਨ—ਰੁਗਰੁ—ਮਗਰੁ
ਸ
ਨ ਸ ।
- ੨ ਨਧੁਨਸਰੁ—ਗਰੁ—ਮਗਰੁ—ਨਸਰੁ—ਨਧੁਨ—ਰੁਸ—ਨਨਰੁ—ਨਧੁਪ—ਨਸ—ਮਪਨ, ਧੁਨ ਰੁਸ
ਰੁ—ਨਧੁਪ—ਮਧੁਨ ਪਨ ਸਰੁਨ ਨਧੁਨਸ ਰੁ—ਰੁਗਰੁਮ—ਗਰੁਗ—ਰੁਸਨ—ਰੁਸ ਮਧੁਨ ਸਰੁਸ ।
- ੩ ਸਰੁਨਸਨਧੁਨ ਧੁਪ ਮਧੁਪਨ, ਰੁ ਨਧੁਪ—ਮਧੁਪਨ, ਧੁਨ, ਰੁਸਰੁ—ਗਰੁ ਮਗਰੁਗ—ਰੁ—ਗਰੁਸਨ,
ਸਰੁ ਮਗਰੁਸ—ਮਪਨਸਰੁ—ਨਧੁਨ—ਰੁਨਧੁਪ—ਨਧੁਨ ਧੁਧੁਪ, ਨਰੁ—ਨਧੁਪ, ਮਧੁਪਨ—ਰੁਸ,
ਰੁਗਰੁਮ—ਗਰੁਗ—ਰੁਸਰੁ—ਸਨਸਨ—ਸ । ਰੁ
- ੪ ਸ—ਰੁਗਰੁਮ—ਗਰੁਗਮ—ਗਰੁਗ—ਰੁਮ, ਗਰੁਸਨਰੁ—ਗਰੁ—ਮਗਰੁਸ—ਨਧੁਨ ਸ—ਸਰੁਮਗਰੁ—
ਰੁ
ਮਪ—ਮਪ, ਧੁਪ—ਮਪਧੁਪਮ, ਗ, ਰੁਸਨ, ਰੁ—ਗਰੁਗ—ਰੁਮ, ਗਰੁਸਰੁ ਨਸਨ, ਰੁਸ—ਮ—ਮਰੁਗ—
ਰੁ ਸ—ਮਪਧੁਪਮ, ਰੁਗ—ਰੁ ਸ—ਮਪਧੁਪ—ਧੁਮਪਮ—ਗਰੁਗਮਪਗਰੁ—ਮਪਧੁਪਮ—ਗਰੁਗ—
ਰੁਸਰੁ—ਨਸ—ਨਧੁਨ, ਧੁਪ—ਮਪਧੁਪਮ, ਪਨ ਨਸਰੁ, ਨਰੁ—ਗਰੁ, ਨਸਰੁਸ, ਗਰੁ—ਮਗਰੁ—
ਪਮ, ਰੁਗ, ਰੁ ਧੁਪ, ਮਪਧੁਪਮਰੁਗ—ਰੁਸ ।
- ਪ ਨਸਮ—ਰੁਗਰੁ—ਮ—ਮਪਧੁਪ—ਧੁਮਪ, ਪਧੁਪਮ, ਮਗਰੁ ਰੁਗ ਰੁਸ—ਧੁ ਧੁਪਮ ਰੁਗ—ਰੁਮਗਰੁ
ਨਸਨਧੁਨ—ਰੁਸ—ਮਮ, ਪਪ, ਧੁਧੁਪ, ਨਧੁਪ, ਮਪਧੁਪ—ਸੰ—ਨਧੁਮ—ਧੁਪਮਪ—ਮਪਧੁਪਮ—
ਮ ਪ ਗ
ਰੁਗਰੁ—ਰੁਮ ਧੁ ਧੁਪਮ ਰੁਗ—ਰੁਮਗਰੁ—ਧੁਪਮਰੁਗ ਰੁਸਰੁ ਨਸਨਧੁਨ ਰੁ—ਸ ।

ਰਾਗ ਗਉੜੀ ਤਿੰਨ ਤਾਲ

ਚਿਤੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥

ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥

(ਗਉੜੀ ਕੀ ਵਾਰ, ਸਲੋਕ ਮਹਲਾ ੫, ਪੰਨਾ ੩੧੯)

ਅੰਤਰਾ

				ਸ	—	ਸ	—	—	ਸਸ	ਸਰ	ਗ	—	—
				ਜੀ	ਫ	ਹਉ	ਫ	ਫ	ਮਨ	ਤਨ	ਖੋ	ਫਜੀ	ਫ
—	ਮ	ਮ	ਪ	ਨ	ਨ	ਸੰ	—	—	ਸੰਨ	—	ਪ	ਪ	—
ਫ	ਭਾ	ਲ	ਭਾ	ਲਾ	ਈ	ਕਿਉ	ਫ	ਫ	ਪਿਆ	ਫਫ	ਰਾ	ਪ੍ਰੀ	ਫਤਫ
ਮ	ਮ	ਰ	ਰ	ਮ	ਮ	ਮ	ਪ	ਪ	ਨ	ਨ	ਨ	ਸੰ	—
ਮਿ	ਫੈ	ਮੋ	ਰੀ	ਮਾ	ਈ	ਮਿਲ	ਸ	ਤ	ਸੰ	ਗ	ਤ	ਖੋ	ਫਜ
ਧ	ਮ	ਗ	ਮ	ਰ	—	ਮ	ਪ	ਸੰ	ਸੰ	ਪਧ	ਮ	ਗੁ	ਰ
ਸਾ	ਈ	ਵਿ	ਚ	ਸੰ	ਫ	ਗ	ਤ	ਹ	ਰ	ਪ੍ਰਫ	ਭ	ਫ	ਫਵ
								ਰ					
ਗੁ	—	ਸ	—	ਸ	ਰ	ਨ	—	ਸ	—	—			
ਜੀ	ਫ	ਫ	ਫ	ਫ	ਫ	ਫ	ਫ	ਉ	ਫ	ਫ			

ਤਾਨਾਂ ਰਾਗ ਮਾਝ

×					੨					੦					੩				
													ਰ	ਰ	ਮ	—	ਪ		
													ਮ	ਧੁ	ਸੂ	ਫ	ਫ		
ਨ	—	ਸੰ											ਰ	ਰ	ਮ	—	ਪ		
ਦ	ਫ	ਨ	ਸਰ	ਮਪ	ਨਸੰ	ਨੁਧ	ਮਪ	ਮਗ	ਸਗੁ	ਰਸੁ	ਮ	ਧੁ	ਸੂ	ਫ	ਫ				
ਨ	—	ਸੰ											ਰ	ਰ	ਮ	—	ਪ		
ਦ	ਫ	ਨ	੨ ਰਮ	ਪਨ	ਸਰੰ	ਸੰਨੁ	ਧਪ	ਮਗ	ਮਗੁ	ਰਸ	ਮ	ਧੁ	ਸੂ	ਫ	ਫ				
ਨ	—	ਸੰ	—	—	—	ਪ	ਧ	ਮ	ਗ	ਮ									
ਦ	ਫ	ਨ	ਫ	ਫ	ਫ	ਮੋ	ਫ	ਰੇ	ਫ	ਫ	੩ ਮਪ	ਨਸੰ	ਪਨ	ਸਰੰ	ਨਸੰ				
ਰਮੰ	ਗਮੰ	ਗੁਰੰ	ਸੰਨੁ	ਧਪ	ਨੁਧ	ਧਮ	ਗਮ	ਗਮ	ਮਗੁ	ਰਸ	ਮ	ਧੁ	ਸੂ	ਫ	ਫ				
ਨ	—	ਸੰ	—	—	—	ਪ	ਧ	ਮ	ਗ	ਮ									
ਦ	ਫ	ਨ	ਫ	ਫ	ਫ	ਮੋ	ਫ	ਰੇ	ਫ	ਫ	੪ ਨਸ	ਰਮ	ਗਮ	ਗੁਰ	ਸਰ				
ਮਪ	ਮਗ	ਮਗੁ	ਰਮ	ਪਨ	ਸੰਨੁ	ਧਪ	ਪਮ	ਗਮ	ਗੁਰ	ਸ-	ਮ	ਧੁ	ਸੂ	ਫ	ਫ				

ਰਾਗ ਮਾਝ, ਤਿੰਨ ਤਾਲ, ਮਧਯ ਲਯ

ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥ ਹਉ ਹਰਿ ਬਿਨੁ ਦੂਜਾ ਅਵਰੁ
ਨ ਜਾਨਾ ॥ ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ
ਪਿਆਰਾ ਦਸੈ ਜੀਉ ॥ ੧ ॥ ਹਉ ਮਨੁ ਤਨੁ ਖੋਜੀ ਭਾਲਿ
ਭਾਲਾਈ ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥ ਮਿਲਿ
ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ ੨ ॥
ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥ ਹਮ ਬਾਰਿਕ ਦੀਨ
ਕਰਹੁ ਪ੍ਰਤਿਪਾਲਾ ॥ ਮੇਰਾ ਮਾਤ ਪਿਤਾ ਗੁਰੁ ਸਤਿਗੁਰੁ ਪੂਰਾ
ਗੁਰ ਜਲ ਮਿਲਿ ਕਮਲੁ ਵਿਗਸੈ ਜੀਉ ॥ ੩ ॥ ਮੈ ਬਿਨੁ ਗੁਰ ਦੇਖੇ
ਨੀਦ ਨ ਆਵੈ ॥ ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਜਨ ਨਾਨਕ ਗੁਰ ਮਿਲਿ
ਰਹਸੈ ਜੀਉ ॥ ੪ ॥

(ਮਾਝ ਮ: ੪, ਪੰਨਾ ੯੪)

ਅਸਥਾਈ

×	੨				੦				੩			
									ਰ	ਰ	ਮ	— ਪ
									ਮ	ਧੁ	ਸੂ	ੜ ੜ
ਨ	—	ਸੰ	—	—	—	ਪ	ਧ	ਮ	ਗ	ਮ	ਰ	ਰ ਮ — ਪ
ਦ	ੜ	ਨ	ੜ	ੜ	ੜ	ਮੇ	ੜ	ਰੇ	ੜ	ੜ	ਮ	ਧੁ ਸੂ ੜ ੜ
ਨ	—	ਸੰ	—	—	—	ਪ	ਧ	ਮ	ਗੁ	ਰ	ਪ	ਪ ਗੁ — ਰ
ਦ	ੜ	ਨ	ੜ	ੜ	ੜ	ਮੇ	ੜ	ਰੇ	ੜ	ੜ	ਮ	ਨ ਤ ੜ ਨ
ਗੁ	—	ਸ	—	ਸ	ਰ	ਨ	—	ਸ	—	—	ਰ	ਰ ਮ — ਪ
ਪ੍ਰਾ	ੜ	ੜ	ੜ	ਪ੍ਰਾ	ੜ	ਨਾ	ੜ	ਹੋ	ੜ	ੜ	ਮ	ਧੁ ਸੂ ੜ ੜ
ਨ	—	ਸੰ	—	—	—	ਨ	—	ਸੰ	—	—	ਨੁ	ਨੁ ਧ ਪ ਧ
ਦ	ੜ	ਨ	ੜ	ੜ	ੜ	ਜੀ	ੜ	ਹਉ	ੜ	ੜ	ਹਰਿ	ਬਿਨੁ ਦੂ ਜਾ ੜ
ਮ	ਮ	ਗ	ਰ	ਮ	ਮ	ਮ	ਪ	—	ਨ	ਨ	ਨ	ਸੰ — ਪ ਪ
ਅ	ਵ	ਰੁ	ਨ	ਜਾਨਾ	ਕੋਈ	ਸ	ਜਣੁ	ੜ	ਸੰ	ਤੁ	ਮਿ	ਲੈ ੜ ਵ ਡ
ਧ	ਮ	ਗ	ਮ	ਰ	ਰ	ਮ	ਪ	ਸੰ	—	ਪਧ	ਮ	ਗੁ ਰ ਰ ਰ
ਭਾ	ਗੀ	ੜ	ਮੈ	ਹ	ਰਿ	ਪ੍ਰ	ਭੁ	ਪਿਆ	ੜ	ੜੜ	ਰਾ	ੜ ੜ ੜ ੜ
ਗੁ	—	ਸ	—	ਸ	ਰ	ਨ	—	ਸ	—	—		
ਜੀ	ੜ	ੜ	ੜ	ਜੀ	ੜ	ੜ	ੜ	ਉ	ੜ	ੜ		

—ਰੰ—ਨਧਧ ਮਗਮਰਧ ਗੁ, ਰਗੁਸ—ਰਮਪਨ, ਸੰ—ਰੰਮਪੰ—ਮਗਰੰ—ਗੁੰਸਰਨ, ਸੰ—

ਮ
ਨੁਪਧਮਗਮਰਪ, ਗੁ, ਰ—ਗੁਸਰਨੁ—ਸ—।

ਰਾਗ ਮਾਝ, ਆਡਾ ਚੌਤਾਲਾ, ਬਿਲੰਬਿਤ ਲਯ

ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥

ਚੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥ ੧ ॥

ਰਮਈਆ ਗੁਨ ਗਾਈਐ ॥

ਜਾ ਤੇ ਪਾਈਐ , ਪਰਮ ਨਿਧਾਨੁ ॥ ੧ ॥ ਰਹਾਉ ॥

ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤ ਕਿਆ ਇਸਨਾਨ ॥

ਜਬ ਲਗਾ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥ ੨ ॥

ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥

ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥ ੩ ॥

ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥

ਸੇਵਕ ਸੇ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥ ੪ ॥

(ਗਉੜੀ ਪੁਰਬੀ ਕਬੀਰ ਜੀ, ਪੰਨਾ ੩੩੭)

ਅਸਥਾਈ

×	੨		੦		੩		੦		੪		੦	
	ਸ	ਰ	ਸ	ਰ	ਸ	ਰ	ਸ	ਰ	ਸ	ਰ	ਸ	ਰ
ਸੰ	ਨੁ	ਧ	ਪ	—	ਧ	ਮ	—	ਗੁ	ਰ	—	ਰਪ	—ਗੁ
ਪ	ਰ	ਫ	ਫ	ਫ	ਫ	ਮ	ਫ	ਫ	ਫ	ਫ	ਪਰ	ਫ
ਗੁ	ਸ	ਸ	ਸ	ਸ	ਰ	ਰ	ਨੁ	—				
ਧਾ	ਫ	ਨੁ	ਰਾਮਈ	ਆ	ਗੁਨ	ਗਾਈ	ਐ	ਫ				

ਅੰਤਰਾ

ਮ	—	—	—	-ਪ	-ਧ	<u>ਪਧਨਸੰ</u>	—	—	—	ਸ	ਸਰ	ਗ	ਗ	ਮ-
ੜ	ੜ	ੜ	ੜ	ੜਬਾ	ੜਛੀ	<u>ਐੜੜੜ</u>	ੜ	ੜ	ੜ	ਸੁ	ਰਗ	ਬਾ	ਸੁ	ਨੜ
ਪ	ਧਪ	ਮ	—	ਗੁ	ਰ	—	—	—	—	—	—	ਨੁ	-ਧ	ਪ
ਡ	ਰੀੜ	ਐ	ੜ	ੜ	ੜ	ੜ	ੜ	ੜ	ੜ	ੜ	ੜ	ਹੇ	ੜ	ਪਿਆਰੇ
											ਰ	ਰਪ	-ਗੁ	-ਰ
											ਨ	ਨਰ	ੜਕਿ	ੜਨਿ
ਗੁ	ਸ	ਸ	ਸ	ਸ	ਰ	ਰ	ਨ	ਨ	—					
ਵਾ	ੜ	ਸ	ਰਾਮਈ	ਆ	ਗਨ	ਗਾਈ	ਐ	ੜ						

ਨ	ਗੁ	—	ਗੁ	ਗੁ	—	—	ਮੁ	ਗੁ	ਗੁ	ਗੁ	—	ਸੁ	—
ਸਤਿ	ਗੁ	ਰ	ਸੇ	ਭ	ਤੀ	ਚਿ	ਤੁ	ਲਾ	ਇ	ਸੁ	ਭ	ਭ	ਭ
ਸੁ	ਨ	ਧੁ	ਪ	—	—	—	ਮੁ	ਗੁ	ਮੁ	ਗੁ	ਰੁ	ਸੁ	—
ਸੁ	ਦਾ	ਸੁ	ਦਾ	ਭ	ਰੁ	ਗੁ	ਮਾ	ਭ	ਭ	ਭ	ਭ	ਭ	ਭ

ਰਾਗ ਮਾਝ

ਵਾਦੀ—ਰ ਠਾਠ—ਖਮਾਜ ਸਮਾਂ—ਦਿਨ ਚੌਥਾ ਪਹਿਰ
ਸੰਵਾਦੀ—ਪ ਜਾਤੀ—ਓਡਵ-ਸੰਪੂਰਣ ਰ, ਪ, ਸੁਰ ਸੰਗਤਿ

ਪਕੜ—ਪ, ਧ ਮ ਗ ਮ ਰਪ, ਗੁ, ਰ ਗੁ ਸ ਰ, ਨ, ਸ।

ਆਰੋਹ—ਸ ਰ, ਮ ਪ, ਨ ਸ।

ਆਵਰੋਹ—ਸ ਨੁ ਧ ਪ, ਧ ਮ ਗ ਮ ਰਪ, ਗੁ ਰ ਗੁ ਸ ਰਨ, ਸ।

ਸੁਰ-ਵਿਸਥਾਰ

੧ ਸ—ਰਨ—ਸ, ਨ—ਪਨ, ਸ—ਰ—ਨੁਧਪ—ਨਸ—ਸ ਰ—ਪ ਗੁ, ਰ—ਸ ਰ—ਨ—ਸ—।

੨ ਸ—ਪਨਸਰ—ਮਪ—ਪ—ਮਗਮ ਗੁ, ਰਗੁ—ਸਰ—ਨ, ਸ—ਰਮਰਮਪ—ਧ, ਮਗੁ, ਰਪ, ਗੁ

—ਰੁ, ਗੁ ਸ, ਰਨ—ਸ—ਰ—ਮ, ਰਸਪ—ਮਗਮਰ—ਗੁਸਰਨ, ਸ।

੩ ਸ—ਰਮਰਮਪ—ਰਪ ਗੁ—ਰ—ਮਪ, ਪ—ਧ, ਗੁ, ਰ—ਗੁਸ ਰਨ, ਸ—ਰਪ—ਧਮਪ ਗੁਰ

—ਮਧਪ ਮਗਮਰ—ਗੁ, ਰਨ—ਸ—ਰਮਰਮਪ—ਪ, ਮਪ, ਧਮਗਮਰਪ, ਗੁ, ਰ—ਨੁਧਪ—

ਮਪਧ ਗੁ, ਰ—ਗੁ—ਸ ਰਨ—ਸ।

੪ ਸ—ਰਨ, ਸ—ਸਰਮਪ—ਮਗਰ, ਪ ਗੁ, ਰਨ—ਸ—ਰ ਗਮ, ਪ—ਨਸ—ਨੁਧਪਧਮਗੁ, ਰਪ

ਗੁ, ਰ—ਗੁਸਰਨ, ਸ—ਰਮਪਨੀ—ਸ—ਪਧਮਗੁਰ—ਗੁਸਰਨ ਸ—ਰ, ਮਪ—ਨਸ, ਰ—ਸਨ,

ਪਨਸ—ਸਰਨੁਬਪਧਮਗੁਰ—ਗੁਸ, ਰਪ, ਗੁ, ਰ—ਸਰ ਗਮ, ਪਨ, ਸ—ਰ—ਨੁਧਪ—ਧਮਪਨ

—ਸ—ਰ—ਨਸਮਗਰ—ਗੁ, ਸਰਨ, ਸ—ਪਧਮਗੁਰ—ਪਗੁਰਗੁਸ—।

੫ ਸਰ ਗਮ—ਰਮਪਨ, ਨਸ—ਨਸਰਨਸ—ਮਪਨ, ਸ—ਪਧ ਮਗਮਰ, ਮਧਨ, ਸ—ਰਸ, ਮਗਰ

—ਗੁਸਰਨ, ਸ—ਪਧਮਪ ਸ—ਨੁਧਪਧਗੁ, ਰ—ਪ, ਨੁਧਪਮਗਮਰਪਗੁਰ—ਗੁ, ਸਰਨਸ.

ਰਮਪਨ—ਸ—ਪ, ਪਧਨਸਰ—ਨੁਧਪਧਮਗੁਰ—ਗੁ—ਸਰ—ਨਸਰ ਗ, ਮਪਨ—ਸ—ਪਧਮਪਨਸ

ਸਿਰੀ ਰਾਗ, ਰੂਪਕ

ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥
 ਸੋ ਪ੍ਰਾਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥
 ਸਤਿਗੁਰ ਸੋਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥ ੧ ॥
 ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥
 ਲਗਾ ਕਿਤੁ ਕੁਫਕਤੇ ਸਭ ਮੁਕਦੀ ਚਲੀ ਰੈਣਿ ॥ ੧ ॥ ਰਹਾਉ ॥
 ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥
 ਓਤੈ ਸਾਥਿ ਮਨੁਖੁ ਹੈ ਫਾਬਾ ਮਾਇਆ ਜਾਲਿ ॥
 ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮੁ ਸਮਾਲਿ ॥ ੨ ॥
 ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥
 ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥
 ਫਾਬੇ ਸੇਈ ਨਿਕਲੇ ਜਿ ਗੁਰ ਕੀ ਪੈਰੀ ਪਾਹਿ ॥ ੩ ॥
 ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥
 ਚਾਰੇ ਕੰਡਾ ਭਾਲਿ ਕੈ ਆਇ ਪਇਆ ਸਰਣਾਇ ॥
 ਨਾਨਕ ਸਚੈ ਪਾਤਿਸਾਹਿ ਡੁਬਦਾ ਲਇਆ ਕਢਾਇ ॥੪॥੭੩॥

(ਸਿਰੀ ਰਾਗੁ ਮਹਲਾ ੫, ਪੰਨਾ ੪੩)

ਅਸਥਾਈ

×			੨		੩		×		੨		੩
ਰੁ	ਪ	ਪ	ਮ'	ਪਧੁ	ਪਮ'	ਪ	ਮ'	ਗ	ਮ'	ਗ	ਰੁ
ਪ੍ਰਾ	ਣੀ	ੜੁੰ	ਆ	ੜ	ਇਆ	ੜ	ਲਾ	ਹਾ	ੜ	ਲੈ	ੜ
ਸ	ਰੁ	ਰੁ	ਸ	ਨ	ਸ	ਸ	ਗ	ਗ	ਮ'	ਗ	ਰੁ
ਲ	ੜ	ਗਾ	ਕਿ	ੜ	ਤੁ	ਕੁ	ਫ	ੜ	ਕ	ੜੇ	ੜ
ਪ	ਪ	ਪ	ਮ'	ਪਧੁ	ਪਮ'	ਪ	ਮ'	ਗ	ਮ'	ਗ	ਰੁ
ਮੁਕ	ਦੀ	ੜ	ਚ	ੜ	ਲੀ	ੜ	ਰੈ	ੜ	ੜ	ਣਿ	ੜ

ਅੰਤਰਾ

ਨ	ਪੁ	ਪੁ	ਪ	ਮ'	ਪ	ਪ	ਨ	ਸ	ਸ	ਰੁ	ਰੁ	ਸ	ੜ
ਭਲ	ਕੇ	ੜ	ਉ	ੜ	ਠਿ	ਪ	ਪ	ੜ	ਲੀ	ਐ	ੜ	ੜ	ੜ
ਰੁ	ਪ	ਪ	ਮ'	ਗ	ਗ	ਮ'	ਗ	ਰੁ	ਮ'	ਗ	ਰੁ	ੜ	ੜ
ਬੁ	ਝੇ	ੜ	ਮੁ	ਗ	ਧ	ਅ	ਜਾ	ੜ	ੜ	ਣਿ	ੜ	ੜ	ੜ
ਪ	ਮ'	ਗ	ਮ'	—	ਪ	—	ਨ	ਸ	—	—	—	—	—
ਸੋ	ਪ੍ਰ	ਭੁ	ਚਿ	ੜ	ਤ	ਨ	ਆ	ੜ	ੜ	ਇਓ	ੜ	ੜ	ੜ
ਨ	ਰੁ	—	ਸ	—	—	—	ਸ	ਨ	ਪੁ	ਪ	—	—	—
ਛੁ	ਟੈ	ੜ	ਗੀ	ੜ	ਬੇ	ੜ	ਬਾ	ੜ	ੜ	ਣਿ	ੜ	ੜ	ੜ

ਅੰਤਰਾ

ਸੱ	ਪ	—	ਸੰ	ਨ	ਨ	ਸੰ	ਨ	ਸੰ	—	ਸੰ	ਸੰ	ਨ	ਰੁੰ	ਸੰ	—
ਸ	ਦਾ	ਫ	ਹ	ਰਿ	ਸ	ਚੁ	ਮ	ਫ	ਨਿ	ਵ	ਫ	ਸੈ	ਫ		
ਸੰ	ਸੰ	-ਸੰ	ਰੁੰ	—	ਸੰ	ਸੰ	ਨ	—	ਸੰ	ਨ	ਧੁ	ਪ	—		
ਨਿਹ	ਚ	ਫਲ	ਮ	ਫ	ਤਿ	ਅ	ਪਾ	ਫ	ਫ	ਫ	ਫ	ਰ	ਫ		
ਮੱਮ	ਮੱ	-ਪ	ਸੰ	ਨ	—	ਨ	ਸੰ	ਰੁੰ	—	—	ਸੰ	—	—	—	
ਰਤ	ਨੁ	ਫਅ	ਮੋ	ਫ	ਲ	ਕੁ	ਪਾ	ਫ	ਫ	ਇਆ	ਫ	ਫ	ਫ		
ਮੱ	ਸੰ	—	ਨ	ਧੁ	ਮੋ	ਗਰੁ	ਗ	ਰੁ	ਸ	ਮੱ	ਪ	ਨ	ਸੰ		
ਗੁਰ	ਕਾ	ਫ	ਸ	ਬ	ਦੁ	ਬੀਫ	ਚਾ	ਫ	ਰੁ	ਰਾ	ਗ	ਵਿ	ਚਿ		

ਸਿਰੀ ਰਾਗ, ਇਕ ਤਾਲਾ

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥

ਹਰਿ ਅੰਦਰਿ ਸੁਣੀ ਪ੍ਰਕਾਰ ਢਾਢੀ ਮੁਖਿ ਲਾਇਆ ॥

ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥

ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥

ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥ ੨ ॥ ੧ ॥ ਸੁਧ ॥

(ਸਿਰੀ ਰਾਗ ਕੀ ਵਾਰ, ਪੰਨਾ ੯੧)

ਅਸਥਾਈ

×		੦		੨		੦		੩		੪	
				ਸ	ਰੁੰ	ਪ	ਪ	ਪ	ਪ	ਪ	ਪ
				ਹਉ	ਢਾ	ਫ	ਢੀ	ਹ	ਰਿ	ਪ੍ਰ	ਭ
ਮੱ	ਮੱ	ਪ	ਧੁ	ਪ	—	ਪ	ਪ	ਮੱ	ਗ	ਮੱ	ਮੱ
ਖ	ਸ	ਫ	ਮ	ਕਾ	ਫ	ਹ	ਰਿ	ਕੈ	ਫ	ਦ	ਰਿ

ਅੰਤਰਾ

ਗ	ਰੁੰ	ਸ	ਸ	ਸ	ਪ	ਮੋ	ਗ	ਮੱ	ਗ	ਪ	ਨ
ਆ	ਫ	ਇਆ	ਫ	ਹਰਿ	ਅੰ	ਦ	ਰਿ	ਸੁ	ਣੀ	ਫ	ਪ੍ਰ
ਸੰ	—	—	ਰੁੰ	ਸੰ	ਨੀ	ਧੁ	ਪ	ਮੱ	ਗ	ਗ	ਮੱ
ਕਾ	ਫਫ	ਫ	ਰ	ਫ	ਫ	ਢਾ	ਫ	ਢੀ	ਫ	ਮੁ	ਖਿ
ਗ	ਰੁੰ	ਸ	ਸ								
ਲਾ	ਫ	ਇਆ	ਫ								

ਅਸਥਾਈ

x				੨	੦				੩							
ਸੰ	ਰੁੰ	ਰੁੰ	ਸੰ	ਸੰ	ਨ	ਨ	ਸੰ	—	ਨ	ਧੁ	ਪ	—	ਮੰ	ਪ	ਨ	ਸੰ
ਅ	ਨ	ਹ	ਦ	ਕਿੰ	ਗੁ	ਰੀ	—	ਥਾ	ਭ	ਜੈ	—	ਜਾ	—	ਪ	ਧੁ	
							੨					੩	ਜਾ	੨	ਕੀ	੨

ਅੰਤਰਾ

ਧੁ	ਮੰ	ਗਰੁ	ਗ	ਰੁਸ	ਸ	ਪ	ਮੰ	ਗਰੁ	ਗ	ਰੁ	ਸ	—	ਪ	ਮੰ	ਪ	ਨ	ਨ
ਦਿ	੨ਸ	੨	੨੨	ਨਾ	ਦ	ਲਿ	ਵ੨	ਲਾ	੨	ਗੈ	—	—	ਮੰ	ਅ	ਚ	ਰ	ਜ
ਸੰ	—	ਸੰ	ਸੰ	ਸੰ	ਨ	ਸੰ	ਰੰ	ਸੰ	ਨ	ਨਸੰ	ਨਧੁ	ਪ	ਮੰ	ਪ	ਨ	ਸੰ	—
ਏ	੨	ਕੁ	ਸੁ	ਨਹੁ	੨	ਰੇ	੨	ਪੰ	ਡੀ੨	ਆ੨	—	—	ਮੰ	ਅ	ਬ	ਕਿ	ਫੁ
ਰੰ	ਰੁੰ	ਸੰ	ਸੰ	ਪ	ਮੰਪ	ਮੇਪਧੁ	ਮੰ	ਗਰੁ	ਗ	ਰੁ	—	ਸ	ਸ	ਰੁ	ਰੁ	ਰੁ	ਸ
ਕ	ਹ	ਨੁ	ਨ	ਜਾ੨	੨੨੨	੨	੨੨	੨	੨	੨	੨	੨	ਸੁ	ਰਿ	ਨ	ਚ	—
ਸ	ਸ	ਰੁ	ਗ	ਰੁ	ਰੁ	ਸ	ਸ	ਸ	ਪ	—	ਪ	—	ਨ	ਸੰ	ਸੰ	ਸੰ	ਰੁੰ
ਗ	ਣ	ਗੰ	੨	ਧੁ	ਬ	ਜਿ	ਨਿ	ਮੰ	੨	ਹੇ	—	—	ਤਿ	ਭ	ਵ	ਣ	—
ਨ	ਧੁ	ਪ	—	ਧੁ	ਮੇ	ਗ	ਰੁ	ਗ	ਰੁ	—	ਸ	—	ਮੰ	ਪ	ਨ	ਸੰ	—
ਮੇ	ਖੁ	ਲੀ	੨	ਲਾ	੨	੨	੨	੨	੨	੨	੨	੨	ਈ	ਰਾ	ਜਾ	ਰਾ	ਮ

ਰਾਗ ਸਿਰੀ ਰਾਗ; ਤਿੰਨ ਤਾਲ

ਪ੍ਰਭ ਇਹੈ ਮਨੋਰਥੁ ਮੇਰਾ ॥

ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥

ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥

ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥ ੧ ॥

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤ ਸੰਗਿ ਨਿਤ ਰਹੀਐ ॥

ਏਕੁ ਅਧਾਰੁ ਨਾਮੁ ਧਨੁ ਮੇਰਾ ਅਨਦੁ ਨਾਨਕ ਇਹੁ ਲਹੀਐ ॥

(ਦੇਵਗੰਧਾਰੀ ਮਹਲਾ ੫ ਪੰਨਾ ੫੩੩)

ਅਸਥਾਈ

x				੨				੦				੩			
ਨ	—	ਮੰ	—	ਧੁਮੰ	ਪ	ਰੁ	—	ਰੁ	ਪ	—	ਪ	ਧੁਮੰ	—	ਧੁ	ਨ
ਧੁ	੨	੨	੨	ਰਾ੨	੨	੨	੨	ਕ੍ਰਿ	ਮੰਪ	ਧੁ	ਮੰ	ਗ	—	ਰੁ	ਰੁ
ਮੰ	—	—	—	—	—	—	—	ਪਾ੨	੨	ਨਿ	—	ਧਾ	੨	ਨ	ਦ

ਮੱਪ	ਨਸ	ਰੁੱਸ	ਗਰੁੰ	ਸਨ	ਧੁਪ	ਮੱਗ	ਰੁਸ	—	ਦੀ	ਨ	ਦ	ਰ	ਦ	ਦੁ	ਖ
ਮੱ	ਗ	—	ਮੱ	ਗ	ਰੁ	ਸ	—	ਪ.							
ਭੈ	ਫ	ਫ	ਜ	ਨਾ	ਫ	ਫ	ਫ	ਮੇਪ	ਨਸ	ਰੁੱਸ	ਨਸ	ਨਧੁ	ਪਮੇ	ਪਨ	ਸਨ
ਸਰੁੰ	ਸਨ	ਸਗ	ਰੁੱਸ	ਨਧੁ	ਪਮੇ	ਗਰੁ	ਸ—	—	ਦੀ	ਨ	ਦ	ਰ	ਦ	ਦੁ	ਖ

ਅੰਤਰਾ

×	੨	੦	੩
੬.		ਪ ਮ ਗ ਸਰ ਣਿ ਤੁ	ਮੱ ਪ ਨ — ਮਾ ਫ ਰੀ ਫ
ਨਸ ਰੁੱਸ ਨਧੁ ਪਮੇ	ਪਨ ਸਨ ਧੁਪ ਮੱਗ	ਰੁਸ ਸਰ ਣਿ ਤੁ	ਮਾ ਫ ਰੀ ਫ
੭.	ਗ		
ਨਸ ਗਰੁੰ ਸਨ ਧੁਪ	ਮੱਪ ਨਸ ਰੁ— ਸ—	— ਸਰ ਣਿ ਤੁ	ਮਾ ਫ ਰੀ ਫ
ਸ — — ਰੁੰ	ਸ — — —	੮. ਨਸ ਨਧੁ ਪਮੇ ਪਨ	ਸਨ ਸਗ ਰੁੱਸ ਗਰੁੰ
ਆ ਫ ਫ ਫ	ਇਓ ਫ ਫ ਫ		
ਸਨੀ ਧੁਪ ਮੱਪ ਨਸ	ਰੁੱਸ ਨਧੁ ਪਮੇ ਗਰੁ	ਸ— ਸਰ ਣਿ ਤੁ	ਮਾ ਫ ਰੀ ਫ
ਸ — — ਰੁੰ	ਸ — — —	੯. ਮੱਪ ਨੀਨੀ ਧੁਪ —	ਮੱਪ ਨਨ ਧੁਪ ਨਸ
ਆ ਫ ਫ ਫ	ਇਓ ਫ ਫ ਫ		
ਰੁੰਰੁੰ ਸਨ ਸਗ ਰੁੱਸ	ਨਧੁ ਪਮੇ ਗਰੁ ਸ—	— ਸਰ ਣਿ ਤੁ	ਮਾ ਫ ਰੀ ਫ
ਸ — — ਰੁੰ	ਸ — — —	੧੦	
ਆ ਫ ਫ ਫ	ਇਓ ਫ ਫ ਫ	ਨਸ ਨਰੁੰ ਸਨ ਧੁਪ	ਮੱਪ ਨਸ ਰੁੱਸ ਨਸ
ਗਰੁੰ ਸਨ ਧੁਪ ਮੱਗ	ਰੁਸ ਮੱਪ ਨਸ ਰੁੱਸ	— ਸਰ ਣਿ ਤੁ	ਮਾ ਫ ਰੀ ਫ

ਰਾਗ ਸਿਰੀ ਰਾਗ, ਤਿੰਨ ਤਾਲ

ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥
ਸੁਰਿ ਨਰ ਗਣ ਗੰਧਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥
ਰਾਜਾ ਰਾਮ ਅਨਹਦ ਕਿੰਗੁਰੀ ਬਾਜੈ ॥

ਜਾਕੀ ਦਿਸਟਿ ਨਾਦ ਲਿਵ ਲਾਗੈ ॥ ੧ ॥ ਰਹਾਉ ॥

ਭਾਣੀ ਗਗਨੁ ਸਿੰਛਿਆ ਅਰੁ ਚੁੰਛਿਆ ਕਨਕ ਕਲਸ ਇਕੁ ਪਾਇਆ ॥

ਤਿਸ ਮਹਿ ਧਾਰ ਚੁਐ ਅਤਿ ਨਿਰਮਲ ਰਸਿ ਮਹਿਰਸਨ ਚੁਆਇਆ ॥ ੨ ॥

ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥

ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥ ੩ ॥

ਐਸੇ ਗਿਆਨ ਪ੍ਰਗਟਿਆ ਪੁਰਖੋਤਮੁ ਕਹੁ ਕਬੀਰ ਰੰਗਿ ਰਾਤਾ ॥

ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥ ੪ ॥

(ਸਿਰੀ ਰਾਗ ਭਗਤ ਕਬੀਰ ਜੀਉ ਕਾ, ਪੰਨਾ ੯੨)

ਸ੍ਰੀ ਰਾਗ, ਤਿੰਨ ਤਾਲ, ਮਧਯ ਲਯ

ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥

ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥

(ਗਉੜੀ ਸੁਖਮਨੀ, ਪੰਨਾ ੨੬੩)

ਅਸਥਾਈ

×				੨				੦				੩			
									ਰੁ	ਰੁ	ਪ	ਪ	ਪ	ਪ	ਪ
									ਦੀ	ਨ	ਦ	ਰ	ਦ	ਦੁ	ਖ
ਮੰ	ਗ	—	ਮੰ	ਗ	ਰੁ	ਸ	—	—	ਗ	ਗ	ਗ	ਮੰ	ਪ	ਨ	ਨ
ਭੰ	ੜ	ੜ	ਜ	ਨਾ	ੜ	ੜ	ੜ	ੜ	ਘਟਿ	ਘ	ਟਿ	ਨਾ	ੜ	ਥ	ਅ
ਸੰ	ਨ	ਧੁ	ਪ	ਪ	—	ਮੰ	ਗ	—							
ਨਾ	ੜ	ੜ	ੜ	ਥ	ੜ	ੜ	ੜ	ੜ							

ਅੰਤਰਾ

									ਪ	ਮੰ	ਗ	ਮੰ	ਪ	ਨੀ	—	
									ਸਰ	ਣਿ	ਤੁ	ਮਾ	ੜ	ਰੀ	ੜ	
ਸੰ	—	—	ਰੁ	ਸੰ	—	—	—	ਸੰ	ਗੰ	ਮੰ	ਗੰ	ਰੁ	ਸੰ	ਸੰ	ਸੰ	ਸੰ
ਆ	ੜ	ੜ	ੜ	ਇਓ	ੜ	ੜ	ੜ	ਨਾ	ੜ	ਨ	ਕ	ਕ	ੜ	ਪ੍ਰ	ਭ	
ਸੰ	ਨ	ਧੁ	ਪ	ਮੰ	ਗ	ਰੁ	ਸ	—								
ਸਾ	ੜ	ੜ	ੜ	ਥ	ੜ	ੜ	ੜ	ੜ								

ਤਾਨਾਂ ਸ੍ਰੀ ਰਾਗ ਤਿੰਨ ਤਾਲ

ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ॥

ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥

ਅਸਥਾਈ

×	੨				੦				੩								
੧.	ਮੰਪ	ਨਸੰ	ਰੁੰਸੰ	ਨਸੰ	ਨਧੁ	ਪਮੰ	ਗਰੁ	ਸ—	—	ਦੀ	ਨ	ਦ	੩	੩	੩	੩	
੨.	ਮੰਪ	ਨਸੰ	ਗੰਗੰ	ਰੁੰਸੰ	ਨਧੁ	ਪਮੰ	ਗਰੁ	ਸ—	—	ਦੀ	ਨ	ਦ	੩	੩	੩	੩	
	ਨਧੁ	ਪਮੰ	ਪਨ	ਸੰਰੁੰ	ਸੰਨ	ਧੁਪ	ਮੰਗ	ਰੁਸ	—	ਦੀ	ਨ	ਦ	੩	੩	੩	੩	
੪.	ਮੰ	ਗ	—	ਮੰ	ਗ	ਰੁ	ਸ	—	੪.	ਮੰਪ	ਨਧੁ	ਪਮੰ	ਪਨ	ਸੰਨ	ਸੰਰੁੰ	ਸੰਨ	ਧੁਪ
ਭੰ	ੜ	ੜ	ਜ		ਨਾ	ੜ	ੜ	ੜ									

ਸੰ	—	ਰੁੰ	ਗੰ	ਰੁੰ	ਸੰ	ਸੰ	—	ਸੰ	ਨ	ਧੁ	ਪਪ
ਨੀ	ੜ	ਤ	ਹੋ	ਹਿ	ਜ	ੜਾ	ੜ	ੜ	ਉ	ੜ	ਕਸ
ਧੁ	—	ਪ	ਸੰ	ਨ	ਸੰ	ਰੁੰ	ਸੰ	ਨਸੰ	ਨ	ਧੁ	ਪ
ਮੱ	ੜ	ਰਿ	ਕੁੰ	ਗੁੰ	ੜ	ਅ	ਗ	ਰਿ	ਚੰ	ਦ	ਨਿ
ਤੁ	ਪ	ਸੰ	ਨ	ਧੁ	ਪ	ਧੁ	ਗ	ਰੁ	ਗ	ਰੁ	ਸਸ
ਪ	ੜ	ਪਿ	ਆ	ਵੈ	ੜ	ਮੱ	ੜ	ੜ	ਉ	ੜ	ਮਤ
ਮੱ						ਚਾ					
ਲੀ											

ਸ੍ਰੀ ਰਾਗ, ਚਾਰ ਤਾਲ, ਬਿਲੰਬਿਤ ਲਯ

ਤੋਹੀ ਮੋਹੀ ਮੋਹੀ .ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ ॥ ੧ ॥

ਜਉ ਪੈ ਹਮ ਨ ਪਾਪ ਕਰੰਤਾ ਅਹੇ ਅਨੰਤਾ ॥ ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥ ੧ ॥ ਰਹਾਉ ॥

ਤਮ੍ਹ ਜੁ ਨਾਇਕ ਆਛਹੁ ਅੰਤਰਜਾਮੀ ॥ ਪ੍ਰਭ ਤੇ ਜਨੁ ਜਾਨੀਜੈ ਜਨ ਤੇ ਸੁਆਮੀ ॥ ੨ ॥

ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੁ ॥ ਰਵਿਦਾਸ ਸਮਦਲ ਸਮਝਾਵੈ ਕਉ ॥ ੩ ॥

(ਸ੍ਰੀ ਰਾਗੁ ਰਵਿਦਾਸ ਜੀ, ਪੰਨਾ ੯੩)

ਅਸਥਾਈ

×	—	੦	੨	—	੦	—	੩	੪	—	੫
ਸ	ੜ	ਸ	ਪ	ੜ	ਪ	ੜ	ਧੁ	ਪ	ੜ	ਪ
ਤੋ	ੜ	ਹੀ	ਮੋ	ੜ	ਹੀ	ੜ	ਹੀ	ਤੋ	ੜ	ਹੀ
ਮੱ	—	—	ਧੁ	—	ਸੰ	—	ਧੁ	ਪ	—	—
ਅੰ	ੜ	ੜ	ਤ	ੜ	ਰੁ	ੜ	ੜ	ਸਾ	ੜ	ੜ
ਗ	ਰੁ	ਸ	ਪ	ਪ	ਪ	ਰੁ	ਗ	ਰੁ	ਸ	—
ਕ	ਨ	ਕ	ਕ	ਟਿ	ਕ	ਜ	ਲ	ਤ	ਰੰ	ੜ
ਸ	ਸ	ਸ	ਪ	—	ਪ	ਰੁ	ਗ	ਰੁ	ਸ	—
ਜ	ਲ	ਤ	ਰੰ	ੜ	ਗ	ਜੈ	ੜ	ੜ	ਸਾ	ੜ

ਅੰਤਰਾ

ਮੱ	—	ਮੱ	ਧੁ	ਧੁ	ਮੱ	ਸੰ	ਸੰ	ਸੰ	ਸੰ	—	ਸੰ
ਜਉ	ੜ	ਪੈ	ਹ	ਮ	ਨ	ਪਾ	ਪ	ਕ	ਰੰ	ੜ	ਤਾ
ਨ	ਨ	—	ਰੁੰ	—	ਗੰ	ਰੁੰ	—	—	ਸੰ	—	—
ਅ	ਹੋ	ੜ	ੜ	ੜ	ਅ	ਨੌ	ੜ	ੜ	ਤਾ	ੜ	ੜ
ਨ	ਨ	ਧੁ	ਪ	ਪ	ਪ	ਰੁ	ਗ	ਰੁ	ਸ	—	ਸ
ਪ	ਤਿ	ਤ	ਪਾ	ਵ	ਨ	ਨਾ	ੜ	ਮੁ	ਕੈ	ੜ	ਸੇ
ਸ	—	ਸ	ਪ	—	ਪ	ਰੁ	ਗ	ਰੁ	ਸ	—	—
ਨਾ	ੜ	ਮੁ	ਕੈ	ੜ	ਸੇ	ਹੁੰ	ੜ	ੜ	ਤਾ	ੜ	ੜ

੧ ਓ ਸਤਿਗੁਰ ਪ੍ਰਸਾਦਿ ॥

ਗੁਰਬਾਣੀ ਸੰਗੀਤ

(ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਏ ਰਾਗਾਂ ਦਾ ਵਰਣਨ)

ਸ੍ਰੀ ਰਾਗ

ਵਾਦੀ—ਰੁ
ਸੰਵਾਦੀ—ਪ

ਠਾਠ—ਪੂਰਬੀ
ਜਾਤੀ—ਓਡਵ-ਸੰਪੂਰਨ

ਸਮਾਂ—ਸ਼ਾਮ
ਗਧੁ ਵਰਜ ਆਰੋਹ ਵਿਚ

ਗ ਗ

ਪਕੜ—ਸ, ਰੁੱ, ਰੁੱ, ਪ, ਮੱ ਗ ਰੁ, ਗਰੁ ਸ ।

ਆਰੋਹ—ਸ ਰੁ ਰੁ, ਸ, ਰੁ, ਮੱ ਪ, ਨ ਸ ।

ਅਵਰੋਹ—ਸ ਨ ਧੁ, ਪ, ਮੱ ਗ ਰੁ, ਗ ਰੁ ਸ ।

ਸੂਰ-ਵਿਸਥਾਰ

ਨ ਗ ਗ ਗ ਗ ਗ ਗ
੧ ਸ—ਰੁ ਰੁ—ਸ, ਨਸ ਰੁ ਰੁ ਮੱਗਰੁ, ਰੁ ਸ, ਗਰੁ ਮੱ ਪ—ਮੱਗਰੁ ਰੁ ਸ ।

ਨ ਗ ਰੁ
੨ ਸ ਰੁ ਸ—ਨੀਧੁਪ—ਮੱਪ. ਧੁਪ ਮੱਧੁਪ—ਨਧੁਪ—ਮੱਪਧੁਪ ਮੱਪਨ ਸ ।

ਨ ਗ ਗ ਗ ਗ
੩ ਸ—ਰੁ ਰੁ ਮੱਗਰੁ ਮੱਪ—(ਪ) ਮੱਗਰੁ ਰੁ ਪ—ਮੱਧੁ ਪ—ਮੱਗਰੁ ਗਰੁ ਸ ਨਰੁਸ—ਰੁ ਸ—ਰੁਨਧੁਪ

ਰੁ ਗ ਗ
ਮੱਪਨ ਸ—ਰੁ ਰੁ ਸ ।

ਗ
੪ ਨਸ ਰੁ ਮੱ—ਪ—ਪਧੁ (ਪ) ਮੱਪ ਮੱਧੁ, ਪ—ਧੁਮੱਗਰੁ ਮੱਗਰੁ ਗਰੁ ਸ—, ਪ—ਮੱਗਰੁ ਰੁਪ—ਧੁਪ
ਮੱਪ ਧੁਧੁਪ ਮੱ ਪ—ਮੱਗਰੁ ਗਰੁ ਪ, ਮੱਗਰੁ—ਸ—ਨਸ ਗਰੁ ਮੱਗਰੁ (ਪ) ਮੱਗਰੁ ਗਰੁ ਸ—।

ਗ ਗ ਗ ਗ
੫ ਸ ਰੁ ਰੁ ਰੁਪ—ਰੁ, ਮੱਪਧੁ ਪ—ਧੁਧੁਪ ਮੱਪਧੁਪ ਰੁ ਰੁ ਪ ਮੱਧੁਪ ਮੱਪ—ਨ, ਧੁਪ, ਮੱਪਨਧੁਪ ਮੱਧੁਪ
ਨਧੁਪ ਮੱਧੁ ਮੱਗਰੁ, ਪ ਮੱਗਰੁ ਗਰੁ ਸ—ਰੁ ਪਰੁ ਪ ਧੁਪ ਧੁਮੱਗਰੁ, ਪ—ਨਧੁਪ ਰੁ ਨ, ਧੁਪ ਧੁਮੱਪ
ਗ
ਮੱਗਰੁ ਰੁ—ਸ— ।

ਗੁਰਬਾਣੀ ਸੰਗੀਤ

(ਭਾਗ ਪਹਿਲਾ)

ਰਾਗ ਆਸਾ

ਵਾਦੀ—ਮ	ਠਾਠ—ਬਿਲਾਵਲ	ਸਮਾਂ—ਰਾਤ ਚੌਥਾ ਪਹਿਰ
ਸੰਵਾਦੀ—ਸ	ਜਾਤੀ—ਓਡਣ ਸੰਪੂਰਣ	

ਰ

ਪਕੜ—ਸ, ਰ ਮ ਪ ਧ, ਪ ਮ, ਗ ਰ ਸ ਰ ਗ, ਸ ।

ਆਰੋਹ—ਸ ਰ ਮ ਪ ਧ ਸ ।

ਅਵਰੋਹ—ਸ ਨ ਧ ਪ ਮ ਗ ਰ ਸ ।

ਸੂਰ-ਵਿਸਥਾਰ

- ੧ ਸ—ਨਧ, ਸ—ਰ, ਸ, ਧਪ—ਧਸ—ਸਰਗ—ਰਸ, ਧਪ—ਮ, ਪਧਸ—ਗਰਗ, ਸ ।
- ੨ ਸ—ਮ—ਗ, ਰ, ਸ—ਸਰਮ, ਗਰ, ਰਗ ਸ—ਮ—ਪਧ, ਪਮ, ਗਸ, ਰਗ, ਗਸ—ਸਰਮਪਧ—
ਪਨਧਪਮ—ਗਰ ਰਗ ਸ ਰਮਪਧਪ—ਧਪਨਧਮਪ—ਮ ਪ—ਮਗਰਸਰਗ, ਸ ।
- ੩ ਸ—ਸਰਮ—ਪ, ਧਪ, ਧਪਮ—ਪ, ਮਗਰਸ ਰ, ਸ—ਪ, ਧਸ—ਰਮਪਧਸਨਧਪ—ਧਪਨਧਪਮ—
ਗ, ਸਰਗ ਸ—ਰ—ਸਨਧਪਧਸ—ਗਰਗ ਸ—ਰਮਪਧਸ—ਰਸ—ਨਧ—ਪਮ—ਪਧਸ—ਨਸਰ
ਸਨਧ—ਪਨਧਪਮ—ਗਰਸਰਗ, ਸ ।
- ੪ ਸ—ਰਮਪਧ, ਪਨਧਪਮ—ਪਧਸ—ਰਸ—ਮ, ਪਧਸ—ਗ, ਸ—ਸਰਸਨਧ—ਮਪ—
ਧਪਨਧਸਨਧਪਮਗਰ—ਸਰਗਰਸਨਧਪਧਸ—ਰਮਪਧਸ—ਨ ਧਪਮ—ਪਧ, ਪਨਧਪਮਗਰ ਸਰਗ,
ਰ ਸ—ਮ—ਪਧਸ—ਪਧਸਰਗਸ ਗਰਗ, ਸ—ਧ, ਮ—ਧ, ਮ, ਰਗਗ, ਸ—।
- ੫ ਸ—ਮਗਪਮਧਪਨਧਸਨਰਸ—ਪਧਸਰਗ—ਰਗ—ਸਰਸਨਧ, ਪਮ—ਧ, ਨਧ—ਪ—ਧਪਨਧਪਮ—
ਪਧਸ ਨਧ, ਪਮ, ਗਰ, ਸਰਗ, ਸ—ਮ, ਪਧਸ—ਨਸਨਧਪਧਸ ਪਧਸਰਸ—ਰਗ ਸ—ਰਸਨਧ,
ਪਧਨਸ—ਨਧ, ਪ ਧਪਮ—ਪਮਗਰ, ਸ ਰਗ ਸ—ਮਗਰ, ਧਨਪਧਮ—ਸ ਧ, ਪਮ—ਸਰਸਨਧ,
ਪਮ—ਪਧਸਰਗ ਸ ਨਧ, ਪਮ—ਪਧ, ਨਧਸਨਪਮਗਰ, ਸਰਗਰਗ, ਸ—ਮ—ਪਧਸਰਮ, ਗਰਸਰਗ,
ਸ—ਮ, ਪਮਗਰਗਸ ਪਧਨਪਧਸ, ਨਧ, ਪਮ, ਧਪਸਨਧਪਮਗਰ, ਸਰਗਰਗਸ ।

ਰਾਗ ਆਸਾ, ਕਹਰਵਾ

ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥

ਜਮ ਕੇ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥ ੧ ॥ ਰਹਾਉ ॥

ਮਹਾ ਪਤਿਤ ਮੁਗਧ ਲੋਭੀ ਵੁਨਿ ਕਰਤ ਪਾਪ ਅਬ ਹਾਰਾ ॥

ਭੈ ਮਰਬੇ ਕੇ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥ ੧ ॥

ਕੀਏ ਉਪਾਵ ਮੁਕਤਿ ਕੇ ਕਾਰਨਿ ਦਹਦਿਸਿ ਕਉ ਉਠਿ ਧਾਇਆ ॥

ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥ ੨ ॥

ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥

ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥ ੩ ॥

(ਜੈਤਸਰੀ ਮਹਲਾ ੯, ਪੰਨਾ ੭੦੩)

ਅਸਥਾਈ

×	੨	×	੨	×	੨	×	੨
	ਗ ਮ	ਧ —	— —	ਪਧ ਮਪ	ਗਮ ਰਮ	ਗ ਗਮ	ਧਪ ਮ
	ਹ ਰਿ	ਜੁ ਟ	ਟ ਟ	ਟ ਟ	ਟ ਟ	ਟ ਰਾਟ	ਖਿਟ ਲੇ
ਗ	ਗ	ਰ ਸ	ਰ ਸ	ਸ ਸ	ਪ ਧ	ਧਨ ਰਸੰ	ਸ ਸੰ
ਹੁ	ਟ	ਪ ਤਿ	ਮੇ ਟ	ਰੀ ਟ	ਹ ਰਿ	ਜੁਟ ਟ	ਟ ਟ
ਨ	ਧਪ	ਧ ਨ	ਧ ਪਮ	ਪ ਪ	ਗ ਮ	ਧ —	ਧਨ
ਟ	ਟ	ਹ ਰਿ	ਜੁ ਟ	ਟ ਟ	ਹ ਰਿ	ਜੁ ਟ	ਟ ਟ
ਪਧ	ਮਪ	ਗਮ ਰਮ	ਗ ਗਮ	ਧਮ ਮ	ਗ ਗ	ਰ ਸ	ਸ ਸ
ਟ	ਟ	ਟ ਟ	ਟ ਰਾਟ	ਖਿਟ ਲੇ	ਹੁ ਟ	ਪ ਤਿ	ਮੇ ਟ
ਸ	ਸ	ਰ ਰ	ਰ ਮ	ਮ ਮ	ਧ ਨ	ਧ ਪ	ਪ ਪ
ਟ	ਜ	ਮ ਕੋ	ਤਾ ਟ	ਸ ਭਇ	ਉ ਰ	ਅ ਟ	ਤ ਰਿ
ਪ	—	—	ਪ ਧ	ਧ ਰ	ਸੰ ਸੰ	ਨ ਸੰ	ਨ ਧ
ਟ	ਟ	ਟ ਟ	ਸ ਰ	ਨ ਗ	ਹੀ ਟ	ਟ ਟ	ਟ ਟ
ਨ	ਧ	ਪ ਪ	ਪ ਪ	ਧ ਪ	ਮ ਗ	ਰ ਸ	ਸ ਸ
ਟ	ਟ	ਟ ਟ	ਟ ਟ	ਕਿ ਰ	ਪਾ ਟ	ਨਿ ਧਿ	ਰੇ ਟ
ਸ	ਸ						
ਟ	ਟ						

ਅੰਤਰਾ

×	੨	×	੨	×	੨	×	੨
	ਮ ਮ	ਮ ਮ	ਮ ਗ	ਮ ਪ	ਪ ਪ	ਧ ਪ	ਪ ਪ
	ਮ ਹਾ	ਪ ਪ	ਤਿ ਤ	ਗ ਟ	ਗ ਧ	ਲੋ ਟ	ਭੀ ਟ
ਪ	ਨ	ਨ ਨ	ਨ ਨ	ਧ ਪ	ਧ ਸੰ	ਸੰ ਸੰ	— —
ਟ	ਕਰ	ਤ ਪਾ	ਟ ਪ	ਅ ਬ	ਹਾ ਟ	ਰਾ ਟ	ਟ ਟ
ਸੰ	ਰੰ	ਰੰ ਰੰ	ਰੰ ਗੰ	ਸੰ ਰੰ	ਨ ਰੰ	ਸੰ ਨ	ਧ ਨ
ਭੈ	ਟ	ਮ ਰ	ਬ ਟ	ਕੋ ਟ	ਬਿ ਸ	ਰ ਤ	ਨਾ ਟ

ਪ	ਧ	—	ਪ	ਪ	ਮ	ਮ	ਧ	ਪ	ਮ	ਗ	ਗ	ਗ	ਗ	ਗ	ਮ
ੜ	ਤਿ	ਹ	ਚਿ	ਤਾ	ੜ	ਤ	ਨੁ	ਜਾ	ੜ	ਰਾ	ੜ	ੜ	ੜ	ਹ	ਰਿ
ਧ	—														
ਜੁ	ੜ														

ਰਾਗ ਆਸਾ; ਕਹਰਵਾ

ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥
 ਮੀਨੇ ਪ੍ਰੀਤਿ ਭਈ ਜਲਿ ਨਾਇ ॥
 ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥ ੧ ॥
 ਤੇ ਹਰਿਜਨ ਹਰਿ ਮੇਲਹੁ ਹਮ ਪਿਆਰੇ ॥
 ਜਿਨ ਮਿਲਿਆ ਦੁਖ ਜਾਹਿ ਹਮਾਰੇ ॥ ੧ ॥ ਰਹਾਉ ॥
 ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥
 ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥
 ਹਰਿਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥ ੨ ॥
 ਸਾਰੰਗ ਪ੍ਰੀਤਿ ਬਸੈ ਜਲ ਧਾਰਾ ॥
 ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥
 ਹਰਿਜਨ ਪ੍ਰੀਤਿ ਜਪੈ ਨਿਰੰਕਾਰਾ ॥ ੩ ॥
 ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥
 ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥
 ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥ ੪ ॥

(ਗਉੜੀ ਗੁਆਰੇਰੀ ਮਹਲਾ ੪, ਪੰਨਾ ੧੬੪)

ਅਸਥਾਈ

×	੨	×	੨
ਸ	ਸਪ	ਪ	ਪ
ਤੇ	ਹਰਿ	ਜ	ਹ
ਪਧ	ਨੁਧ	ਮਗ	ਗਰ
ਲਹ	ੜ	ਮੜ	ਰੇੜ
ਰਗ	ਸਰ	ਮ	ਪਧ
ਹਾਂ	ੜ	ਨ	ਮਿਲਿਆ
ਗ	ਗ	ਸ	ਰਸ
ਜਾ	ੜ	ਹ	ਸ
ਸ	—	ਗਪ	ਪਧ
ੜ	ੜ	ਤਾ	ਪ੍ਰੀਤਿ
ਸ	ਨ	ਪ	ਮ
ਰੇ	ੜ	ਤੁ	ੜ

— S	— S	ਧ ਮੀ	ਧ ਨੇ	ਪਧ ਪ੍ਰੀS	ਧਪ S	ਪਮ ਤS	ਮ ਭ
ਮਧ ਈ	ਪਮ S	ਗ ਜ	ਗ ਲ	ਗਪ ਨਾ	ਮਗ S	ਰਸ ਇS	ਗਰ S
ਰ S	— S	ਨਸ ਸਤਿ	ਨਸ ਗੁਰ	ਪ S	ਪਧ ਪ੍ਰੀਤਿ	ਪ— Sਗੁ	ਮ— ਰ
ਗ ਸਿ	ਗ ਖ	ਰ ਮੁ	ਸ ਖਿ	ਰਗ ਪਾS	ਰਸ SS	ਸ ਇ	— S
— S							

ਰਾਗ ਆਸਾ, ਤਿੰਨ ਕਾਲ

ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥

ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥ ੧ ॥

ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੇ ਕਉਨੁ ਬਲੀ ਰੇ ॥

ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੌ ਪੂਰਾ ਇਹ ਕਲੀ ਰੇ ॥ ੧ ॥ ਰਹਾਉ ॥

ਵਡੀ ਕੌਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥

ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧ ਸੰਗਤਿ ਕੈ ਬਲੀ ਰੇ ॥ ੨ ॥ ੩ ॥

(ਆਸਾ ਮਹਲਾ ੫, ਪੰਨਾ ੪੦੪)

ਅਸਥਾਈ

×	੨				੦				੩			
					ਸ	—	ਮ	—	—	ਮ	ਰ	ਮ
					ਐ	S	ਸੋ	S	S	ਕ	ਉ	ਨ
ਪ	—	ਪ	ਧ	ਨ	ਸ	ਨ	ਧ	—	—	ਪ	—	ਮ
ਲੀ	S	ਕੇ	S	S	S	ਐ	S	ਸੋ	S	S	ਕ	ਉ
ਪ	—	ਪ	—	—	—	ਧ	ਧ	ਧ	ਧ	—	ਪ	ਧ
ਲੀ	S	ਕੇ	S	S	S	ਜਿ	ਨਿ	ਮਿ	ਲਿ	S	ਮਾ	ਰੇ
ਗ	ਗ	ਰ	ਗ	ਸ	—							ਪ
ਸੂ	ਚ	ਬੀ	ਚ	S	S							ਪੰ

ਅੰਤਰਾ

					ਪ	—	—	—	ਧ	—	ਸ	—	ਧ
					ਚਾ	S	ਰ	ਬ	S	ਰ	ਨ	S	S
ਸੰ	—	—	—	—	—	ਪ	—	ਧ	—	ਸ	—	ਰ	ਸ
S	S	S	S	S	S	ਚ	ਉ	ਹਾ	ਕੇ	S	ਮ	ਰ	ਦ

ਰਾਗ ਆਸਾ; ਇਕ ਤਾਲਾ

ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥
 ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥
 ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥
 ਗੁਰੂ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥ ੧ ॥

(ਆਸਾ ਮਹਲਾ ੪ ਛੰਤ ਘਰੁ ੫, ਪੰਨਾ ੪੫੧)

ਅਸਥਾਈ

×		੦	—	੨	—	੦	—	੩	—	੪	—
		ਸ	—	ਰ	—	ਮ	—	—	ਪ	—	ਧ
		ਮੇ	ਰੇ	ਮ	ਨ	ਪ	ਰ	ੜ	ਦੇ	ੜ	ਸੀ
ਸੰ	—	—	ਰੰ	ਸੰ	ਨ	ਧ	—	ਪਧ	ਪਨ	ਧ	ਪ
ਦੇ	ੜ	ੜ	ੜ	ੜ	ੜ	ਪਿਆ	ੜ	ਰੇ	ੜ	ੜ	ੜ
ਮ	ਗ	ਰ	ਸ	ਰ	—	ਮ	—	—	ਪਧ	ਪ	ਧ
ੜ	ੜ	ਮੇ	ਰੇ	ਮ	ਨ	ਪ	ਰ	ੜ	ਦੇ	ੜ	ਸੀ
ਸੰ	—	—	—	—	ਸੰ	—	ਰੰ	ਸੰ	ਨ	ਧ	—
ਵੇ	ੜ	ੜ	ੜ	ੜ	ਆ	ਉ	ਘ	ਰੇ	ੜ	ੜ	ੜ
—	ਪਧ	ਪ	ਨ	ਧ	ਪ	ਮ	—	—	ਪਧ	ਧ	ਪ
ੜ	ਆ	ਉ	ਘ	ਰੇ	ੜ	ੜ	ੜ	ੜ	ਆ	ਉ	ਘ
ਮ	ਗ	ਰ	ਸ	ਰੇ	ਰੇ						
ਰੇ	ੜ	ਮੇ	ਰੇ	ਮ	ਨ						

ਅੰਤਰਾ

				ਪ	—	—	—	—	ਸ	ਪ	ਧ
				ਹ	ਰਿ	ਗੁ	ਰੂ	ੜ	ੜ	ੜ	ਮਿ
ਸੰ	—	—	—	ਸੰ	—	ਰੰ	—	—	ਸਰੰ	ਗੰ	ਰੰ
ਲਾ	ੜ	ਵਹੁ	ੜ	ਮੇ	ਰੇ	ਪਿਆ	ੜ	ੜ	ਰੇ	ੜ	ੜ
ਸੰ	ਰੰ	ਸੰ	ਨ	ਧ	ਨ	ਪ	—	—	ਧ	ਪ	ਧ
ੜ	ੜ	ੜ	ੜ	ਹ	ਰਿ	ਗੁ	ਰੂ	ੜ	ੜ	ੜ	ਮਿ
ਸੰ	—	—	—	ਸੰ	—	ਰੰ	—	—	ਸਰੰ	ਗੰ	ਰੰ
ਲਾ	ੜ	ਵਹੁ	ੜ	ਮੇ	ਰੇ	ਪਿਆ	ੜ	ੜ	ਰੇ	ੜ	ੜ
ਸੰ	ਰੰ	ਸੰ	ਨ	ਪ	ਧ	ਸੰ	—	—	—	—	ਰੰ
ੜ	ੜ	ੜ	ੜ	ਘ	ਰ	ਵ	ਸੈ	ੜ	ੜ	ੜ	ਹ
ਸੰ	ਨ	ਧ	—	ਧ	ਧ	ਪ	—	—	ਪਧ	ਨ	ਧ
ਰੇ	ੜ	ੜ	ੜ	ਘ	ਰ	ਵ	ਸੈ	ੜ	ੜ	ੜ	ਹ

ਮ	—	—	—	ਪ	ਧ	ਪ	—	—	ਪ	ਧ	ਪ
ਰੇ	ੜ	ੜ	ੜ	ਘ	ਚ	ਵ	ਸੈ	ੜ	ੜ	ੜ	ਹ
ਮ	ਗ	ਰ	ਸ								
ਰੇ	ੜ	ਮੈ	ਰੇ								

ਰਾਗ ਆਸਾ, ਜੈ ਤਾਲ, ਬਿਲੰਬਿਤ ਲਯ

ਤੂੰ ਕਰਤਾ ਸਚਿਆਰੁ ਮੈਡਾ ਸਾਈ ॥
ਜੋ ਤਉ ਭਾਵੈ ਸੋਈ ਬੀਸੀ ਜੋ ਤੂੰ ਦੇਹਿ ਸੋਈ ਹਉ ਪਾਈ ॥ ੧ ॥ ਰਹਾਉ ॥
ਸਭ ਤੇਰੀ ਤੂੰ ਸਭਨੀ ਧਿਆਇਆ ॥
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥
ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ ॥ ੧ ॥
ਤੂੰ ਦਰੀਆਉ ਸਭ ਤੁਝ ਹੀ ਮਾਹਿ ॥
ਤੁਝ ਬਿਨੁ ਦੂਜਾ ਕੋਈ ਨਾਹਿ ॥
ਜੀਅ ਜੰਤ ਸਭਿ ਤੇਰਾ ਖੇਲੁ ॥
ਵਿਜੋਗਿ ਮਿਲਿ ਵਿਛੋੜਿਆ ਸੰਜੋਗੀ ਮੇਲੁ ॥ ੨ ॥
ਜਿਸਨੋ ਤੂੰ ਜਾਣਾਇਹਿ ਸੋਈ ਜਨੁ ਜਾਣੈ ॥
ਹਰਿ ਗੁਣ ਸਦ ਹੀ ਆਖਿ ਵਖਾਣੈ ॥
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
ਸਹਜੇ ਹੀ ਹਰਿ ਨਾਮਿ ਸਮਾਇਆ ॥ ੩ ॥
ਤੂੰ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥
ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥
ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ ॥
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥ ੪ ॥

(ਆਸਾ ਮਹਲਾ ੪, ਪੰਨਾ ੩੬੫)

ਅਸਥਾਈ

×				੨	੩	੪	
					ਸਰ	ਮਮ	ਪ
					ਤੂੰੜ	ਕਰ	ਤਾ
ਸੰ-	ਸੰਸ	ਧਪ	ਪਧਨਸ	—	ਪਸਧਪ	ਮਗਰਸ	ਧਨਪਧ
ਆੜ	ੜਰੁ	ਮੈੜ	ਡਾੜੜ	ੜ	ਸਾੜੜ	ਈੜੜ	ਸੜਚਿੜ

ਅੰਤਰਾ

						ਪ	-ਪ	-ਧ	ਸੰ-	
						ਜੋ	ਤਤਉ	ਝ	ਭਾਝ	
ਸੰਸ	—	ਸਰੰ	ਰੰ	<u>ਸੰਰਗੰਰੰ</u>	ਸੰਨ	ਧਪ	ਸਰ	ਮਮ	ਪਪ	<u>ਧਨਪਧ</u>
ਝਵੇ	ਝ	ਸੋਝ	ਈ	ਥੀਝਝ	ਸੀਝ	ਝਝ	ਜੋਝ	ਤੁੰ	ਦੇਹਿ	ਝਝਝਝ
ਸੰ-	—	ਧਪ	<u>ਪਧਨਸੰ</u>	ਸੰ	ਧਸੰਧਪ	ਮਗਰਸ				
ਝਝ	ਝ	ਸੋਈ	ਹਉਝਝ	ਝ	ਪਾਝਝਝ	ਈਝਝਝ				

ਰਾਗ ਆਸਾ, ਸਵਾਰੀ ਪੰਜ ਤਾਲ, ਬਿਲੰਬਿਤ

ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥

ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥ ੨੦੬ ॥

(ਸਲੋਕ ਕਬੀਰ ਜੀ, ਪੰਨਾ ੧੩੭੫)

ਅਸਥਾਈ

੧			੨				੩				੪		੫	
ਧ			ਸ				ਰ				ਪਸੰ		ਪਪ	
ਹਰਿ			ਕਾ				ਸਿਮ				ਸੋਝ		ਸੁਖੀ	
							ਰਨੁ						ਗਸ	
													ਆ	
													ਰਗ	
													ਸੰਝ	
ਗ	ਰਸ	ਸਸ												
ਸਾ	ਝਰ	ਝਝ												
	ਰਕ	ਬੀਰ												

ਅੰਤਰਾ

			ਗ-				ਪਧ				ਸੰ-		ਸੰ-	
			ਇਤ				ਉਤ				ਕਤ		ਹਿਨ	
ਗ	ਰਸ	—												
ਹਾ	ਝਰਿ	ਝ												

ਰਾਗ ਆਸਾ, ਚਾਰ ਤਾਲ, ਬਿਲੰਬਿਤ

ਚਰਨ ਸਰਨ ਗੁਰ ਏਕ ਪੈਂਡਾ ਜਾਇ ਚਲ ਸਤਿਗੁਰ ਕੋਟਿ ਪੈਂਡਾ ਆਗੇ ਹੋਇ ਲੇਤ ਹੈ ।

ਏਕ ਬਾਰ ਸਤਿਗੁਰ ਮੰਤ੍ਰ ਸਿਮਰਨ ਮਾਤ੍ਰ ਸਿਮਰਤ ਤਾਂਹਿ ਬਾਰੰਬਾਰ ਗੁਰ ਹੇਤ ਹੈ ।

ਭਾਵਨੀ ਭਗਤਿ ਭਾਇ ਕੋਡੀ ਅਗੂ ਭਾਗ ਰਾਖੈ ਤਾਂਹਿ ਗੁਰ ਸਰਬ ਨਿਧਾਨ ਦਾਨ ਦੇਤ ਹੈ ।

ਸਤਿਗੁਰ ਦਯਾ ਨਿਧਿ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤਿ ਨੇਤਿ ਨੇਤਿ ਹੈ ॥ ੧੧੧ ॥

(ਕਬਿਤ ਭਾ: ਗੁਰਦਾਸ)

ਅਸਥਾਈ

×	੦	੨	੦	੩	੪
ਸ	ਮ —	ਮ —	ਮ ਪ	ਪ —	ਧਨ ਪ ਧ
ਚ	ਰ S	ਨ S	S ਰ	ਨ S	ਗੁS S ਰ
ਸੰ	— ਸੰ	ਸ ਰੰ	ਗ ਰੰ	ਸ ਸੰ	ਨ — ਧ
ਏ	S ਕ	ਪੈਂ S	ਡਾ ਜਾ	S ਇ	ਚ S ਲ
ਧ	ਧ —	ਪ ਮ	ਮ ਮ	ਪ ਪ	ਪ ਧ ਨ
ਸ	ਤਿ S	ਗੁ S	ਰ ਕੋ	S ਟਿ	ਪੈਂ S ਡਾ
ਧ	ਧ ਮ	ਪ —	ਨ ਧ	ਪ ਮ	ਗ ਰ ਸ
ਆ	ਗੋ S	ਹੋ S	ਇ ਲੋ	S ਤ	ਹੈਂ S S

ਅੰਤਰਾ

ਮ	— ਮ	ਪ ਧ	ਧ ਸੰ	ਸ —	ਸ —	ਸੰ
ਏ	S ਕ	ਬਾ S	ਰ ਸ	ਤਿ S	ਗੁ S	ਰ
ਸੰ	ਧ —	ਸ ਰੰ	ਗ ਰੰ	ਸ —	ਨ —	ਧ
ਮੰ	S S	ਤ੍ਰ S	ਸਿਮ ਰ	ਨ S	ਮਾ S	ਤ੍ਰ
ਧ	ਧ —	ਪ ਮ	ਮ ਮ	ਪ —	ਪ ਧ	ਨ
ਸਿ	ਮ S	ਰ S	ਨ S	ਨ S	ਬਾ S	ਰੰ
ਧ	— ਮ	ਪ —	ਨ ਧ	ਪ ਮ	ਗ ਰ	
ਬਾ	S ਰ	ਗੁ S	ਰ ਹੋ	S ਹੋ	S S	S

ਸੰਚਾਰੀ

ਸ	ਸ —	ਸ ਰ	ਗ ਗ	ਗ ਰਸ	ਸ —	ਸ
ਭਾ	ਵ S	ਨੀ S	ਭ ਗ	ਤਿ SS	ਭਾ S	ਇ
ਗ	ਗ —	ਗ —	ਸ ਰ	ਮ ਮ	ਪ ਧ	ਧ
ਕੋ	ਡੀ S	ਅ S	ਗੁ ਭਾ	S ਗ	ਰਾ S	ਖੈ
ਧ	ਧ —	ਪ ਮ	ਮ ਮ	ਪ —	ਪ ਧ	ਨ
ਤਾ	ਹਿ S	ਗੁ S	ਰ ਸ	ਰ S	ਬ S	ਨ
ਧ	— ਮ	ਪ —	ਨ ਧ	ਪ ਮ	ਗ ਰ	ਸ
ਧਾ	S ਨ	ਦਾ S	ਨ ਦੇ	S ਤ	ਹੈਂ S	S

ਅਭੋਗ

ਮ	ਮ —	ਪ ਧ	ਧ ਸੰ	ਸ —	ਸ —	ਸੰ
ਸ	ਤਿ S	ਗੁ S	ਰ ਦ	ਯਾ S	ਨਿ S	ਧਿ
ਸੰ	ਧ —	ਸ ਰੰ	ਗ ਰੰ	ਸ ਸੰ	ਨ —	ਧ
ਮ	ਹਿ S	ਮਾ S	ਅ ਗਾ	S ਧ	ਬੋ S	ਧ
ਧ	ਧ —	ਪ ਮ	— ਮ	ਪ —	ਪ ਧ	ਨ
ਨ	ਮੋ S	ਨ ਮੋ	S ਨ	ਮੋ S	ਨ ਮੋ	S
ਧ	— ਮ	ਪ —	ਨ ਧ	ਪ ਮ	ਗ ਰ	ਸ
ਨੇ	S ਤਿ	ਨੇ S	ਤਿ ਨੇ	S ਤਿ	ਹੈਂ S	S

ਰਾਗ ਆਸਾ, ਤਾਲ ਯੱਕਾ ਤੇ ਢਾਈ ਤਾਲ

ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥

ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥

ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥

ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥

ਹਰਿ ਬਾਝੁ ਰਾਖਾ ਕੋਇ ਨਾਹੀ ਸੰਇ ਤੁਝਹਿ ਬਿਸਾਰਿਆ ॥

ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਰਰਣਾ ਕਾਲਿਆ ॥ ੧ ॥

(ਆਸਾ ਮ. ੧, ਪੰਨਾ ੪੩੮)

ਅਸਥਾਈ

×	੦	੨	੦	੩	੫
ਸੰ	—	ਸੰ	ਸੰ	ਨ	ਧ
ਤੂੰ	ੜ	ਸੁ	ਹ	ੜ	ਣਾ
ਬਿਖੁ	ਫਲੁ	ਮੀਠਾ.....			
ਧ	—	ਧ	ਮ	—	ਪ
ਕਾ	ੜ	ਲਿ	ਆ	ੜ	ਵਾ
ਮ	—	ਮ	ਗ	—	—
ਕਾ	ੜ	ਲਿ	ਆ	ੜ	ੜ
ਰ	—	—	ਮ	—	ਧ
ਵਾ	ੜ	ੜ	ਤੀ	ੜ	ਤਾ
ਸੰ	—	—	—	ੜ	ਧ
ਰਾ	ੜ	ੜ	ੜ	ੜ	ੜ
ਧ	—	ਪ	ਮ	—	ਧ
ਵਾ	ੜ	ੜ	ਤੀ	ੜ	ਤਾ

ਫਿਰ

ਅੰਤਰਾ

ਮਸ	੨	੩	੦	੨	੩
ਸੰ	—	ਰੰਸੰ	ਸੰ	ਨ	ਧ
ਹੋ	ੜ	ਇੜ	ਤਾ	ੜ	ਖ
ਪ	ਧਨਧ	ਧਧ	ਮਪ	ਗ	ਗ
ਨਾ	ਮੜੜ	ੜਬਿ	ਨੜ	ੜ	ੜੜੜ

ਰਾਗ ਆਸਾ, ਪੜਤਾਲ, ਢਾਈ ਤਾਲ, ਯੱਕਾ

ਨਾਨਕ ਦੀਨ ਸਰਣਿ ਆਏ ਗਲਿ ਲਾਏ ॥ ੨ ॥

(ਆਸਾ ਮ: ੫, ਪੰਨਾ ੪੦੮)

ਸਮ	੨	੩	੦	੨	੩	
ਸ				ਰ		
ਧ	—	ਰ	ਗ	ਸ	ਮ	ਧ
ਪਾ	ਫਿਰਿ	ਗੋ	ਨਾ	ਏ	ਫਿਰਿ	ਫਿਰਿ
ਪ	ਪਧਸੰ	ਮ	ਗਰਸ ਰਗ	ਸ	—	ਸ
ਸਾ	ਧਸ	ਸੰ	ਨਾ	ਏ	ਧਸ	ਬਾ ਪ੍ਰਿਅ

ਅਭੋਗ—

ਗ	ਪ	ਧ	ਸ	—	ਸ	ਸ	ਸ	ਰਗ	ਰ	—	ਸ
ਨਾ	ਨ	ਕ	ਦੀ	ਫ	ਨ	ਸ	ਰ	ਣਿਫ	ਆ	ਫ	ਦੇ
ਸ	ਨ	ਧ	ਪ	ਪ	ਨ	ਧ	ਪ	ਮ	ਗ	ਰ	ਸ
ਗ	ਫ	ਫ	ਲਿ	ਫ	ਫ	ਲਾ	ਫ	ਫ	ਦੇ	ਫ	ਬਾ

ਰਾਗ ਆਸਾ, ਤਾਲ ਧਮਾਰ, ਬਿਲੰਬਿਤ

ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥
ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥

(ਗਉੜੀ ਬਾ: ਮ: ਪ, ਪੰਨਾ ੨੫੨)

ਅਸਥਾਈ

×				੨		੦		੩			
						ਰ	ਮ	ਮਗ	ਮ	—	ਧਨ
						ਗਹਿ	ਰ	ਗੰ	ਭੀ	ਫ	ਪਧ
ਸ	—	—	ਸਰ	ਗਰ	ਸਨ	ਧਪ	ਧ	ਮ	ਮਗ	ਪ	ਧਨ
ਬਾਹ	ਫ	ਫ	ਫਫ	ਫਫ	ਫਫ	ਫਫ	ਗਹਿ	ਰ	ਗੰ	ਭੀ	ਫਫ
ਸ	—	ਸਰ	ਸ	—	ਧ	—	ਧ	ਧ	ਧਰ	ਸ	ਨ
ਬਾਹ	ਫ	ਫਫ	ਫ	ਫ	ਫ	ਫ	ਲਾ	ਲ	ਗੁ	ਪਾ	ਫ
ਪ											
ਧ	ਧ	—ਪ	ਮ	ਮਗ	ਰਗ	ਰਸ					
ਬਿੰ	ਫ	ਫਦ	ਪ੍ਰ	ਭਫ	ਫਫ	ਫਫ					

ਅੰਤਰਾ

						ਪ	ਪ	—ਧ	ਸ	—	ਸ	—
						ਦੂ	ਸ	ਫਰ	ਨਾ	ਫ	ਹੀ	ਫ
ਸਰ	ਰਸ	ਰਗ	ਰ	—	ਨ	ਧਪ	ਧ	ਮ	ਮਗ	ਮ	ਧਨ	ਧਪ
ਅਫ	ਵਫ	ਫਰ	ਕੋ	ਫ	ਫ	ਫਫ	ਨਾ	ਨ	ਫਕ	ਭੇ	ਫਫ	ਪਰ
ਸ	—	—	ਸਰ	ਗਰ	ਸਨ	ਧਪ						
ਵਾਹ	ਫ	ਫ	ਫਫ	ਫਫ	ਫਫ	ਫਫ						

ਰਾਗ ਆਸਾ, ਤਾਲ ਉਨੀ ਮਾਤ੍ਰੇ, ਬਿਲੰਬਿਤ

ਧਾਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥

ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥

(ਗਉੜੀ ਬਾ: ਮ: ਪ, ਪੰਨਾ ੨੫੭)

ਅਸਥਾਈ

੪	੨	੩	੪	੫	੬
×			ਧ ਧਰੰ ਸੰਨ ਧ	ਪ ਧਨਧਪ ਪਮਗ ਰਗਸ	ਰ ਮਮ ਪ ਧਨਮਧ
			ਧਰ ਜੀਅਰੇੜ ਇਕ	ਟੇ ੜੜ ਕੜ ਤੂੜ ੜੜੜੜ	ਲਾਹਿ ਬਿ ਛਾ ਨੀੜੜੜ
ਸੰ — ਸੰਰੰ	ਨ ਨਸੰ ਧ —				
ਆ ੜ ੜੜ	ਸ ੜੜ ੜ ੜ				

ਅੰਤਰਾ

		ਪ ਪਪ ਧ ਪਧ	ਸੰ -ਸੰ ਸੰ —	ਰੰ ਰੰ	ਰੰ	ਰੰ
		ਨਾ ਨਕ ਨਾ ਮਧਿ	ਆ ੜਈ ਐ ੜ	ਕਾ ਰਜੁ	ਆ	ਵੈ
ਚੰਸਰੰਗੰ -ਚੰ	ਸੰ — ਨ ਧ					
ਚਾੜੜੜ ੜੜ	ਸੰ ੜ ੜ ੜ					

ਰਾਗ ਆਸਾ, ਤਿੰਨ ਤਾਲ, ਮਧਯ ਲਯ

ਰੇਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥

ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥

(ਗਉੜੀ ਬਾ: ਅ: ਮ: ਪ, ਪੰਨਾ ੨੫੯)

ਅਸਥਾਈ

+	੦	੨	੩
		ਗ ਮ ਪ ਧ	ਪ ਮੱ ਪ —
		ਹੋ ੜ ਇ ਨਿ	ਮਾ ੜ ਨਾ ੜ
ਗ ਮ ਪ ਮ	ਗ ਰ ਸ —	* ਗਮ ਪ ਧ	ਸੰ ਸੰ ਸੰ —
ਜ ੜ ਗ ਰ	ਹੁ ੜ ੜ ੜ	* ਨਾ ਨ ਕ	ਨ ਦ ਰੀ ੜ
ਸੰ ਰੰ ਗੰ ਰੰ	ਸੰਨ ਧਪ ਮਗ ਰਸ		
ਪਾ ੜ ੜ ੜ	ੜੜ ੜੜ ੜੜ ੜਰਿ		

ਅੰਤਰਾ

		ਪ ਪ ਧ	ਸੰ — ਸੰ —
		ਰੋ ਸੁ ਨ	ਕਾ ੜ ਹੁ —
ਸੰ ਨ ਨ ਸੰ	ਧ ਨੁ ਧ ਪ	— ਪ ਪ ਧ	ਸੰ ੜ ਸੰ ਸੰ
ੜ ਸੰ ਗ ਕ	ਰਹੁ ੜ ੜ ੜ	ੜ ਆ ਪ ਨ	ਆ ੜ ਪੁ ਬੀ
ਸੰ ਰੰ ਗੰ ਰੰ	ਸੰਨ ਧਪ ਮਗ ਰਸ		
ਚਾ ੜ ੜ ੜ	ੜੜ ੜੜ ੜੜ ੜਰਿ		

ਰਾਗ ਆਸਾ, ਤਿੰਨ ਤਾਲ; ਮੱਧਮ ਲਯ

ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥

ਕਾਰੂ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥

(ਗਉੜੀ ਬਾ: ਅ: ਮ: ੫, ਪੰਨਾ ੨੫੫)

ਅਸਥਾਈ

×					੨				੦				੩			
	ਪ				ਮ	ਗ	ਰ	ਸ	ਰ	—	ਮ	—	—	ਪ	—	ਧ
	ਝਾ				ਲਾ	ਘੇ	ਉ	ਠਿ	ਨਾ	ੜ	ਮੁ	ੜ	ੜ	ਜ	ੜ	ਪਿ
ਸੰ	—	—	—	—	ਨੁ	ਪ	ਪ	ਧ	ਪ	—	ਗ	ਰ	—	ਰ	ਗ	ਰ
ੜ	ੜ	ੜ	ੜ	ੜ	ੜ	ੜ	ਨਿ	ਸਿ	ਬਾ	ੜ	ਸੁ	ਰ	ੜ	ਜੀ	ੜ	ਅ
ਗ																
ਰਸ	—	—	—	—												
ਰਾ	ੜ	ੜ	ੜ	ੜ												

ਅੰਤਰਾ

				ਪ				ਪ				ਧ			
				ਕਾ				ਰੂ				ਤੁ			
ਸੰ	—	—	—	—	—	ਪ	—	ਪ	ਧ	—	ਸੰ	—	ਧ	ਸੰ	—
ੜ	ੜ	ੜ	ੜ	ੜ	ੜ	ਨ	ੜ	ਬਿਆ	ਪ	ੜ	ਈ	ੜ	ਧ	ੜ	ੜ
ਗੰ	ਰ	ਸੰ	ਨ	ਧ	ਪ	ਪ	ਧ	ਪ	ਮ	—	ਗ	ਸ	ਰ	ਗ	ਰ
ਰੇ	ੜ	ੜ	ੜ	ੜ	ੜ	ਨਾ	ੜ	ਨ	ਕ	ੜ	ਮਿ	ੜ	ਟੈ	ੜ	ਉ
ਗ	ਰ	—	—												
ਪਾ	ੜ	ੜ	ੜ												

ਰਾਗ ਆਸਾ, ਝਪ ਤਾਲ, ਬਿਲੰਬਿਤ

ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥

ਤਿਹ ਮੁਖ ਦੇਖਤ ਲੂਕਟ ਲਾਏ ॥ ੧ ॥

ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥

ਅਗਨਿ ਦਹੈ ਅਰੁ ਗਰਭ ਬਸੇਰਾ ॥ ੧ ॥ ਰਹਾਉ ॥

ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥

ਕੋ ਜਾਰੇ ਕੋ ਗਡਿ ਲੇ ਮਾਟੀ ॥ ੨ ॥

ਕਹੁ ਕਬੀਰ ਹਰਿ ਚਰਣ ਦਿਖਾਵਹੁ ॥

ਪਾਛੈ ਤੇ ਜਮੁ ਕਿਉ ਨ ਪਠਾਵਹੁ ॥ ੩ ॥

(ਗਉੜੀ ਕਬੀਰ ਜੀ, ਪੰਨਾ ੩੨੯)

ਅਸਥਾਈ

×		੨		੦		੩		
				ਸਮ ਇਕੁ	ਗਮ ਦੁਖੁ	ਪਮ ਰਾਮ	ਪ ਰਾਇ	— S
ਪਗ ਕਾS	ਪਧ ਟਹੁ	ਨ ਮੇ	ਸੰਨ ਰਾS	ਧਪ SS	ਧਪ ਇਕੁ	ਗਮ ਦੁਖੁ	ਪਮ ਰਾਮ	ਪ ਰਾਇ — S
ਪਗ ਕਾS	ਪਧ ਟਹੁ	ਨ ਮੇ	ਸੰਨ ਰਾS	ਧਪ SS	ਪਧ ਅਗ	ਪਧ ਨਿਦ	ਮਪ ਹੈS	ਮਗ ਅਰ -ਮ SS
ਗਰ ਗਰ	ਗਮ ਭਬ	ਗਰ ਸੇS	ਸ ਰਾ	— S				

ਅੰਤਰਾ

				ਪ ਜਿਹ	ਧ ਮੁਖਿ	ਸੰ ਪਾ	ਸੰ ਚਉ	— S
ਪਧ ਅੰS	ਸੰਰ ਮ੍ਰਿਤ	ਗੰਰ ਖਾS	ਸੰਨ ਏS	ਧਪ SS	ਧਪ ਤਿਹ	ਗਮ ਮੁਖ	ਪਮ ਦੇS	ਪ ਖਤ — S
ਪਗ ਲੂS	ਪਧ ਕਟ	ਨ ਲਾ	ਸੰਨ ਏS	ਧਪ SS				

ਰਾਗ ਆਸਾ, ਮੱਤ ਤਾਲ, ਬਿਲੰਬਿਤ

ਦੂਖੁ ਘਨੇ ਜਬ ਹੋਤੇ ਦੂਰਿ ॥

ਅਬ ਮਸਲਤਿ ਮੋਹਿ ਮਿਲੀਹਦੂਰਿ ॥ ੧ ॥

ਚੁਕਾ ਨਿਹੋਰਾ ਸਖੀ ਸਹੇਰੀ ॥

ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥ ੧ ॥ ਰਹਾਉ ॥

ਨਿਕਟਿ ਆਨਿ ਪ੍ਰਿਅ ਸੇਜ ਧਰੀ ॥

ਕਾਣਿ ਕਢਨ ਤੇ ਛੂਟਿ ਪਰੀ ॥ ੨ ॥

ਮੰਦਰਿ ਮੇਰੈ ਸਬਦਿ ਉਜਾਰਾ ॥

ਅਨਦ ਬਿਨੋਦੀ ਖਸਮੁ ਹਮਾਰਾ ॥ ੩ ॥

ਮਸਤਕਿ ਭਾਗੁ ਮੈ ਪਿਰੁ ਘਰਿ ਆਇਆ ॥

ਬਿਰੁ ਸੋਹਾਗੁ ਨਾਨਕ ਜਨ ਪਾਇਆ ॥ ੪ ॥

(ਆਸਾ ਮ: ੫, ਪੰਨਾ ੩੮੪)

ਅਸਥਾਈ

×		੨		੩				
ਸੰ	ਨੁਧ	ਪਧ	ਪਮ	-ਪ	ਮ ਗ	ਰ ਸਰ	ਗ—ਰ	ਸ
ਦੂ	ਕਾਨਿ	ਹੋS	ਰਾS	SS	ਸਖੀ	SS	ਹੋSS	ਰੀ

ਰ	ਮ	ਪ	-ਧਨ	ਪਧ	ਸੰ	ਸਰੰ	ਸਰੰਗਰੰ	ਧ ਸੰਨਪਧ
ਭਰ	ਮੁਗ	ਇਆ	ਫਗੁਫ	ਫਰ	ਪਿਰ	ਸੰਗਿ	ਮੇਫਫਫ	ਰੀਫਫਫ
ਅੰਤਰਾ								
ਪ	ਪਧ	ਸੰ	ਸੰਸੰ	—	ਸਰੰ	ਰੰ	ਸਰੰਗਰੰ	ਸੰਨਧਨ
ਦੂ	ਖਘ	ਨੌ	ਜਬ	ਫ	ਹੋਫ	ਭੇ	ਦੂਫਫਫ	ਰਿਫਫਫਫ
ਸੰਸੰ	ਨੁਧ	ਪਧ	ਪਮ	-ਪ	ਮ ਗ	ਰ ਸਰ	ਗ-ਰ	ਸ
ਅਬ	ਮਸ	ਲਤਿ	ਮੋਹਿ	ਫਫ	ਮਿਲਿ	ਫਹ	ਦੂਫਫ	ਰਿ

ਰਾਗ ਆਸਾ, ਮੱਤ ਤਾਲ, ਬਿਲੇਬਿਤ

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥

ਸੰਗੀ ਸਾਥੀ ਸਗਲ ਤਰਾਂਈ ॥ ੧ ॥

ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥

ਸਿਮਰਿ ਸਿਮਰਿ ਤਿਸੁ ਸਦਾ ਸਮਾਲੇ ॥ ੧ ॥ ਰਹਾਉ ॥

ਤੇਰਾ ਕੀਆ ਮੀਠਾ ਲਾਗੈ ॥

ਹਰਿਨਾਮੁ ਪਦਾਰਥੁ ਨਾਨਕੁ ਮਾਂਗੈ ॥

(ਆਸਾ ਮ: ਪ, ਪੰਨਾ ੩੯੪)

ਅਸਥਾਈ

×		੨			੩			
ਸੰਸੰ	ਧਪ	ਮ ਗਰ	ਸਰ	ਗ	ਰਸ	ਰਮ	-ਪ	ਧ
ਗੁਰੁ	ਮੇਰੈ	ਸੰਫ	ਗਿਸ	ਦਾ	ਹੈਫ	ਨਾਫ	ਫਲੇ	ਫ
ਸੰਸੰ	ਧਪ	ਮ ਗਰ	ਸਰ	ਗ	ਰਸ	ਸ	ਨੁਧਸ	—
ਗੁਰੁ	ਮੇਰੈ	ਸੰ	ਗਿਸ	ਦਾ	ਹੈਫ	ਨਾ	ਫਫਲੇ	ਫ
ਮਮ	ਮਮ	ਮਮ	ਮਗ	ਪਪ	-ਪ	ਧ ਨ	ਪਧਸੰ	—
ਸਿਮ	ਰਿਸਿ	ਮਰਿ	ਤਿਸੁ	ਸਦਾ	ਫਸ	ਮਾ	ਫਫਲੇ	ਫ
ਅੰਤਰਾ								
ਪ	ਪਧ	ਸੰ	ਸੰਸੰ	ਸੰ ਰੰ-ਸੰ	ਗਰੰ	ਸੰ	ਧ ਨਧਨ	ਪਧ
ਹਰਿ	ਕਾ	ਨਾ	ਮਰਿ	ਦੈਫਫ	ਨਿਤ	ਧਿਆ	ਫਫਦੀ	ਫਫ

ਸੰ	ਧਪ	ਮ	ਗਰ	ਸਰ	ਗਗ	ਰਸ	ਰਮ	-ਪ	
ਸੰ	ਗੀਠ	ਸਾ	ਥੀਠ	ਸਗ	ਲਤ	ਰਾਠ	ਠਾਠ	ਠਾਠ	ਠ
ਸੰ	ਧਪ	ਮ	ਗਰ	ਸਰ	ਗਗ	ਰਸ	ਸ	ਨਧਸ	—
ਸੰ	ਗੀਠ	ਸਾਠ	ਥੀਠ	ਸਗ	ਲਤ	ਰਾ	ਠਾਠ	ਠਾਠ	ਠ

ਰਾਗ ਆਸਾ, ਤਾਲ ਯੱਕਾ, ਮੱਧਮ ਲਯ

ਗੁਰੁ ਪੂਰਾ ਮੇਰਾ ਗੁਰੁ ਪੂਰਾ ॥

ਰਾਮ ਨਾਮ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥ ੧ ॥ ਰਹਾਉ ॥

ਏਕੁ ਅਰਾਧਹੁ ਸਾਚਾ ਸੋਇ ॥

ਜਾਕੀ ਸਰਨਿ ਸਦਾ ਸੁਖੁ ਹੋਇ ॥ ੧ ॥

ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ॥

ਹਰਿ ਸਿਮਰਤ ਬਿਨਸੇ ਸਭ ਦੁਖ ॥ ੨ ॥

ਸਹਜਿ ਅਨੰਦ ਕਰਹੁ ਮੇਰੇ ਭਾਈ ॥

ਗੁਰਿ ਪੂਰੈ ਸਭ ਚਿੰਤ ਮਿਟਾਈ ॥ ੩ ॥

ਆਠ ਪਹਰ ਪ੍ਰਭ ਕਾ ਜਪੁ ਜਾਪਿ ॥

ਨਾਨਕ ਰਾਖਾ ਹੋਆ ਆਪਿ ॥ ੪ ॥

(ਰਾਮਕਲੀ ਮ: ੫, ਪੰਨਾ ੯੦੧)

ਅਸਥਾਈ

×	੦	੨	੦	੩	੪
	ਮ	ਗ	ਮ	ਪ	ਧ
	ਗੁ	ਰੁ	ਪੂ	ਰਾ	ਰਾ
ਸੰ	—	ਨ	ਧ	ਪ	ਧ
ਗੁ	ਠ	ਠ	ਪੂ	ਰਾ	ਠ
ਪ	—	ਧ	ਪ	ਮ	ਮ
ਠ	ਠ	ਗੁ	ਪੂ	ਰਾ	ਰਾ
ਧ	ਪ	ਮਗ	ਰਸ	ਰ	ਗ
ਗੁ	ਰੁ	ਠਠ	ਠਠ	ਪੂ	ਰਾ
ਸ	—				
ਠ	ਠ				

ਨ	—	ਧ	—ਧ	ਧ	ਪ	ਧ	ਨ	ਨ	ਧ	ਪ	—
ਧ	ੜ	ਸ	ੜਮ	ਝਤ	ਨਹ	ਰੇ	ੜ	ਅ	ਜਾ	ੜ	ੜ
ਮ	—	ਮ	ਮ	ਮ	ਗ	ਮ	ਪ	ਪ	ਮ	ਗ	ਮ
ਨ	ੜ	ਕਾ	ਲ	ਤਉ	ਪ	ਹੂ	ੜ	ਚਿਓ	ਆ	ੜ	ੜ
ਗ	—	ਰ	ਰ	ਰ	ਸ	ਰ	ਗ	ਗ	ਰ	ਸ	ਸ
ਰ	ੜ	ਕਾ	ਲ	ਤਉ	ਪ	ਹੂ	ੜ	ਚਿਓ	ਆ	ੜ	ਨ
ਗ	—	ਪ	ਧ	ਨ	ਸੰ	ਨ	ਧ	ਨ	ਸੰ	—	—
ਕ	ਹਾ	ੜ	ੜ	ਜੈ	ਹੈ	ਭਾ	ੜ	ਜਿ	ਰੇ	ੜ	ੜ

ਰਾਗ ਆਸਾ, ਤਿੰਨ ਤਾਲ, ਮਧਯ ਲਯ

ਕਬੀਰ ਬਾਂਸੁ ਬਡਾਈ ਬੁਡਿਆ ਇਉ ਮਤ ਡੁਬਹੁ ਕੋਇ ॥

ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥ ੧੨ ॥

(ਸਲੋਕ ਕਬੀਰ ਜੀ, ਪੰਨਾ ੧੩੬੫)

ਅਸਥਾਈ

×				੨				੦				੩				
				ਗ	—	ਗ	ਗ	ਰ	ਗ	ਰ	ਸ	—	—	ਗ	ਮ	
				ਬਾਂ	ੜ	ਸੁ	ਬ	ਡਾ	ੜ	ਈ	ੜ	ੜ	ੜ	ਬੂ	ਡਿ	
ਪ	ਧ	—	—	—	—	ਪ	ਨ	ਧ	ਪ	ਪ	—	ਮ	—	ਰ	—	
ਆ	ੜ	ੜ	ੜ	ੜ	ੜ	ਇ	ਉ	ਮ	ਤ	ਡੂ	ੜ	ਗ	—	ੜ	ੜ	
ਗ	ਰ	ਸ	ੜ	—	—	—	—	—	—	—	—	ਬਹੁ	ੜ	ੜ	ੜ	
ਕੋ	ੜੜ	ਇ	ੜ	*	*	*	*	*	*	*	*					

ਅੰਤਰਾ

								ਪ	—	ਪ	ਧ	ਸੰ	—			
								ਚੰ	ੜ	ਦ	ਨ	ਕੈ	ੜ			
—	—	—	—	—	—	ਪ	ਪ	ਪ	ਧ	ਸੰ	—	—	—	ਰੰ	—	
ੜ	ੜ	ੜ	ੜ	ੜ	ੜ	ਨਿ	ਕ	ਟੇ	ਬ	ਸੈ	—	ੜ	ੜ	ੜ	ੜ	
ਗ	ਰੰ	ਸੰ	ਨ	ਧ	ਪ	—	—	—	—	ਪ	—	ਪ	ਧ	ਸੰ	—	
ਹਾਂ	ੜ	ੜ	ੜ	ੜ	ੜ	ੜ	ੜ	ੜ	ੜ	ਚੰ	ੜ	ਦ	ਨ	ਕੈ	ੜ	
—	—	—	—	—	—	ਪ	ਪ	ਪ	ਧ	ਸੰ	—	—	—	ਰੰ	—	
ੜ	ੜ	ੜ	ੜ	ੜ	ੜ	ਨਿ	ਕ	ਟੇ	ਬ	ਸੈ	ੜ	ੜ	ੜ	ੜ	ੜ	

ਗ	ਰ	ਸ	ਨ	ਧ	ਪ	ਸ	—	ਸ	ਸ	ਸ	—	ਨ	ਧ	ਧ	ਪ
ਹਾ	ਭ	ਭ	ਭ	ਭ	ਭ	ਬਾਂ	ਭ	ਸੁ	ਸੁ	ਗੀ	ਭ	ਧ	ਭ	ਨ	ਭ
ਧ	—	ਪ	—	—	—	ਪ	ਨ	ਭ	ਪ	ਪ	—				
ਹੋ	ਭ	ਇ	ਭ	ਭ	ਭ	ਇ	ਉ	ਮ	ਤ	ਭੁ	ਭ				

ਤਾਨਾਂ ਰਾਗ ਆਸਾ (ਬਿਲਾਵਲ ਥਾਟ) ਤਿੰਨ ਤਾਲ

×				੨				੦				੩			
				ਗ	—	ਗ	ਗ	ਰ	ਗ	ਰ	ਸ	੧			
				ਬਾਂ	ਭ	ਸੁ	ਬ	ਡਾ	ਭ	ਈ	ਭ	ਸਰ	ਮੁਪ	ਧਸ	ਰਸ
ਨਧ	ਪਮ	ਗਰ	ਸ-	ਗ	—	ਗ	ਗ	ਰ	ਗ	ਰ	ਸ	—	—	ਗ	ਮ
				ਬਾਂ	ਭ	ਸੁ	ਬ	ਡਾ	ਭ	ਈ	ਭ	ਭ	ਭ	ਬੁ	ਡਿ
ਪ	ਧ	—	—	੨											
ਆ	ਭ	ਭ	ਭ	ਸਰ	ਮੁਪ	ਰਮ	ਪਧ	ਮੁਪ	ਧਸ	ਪਧ	ਸਰ	ਗਰ	ਸਨ	ਧਪ	ਨਧ
ਪਮ	ਗਰ	ਗਰ	ਸ-	ਗ	—	ਗ	ਗ	ਰ	ਗ	ਰ	ਸ	—	—	ਗ	ਮ
				ਬਾਂ	ਭ	ਸੁ	ਬ	ਡਾ	ਭ	ਈ	ਭ	ਭ	ਭ	ਬੁ	ਡਿ
ਪ	ਧ	—	—	੩											
ਅਸ	ਭ	ਭ	ਭ	ਪਪ	ਸਰ	ਗਰ	ਸਸ	ਧਸ	ਰਸ	ਨਧ	ਪਪ	ਸਰ	ਸਨ	ਧਪ	ਮਮ
ਪਮ	-ਮ	ਗਰ	ਸ-	ਗ	—	ਗ	ਗ								
				ਬਾਂ	ਭ	ਸੁ	ਬ								

ਰਾਗ ਆਸਾ; ਝਪ ਤਲ; ਬਿਲੰਬਿਤ

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥ ੭੮ ॥

(ਸਲੋਕ ਸੇਖ ਫਰੀਦ ਕੇ, ਪੰਨਾ ੧੩੮੧)

ਅਸਥਾਈ

×		੨		੦		੩			
	-ਧੁ	ਪਨਧਪ	ਮਗਰਸ	ਰਮ	ਪਧ	ਸਸ	-ਨ,ਧ	ਧਪ ਮ	ਗਮ
	ਭਬੁ	ਰੇਭਭਭ	ਦਾਭਭਭ	ਭਲਾ	ਕਰਿ	ਗੁਸਾ	ਭਭਮ	ਨਿਭਭ	ਭਹ
ਪ	-ਧ	ਪਨਧਪ	ਮਗਰਸ						
ਦਾ	ਇਭੁ	ਰੇਭਭਭ	ਦਾਭਭਭ						

ਰਾਗ ਆਸਾ, ਪੜਤਾਲ, ਚਾਰ ਤਾਲ, ਬਿਲੰਬਿਤ

ਸੁਪਨ ਚਰਿਤ੍ਰ ਚਿਤ੍ਰ ਬਾਨਕ ਬਨੇ ਬਚਿਤ੍ਰ ਪਾਵਨ ਪਵਿਤ੍ਰ ਮਿਤ੍ਰ ਆਜ ਮੋਰੇ ਆਏ ਹੈਂ ।
ਪਰਮ ਦਯਾਲ ਲਾਲ ਲੋਚਨ ਬਿਸਾਲ ਮੁਖ ਬਚਨ ਰਸਾਲ ਮਧੁ ਮਧੁਰ ਪੀਆਏ ਹੈਂ ।
ਸੋਭਤ ਸੋਜਾਸਨ ਬਿਲਾਸਨ ਦੇ ਅੰਕਮਾਲ ਪ੍ਰੇਮ ਰਸ ਬਿਸਮ ਹੂੰ ਸਹਿਜ ਸਮਾਏ ਹੈਂ ।
ਚਾਤ੍ਰਕ ਸਬਦ ਸੁਨ ਅਖੀਆ ਉਘਰ ਗਈ ਭਈ ਜਲ ਮੀਨ ਗਤਿ ਬਿਰਹ ਜਗਾਏ ਹੈਂ ॥ ੨੦੫ ॥

(ਕਬਿਤ ਸਵੱਯੇ, ਭਾ: ਗੁਰਦਾਸ ਜੀ)

ਅਸਥਾਈ

×	੦	੨	੦	੩	੪
ਸਰ	ਮ	ਮ	ਮਗ	ਧਨ	ਧ
ਸੁਪ	ੜ	ਨ	ਚੜ	ਚਿੜ	ਤ੍ਰ
ਸੰ	ਸੰ	ਸੰ	ਰ	ਧ	ਪਧ
ਬਾ	ਨ	ਕ	ਬ	ਬ	ਚਿ
ਨ	ਨ	ਧ	ਪ	ਪ	ਮ
ਪਾ	ਵ	ਨ	ਪ	ਵਿ	ਤ੍ਰ
ਨ	ਨ	ਧ	ਧ	ਪਧ	ਸੰਨ
ਆ	ਜ	ਮੋ	ਰੇ	ਏ	ਹੈਂ

ਅੰਤਰਾ, ਸੂਲਫਾਕ, ਦੁਰਤਲਯ

×	੦	੨	੩	੦
ਪ	ਪ	ਧ	ਸੰ	ਸੰ
ਪ	ਰ	ਦ	ਯਾ	ਲਾ
ਪ	ਧ	ਰ	ਗੰ	ਰ
ਲੈ	ਚ	ਬਿ	ਸਾ	ਲ

ਯਕਾ, ਦੁਰਤਲਤ

×	੦	੨	੦	੩	੪
ਧ	ਧ	ਗ	ਮ	ਪ	ਧ
ਬ	ਚ	ਨ	ਰ	ਸਾ	ਲ

ਚਾਰ ਤਾਲ ਬਿਲੰਬਿਤ

×	੦	੨	੦	੩	੪
ਨ	ਨਸੰ	ਧ	ਪ	ਪਧ	ਸੰਨ
ਮਧੁ	ੜ	ਰ	ਪੀ	ਆ	ਏ

ਰਾਗ ਆਸਾ ਵਰੀ

ਵਾਦੀ—ਧੁ		ਠਾਠ—ਆਸਾਵਰੀ		ਸਮਾਂ—ਦਿਨ ਦੂਜਾ ਪਹਿਰ
ਸੰਵਾਦੀ—ਗੁ		ਜਾਤੀ—ਓਡਵ-ਸੰਪੂਰਣ		

ਮ

ਪਕੜ—ਰ ਮ ਪ ਧੁ, ਮ ਪ ਗੁ, ਰ ਸ ।

ਆਰੋਹ—ਸ ਰ ਮ ਪ ਧੁ ਸੰ ।

ਅਵਰੋਹ—ਸੰ ਨੁ ਧੁ ਪ ਮ ਗੁ ਰ ਸ ।

ਸੁਰ-ਵਿਸਥਾਰ

੧ ਨੁ ਨੁ ਮ ਮ ਮ
ਸ—ਧੁ, ਧੁਸ—ਸਰ ਗੁ—ਰਸ, ਰਮਪ ਗੁ—ਰਸ ਰਮਪਧੁ, ਗੁ—ਰਸ ।

੨ ਨੁ ਮ ਨੁ ਨੁ ਮ ਮ ਸ
ਸ—ਰਸ ਧੁ—ਪ—ਮਪ ਧੁਸ—ਸਰ ਗੁ—ਰਮਪ ਧੁ—ਪ ਧੁ—ਮਪ ਗੁ—ਰਸ, ਰਮਪ ਗੁ—ਰ—

ਸ, ਰਨੀਧੁ—ਸ, ਰਮਪ—ਧੁ—ਧੁ—ਪ, ਧੁਮਪਧੁ ਗੁ—ਰਸ—ਸਰਮਪ, ਧੁ—ਧੁਪਧੁਮ, ਮਪਨੁਧੁ
ਮ
ਪਧੁਮ, ਮਪਧੁਮਪ ਗੁ—ਰਸ ।

੩ ਮ ਸ ਨੁ ਨੁ ਨੁ ਨੁ
ਰਮਪ—ਮਪਧੁਮਪ ਗੁ—ਰ—ਸ ਧੁ—ਸਰਮ, ਰਮਪ, ਮਪ ਧੁ ਧੁਪ, ਰਮਪਨੁਧੁ—ਪ ਧੁ ਧੁਪ ਧੁਮ,

ਮਪਧੁਮਪ ਧੁ—ਪ ਧੁਮਪ—ਗੁ—ਰ—ਸ, ਸਧੁ—ਧੁ ਧੁਪ ਮਪ ਧੁਸ—ਧੁ ਧੁਪਧੁ ਮਪਧੁਮਪ ਗੁ ਗੁਰਸ
ਮ ਮ ਸ ਸ ਨੁ ਨੁ ਨੁ ਨੁ
—ਸਰਪ ਗੁ ਗੁ ਰਸ, ਸ ਧੁ ਧੁ ਪਧੁਮ, ਮਪ ਧੁ ਧੁਸ—ਧੁਸ—ਸਰ ਧੁ—ਸ, ਧੁਪ—ਨੁਧੁਪ—
ਮ ਸ
ਮਧੁਪ, ਧੁਮ, ਧੁਮਪ ਗੁ—ਰਸ ।

੪ ਸਰਮਪ, ਧੁਨੁਸ, ਸਰ ਮਪਮ ਗੁਰਸ ਨੁਧੁਪਮ ਪਗੁਰਸ, ਮਪਧੁਨੁਸ, ਸਰਮਪ ਗੁਗੁ ਰੱਸ, ਸੰਨੁਧੁਪਮਪ
ਗੁਰਸ, ਧੁਨੀ ਸਰ ਮਪਮ ਗੁਰਸ, ਸੰਨੁਧੁਪ ਮਪਗੁ ਰਸ, ਸਰਮਪਮਗੁਰੱਸ, ਸੰਨੁਧੁਪਮਪ ਗੁਰਸ ।

੫ ਮਪਮਗੁਰੱਸ ਰੱਸ, ਸੰਨੁਧੁਪਮਪਗੁਰਸ, ਮਗੁਰੱਸ, ਸੰਨੁਧੁਪ ਮਪਗੁਰਸ, ਰੱਸਨੁ ਧੁਪਮ ਪਗੁਰਸ, ਨੀ ਧੁਪਮਪ
ਗੁਰਸ, ਮਪਗੁਗੁ ਨੁਨੁ ਧੁਪ ਗੁਗੁ ਰੱਸ, ਧੁਧੁਮਪ ਗੁਗੁ ਰੱਸਨੁਸ, ਗੁਗੁਗੁ ਰੱਸ ਨੁਧੁਧੁ ਮਪਗੁ ਗੁਰਸ ।

ਆਸਾਵਰੀ ਚੰਚਲ

ਅਨਿਕ ਜਤਨ ਨਹੀ ਹੋਤ ਛੁਟਾਰਾ ॥

ਬਹੁਤੁ ਸਿਆਣਪ ਆਗਲ ਭਾਰਾ ॥

ਹਰਿ ਕੀ ਸੇਵਾ ਨਿਰਮਲ ਹੋਤ ॥

ਪ੍ਰਭ ਕੀ ਦਰਗਾਹ ਸੋਭਾ ਸੇਤ ॥ ੧ ॥

ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥
 ਤੁਝੈ ਨ ਲਾਗੈ ਤਾਤਾ ਝੋਲਾ ॥ ੧ ॥ ਰਹਾਉ ॥
 ਜਿਉ ਬੋਹਿਥੁ ਭੈ ਸਾਗਰ ਮਾਹਿ ॥
 ਅੰਧਕਾਰ ਦੀਪਕ ਦੀਪਾਹਿ ॥
 ਅਗਨਿ ਸੀਤ ਕਾ ਲਾਹਸਿ ਦੂਖ ॥
 ਨਾਮੁ ਜਪਤ ਮਨਿ ਹੋਵਤ ਸੂਖ ॥ ੨ ॥
 ਉਤਰਿ ਜਾਇ ਤੇਰੇ ਮਨ ਕੀ ਪਿਆਸ ॥
 ਪੂਰਨ ਹੋਵੈ ਸਗਲੀ ਆਸ ॥
 ਡੋਲੈ ਨਾਹੀ ਤੁਮਰਾ ਚੀਤੁ ॥
 ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥ ੩ ॥
 ਨਾਮੁ ਅਉਖਧੁ ਸੋਈ ਜਨੁ ਪਾਵੈ ॥
 ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥
 ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥
 ਦੂਖੁ ਦਰਦੁ ਤਿਹ ਨਾਨਕ ਨਸੈ ॥ ੪ ॥

(ਗਉੜੀ ਗੁਆਰੇਰੀ ਮ: ੫, ਪੰਨਾ ੧੭੮)

ਅਸਥਾਈ

×		੨	੦	੩
		ਸ ਰ ਮ —	ਪ — ਨੁ	ਪੁ ਪ — —
		ਸ ਨ ਮੋ ਟ	ਰੇ ਟ	ਗ ਹ ਹ ਰਿ
ਪ	—	ਪ ਧੁ ਸ —	ਸ ਰ —	ਸਰ ਗੁ — —
ੜ	ੜ	ਨਾ ਟ ਮ ਕਾ	ਓ ਟ	ਲਾ ਟ ਟ ਟ
ਗੁ	—	ਸ ਰ ਸ ਨੁ	ਪੁ —	ਪ ਧੁ ਮ ਪ
ੜ	ੜ	ਤੁ ਝੈ ਟ ਨ	ਲਾ ਟ	ਗੈ ਟ ਟ ਟ
ਮ	—	ਪ ਪ ਸ ਧੁ ਪਧੁ	ਮ ਮ —	ਗੁ — ਰ ਗੁ
ੜ	ੜ	ਤਾ ਟ ਤਾ ਟ	ਝ ਟ	ਲਾ ਟ ਟ ਟ
ਰਸ	ਸ	ਸ ਰ ਮ —		
ੜ	ੜ	ਮ ਨ ਮੋ ਟ		

ਅੰਤਰਾ

×		੨	੦	੩
		ਸ ਰ ਮ ਮ	ਪ — ਧੁ	ਪ — — —
		ਅ ਨਿ ਕ ਜ	ਤ ਨ ਟ	ਨ ਹੀ ਟ ਟ
ਪ	—	ਨੁ ਧੁ ਨੁ ਸੁ	ਨੁਧੁ ਧੁ	ਪ — — —
ੜ	ੜ	ਹੋ ਟ ਤ ਛ	ਟਾ ਟ	ਰਾ ਟ ਟ ਟ
ਪ	—	ਪ ਧੁ ਪ ਧੁ	ਮ ਪ —	ਮ ਗੁ ਰ ਗੁ
ੜ	ੜ	ਬ ਹੁ ਤੁ ਸਿ	ਆ ਟ	ਣ ਟ ਪ ਟ

ਰਸ ੜ	ਸ ੜ	ਰ ੜ	ਗੁ ਆ	ਮ ੜ	ਗੁ ਗ	ਰ ਲ	ਗੁ ਭਾ	ਰ ੜ	— ੜ	ਸ ਰਾ	— ੜ	— ੜੜ	— ੜੜ
ਸ ੜ	— ੜ	— ੜ	ਸ ਹ	ਨੁ ਰਿ	ਧੁ ਕੀ	ਨੁ ੜ	ਸ ਸ	— ੜ	— ੜ	— ਵਾ	— ੜ	— ੜ	— ੜ
ਸ ੜ	— ੜ	— ੜ	ਪ ਨਿ	ਧੁ ਰ	ਸ ਮ	— ਲ	ਸ ਹੇ	ਰ ੜ	— ੜ	ਸਰੰ ਤ	ਗੁ ੜ	— ੜ	— ੜ
ਗੁ ੜ	— ੜ	ਰ ੜ	ਸ ਪੂ	ਰ ਭ	ਸ ਕੀ	ਨੁ ੜ	ਧੁ ਦ	— ਰ	— ੜ	ਪ ਗ	ਧੁ ਹ	ਮ ੜ	ਪ ੜ
ਮ ੜ	— ੜ	ਪ ੜ	ਪ ਸੋ	ਸ ੜ	ਧੁ ਭਾ	ਪਧੁ ੜ	ਮ ਸੋ	ਪ ੜ	— ੜ	ਗੁ ਤ	— ੜ	ਰ ੜ	ਗੁ —
ਸ ੜ	ਸ ੜ	— ੜ	ਸ ਰ	ਰ ਮ	— ਮੋ	— ੜ							

ਆਸਾਵਰੀ, ਤਿੰਨ ਤਾਲ

ਗੋਪਾਲ ਤੇਰਾ ਆਰਤਾ ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥ ੧ ॥ ਰਹਾਉ ॥

ਦਾਲਿ ਸੀਧਾ ਮਾਗਉ ਘੀਉ ॥

ਹਮਰਾ ਖੁਸੀ ਕਰੈ ਨਿਤ ਜੀਉ ॥

ਪਨ੍ਹੀਆ ਛਾਦਨੁ ਨੀਕਾ ॥

ਅਨਾਜੁ ਮਗਉ ਸਤ ਸੀਕਾ ॥ ੧ ॥

ਗਉ ਭੈਸ ਮਗਉ ਲਾਵੇਰੀ ॥

ਇਕ ਤਾਜਨਿ ਤੁਰੀ ਚੰਗੇਰੀ ॥

ਘਰ ਕੀ ਗੀਹਨਿ ਚੰਗੀ ॥

ਜਨੁ ਧੰਨਾ ਲੇਵੈ ਮੰਗੀ ॥ ੨ ॥

(ਧਨਾਸਰੀ ਭਗਤ ਧੰਨਾ ਜੀ ਕੀ, ਪੰਨਾ ੬੯੫)

ਅਸਥਾਈ

×	੨				੦				੩						
					ਮ ਹੇ	ਮ ਗੋ	ਪ ਪਾ	— ੜ	ਧੁ ਲ	ਪ ਤੇ	ਮ ੜ	ਪ ਰਾ	ਧੁ ੜ		
ਸ ਆ	— ੜ	— ੜ	ਨੁ ਰ	ਗੁ ਤਾ	ਰ ੜ	ਸ ੜ	ਨਰ ਹੇ	ਸ ਗੋ	ਧੁ ਪਾ	— ੜ	ਨੁ ਲ	ਪ ਤੇ	ਮ ਰਾ	ਧੁ ੜ	
ਸ ਆ	— ੜ	— ੜ	— ਰ	ਸ ਤਾ	ਨੁ ੜ	ਸ ੜ	— ੜ	— ੜ	ਸ ਜੋ	ਨੁ ਜ	ਸ ਨ	ਧੁਨੁ ਤੁ	ਪਧੁ ਮ	ਮ ਰੀ	ਪ ੜ

ਮ	ਗੁ	ਗੁ	ਰ	ਸ	ਰ	—	ਸ	—	—	ਰ	ਮ	—	ਪ	—	ਪ	ਧੁ
ਭ	ਗ	ਗ	ਤਿ	ਕ	ਰੰ	ਫ	ਤੇ	ਫ	ਫ	ਤਿ	ਨ	ਕੇ	ਕਾ	ਫ	ਜ	ਸ
ਸੰ	—	—	ਰ	ਗੁੰ	ਰੰ	ਸੰ	ਮ									
ਵਾ	ਫ	ਫ	ਰ	ਤਾ	ਫ	ਫ	ਹੇ									

ਅੰਤਰਾ

						ਸੰ	—	—	ਗੁੰ	—	—	ਰੰ	—	ਸੰ	ਰੰ
						ਦਾ	ਲਿ	ਫ	ਸੀ	ਫ	ਧਾ	ਮਾ	ਫ	ਗਉ	ਫ
ਗੁੰ	—	ਰੰ	ਸੰ	ਰੰ	—	ਸੰ	—	—	ਨੁ	—	—	—	—	—	—
ਘੀ	ਫ	ਫ	ਫ	ਉ	ਫ	ਹਮ	ਰਾ	ਫ	ਖੁ	ਸੀ	ਕ	ਰੈ	ਫ	ਨਿ	ਤ
ਸੰ	—	—	ਰੰ	ਗੁੰ	ਰੰ	ਸੰ	ਨੁਰੰ	ਸੰ	ਧੁ	—	ਨੁ				
ਜੀ	ਫ	ਫ	ਫ	ਉ	ਫ	ਫ	ਹੇ	ਗੋ	ਪਾ	ਫ	ਲ				

ਆਸਾਵਰੀ, ਇਕ ਤਾਲਾ

ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥ ੧ ॥ ਰਹਾਉ ॥
ਸੰਤਨ ਕੈ ਚਰਨ ਲਾਗੇ ॥ ਕਾਮ ਕ੍ਰੋਧ ਲੋਭ ਤਿਆਗੇ
ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥ ੧ ॥
ਬਿਨਸੇ ਭ੍ਰਮ ਮੋਹ ਅੰਧ ਟੁਟੇ ਮਾਇਆ ਕੇ ਬੰਧ
ਪੂਰਨ ਸਰਬਤ੍ਰ ਠਾਕੁਰ ਨਹ ਕੋਉ ਬੈਰਾਈ ॥
ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ
ਸੰਤਨ ਕੈ ਚਰਨ ਲਾਗੇ ਨਾਨਕ ਗੁਨ ਗਾਈ ॥ ੨ ॥ ੩ ॥

(ਸਾਰਗ ਮਹਲਾ ੫, ੧੨੨੯)

ਅਸਥਾਈ

×	੦	੨	੦	੩	੪
			ਸ	ਰ	ਮ
			ਰਾ	ਫ	ਮ
ਮ	ਪ	ਪ	—	—	—
ਰਾ	ਫ	ਮ	ਜਾ	ਫ	ਪ
				ਤ	ਰਾ
ਧੁਨੁ	ਧੁ	—	ਧੁ	—	ਮ
ਰਾ	ਫ	ਫ	ਈ	ਫ	ਰਾ
ਮਪ	ਪ	—	—	—	—
ਰਾ	ਫ	ਮ	ਜਾ	ਫ	ਪਿ
				ਮਗੁ	ਮ
				ਸੰ	ਫ
				ਤ	ਗੁ
					ਮ
					ਕੈ
					ਪ
					ਫ

ਗੁ	ਰ	ਰ	ਸ	—	—	ਮਗੁ	ਮ	—	ਗੁ	ਮ	ਪ
ਚ	ਰ	ਨ	ਲਾ	ੜ	ਗੇ	ਕਾ	ੜ	ਮ	ਕੁ	ੜ	ਧ
ਗੁ	ਰ	ਰ	ਸ	—	—	ਸ	ਮ	ਮ	ਮ	ਗੁ	ਮ
ਲੋ	ੜ	ਭ	ਤਿਆ	ੜ	ਗੇ	ਗੁ	ਰ	ਗੇ	ਪਾ	ੜ	ਲ
ਮ	ਪ	ਪ	—	—	—	ਪ	—	—	ਪ	ਮ	ਪ
ਭ	ਏ	ਕ੍ਰਿ	ਪਾ	ੜ	ਲ	ਲ	ਬ	ਧਿ	ਅ	ਪ	ਨੀ

ਅੰਤਰਾ

×	੦	੨	੦	੩	੪	
ਧੁਨੁਧੁ	ਧੁ	—	—	ਧੁ	ਨੁ	ਮ
ਪਾ	ੜ	ੜ	ੜ	ਈ	ੜ	ਬਿ
ਧੁ	ਸ	—	—	—	—	ਸਰੰ
ਮੋ	ਹ	ੜ	ਅੰ	ੜ	ਧ	ਟੂ
ਸੰ	ਰ	ਸੰ	ਨੁ	ਧੁ	ਪ	ਪ
ਇਆ	ੜ	ਕੇ	ਵੰ	ੜ	ਧ	ਪੂ
ਸੰ	ਰੰ	ਸੰ	ਨੁ	ਧੁ	ਪ	ਪ
ਬ	ਤ	ਰ	ਠਾ	ਕੁ	ਰ	ਨ
ਧੁਨੁਧੁ	ਧੁ	—	—	ਧੁ	ਨੁ	ਪ
ਰਾ	ੜ	ੜ	ੜ	ਈ	ੜ	ਰਾ

ਰਾਗ ਆਸਾਵਰੀ, ਪੰਜਾਬੀ ਠੇਕਾ, ਤਿੰਨ ਤਾਲ, ਬਿਲੰਬਿਤ

ਮਾਈ ਮੇਰੇ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥

ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੋਲਿ ਰੀਝਾਈ ॥ ੧ ॥ ਰਹਾਉ ॥

ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥

ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥ ੧ ॥

ਰਾਖੁ ਸਰਣਿ ਜਗਦੀਸ਼ੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥

ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥ ੨ ॥

(ਆਸਾਵਰੀ ਮ: ੪, ਪੰਨਾ ੩੬੯)

ਅਸਥਾਈ

×	੨	੦	੩	
	ਪ	ਪ	ਧੁਪ	-ਪ
	ਮਾ	ਈ	ੜਮੋ	ੜਰੋ
	ਸੰਨੁ	ਸੰਨੁ	ਧੁਪ	ਧੁਪ
	ਪ੍ਰੀਤੁ	ੜੜ	ਤੜ	ਮੜ
ਪ	ਪ	—	ਪ	ਰਗੁ
ਤਾ	ਵਹੁ	ੜ	ਰੀ	ਮਾੜ
	ਰਗੁ	ਰਗੁ	-ਰ	ਸ
	ਮਾੜ	ਈੜ	ੜਮੋ	ਰੋ
	—	-ਰ	-ਰ	-ਰ
	ੜ	ੜਪ੍ਰੀ	ੜਤ	ੜਮ
	ਰਗੁ	ਰਗੁ	-ਰ	ਸਰੰ
	ਰਾੜ	ੜੜ	ੜਮ	ੜਬ

ਸ	ਨੁ	—	ਸਰ	ਸਨੁ	ਧੁਪ	ਪ	ਧੁਮ	-ਪ
ਤਾ	ੜ	ਵਹੁ	ਰੀ	ਮਾੜ	ਈ	ੜਮੇ	ੜਰੋ	

ਅੰਤਰਾ

ਸ	—	—	ਸ	ਸਰ	ਸਰਗੁ	-ਰ	-ਸ	ਨੁਰ	ਸਨੁ	ਧੁਪ	ਪਪ	ਪਪ	ਧੁਮ	ਪਗੁ	-ਮ
ਲ	ੜ	ੜ	ਰਹਿ	ਨਸ	ਕਉੜ	ੜਮੇ	ੜਰੋ	ਪਿਆ	ਰੋੜ	ਜੈਸੇ	ਕਰ	ਹਲੁ	ੜਬੇ	ੜਲ	ੜਰੀ

ਤਿੰਨ ਤਾਲ, ਦੁਰਤ ਲਯ

ਪ	—	ਪ	—	ਧੁ	ਮ	—	ਪ	ਸ	ਨੁ	ਸ	ਨੁ	ਧੁ	ਮ	ਧੁ	ਪ
ਝਾ	ੜ	ਈ	ੜ	ੜ	ਜੈ	ੜ	ਸੇ	ਕ	ੜ	ਰ	ੜ	ਹ	ੜ	ਲੁ	ੜ
ਮ	ਗੁ	ਰ	ਸ	ਰ	ਮ	—	ਮ	ਪ	—	ਪ	—	ਧੁ	ਮ	—	ਪ
ੜ	ੜ	ੜ	ੜ	ੜ	ਲ	ੜ	ਰੀ	ਝਾ	ੜ	ਈ	ੜ	ੜ	ਜੈ	ੜ	ਸੇ
ਸ	ਨੁ	ਸ	ਨੁ	ਧੁ	ਪ	ਧੁ	ਪ	ਮ	ਗੁ	ਰ	ਸ	ਰ	ਮ	ੜ	ਮ
ਕ	ੜ	ਰ	ੜ	ਹ	ੜ	ਲੁ	ੜ	ੜ	ੜ	ੜ	ਬੇ	ੜ	ਲ	ੜ	ਰੀ

ਠੇਕਾ, ਬਿਲੰਬਿਤ

×	ਪ	—	ਪ	ਰਗੁ	ਰਗੁ	-ਰ	ਸ	—	-ਰ	-ਰ	-ਰ
ਝਾ	ਈ	ੜ	ਰੀ	ਮਾੜ	ਈੜ	ੜਮੇ	ਰੋ	ੜ	ੜਪ੍ਰੀ	ੜਤ	ੜਮ

ਰਾਗ ਆਸਾਵਰੀ, ਕੈਹਰਵਾ, ਮਧਯ ਲਯ

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ ॥
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥
ਕਉੜਾ ਬੋਲਿ ਨ ਜਾਨੈ ਪੂਰਨ ਭਗਵਾਨੈ ਅਉਗਣੁ ਕੋ ਨ ਚਿਤਾਰੇ ॥
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥
ਘਟ ਘਟ ਵਾਸੀ ਸਰਬ ਨਿਵਾਸੀ ਨੇਰੈ ਹੀ ਤੇ ਨੇਰਾ ॥
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੋਰਾ ॥ ੧ ॥

ਅਸਥਾਈ

×	○	×	○
ਸੰ — — —	ਸ ਰ ਮ ਪ	ਨੁ — — —	ਪ ਧੁ ਮ ਪ
ੜਾ 5 5 5	ਮਿ ਠ ਬੋ ਲ	ੜਾ 5 5 5	ਮਿ ਠ ਬੋ ਲ
ਮ ਗੁ ਗੁ ਰ	ਰੰ ਗੁ ਰ ਸੰ	ਪ ਧੁ ਮ ਪ	ਧੁ — ਮ ਪ
ਸੁਆ ਮੀ ਮੋ ਰਾ	ਮਿ ਠ ਬੋ ਲ	ੜਾ 5 5 5	ਸ 5 ਜ ਣ

ਅੰਤਰਾ

— ਗੁੰ ਗੁੰ ਗੁੰ	ਰੰ — ਸੰ —	ਨੁ — ਸੰ —	ਸ —
5 ਸੰ ਮ ਲਿ	ਬ 5 ਕੀ 5	ਜੀ 5 5 5	ਹਉ 5
ਪ ਧੁ ਮ ਪ	ਮ ਗੁ ਰ	ਮ ਗੁ ਗੁ ਰ ਰ	ਮ ਪ
ਕ ਦੇ 5 ਨ	ਬੋ ਲੋ ਕਉ ੜਾ	ਮਿ ਠ ਬੋ ਲ	ਓਹੁ 5
— — — —	ਸ ਰ ਮ ਪ	ਸ — — —	—
5 5 5 5	ਮਿ ਠ ਬੋ ਲ	ੜਾ 5 5 5	—

ਰਾਗ ਆਸਾਵਰੀ, ਤਿੰਨ ਤਾਲ; ਮੱਧਮ ਲਯ

ਪ੍ਰਭ ਜੀ ਤੂ ਮੇਰੇ ਪ੍ਰਾਨ ਅਧਾਰੈ ॥

ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥ ੧ ॥ ਰਹਾਉ ॥

ਉਠਤ ਬੈਠਤ ਸੇਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥

ਸੁਖ ਦੁਖ ਇਸੁ ਮਨ ਕੀ ਬਿਰਥਾ ਤੁਝਹੀ ਆਗੈ ਸਾਰੈ ॥ ੧ ॥

ਤੂ ਮੇਰੀ ਓਟ ਬਲ ਬੁਧਿ ਧਨੁ ਤੁਮਹੀ ਤੁਮਹਿ ਮੇਰੈ ਪਰਵਾਰੈ ॥

ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥ ੨ ॥

(ਬਿਲਾਵਲੁ ਮਹਲਾ ੫, ਪੰਨਾ ੮੨੦)

ਅਸਥਾਈ

×	੨	੦	੩
ਸੰ — — —	ਨੁ ਰੰ ਸੰ ਨੁ	ਧੁ ਪ ਧੁ ਮ	ਸ ਰ ਮ — ਪਧੁ
ਤੂ 5 5 5	ਤੂ ਮੇ ਰੇ 5	5 5 5 5	ਪ੍ਰ ਭ ਜੀ 5 55
ਗੁੰ ਰੇ ਸੰ ਨੁ	ਧੁ ਪ ਧੁ ਪ	ਮ ਗੁ ਰ	— ਪ — ਧੁ
ਧਾ 5 5 5	ਰੇ 5 5 5	5 5 5	5 ਨ 5 ਅ

ਅੰਤਰਾ

						ਮ	ਮ	ਮ	—	ਪ	ਨੁ				
						ਨ	ਮ	ਸ	ਭ	ਭ	ਕਾ	—	ਨੁ	—	ਪਧੁ
ਸੰ	—	—	—	—	—	ਸੰ	—	ਸੰ	ਰੰ	—	ਰੰ	ਗੁੰ	ਰੰ	ਸੰ	—
ਭ	ਭ	ਭ	ਭ	ਭ	ਭ	ਭੰ	ਭ	ਭਉ	ਭਿ	ਭ	ਭੰ	ਦ	ਨਾ	ਭ	ਭ
ਨੁ	ਰੰ	ਸੰ	ਨੁ	ਧੁ	ਪ	ਪ	ਪ	ਪ	ਪ	—	ਧੁ	ਮ	ਪ	—	ਧੁ
ਪਿਆ	ਭ	ਰੰ	ਭ	ਭ	ਭ	ਅ	ਨ	ਕ	ਬਾ	ਭ	ਰ	ਭ	ਜਾ	ਭ	ਉ
ਗੁੰ	ਰੰ	ਸੰ	ਨੁ	ਧੁ	ਪ	ਧੁ	ਪ	ਮ	ਗੁੰ	ਰ					
ਬਾ	ਭ	ਭ	ਭ	ਭੰ	ਭ	ਭ	ਭ	ਭ	ਭ	ਭ					

ਰਾਗ ਅਸਾਵਰੀ, ਝਪ ਤਾਲ, ਬਿਲੰਬਿਤ

ਸਨਕ ਸਨੰਦ ਅੰਤੁ ਨਹੀ ਪਾਇਆ ॥

ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥ ੧ ॥

ਹਰਿ ਕਾ ਬਿਲੰਵਨਾ ਬਿਲੰਵਹੁ ਮੇਰੇ ਭਾਈ ॥

ਸਹਜਿ ਬਿਲੰਵਹੁ ਜੈਸੇ ਤਤੁ ਨ ਜਾਈ ॥ ੧ ॥ ਰਹਾਉ ॥

ਤਨੁ ਕਰਿ ਮਟੁਕੀ ਮਨ ਮਾਹਿ ਬਿਲੰਈ ॥

ਇਸੁ ਮਟੁਕੀ ਮਹਿ ਸਬਦੁ ਸੰਜੋਈ ॥ ੨ ॥

ਹਰਿ ਕਾ ਬਿਲੰਵਨਾ ਮਨ ਕਾ ਬੀਚਾਰਾ ॥

ਗੁਰ ਪ੍ਰਸਾਦਿ ਪਾਵੈ ਅੰਮ੍ਰਿਤਧਾਰਾ ॥ ੩ ॥

ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥

ਰਾਮ ਨਾਮ ਲਗਿ ਉਤਰੇ ਤੀਰਾ ॥ ੪ ॥

(ਆਸਾ ਸ੍ਰੀ ਕਬੀਰ ਜੀ)

ਅਸਥਾਈ

×		੨		੦		੩	
ਮ	ਮ	ਪ	—	ਸੰ	ਨੁ	ਧੁ	ਪਧੁ
ਹ	ਰਿ	ਕਾ	ਭ	ਬਿ	ਲੋ	ਵ	ਭ
ਮੰ							
ਗੁੰ	ਗੁੰ	ਗੁੰ	—	ਗੁੰ	ਰ	—	—
ਲੋ	ਵਹੁ	ਮੋ	ਭ	ਰੋ	ਭਾ	ਭ	ਭ
ਸ		ਰ	—	ਮ	ਪ	ਪ	ਪ
ਸ	ਸ	ਮ	ਭ	ਬਿ	ਲੋ	ਵਹੁ	ਜੈ
ਰੰ	ਗੁੰ	ਰੰ	—	ਸੰ	ਨੁਸੰ	ਰੰਸੰ	ਨੁ
ਤ	ਭ	ਭੰ	ਭ	ਨ	ਜਾਭ	ਭ	ਭ

ਅੰਤਰਾ

×		੨		੦		੩		
ਮ	ਪ	ਧੁ	—	ਧੁ	ਸੰ	—	ਸੰ	—
ਸ	ਨ	ਕ	ੜ	ਸ	ਨੰ	ੜ	ਦ	ੜ
ਰੰ	ਗੁੰ	ਰੰ	—	ਸੰ	ਨੁ	ਰੰਸੰ	ਨੁ	—
ਅੰ	ਤੁ	ਨ	ੜ	ਹੀ	ਪਾੜ	ੜੜ	ਦਿਆ	ੜ
ਮ	—	ਮੁ	—	ਸੰ	ਪ	ਪਨੁ	ਨੁ	—
ਬੇ	ੜ	ਦ	ੜ	ਪ	ਕੇ	ਪੜਿ	ਧੁ	ੜ
							ਬ੍ਰਹ	ਮੇ
ਰੰ	ਗੁੰ	ਰੰ	—	ਸੰ	ਨੁਸੰ	ਰੰਸੰ	ਨੁੀ	—
ਜ	ਨ	ਮ	ੜ	ਗ	ਵਾੜ	ੜੜ	ਦਿਆ	ੜ

ਰਾਗ ਆਸਾਵਰੀ, ਚਾਰ ਤਾਲ, ਬਿਲੇਬਿਤ

ਸਰਬ ਗੁਣ ਨਿਧਾਨੰ ਕੀਮਤਿ ਨ ਗੁਨੰ ਧੁਨੰ ਉਚੇ ਤੇ ਉਚੇ ਜਾਨੀਜੈ ਪ੍ਰਭ ਤੇਰੇ ਥਾਨੰ ॥
 ਮਨੁ ਧਨੁ ਤੇਰੇ ਪ੍ਰਾਨੰ ਏਕੈ ਸੁਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥
 ਜਾਨੈ ਕਉਨੁ ਤੇਰੇ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਥਾਨੰ ॥
 ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੰ ॥
 ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥

(ਸਵਯੇ ਸ੍ਰੀ ਮੁਖ: ਮ: ਪ, ਪੰਨਾ ੧੩੮੬)

ਅਸਥਾਈ

×		੦		੨		੦		੩		੪
							ਸੰ	—	ਨੁ	
							ਸ	ੜ	ਰ	ਮ
ਪਧੁਮਪ	ਮ	ਰਸਰ	ਮ	—	ਪ	—	ਮ	ਗੁ	ਰ	ਸ
ਗੁੜੜੜ	ਣ	ਨਿੜੜ	ਧਾ	ੜ	ਨੰ	ੜ	ਕੀ	ਮ	ਤਿ	ਨ
ਸ	ਸ	ਰ	ਮ	ਪ	ਪ	ਮ	—	ਗੁ	ਰ	ਸ
ਕੀ	ਮ	ੜ	ਤਿ	ੜ	ਨ	ਗੁ	—	ਨੰ	ਧਾ	ਨੰ
ਸ	ਸ	ਰ	ਮ	—	ਮ	ਪ	—	ਪ	ਧੁ	ਰੰ
ਉ	ਚੇ	ਤੇ	ਉ	ੜ	ਚੋ	ਜਾ	ੜ	ਨੀ	ਜੈ	ਭ

ਸ ਰੰਗੁ ਤੇ	ਰ ਭ	ਸ ਰੋ	ਰ ਥਾ	ਨ ਭ	ਧੁ ਨੋ	ਪਮ ਭਭ				
-----------------	--------	---------	---------	--------	----------	----------	--	--	--	--

ਅੰਤਰਾ

×	○	੨	○	੩	੪					
ਮ	ਮ	ਪ	ਧੁ	—	ਸੰ	ਸੰ	—	ਸੰ	ਸੰ	—
ਮ	ਨੁ	ਭ	ਧ	ਭ	ਨੁ	ਤੇ	ਭ	ਰੋ	ਪ੍ਰਾ	ਭ
ਧੁ	—	ਧੁ	ਸੰ	—	ਰੰ	ਰੰਗੁ	ਰੰ	ਸੰ	ਨੁਸੰ	ਪ
ਏ	ਭ	ਕੋ	ਸੁ	ਭ	ਤਿ	ਹੈਭ	ਭ	ਜ	ਹਾ	ਨੋ
ਸ	ਸ	ਰ	ਮ	—	ਮ	ਪ	—	—	ਧੁ	—
ਕ	ਵ	ਨ	ਉ	ਭ	ਪ	ਮਾ	ਭ	ਭ	ਦੇ	ਉ
ਰੰ	ਸੰ	ਰਸੰ	ਸਰੰ	ਸੰ	ਧੁ	ਪਮ				
ਬ	ਰੰਗੁ ਭੋਭ	ਰਸੰ ਤੇਭ	ਸਰੰ ਭਭ	ਸੰ ਭਾ	ਧੁ ਨੋ	ਪਮ ਭਭ				

ਸੰਚਾਰੀ

ਸ	ਸ	ਰ	ਮ	—	ਮ	ਪ	—	ਪ	ਪ	—	ਪ
ਜਾ	ਨੈ	ਭ	ਕਉ	ਭ	ਨੁ	ਤੇ	ਭ	ਰੋ	ਭੇ	ਭ	ਉ
ਮ	ਮ	ਪ	ਨੁ	—	ਪ	ਪ	ਮ	ਪ	ਮ	—	ਗੁ
ਅ	ਲ	ਭ	ਖ	ਭ	ਅ	ਪਾ	ਭ	ਰ	ਗੁ	ਭ	ਉ
ਗੁ	ਗੁ	—	ਗੁ	—	ਗੁ	ਰ	—	ਰ	ਸ	—	ਸ
ਅ	ਕ	ਭ	ਲ	ਭ	ਕ	ਲਾ	ਭ	ਹੈ	ਪ੍ਰ	ਭ	ਭ
ਰ	ਮ	—	ਪ	—	ਪਧਮਪ	ਮ	—	—	ਰ	—	ਸ
ਸ	ਰ	ਭ	ਬ	ਭ	ਕੋਭਭਭ	ਧਾ	ਭ	ਭ	ਨੋ	ਭ	ਭ

ਅਭੋਗ

ਮ	ਮ	ਪ	ਧੁ	ਧੁ	ਸੰ	ਸੰ	ਸੰ	ਸੰ	ਸੰ	—	ਸੰ
ਜ	ਨ	ਭ	ਨਾ	ਨ	ਕ	ਭ	ਗ	ਭ	ਦ	ਭ	ਰਿ
ਧੁ	—	ਧੁ	ਸੰ	—	ਰੰ	ਰੰਗੁ	ਰੰ	ਸੰ	ਨੁਸੰ	ਨੁ	ਪ
ਭ	ਭ	ਲਿ	ਬ੍ਰਹ	ਭ	ਮ	ਸਭ	ਮ	ਭ	ਸਭ	ਧੁ	ਭ
ਸ	ਸ	ਰ	ਮ	—	ਪ	ਪ	ਪ	—	ਪ	ਪਧੁ	ਸੰ
ਏ	ਕ	ਜੀਅ	ਭ	ਭ	ਕਿਆ	ਬ	ਖਾ	ਭ	ਨੈ	ਹਾਭ	ਕਿ

ਸੰਚਾਰੀ ਅਭੋਗ ਕੋਭੋ ਗਾਓ ।

×	੦	੨	੦	੩	੪
ਸੰ	ਗੁੰ	ਰੰ	ਸੰ	ਨੁ	ਪੁ
ਰੰ	ਲਿੰ	ਬੰ	ਲਿ	ਲਿ	ਪਮ
ਬ	ਲਿੰ	ਬੰ	ਲਿ	ਲਿ	ਲਿ
ਸੰ	ਸੰ	ਸੰ	ਪੁ	ਪਮ	
ਸ	ਦ	ਬ	ਰ	ਲਿ	

ਰਾਗ ਆਸਾਵਰੀ, ਪੰਜ ਤਾਲ, ਮੱਧਮ

ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥

ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥ ੧ ॥

ਗੁਰ ਕਾ ਬਚਨੁ ਬਸੈ ਜੀਅ ਨਾਲੇ ॥

ਜਲਿ ਨਹੀ ਡੁਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥ ੧ ॥ ਰਹਾਉ ॥

ਨਿਰਧਨ ਕਉ ਧਨੁ ਅੰਧਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥

ਸਾਗਰ ਮਹਿ ਬੋਹਿਬੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥ ੨ ॥

(ਧਨਾਸਰੀ ਮ: ੫, ਪੰਨਾ ੬੭੯)

ਅਸਥਾਈ

×	੨	੩	੪	੫
	ਮ ਪ ਮਪ ਨੁਸੰ	ਗੁੰਰੰ ਸੰਨੁ ਧੁਪ ਪਧੁ	ਮਪ	ਮਰ ਗੁਸ ਰਮ -ਪ
	ਗੁ ਰ ਕਾੰ	ਲਿੰ	ਲਿੰ	ਲਿੰ
ਨੁ				
ਧੁ	-ਪ	-ਪੁ		
ਨਾ	ਲੇ	ਲੇ		

ਅੰਤਰਾ

											ਮਮ ਜਲ	ਮਪ ਨਹੀ	ਨੁ ਧੁ- ਫੁੱਫ	-ਨੁ ਫੁੱਫ	-ਧੁ ਫੁੱਫ
ਸੰ	-ਸੰ	ਪਪੁ	ਸੰਰੰ	ਗੁੰ	-ਰੰ	ਨੁਸੰ	ਗੁੰਰੰ	ਸੰਨੁ	ਧੁਪ	ਪਪੁੰ	ਮਪ	ਮਰ ਗੁਸ	ਰਮ	-ਪ	
੨	੨੩੨	ਕਰੁ	ਨਹੀ	ਲੇ	੨ਵੈ	੨੨	੨੨	੨੨	੨੨	ਭਾ੨	ਹਿਨ	ਸਾ੨	੨ਕੈ	੨੨	
ਨੁ															
ਧੁ	-ਪ	-ਧੁ													
ਜਾ	੨ਲੇ	੨੨													

ਰਾਗ ਆਸਾਵਰੀ, ਤਿੰਨ ਤਾਲ, ਮੱਧਮ ਲੜ

ਮਾਈ ਚਰਨ ਗੁਰ ਮੀਠੇ ॥

ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥

ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ ੧ ॥

ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥ ੧ ॥

ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥

ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥ ੨ ॥

(ਟੋਡੀ ਮ: ੫, ਪੰਨਾ ੭੧੭)

ਅਸਥਾਈ

x				੨				੦				੩			
				ਪ	ਪ	ਪ	ਪ	ਧੁ	ਮ	ਪਧੁ	ਪ	ਮ	ਗੁ	ਰ	ਮ
				ਚ	ਚ	ਨ	ਗੁ	ਰ	ਮੀ	ੳੳ	ਠੇ	ੳ	ੳ	ੳ	ਮਾ
ਪ	—	—		ਪ	ਪ	ਪ	ਪ	ਧੁ	ਮ	ਪਧੁ	ਪ	ਮ	ਗੁ	ਰ	ਸ
ਈ	ੳ	ੳ		ਚ	ਚ	ਨ	ਗੁ	ਰ	ਮੀ	ੳੳ	ਠੇ	ੳ	ੳ	ੳ	ਵ ਡੇ
ਮ	ਮ	—		ਮ	ਮ	—	ਪ	—	ਪ	ਨੁ	ਧੁ	—	ਪ	ਪ	ਪ
ੳ	ਭਾ	ੳ		ਗ	ਦੇ	ੳ	ਵੈ	ੳ	ਪ	ਰ	ਮੇ	ੳ	ਸ	ਚ	ਕੋ
ਪ	ਧੁ	ਸੰ	—	ਸੰ	ਸੰ	ਨੁ	ਸੰ	ਰੰ	ਸੰ	ਧੁ	—		ਪ	—	ਮ
ਟ	ਵ	ਲਾ	ੳ	ਦ	ਰ	ਸ	ਨ	ਗੁ	ਰ	ਡੀ	ੳ		ਠੇ	ੳ	ਮਾ

ਅੰਤਰਾ

														ਮ	ਮ
														ਗੁ	ਨ
ਪ	—	ਧੁ	ਧੁ	ਧੁ	—	ਸੰ	ਸੰ	ਸੰ	ਸੰ	ਸੰ	—	ਸੰ	—	ਰੰ	—
ਗਾ	ੳ	ਵ	ਤ	ਅ	ੳ	ਚੁ	ਤ	ਅ	ਬਿ	ਨਾ	ੳ	ਸੀ	ੳ	ਕਾ	ੳ
ਰੰ	ਰੰ	—	ਗੁੰ	ਰੰ	ਸੰ	ਨੁ	ਸੰ	ਰੰ	ਸੰ	ਧੁ	—	ਪ	—	ਮ	—
ਮ	ਕ੍ਰੋ	ੳ	ਧ	ਬਿ	ਨ	ਸੋ	ੳ	ਮ	ਦ	ਢੀ	ੳ	ਠੇ	ੳ	ਮਾ	—

ਰਾਗ ਆਸਾਵਰੀ, ਝਪ ਤਾਲ, ਬਿਲੰਬਿਤ

ਵਡੇ ਵਡੇ ਜੋ ਦੀਸਹਿ ਲੋਗ ॥

ਤਿਨ ਕਉ ਬਿਆਪੈ ਚਿੰਤਾ ਰੋਗ ॥ ੧ ॥

ਕੋਉ ਨ ਵਡਾ ਮਾਇਆ ਵਡਿਆਈ ॥

ਸੋ ਵਡਾ ਜਿਨਿ ਰਾਮ ਲਿਵ ਲਾਈ ॥ ੧ ॥ ਰਹਾਉ ॥

ਭੂਮੀਆ ਭੂਮਿ ਉਪਰਿ ਨਿਤ ਲੁਝੈ ॥
ਛੋਡਿ ਚਲੈ ਤਿਸਨਾ ਨਹੀ ਬੁਝੈ ॥ ੨ ॥
ਕਹੁ ਨਾਨਕ ਇਹੁ ਤਤੁ ਬੀਚਾਰਾ ॥
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥ ੩ ॥

(ਗਉੜੀ ਮ: ੫, ਪੰਨਾ ੧੮੮)

×	ਅਸਥਾਈ							
	੨		੦		੩		੪	
ਨ ਧੁ ਆ	—	ਪ	—	ਮਪ	ਰਸਰ	ਮ	—	ਪ
	ੜ	ੜ	ੜ	ੜੜ	ੜੜੜ	ਮ	ੜ	ਉ
ਮ ਗੁ ਪ	ਗੁ	ਗੁ	—	ਗੁ	—	ਸ	—	—
	ਰ	ਨਿ	ੜ	ਤ	ੜ	ਝੈ	ੜ	ੜ
ਸ ਛੋ	ਰ	ਮ	—	ਮ	—	ਧੁ	—	ਸ
	ੜ	ਡਿ	ੜ	ਚ	ੜ	ਤ੍ਰਿ	ੜ	ਸ
ਰੰ ਨਾ	ਗੁ	ਰੰ	ਸੰ	ਸੰ	—	ਪਮ		
	ੜ	ਨ	ੜ	ਹੀ	ੜ	ਝੈੜ		
ਅੰਤਰਾ								
ਮ ਵ	ਪ	ਧੁ	—	ਧੁ	—	ਸੰ	—	—
	ੜ	ਕੇ	ੜ	ਵ	ੜ	ਜੋ	ੜ	ੜ
ਪ ਦੀ	ਧੁ	ਸੰ	—	ਰੰ	ਗੁ	ਨੁ	—	ਪ
	ੜ	ਸਹਿ	ੜ	ੜ	ਲੋ	ਧੁ	ਗ	ੜ
ਸ ਤਿ	ਰ	ਮ	—	—	ਪ	—	—	ਸ
	ਨ	ਕਉ	ੜ	ੜ	ਬਿਆ	ੜ	ਪੈ	ੜ
ਰੰ ਚਿ	ਗੁ	ਰੰ	ਸੰ	—	ਨੁ	ਪਮ		
	ੜ	ਤਾ	ੜ	ੜ	ਧੁ	ਕੜ		

ਆਸਾਵਰੀ, ਤਿੰਨ ਤਾਲ, ਮਧਯ ਲਯ

ਪ੍ਰਾਨੀ ਨਾਰਾਇਨ ਸੁਧਿ ਲੇਹ ॥

ਛਿਨੁ ਛਿਨੁ ਅਉਧ ਘਟੈ ਨਿਸ ਬਾਸੁਰ ਬਿਥਾ ਜਾਤੁ ਹੈ ਦੇਹ ॥ ੧ ॥ ਰਹਾਉ ॥

ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥

ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨੁ ਕੁਮਤਿ ਉਰਝਾਨਾ ॥ ੧ ॥

ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥

ਮੁਕਤਿ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕੋ ਗਾਇਓ ॥ ੨ ॥

ਮਾਇਆ ਕੋ ਮਦੁ ਕਹਾ ਕਰਤੁ ਹੈ ਸੰਗਿ ਨ ਕਾਹੂ ਜਾਈ ॥

ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥ ੩ ॥

(ਰਾਮਕਲੀ ਮ: ੯, ਪੰਨਾ ੯੦੨)

ਅਸਥਾਈ

[illegible]

ਅੰਤਰਾ

[illegible]

ਚਾਰਿ ਪੁਕਾਰਹਿ ਨਾ ਤੂ ਮਾਨਹਿ ॥
 ਖਟੁ ਭੀ ਏਕਾ ਬਾਤ ਵਖਾਨਹਿ ॥
 ਦਸ ਅਸਟੀ ਮਿਲਿ ਏਕੋ ਕਹਿਆ ॥
 ਤਾ ਭੀ ਜੋਗੀ ਭੇਦੁ ਨ ਲਹਿਆ ॥ ੧ ॥
 ਕਿੰਕਰੀ ਅਨੂਪ ਵਾਜੈ ॥
 ਜੋਗੀਆ ਮਤਵਾਰੋ ਰੇ ॥ ੧ ॥ ਰਹਾਉ ॥
 ਪ੍ਰਥਮੇ ਵਸਿਆ ਸਤਕਾ ਖੇਡਾ ॥
 ਤ੍ਰਿਤੀਏ ਮਹਿ ਕਿਛੁ ਭਇਆ ਦੁਤੋਡਾ ॥
 ਦੁਤੀਆ ਅਰਧੋ ਅਰਧਿ ਸਮਾਇਆ ॥
 ਏਕੁ ਰਹਿਆ ਤਾ ਏਕੁ ਦਿਖਾਇਆ ॥ ੨ ॥
 ਏਕੋ ਸੂਤਿ ਪਰੋਏ ਮਣੀਏ ॥
 ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥
 ਫਿਰਤੀ ਮਾਲਾ ਬਹੁ ਬਿਧਿ ਭਾਇ ॥
 ਖਿੰਚਿਆ ਸੂਤੁ ਤ ਆਈ ਥਾਇ ॥ ੩ ॥
 ਚਹੁ ਮਹਿ ਏਕੈ ਮਟੁ ਹੈ ਕੀਆ ॥
 ਤਹੁ ਬਿਖੜੇ ਥਾਨ ਅਨਿਕ ਖਿੜਕੀਆ ॥
 ਖੋਜਤ ਖੋਜਤ ਦੁਆਰੇ ਆਇਆ ॥
 ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥ ੪ ॥
 ਇਉਂ ਕਿੰਕਰੀ ਆਨੂਪ ਵਾਜੈ ॥
 ਸਣਿ ਜੋਗੀ ਕੈ ਮਨਿ ਮੀਠੀ ਲਾਗੈ ॥ ੧ ॥ ਰਹਾਉ ਦੂਜਾ ॥

[illegible]

ਅੰਤਰਾ

								-ਪ	-ਪ	-ਪ	ਪਧੁ	ਪਨੁ	ਧੁਪ	ਮ	
								ੜਚਾ	ੜਰ	ੜਪੁ	ਕਾੜ	ੜੜ	ਰਹਿ	ੜ	
ਮ	-ਪ	-ਧੁ	—	ਸੰ	—	ਸੰ	—	—	-ਪ	ਪਪ	-ਧੁ	ਸੰ	—	-ਸੰ	-ਰੰ
ੜ	ੜਨਾ	ੜਡੁ	ੜ	ਮਾ	ੜ	ੜਨਹਿ	ੜ	ੜ	ੜਖ	ਟੁਭੀ	ੜੜ	ਏ	ੜ	ੜਕਾ	ੜੜ
ਸੰ						ਨੁ									
ਰੰਗੁ	—	-ਰ	-ਸੰ	ਨੁਸੰ	ਰੰਸੰ	ਧੁ	ਪ	—	-ਸੰ	ਸੰਸੰ	-ਸੰ	ਸੰਨੁ	ਸੰਨੁ	ਧੁਪ	ਧੁਪ
ਬਾ	ੜ	ੜਤ	ੜਵ	ਖਾੜ	ੜੜ	ਨਹਿ	ੜ	ੜ	ੜਦ	ਸਅ	ੜਸ	ਟੀੜ	ੜੜ	ਮਿੜ	ਲੜ
ਮਗੁ	ਰਸ	ਰਮ	—	ਪ	ਪ	-ਪ	ਪ	—	-ਪ	ਧੁਸੰ	—	ਸੰਰ	—	ਰੰਗੁ	ਗੁੰ
ੜੜ	ੜਏ	ੜਕੋ	ੜ	ਕਹਿ	ਆ	ੜਤਾ	ਭੀ	ੜ	ੜਜੋ	ੜਗੀ	ੜ	ਭੋੜ	ੜ	ਦੜ	ਨ
ਗੁਰੰ	ਸੰਸੰ	ਰੰਸੰ	ਨੁ	ਧੁ	ਪਮ	-ਮ	-ਪ								
ੜੜ	ੜਲ	ਹਿਆ	ੜ	ਰੋ	ੜੜ	ੜਕਿੰ	ੜਕੁ								

ਰਾਗ ਆਸਾਵਰੀ, ਤਿੰਨ ਤਾਲ, ਮਧਯ ਲਯ

ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥

ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥੧॥ਰਹਾਉ॥

ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥

ਆਨ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥ ੧ ॥

ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥

ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤ ਸੰਗਿ ਮਿਲਾਤ ॥ ੨ ॥

(ਬਿਲਾਵਲੁ ਮ: ਪ, ਪੰਨਾ ੮੨੦)

ਅਸਥਾਈ

x				੨				੦				੩			

ਅੰਤਰਾ

								ਮ	ਮ	ਮ	ਨੁ	ਧੁ	—	ਧੁ	ਧੁ
								ਕਰ	ਕਿ	ਰ	ਪਾ	ਭ	ਅ	ਪ	
ਸੰ	—	ਸੰ	ਸੰ	ਸੰ	—	ਸੰ	—	—	ਰੰ	ਰੰ	ਰੰ	ਰੰ	ਗੁੰ	ਰੰ	ਸੰ
ਨੇ	ਭ	ਪੁ	ਭਿ	ਕੀ	ਭ	ਨੇ	ਭ	ਭ	ਨਾਮ	ਅ	ਪ	ਨੇ	ਭ	ਕੀ	ਭ
ਨੁ	ਸੰ	ਰੰ	ਸੰ	ਨੁ	—	ਪ	—								
ਕੀ	ਭ	ਨੀ	ਭ	ਦਾ	ਭ	ਤਿ	ਭ								

ਰਾਗ ਆਸਾਵਰੀ ਤਿੰਨ ਤਾਲ, ਮਧਯ ਲਯ

ਮੇਰੇ ਬਾਪੁ ਮਾਧਉ ਤੂ ਧਨੁ ਕੇਸੋ ਸਾਵਲੀਓ ਬੀਨੁਲਾਇ ॥ ੧ ॥ ਰਹਾਉ ॥
 ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥
 ਦੁਹਸਾਸਨ ਕੀ ਸਭਾ ਦੁਪਤੀ ਅੰਬਰ ਲੇਤ ਉਧਾਰੀਅਲੇ ॥ ੧ ॥
 ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥
 ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥ ੨ ॥

(ਮਾਲੀ ਗਉੜਾ ਨਾਮਦੇਵ ਜੀ, ਪੰਨਾ ੯੮੮)

ਅਸਥਾਈ

x				੨				੦				੩			

ਨੁ	ਰੰ	ਸੰ	ਨੁ	ਧੁ	ਪ	ਪ	ਪ	—	ਰੰ	ਰੰ	ਰੰ	ਰੰ	ਗੁੰ	ਰੰ	ਸੰ
ੜ	ੜ	ੜ	ੜ	ੜ	ੜ	ਗ	ਜ	ੜ	ਹਸ	ਤੀ	ਕੇ	ਪ੍ਰਾ	ੜ	ਨ	ਉ
ਨੁ	ਸੰ	ਰੰ	ਸੰ	ਨੁ	ਪੁ	ਪ									
ਬਾ	ੜ	ਲੀ	ਅ	ਲੇ	ੜ										

ਰਾਗ ਆਸਾਵਰੀ, ਤਿੰਨ ਤਾਲ, ਬਿਲੰਬਿਤ

ਮੋਹਨ ਘਰਿ ਆਵਹੁ ਕਰਉ ਜੋਦਰੀਆ ॥

ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੁਕ ਤੇਰੀ ਪ੍ਰਿਅ ਚਿਰੀਆ ॥ ੧ ॥ ਰਹਾਉ ॥

ਨਿਕਟਿ ਸੁਨਉ ਅਰੁ ਪੋਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥

ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥ ੧ ॥

ਏਕ ਨਿਮਖ ਜੋ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਚੀਆ ॥

ਸਾਧ ਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥ ੨ ॥

(ਸਾਰਗ ਮ: ੫, ਪੰਨਾ ੧੨੦੯)

ਅਸਥਾਈ

×	੨	੦	੩
			ਸ ਰ ਮ -ਪ ਮਪ ਮੋ ਹ ਨ ੜਘ ੜਰਿ
ਨੁ		ਮ	
ਧੁ — ਪ -ਪੁ	ਮ ਮ ਪਪੁ ਮਪ	ਗੁ ਗੁ ਰ ਸ	— ਗੁ ਗੁ ਗੁ
ਆ ੜ ਵਹੁ ੜੜ	ਕ ਰਉ ੜੜ ਜੋੜ	ਦ ਰੀ ਆ ੜ	ੜ ਮਾ ਨ ਕ
ਰ — ਸ ਸ	— ਰ ਮ ਮ	ਪ ਧੁ ਪ —	ਪ ਧੁ ਪ ਪੁ
ਰਉ ੜ ਅ ਭਿ	ੜ ਮਾ ੜ ਨੈ	ਬੋ ੜ ਲਉ ੜ	ਭੁ ੜ ਲ ਚੁ
ਸੰ ਰੰਗੁ ਰੰ ਸੰ	ਨੁ ਧੁ ਪ ਮ	ਗੁ ਗੁ ਰ	
ੜ ਕੜ ਤੇ ੜ	ਰੀ ੜ ਪ੍ਰਿਅ ੜ	ਚਿ ਰੀ ਆ	

ਅੰਤਰਾ

ਮ ਮ ਮ	ਨੁ	ਧੁ — ਧੁ ਧੁ	ਸੰ — ਸੰ —	ਸੰ — ਸੰ —
ਨਿਕ ਟਿ ਸੁ	ਨਉ ੜ ਅ ਰ	ਪੇ ੜ ਖਉ ੜ	ਨਾ ੜ ਹੀ ੜ	
— ਪ ਪ ਧੁ	ਸੰ ਸੰ ਸੰ ਰ	ਸੰਗੁ ਗੁ ਰ	ਨੁਸੰ ਰੰਸੰ	ਨੁ ਧੁ ਪ
ੜ ਭੁ ਮਿ ਭ	ਰ ਮਿ ਦੁ ਖ	ਭੜ ਰੀ ਆ ੜ	ੜੜ ੜੜ ੜ ੜ	
— ਸ ਮ ਮ	ਮ ਮ ਮ ਮ	ਪ — ਪ ਨੁ	ਧੁ ਧੁ ਪ —	
ੜ ਹੋਇ ਕਿ ਰ	ਪਾ ਲ ਗੁ ਰ	ਲਾ ੜ ਹਿ ਪਾ	ੜ ਰ ਦੋ ੜ	
ਪ ਧੁ ਪ ਧੁ	ਸੰ ਰੰਗੁ ਰੰ ਸੰ	ਨੁਧੁ ਪਮ ਗੁਰ		
ਮਿ ੜ ਲਉ ਲਾ	ੜ ਲੜ ਮ ਨ	ਹੜ ਰੀੜ ਆੜ		

ਰਾਗ ਆਸਾਵਰੀ, ਤਾਲ ਭਾਨਮਤੀ, ਬਿਲੰਬਿਤ

ਸੁਪਨੈ ਉਭੀ ਭਈ ਗਇਓ ਕੀ ਨ ਅੰਚਲਾ ॥

ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥

ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥

ਹਰਿਹਰਾ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥ ੧੩ ॥

(ਫੁਨਹੇ ਮ: ੫, ਪੰਨਾ ੧੩੬੨)

ਅਸਥਾਈ

X				੨		੩		੪		
ਮ	ਪ	ਧੁ	ਮਪ	ਗੁ	ਰਸ	ਰਮ	ਪਨੁ	ਧੁ	ਧੁਪ	-ਧੁ
ਸੁਪ	ਨੈ	ਉ	ਭੀ	ਭ	ਈ	ਗਹਿਓ	ਕੀਨ	ਅੰ	ਚਲਾ	ਸ

ਅੰਤਰਾ

ਮ	ਮ	ਧੁ	ਨੁਧੁ	ਸੰ	ਸਸੰ	-ਸੰ	ਸਸੰ	ਨੁ	ਨੁ	ਪ
ਸੁੰ	ਦਰ	ਪੁਰ	ਖਬਿ	ਰਾ	ਜਿਤ ਪੇ	ਸਖਿ	ਮਨ	ਬੰ	ਚਲਾ	ਸ

ਰਾਗ ਆਸਾਵਰੀ, ਤਾਲ ਸੂਲ, ਮਧਯ ਲਯ

ਹੈ ਕੋਈ ਐਸਾ ਹਉਮੈ ਤੋਰੈ ॥

ਇਸੁ ਮੀਨੀ ਤੇ ਇਹੁ ਮਨੁ ਹੋਰੈ ॥ ੧ ॥ ਰਹਾਉ ॥

ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥

ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥ ੧ ॥

ਭ੍ਰਮਤੋ ਭ੍ਰਮਤੋ ਹਾਰਿਆ ਅਨਿਕ ਬਿਧੀ ਕਰਿ ਟੋਰੈ ॥

ਕਹੁ ਨਾਨਕ ਕਿਰਪਾ ਭਈ ਸਾਧ ਸੰਗਤਿ ਨਿਧਿ ਮੋਰੈ ॥ ੨ ॥

(ਗਉੜੀ ਮ: ੫, ਪੰਨਾ ੨੧੨)

ਅਸਥਾਈ

X		੦		੨		੩				
ਰ	ਮ	ਪ	ਸੰ	ਨੁ	ਪ	ਪ	ਸਾ	ਸ	ਸ	ਸ
ਹੈ	ਸ	ਕੋ	ਈ	ਧੁ	ਸ	ਸਾ	ਸ	ਸ	ਸ	ਸ
ਧੁ	—	ਨੁ	ਸੰ	ਨੁ	ਧੁ	ਪ	—	—	—	—
ਹਉ	ਸ	ਮੈ	ਸ	ਤੋ	ਸ	ਰੈ	ਸ	ਸ	ਸ	ਸ
ਮ	ਪ	ਨੁ	ਸੰ	ਰੰ	ਗੁ	ਰੰ	ਸੰ	—	—	—
ਇ	ਸ	ਮੀ	ਸ	ਠੀ	ਸ	ਤੇ	ਸ	ਸ	ਸ	ਸ
ਸੰ	ਨੁ	ਰੰ	ਸੰ	ਨੁ	ਧੁ	ਪ	—	—	—	—
ਇ	ਹੁ	ਮ	ਨੁ	ਹੁ	ਸ	ਰੈ	ਸ	ਸ	ਸ	ਸ

ਅੰਤਰਾ

ਮ	ਪ	ਨੁ	—	ਸੰ	—	—	—	—	—
ਅ	ਗਿ	ਧੁ	ਫ	ਨੀ	ਫ	ਫ	ਫ	ਫ	ਫ
ਸੰ	ਨੁ	ਰੰ	ਸੰ	ਨੁ	—	ਪ	—	—	—
ਮਾ	ਨੁ	ਖ	ਭ	ਧੁ	ਫ	ਫ	ਫ	ਫ	ਫ
ਰੰ	—	ਰੰ	—	ਇਆ	ਗੁੰ	ਰੰ	ਸੰ	—	ਸੰ
ਜੋ	ਫ	ਨਾ	ਫ	ਹੀ	ਫ	ਫ	ਫ	ਫ	ਨਾ
ਸੰ	ਨੁ	ਰੰ	ਸੰ	ਨੁ	—	ਪ	—	—	—
ਹੀ	ਫ	ਸੋ	ਫ	ਧੁ	ਫ	ਰੰ	ਫ	ਫ	ਫ
				ਲੋ					

ਰਾਗ ਆਸਾਵਰੀ, ਤਲਵਾੜਾ, ਮਧਮ ਲਯ

ਪ੍ਰਛਤ ਪਥਕ ਤਿਹ ਮਾਰਗ ਨ ਧਾਰੈ ਪਗ ਪ੍ਰੀਤਮ ਕੈ ਦੋਸ ਕੈਸੇ ਬਾਤਨ ਸੈ ਜਾਈਐ ।

ਪ੍ਰਫੁੱਤ ਹੈ ਵੇਦ ਖਾਤ ਔਖਧਿ ਨ ਸੰਜਮ ਸੈਂ ਕੈਸੇ ਮਿਟੇ ਰੋਗ ਸਖ ਸਹਜ ਸਮਾਈਐ ।

ਪ੍ਰਛਤ ਸੁਹਾਗਨਿ ਕਰਮ ਹੈ ਦੁਹਾਗਨਿ ਕੈ ਰਿਦੈ ਬਿਭਚਾਰ ਕਤ ਸਿਹਜਾ ਬਲਾਈਐ ।

ਗਾਇ ਸੁਨੇ ਆਖੇ ਮੀਰੇ ਪਾਈਐ ਨ ਪਰਮ ਪਦ ਗੁਰ ਉਪਦੇਸ਼ ਗਹਿ ਜੋ ਲੋ ਨ ਕਮਾਈਐ ॥੪੩੯॥

(ਕਬਿੱਤ ਭਾਈ ਗੁਰਦਾਸ ਜੀ)

ਅਸਥਾਈ

[illegible]

ਅੰਤਰਾ

			ਮ	ਪ	ਧੁ	—	ਨੁ	ਸੰ	—	ਸੰ	—	ਨੁ	ਰੰ	ਸੰ	—
			ਪੂ	ਛ	ਤ	ੜ	ਪ	ਬ	ੜ	ਕ	ੜ	ੜ	ਤਿਹ	ੜ	ੜ
—	—	—	ਪ	ਧੁ	ਸੰ	—	ਰੰ	ਸੰਰੰ	ਗੁ	ਗੁ	—	ਰੰ	ਸੰ	ਸੰਰੰ	ਸੰ
ੜ	ੜ	ੜ	ਮਾ	ਰ	ਗ	ੜ	ਨ	ਧਾੜ	ੜ	ਰੈ	ੜ	ੜ	ੜ	ਪੜ	ੜ

ਨੁ	—	ਪ	—	ਸ	ਰ	ਮ	ਮ	ਪ	—	—	ਧ	ਸ	ਰ	ਸਰ	ਗੁ
ਗ	ੜ	ੜ	ੜ	ਪ੍ਰੀ	ਤ	ਮ	ਕੈ	ਦੇ	ੜ	ੜ	ੜ	ਸ	ਈ	ਸੇੜ	ੜ
ਰ	ਸ	—	ਨੁ	ਨੁ	ਭ	ਮ	ਪ	ਸ	—	—	ਪ	ਪ	ਮ	ਮਧੁ	ਧੁਪ
ੜ	ੜ	ੜ	ਧਾ	ਤ	ਨ	ੜ	ਸੈ	ਜਾ	ੜ	ੜ	ਬੀ	ਐ	ੜ	ਪਿਆ	ੜੜ
ਮ	—	ਰ	ਸ												
ਗੁ	ੜ	ੜ	ੜ												
ਰੇ															

ਰਾਗ ਆਸਾਵਰੀ, ਪੜਤਾਲ, ਚਾਰ ਤਾਲ, ਬਿਲੰਬਿਤ

ਸਲਿਲ ਮੈ ਧਰਨਿ ਧਰਨਿ ਮੈ ਸਲਿਲ ਜੈਸੇ ਕੂਪ ਅਨਧੂਪ ਏ ਬਿਮਲ ਜਲ ਛਾਏ ਹੈਂ ।
ਤਾਹੀ ਜਲ ਮਾਟੀ ਕੈ ਬਨਾਈ ਘਟਿਕਾ ਅਨੇਕ ਏਕੇ ਜਲ ਘਟ ਘਟ ਘਟਕਾ ਸਮਾਏ ਹੈਂ ।
ਜਾਹੀ ਜਾਹੀ ਘਟਿਕਾ ਮੈਂ ਦ੍ਰਿਸ਼ਟਿ ਕੈ ਦੇਖੀਅਤਿ ਪੇਖੀਅਤ ਆਪਾ ਆਪ ਆਨ ਨ ਦਿਖਾਏ ਹੈਂ ।
ਪੂਰਨ ਬ੍ਰਹਮ ਗੁਰ ਏਕੰਕਾਰ ਕੈ ਅਕਾਰ ਬ੍ਰਹਮ ਬਿਬੇਕ ਏਕ ਟੇਕ ਠਹਿਰਾਏ ਹੈਂ ॥ ੧੨੬ ॥

(ਕਬਿੱਤ ਭਾਈ ਗੁਰਦਾਸ ਜੀ)

ਅਸਥਾਈ

×		੦		੨		੦		੩		੪	
ਮ	ਪ	—	ਸ	—	ਸ	ਨੁ	—	—	ਪ	—	ਪ
ਸ	ਲਿ	ੜ	ਲ	ੜ	ਮੈ	ਧ	ੜ	ੜ	ਰ	ੜ	ਨਿ
ਮ	ਗੁ	ਰਸ	ਸ	ਮ	ਪ	ਮ	ਗੁ	ਗੁ	ਰ	ਸ	ਸ
ਧ	ਰ	ੜੜ	ਨਿ	ੜ	ਮੈ	ਸ	ਲਿ	ਲ	ਜੈ	ੜ	ਸੇ

ਸੂਲ ਤਾਲ

×		੦		੨		੩		੦	
ਮ	ਮ	ਪ	ਸ	ਨੁ	—	ਧ	ਪ	—	ਪ
ਕੂ	ਪ	ਅ	ਨ	ਰੁ	ੜ	ਪ	ਕੈ	ੜ	ਬਿ
ਰ	ਗੁ	ਰ	ਸ	ਨੁ	ਰੰ	ਸ	ਨੁ	ਧੁ	ਪ
ਮ	ਲ	ਜ	ਲ	ਛਾ	ਏ	ਹੈ	ੜ	ੜ	ੜ

ਅੰਤਰਾ ਸੂਲ

×									
ਮ	ਪ	ਨੁ	ਧੁ	ਸ	ਸ	ਸ	—	—	ਸ
ਤਾ	ਹੀ	ਜ	ਲ	ਮਾ	ਟੀ	ਕੈ	ੜ	ੜ	ਬ
ਰ	ਗੁ	ਰ	ਸ	ਨੁ	ਰ	ਸ	ਨੁ	ਧੁ	ਪ
ਨਾ	ਈ	ਘ	ਟਿ	ਕਾ	ਅ	ਨੇ	ੜ	ੜ	ਕ

ਯੱਕਾ

X		○		੨		○		੩		੪	
ਮ	—	ਮ	ਮ	—	ਮ	ਪ	—	ਪ	ਪ	—	ਪ
ਏ	ਫ	ਕੈ	ਜ	ਫ	ਲ	ਘ	ਫ	ਟ	ਘ	ਫ	ਟ

ਸੂਲ

X		○		੨		੩		੪	
ਰੰ	ਗੁੰ	ਰ	ਸੰ	ਨੁ	ਰੰ	ਸੰ	ਨੁ	ਧੁ	ਪ
ਘ	ਟ	ਕਾ	ਸ	ਮਾ	ਏ	ਹੈ	ਫ	ਫ	ਫ

ਰਾਗ ਆਸਾਵਰੀ (ਕੋਮਲ ਰੇ)

ਵਾਦੀ—ਧੁ	ਠਾਠ—ਭੈਰਵੀ	ਸਮਾਂ—ਦਿਨ ਦੂਜਾ ਪਹਿਰ
ਸੰਵਾਦੀ—ਗੁ	ਜਾਤੀ—ਓਡਵ-ਸੰਪੂਰਣ	

ਨੁ ਮ
ਪਕੜ—ਧੁ, ਮ ਪ, ਗੁ ਰੁ ਸ।

ਆਰੋਹ—ਸ ਰੁ ਮ ਪ ਧੁ ਸੰ।

ਮ ਗੁ ਗੁ
ਅਵਰੋਹ—ਸੰ ਨੁ ਧੁ ਪ ਗੁ ਰੁ ਰੁ ਸ।

ਸੁਰ-ਵਿਸਥਾਰ

ਨੁੀ ਨੁੀ ਮ ਗੁ ਗੁ ਸ ਨੁ ਰੁ ਸ ਨੁ
੧ ਸ—ਧੁ ਧੁਸ—ਰੁ ਗੁ—ਰੁ ਰੁਸ—ਰੁ ਧੁ—ਪ—ਮਪ ਧੁ—ਸ—ਨੁ ਨੁ ਧੁ—ਸ—।

ਮ ਮ ਗੁ ਗੁ ਮ ਗੁ ਸ ਸ ਮ ਨੁ ਨੁ ਮ
੨ ਸ—ਰੁ ਗੁ ਗੁ ਰੁ ਰੁਮ—ਪ—ਗੁ—ਰੁ—ਸ, ਨੁ ਨੁ—ਸਰੁਮ—ਪ—ਮਪ ਧੁ ਧੁਪ—ਧੁਮ, ਪ—ਗੁ
ਗੁ ਗੁ ਰੁ ਸ ਗੁ ਨੁ ਮ ਗੁ ਗੁ
—ਰੁ ਰੁ ਨੁ—ਨੁਸ, ਰੁਮਪ—ਮਪਧੁ—ਧੁਮ, ਪਨੁਧੁਮ, ਨੁ—ਧੁਮ, ਮਪ, ਧੁਮ ਗੁ—ਰੁ ਰੁਮਪਧੁ—

ਨੁ ਮ ਗੁ ਗੁ
ਧੁਪ, ਮਪ ਗੁ—ਰੁ ਰੁਸ।

ਨੁ ਪ ਨੁ ਨੁ ਮ ਗੁ ਗੁ ਨੁ ਨੁ
੩ ਸ—ਧੁ—ਸਰੁਮ, ਮਪ, ਧੁ ਧੁਪ—ਪਧੁਨੁ—ਧੁਮ, ਮਪਧੁਮ ਗੁ—ਰੁ ਰੁਸ—ਰੁਮਪਧੁ—ਧੁਸ—ਧੁ—

ਮ ਗੁ ਗੁ ਨੁ ਨੁ
ਮਪ—ਧੁਮ, ਮਪਧੁਨੁਧੁ ਮ—ਧੁਮਪ ਗੁ—ਰੁ—ਰੁ ਸ—ਰੁਮਪ—ਧੁ—ਧੁਪ—ਧੁਮ, ਪਨੁਧੁ ਧੁਸ—ਰੁਨੁ

ਨੁ ਨੁ ਨੁ ਨੁ ਧੁ ਮ ਗੁ ਗੁ ਰੁ ਸ
ਧੁ—ਧੁ—ਧੁਸ—ਨੀਸਰੁ—ਧੁ ਧੁਪਧੁਪ, ਮ ਪਨੁਧੁਪ—ਧੁਪਮ ਗੁ—ਰੁ ਰੁ ਨੀ ਨੁ ਸ।

ਨੁ ਨੁ ਨੁ ਨੁ ਨੁ ਨੁ ਸੰ ਸੰ
੪ ਸ—ਰੁਪਮ—ਧੁ ਧੁਪਧੁਮ, ਮਪ ਧੁ—ਧੁਸ—ਰੁਨੁਧੁਸ—ਮਪ ਧੁ ਧੁਸ—ਸੰ, ਰੁ ਨੁ ਨੁਸ—ਸਰੁਗੁਰੁ

ਨੁ ਮੰ ਮੰ ਗੁ ਗੁ ਗੁ ਰੁ
ਨੁਧੁਸ—ਰੁਨੁਧੁ ਧੁਸ—ਧੁਨੁਸਰੁਗੁ—ਰੁਗੁ—ਰੁਨੁਧੁਸ—ਗੁ ਗੁ ਰੁ ਰੁ ਰੁ ਨੁ ਨੁ ਸ।

ਮ ਮਗੁ ਰੁ ਪ ਪ ਨੁ ਨੁ ਨੁ ਨੁ ਨੁ ਨੁ ਰੁ ਧੁ
 ਪ ਗੁ ਗੁਰੁ—ਨੁ.ਸ—ਸਰੁਮਮ ਮ ਪ—ਪ ਧੁ ਧੁਸ—ਧੁ ਧੁਪਮ, ਸ—ਧੁ ਧੁਪਧੁਮ, ਰੁ ਨੁਧੁ ਮਧੁਮਗੁਰੁ—
 ਨੁ ਮੰ ਗੁ ਸੰ ਸੰ ਗੁ ਗੁ ਰੁ ਸੰ ਨੁ ਨੁ
 ਗੁਰੁਨੁਧੁਮਰੁ ਰੁਗੁ ਧੁਸ—ਗੁ—ਰੁਨੁ ਮੰਗੁਰੁ—ਪ ਗੁਰੁ ਰੁ ਨੁ ਨੁਧੁਮ ਪ ਧੁ ਰੁ ਰੁ ਨੁ ਨੁਸ—ਧੁ ਧੁਸ—

ਮ ਮ ਗੁ ਗੁ ਸ ਸ
 ਗੁਰੁ ਧੁਮ ਪਧੁਮ ਗੁ—ਰੁ ਰੁ ਨੁ ਨੁਸ।

ਆਸਾਵਰੀ ਕੌਮਲ ਰੇ, ਤਿੰਨ ਤਾਲ

ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥ ੧ ॥ ਰਹਾਉ ॥
 ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥ ੧ ॥
 ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਨਾ ॥ ੨ ॥
 ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥ ੩ ॥
 ਦਰਸਨੁ ਭੇਟਤ ਹੋਤ ਪੁਨੀਤਾ ਪੁਨਰਪਿ ਗਰਭਿ ਨ ਪਾਵਨਾ ॥ ੪ ॥
 ਨਉਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥ ੫ ॥
 ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥ ੬ ॥
 ਮੋਹਿ ਨਿਰਗੁਨ ਕਉ ਕੋਇ ਨ ਰਾਖੈ ਸੰਤਾ ਸੰਗਿ ਸਮਾਵਨਾ ॥ ੭ ॥
 ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਨਾ ॥ ੮ ॥ ੨ ॥ ੫ ॥

(ਮਾਰੂ ਮਹਲਾ ੫, ਸਫਾ ੧੦੧੮)

ਅਸਥਾਈ

×																
ਨੁ	—	—	ਨੁ	ਪਧੁ	ਮ	ਪ	ਸੰ	ਨੁ	ਧੁ	ਪ	—	ਪਧੁ	ਮ	ਮਪ	ਧੁ	ਮ
ਧੁ	—	—	ਨੁ	ਆ	ਸ	ਉ	ਹ	ਮਾ	ਰੈ	—	—	ਹਸ	ਰਿ	ਜਸ	—	ਸੁ
ਆ	—	—	ਨੁ	ਆ	ਸ	ਉ	ਹ	ਮਾ	ਰੈ	—	—	ਹਸ	ਰਿ	ਜਸ	—	ਸੁ
ਗੁ	ਰੁ	ਰੁ	ਰੁ	ਰੁ	ਸ	—	—	—	—	—	—	ਸ	ਮ	ਪ	ਮ	ਪ
ਸੁ	ਵ	ਨ	—	—	—	—	—	—	—	—	—	ਹ	ਰਿ	ਜ	—	ਸੁ
ਧੁ	ਨੁ	ਧੁ	ਸੰ	ਨੁ	ਰੁ	ਸੰ	ਨੁ	ਧੁ	ਪ	—	—	ਪਧੁ	ਮ			
ਸੁ	ਵ	ਨ	ਸੁ	ਨਾ	ਵ	ਨਾ	—	—	—	—	—	ਆਸ	ਉ			

ਅੰਤਰਾ

ਸ	—	ਸ	ਨੁ	ਨੁ	ਰੁ	ਸੰ	—	—	ਨੁ	ਨੁ	ਧੁ	ਧੁ	ਧੁ	ਨੁ	ਧੁ
ਮ	ਨੁ	ਤ	ਨੁ	ਹ	ਰਿ	ਆ	—	—	ਰਿ	ਜ	ਸੁ	ਤੁ	ਮ	ਸੰ	ਗਿ

ਸ਼ ਰੁੰ ਮੰ ਗੁੰ | ਰੁੰ ਸੰ ਨੁ ਧੁ | ਪ — — ਪਧੁ | ਮ
ਗਾ ਟ ਟ ਵ | ਨਾ ਟ ਟ ਟ | ਟ ਟ ਟ ਆਟ | ਉ

ਰਾਗ ਆਸਾਵਰੀ, (ਕੋਮਲ ਰਿਖਵ) ਤਾਲ ਧਮਾਰ ਬਿਲੰਬਿਤ

ਮਾਈ ਸੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥

ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੋਲਿ ਗੀਝਾਈ ॥ ੧ ॥ ਰਹਾਉ ॥

ਹਮਰਾ ਮਨੁ ਬੈਰਾਗੁ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥

ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥ ੧ ॥

ਰਾਖੁ ਸਰਣਿ ਜਗਦੀਸੁਰ ਪਿਆਰੇ ਮੋਹਿ ਸਰਧਾ ਪੂਰਿ ਹਰਿ ਗੁਸਾਈ ॥

ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥ ੨ ॥

(ਆਸਾਵਰੀ ਮ: ੪, ਪੰਨਾ ੩੬੯)

ਅਸਥਾਈ

×					੨		੦		੩				
										ਸੰ	ਸੰ	ਨੁ ਧੁਪਮ	ਪ
										ਮਾ	ਈ	ਮੋੜੜ	ਰੋ
ਨੁ					ਮ					ਸ	ਰੁ	ਮ	ਮ
ਧੁ	—	—	ਪ	—	ਗੁ	—	ਰੁ	ਸ	—	ਸ	ਰੁ	ਮ	ਮ
ਪ੍ਰੀ	ੜ	ੜ	ੜ	ੜ	ੜ	ੜ	ਤ	ਮੁ	ੜ	ਰਾ	ੜ	ਮੁ	ਧ
ਪ	—	—	ਧੁ	ਪ	ਧੁ	ਮ	ਗੁ	ਰੁ	ਸ				
ਤਾ	ੜ	ੜ	ੜ	ੜੜ	ਵਹੁ	ਰੀ	ਮਾ	ੜ	ਈ				

ਅੰਤਰਾ

			ਮ	ਮ	ਪ	ਧੁ	ਸੰ	ਸੰ	—	—	—	—	ਸੰ	ਸੰ
			ਹਉ	ਹਰਿ	ਬਿ	ਨੁ	ਖਿ	ਨੁ	ੜ	ੜ	ੜ	ੜ	ਪ	ਲੁ
ਸੰ	ਸੰ	—	ਰੁੰ	ਗੁੰ	ਰੰ	ਸੰ	ਸੰ	—	—	ਨੁ	—	—	—	—
ਰ	ਹਿ	ੜ	ੜ	ੜ	ਨ	ਸ	ਕਉ	ੜ	ੜ	ਜੈ	ੜ	ੜ	ੜ	ੜ
ਪ	—	—	ਪ	ਮ	ਪ	ਧੁ	ਸੰ	—	—	ਰੁੰ	ਗੁੰ	ਰੁੰ	ਨੁ	—
ਸੇ	ੜ	ੜ	ਕ	ਰ	ਹ	ਲੁ	ਬੇ	ੜ	ੜ	ਬੇ	ੜ	ਲਿ	ਰੀ	—
ਨੁ				ਮ										
ਸੰ	ਧੁ	ਪਧੁਮਪ	ਗੁ	—	ਰੁ	—	ਸ	—	—					
ਰਾ	ਈ	ਰੀੜੜੜ	ਮਾ	ੜ	ੜ	ੜ	ਈ	ੜ	ੜ					

ਰਾਗ ਗੂਜਰੀ

ਵਾਦੀ—ਪੁ	ਠਾਠ—ਟੋਡੀ	ਸਮਾਂ—ਦਿਨ ਦੁਜਾ ਪਹਿਰ
ਸੰਵਾਦੀ—ਗੁ	ਜਾਤੀ—ਖਾਡਵ	

ਪਕੜ—ਮੱ ਪੁ ਨ ਪੁ, ਮੱ ਗੁ ਰੁ ਗੁ ਰੁ ਸ ।

ਆਰੋਹ—ਸ ਰੁ ਗੁ ਮੱ ਪੁ ਨ ਸ ।

ਅਵਰੋਹ—ਸੰ ਨ ਪੁ ਮੱ ਗੁ ਰੁ ਸ ।

ਸੁਰ-ਵਿਸਥਾਰ

੧ ਸ—ਨਸ ਪੁ—ਪੁਸ—ਸਰੁ—ਪੁ—ਨਸ—ਨਰੁ—ਰੁ ਰੁ ਗੁ—ਰੁਸ ।

੨ ਸ—ਨਰੁਗੁ—ਰੁਗੁਰੁਸ ਪੁ—ਨ ਰੁਨਪੁ—ਮੱਪੁਨਪੁ ਨੁ ਪੁਸ—ਪੁਨਸਰੁ—ਨਸਰੁ—ਰੁ ਰੁਗੁ—ਗੁਰੁਮੱਗੁ,

ਮੱਗੁਰੁਗੁ—ਰੁਸ—ਰੁਨਪੁ—ਮੱਪੁਨਰੁਗੁ—ਮੱਗੁਰੁਗੁ—ਰੁਗੁਰੁਨਪੁ, ਮੱਪੁਨ ਸਰੁਸ ।

੩ ਪੁਨਸਰੁ, ਨਪੁ, ਮੱਪੁ ਨਸਰੁਗੁ—ਰੁਨਪੁ—ਨਰੁਗੁ—ਮੱਗੁਰੁ, ਨਪੁ—ਗੁ ਰੁ, ਰੁ ਗੁਰੁ, ਨਪੁ ਨਸਰੁਗੁ—
ਰੁਗੁਮੱਗੁ, ਰੁਮੱਗੁ, ਮੱਗੁਰੁਗੁਰੁਸ—ਨਰੁਗੁਮੱਪੁ—ਮੱਪੁ ਗੁਮ—ਮੱਪੁ, ਮੱਪੁਨਪੁ—ਨਪੁਮੱਗੁ—ਰੁਗੁਮੱਪੁ
ਗੁ
ਮੱਗੁਰੁ, ਰੁਗੁਮੱਰੁਸ ।

੪ ਪੁ — ਨਸਰੁਗੁ — ਨਰੁਗੁਮੱਪੁ — ਗੁਮੱਪੁ — ਨਪੁ, ਮੱਪੁਨਪੁ ਮੱਗੁ — ਰੁਗੁਮੱਪੁ — ਮੱਗੁ ਰੁਗੁਰੁਸ
ਨ—ਗੁ—ਪੁ, ਨਪੁਮੱਗੁਮੱਪੁ—ਨਰੁਗੁਮੱਪੁ—ਨਪੁ—ਮੱ ਪੁ ਨ, ਰੁਨਪੁ—ਮੱਪੁਨਪੁਮੱਗੁ—ਰੁਗੁਮੱਪੁ—
ਨਪੁਮੱਪੁਨ, ਸੰ—ਨਸੰ—ਰੁਨਪੁ—ਪੁ, ਮੱਪੁਸੰ, ਪੁਨਸਰੁ—ਰੁਸੰ ਨਸੰਰੁਸੰਨਪੁ—ਪੁਨਸੰਨਪੁਮੱਗੁ—ਰੁ ਗੁ,
ਗੁ
ਮੱਪੁਮੱਗੁਰੁਗੁ—ਰੁ ਰੁਸ ।

੫ ਨਨਪੁਮੱਗੁਰੁਗੁਮੱਪੁਨਸੰ—ਪੁਸੰ—ਪੁਨਸਰੁ—ਸਰੁਗੁ—ਰੁਗੁ ਰੁਨਪੁ—ਗੁ—ਰੁ, ਸਰੁਗੁ—ਰੁ ਗੁਰੁਨਪੁ
ਮੱਪੁਨਰੁਗੁ—ਮੱ ਰੁਗੁ—ਰੁਗੁਰੁ, ਰੁ ਨਰੁ ਗੁਰੁਨਪੁਮੱਗੁ—ਮੱਪੁਨਪੁਸੰ—ਨਰੁਗੁਮੱ ਪੁ—ਮੱਪੁਮੱਗੁਰੁ, ਰੁ
ਮੱ ਰੁਗੁਰੁਸੰ—ਰੁਨਪੁਮੱਗੁਮੱਪੁ—ਨਪੁਮੱਪੁ—ਮੱਗੁਰੁਗੁ—ਰੁਗੁ, ਨਰੁਗੁਮੱਪੁਨਸੰਰੁਗੁ—ਰੁ ਰੁ ਸੰ—ਰੁਨਪੁ
—ਮੱਪੁਨਸੰਰੁਗੁਰੁਸੰ—ਨਪੁ—ਰੁਨਪੁਮੱਗੁਰੁ—ਗੁਰੁਮੱਗੁਰੁਗੁ—ਰੁਗੁਰੁਸ ।

ਰਾਗ ਗੂਜਰੀ, ਤਿੰਨ ਤਾਲ

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵਰਤੰ ॥
 ਪਰਮਦ ਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬਗਤੰ ॥ ੧ ॥
 ਕੇਵਲ ਰਾਮ ਨਾਮ ਮਨੋਰਮੰ ॥
 ਬਦਿ ਅੰਮ੍ਰਿਤ ਤਤ ਮਇਅੰ ॥
 ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥ ੧ ॥ ਰਹਾਉ ॥
 ਇਛਸਿ ਜਮਾਦਿ ਪਰਾ ਭਯੰ ਜਸੁ ਸ੍ਰੁਸਤਿ ਸ੍ਰੁਕ੍ਰਿਤ ਕ੍ਰਿਤੰ ॥
 ਭਵ ਭੂਤ ਭਾਵ ਸਮਥਿਅੰ ਪਰਮੰ ਪ੍ਰਸੰਨਮਿਦੰ ॥ ੨ ॥
 ਲੋਭਾਦਿ ਦ੍ਰਿਸ਼ਟਿ ਪਰਗ੍ਰਿਹੰ ਜਦਿ ਬਿਧਿ ਆਚਰਣੰ ॥
 ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥ ੩ ॥
 ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
 ਜੋਗੋਨ ਕਿੰ ਜਗੋਨ ਕਿੰ ਦਾਨੇਨ ਕਿੰ ਤਪਸਾ ॥ ੪ ॥
 ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
 ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥ ੫ ॥

(ਗੂਜਰੀ ਸ੍ਰੀ ਜੈਦੇਵ, ਪੰਨਾ ੫੨੬)

ਅਸਥਾਈ

×	੨	੦	੩
	ਮੱ ਧੁ ਸ —	— ਧੁਨ ਸਨ ਧੁ	ਮੱ ਗੁ ਗਮ ਗਮ
	ਕੇ ਟ ਵ ਲ	ਟ ਰ ਮ ਨਾ	ਟ ਮ (ਸਮ) ਨੌਰ
ਧੁ — — —	ਮੱ ਗੁ ਰੁ ਸ	ਸ ਸ ਸ ਰੁ	ਗੁ — ਮੱ ਮੱ
ਮੱ ਟ ਟ ਟ	ਟ ਟ ਟ ਟ	ਬਦਿ ਅੰਮ ਰਿ ਤ	ਤ ਟ ਤ ਮਇ
ਧੁ — — —	ਮੱ ਗੁ ਰੁ ਸ	ਸ — — ਰੁ	ਗੁ — ਮੱ ਧੁ
ਅੰ ਟ ਟ ਟ	ਟ ਟ ਬ ਬਿ	ਟ ਅੰਮ ਰਿ ਤ	ਤ ਟ ਤ ਮਇ
ਸੰ — — ਨ	ਧੁਮ ਧੁ ਸ —		
ਅੰ ਟ ਟ ਟ	ਕੇ ਟ ਵ ਲ		

ਅੰਤਰਾ

		ਧੁ ਮੱ ਗੁ —	ਮੱ — ਧੁ ਮੇਧੁ
		ਪਰ ਮਾ ਟ ਦਿ	ਪੁ ਰ ਖ ਮ
ਸੰ — — —	— — — —	— ਸਰੁ ਗੁ ਗੁ	ਗੁ — ਰੁ —
ਨੌ ਟ ਟ ਪਿ	ਮੱ ਟ ਸ ਤਿ	ਟ ਆ ਟ ਦਿ	ਭਾ ਟ ਵ ਰ
ਸੰ — — ਰੁ	ਸੰ ਨ ਧੁ ਮੱ	ਮੱ ਗੁ — —	ਮੱ — — —
ਤੰ ਟ ਟ ਟ	ਟ ਟ ਟ ਟ	ਪਰਮ ਟ ਦ ਭੁ	ਤੰ ਟ ਪ ਰ

ਧੁ	ਕ੍ਰਿ	ਤਿ	ਧੁ	ਰੰ	ਧੁ	ਜ	ਦਿ	ਧੁ	ਸਰੰ	ਗੁੰ	ਤਿ	ਸ	ਰੰ	ਬ	ਗੁੰ
ਰੁੰ	ਸੰ	ਧੁ	ਧੁ	ਨਧੁ	ਮੇਧੁ	ਸੰ	ਧੁ	ਕੇ	ਧੁ	ਵ	ਲ				

ਰਾਗ ਗੂਜਰੀ, ਤਾਲ ਆਡਾ; ਬਿਲੰਬਿਤ

ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
 ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ ੧ ॥
 ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥
 ਗੁਰ ਪ੍ਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥ ੧ ॥ ਰਹਾਉ ॥
 ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥
 ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥ ੨ ॥
 ਉਡੈ ਉਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥
 ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥ ੩ ॥
 ਸਭ ਨਿਧਾਨ ਦਸਅਸਟ ਸਿਧਾਨ ਠਾਕੁਰ ਕਰਤਲ ਧਰਿਆ ॥
 ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥ ੪ ॥

(ਗੂਜਰੀ ਮ: ੫, ਪੰਨਾ ੪੯੫)

ਅਸਥਾਈ

×	੨	੦	੩	੦	੪	੦	੫
ਨ	ਧੁ	ਮ	ਸ	ਸ	ਰੁ	ਮ	ਧੁ
ਉ	ਦ	ਧੁ	ਕਾ	ਰੇ	ਨ	ਤ	ਵਹਿ
ਨ	ਧੁ	ਮ	ਸ	ਸ	ਰੁ	ਮ	ਧੁ
ਉ	ਦ	ਧੁ	ਕਾ	ਰੇ	ਨ	ਤ	ਵਹਿ
ਨ	ਧੁ	ਮ	ਸ	ਸ	ਰੁ	ਮ	ਧੁ
ਉ	ਦ	ਧੁ	ਕਾ	ਰੇ	ਨ	ਤ	ਵਹਿ
ਸਰੰ	ਸੰ	ਧੁ	ਸ	ਸ	ਰੁ	ਮ	ਧੁ
ਪੜ	ਰਿੜ	ਆੜ	ਧੁ	ਰੇ	ਨ	ਤ	ਵਹਿ

ਅੰਤਰਾ

ਮ	ਮ	ਧੁ	ਸ	ਸ	ਸ	ਨ	ਨ	ਗੁੰ	ਰੁੰ	ਸੰ	—
ਸੈ	ਲ	ਪ	ਥ	ਰ	ਮਹਿ	ਧੁ	ਸੰ	ਉ	ਪਾ	ਏ	ਧੁ
ਗੁੰ	—	ਰੁੰ	ਸੰ	—	ਨੁ	ਸੰ	ਧੁ	ਮ	—	ਧੁ	ਨ
ਤਾ	ਧੁ	ਧੁ	ਕਾ	ਧੁ	ਰਿ	ਜ	ਕੁ	ਗੈ	ਧੁ	ਕ	ਰਿ
ਸਰੰ	ਸੰ	ਧੁ	ਧੁ	ਗੁੰ	ਗੁਰੁ						
ਧੜ	ਰਿੜ	ਆੜ	ਧੁ	ਧੁ	ਧੁ						

ਰਾਗ ਗੂਜਰੀ, ਤਾਲ ਯਕਾ, ਮਧਯ ਲਯ

ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥

ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥

(ਵਾਰ ਡਖਣੇ ਮ: ੫, ਪੰਨਾ ੧੦੯੪)

ਅਸਥਾਈ

×	੦	੨	੦	੩	੪
		ਸ ਨੁ ਤੂ ਚਉ	ਸ ਸ	ਗੁ ਜ	ਗੁ ਮੈ
ਮਧੁਨਸੰ	—	ਨ ਪੁ	—	ਪੁ ਮਧੁ	ਨਸੰ
ਆੜੜੜ	ੜ	ੜ	ੜ	ਈ ਸਿੜ	ੜੜ
ਮੰ	ਗੁ	ਰੁ	ਸ		
ਤਾ	ੜ	ੜ	ਰਿ		

ਅੰਤਰਾ

		ਮੰ	ਮੰ	ਪੁ	ਮਧੁਨਸੰ	—	—	ਸੰ	—	ਨ
		ਨੈ	ਣ	ਮ	ਹਿੜੜੜ	ੜ	ੜ	ਜੇ	ੜ	ੜ
ਸੰ	—	—	ਨ	ਪੁ	ਨ	ਗੁੰ	—	—	—	—
ੜ	ੜ	ੜ	ਤ	ਰ	ਸ	ਗੁੰ	ੜ	ੜ	ਪਿਆ	ੜ
ਸ	—	ਗੁੰ	ਗੁੰ	ਰੁੰ	—	ਸੰ	—	ਨ	ਸੰ	ਪੁਨ
ਰੇ	ੜ	ਕ	ਦਿ	ਪ	ੜ	ਸੀ	ੜ	ਦੀ	ੜ	ਦਾੜ
ਪੁਨ	ਪੁਮੰ	ਗੁਮੰ	ਗੁਰੁ							ਸੰਨ
ੜੜ	ੜੜ	ੜੜ	ੜਰੁ							ੜੜ

ਰਾਗ ਗੂਜਰੀ, ਜੈ ਤਾਲ, (੧੧ ਮਾਤ੍ਰੇ) ਬਿਲੰਬਿਤ

ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥

ਗੁਰ ਪਰਸਾਈ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥ ੧ ॥

ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥

ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥ ੧ ॥ ਰਹਾਉ ॥

ਹਿਰਦੈ ਜਿਨ੍ਹ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥

ਤਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥ ੨ ॥

ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥

ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮਰਾਇ ਤਿਸੁ ਦੇਇ ਸਜਾਇ ॥ ੩ ॥

ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥

ਨਾਨਕ ਵਿਚਹੁ ਹਉਮੈ ਮਾਰੇ ਤਾ ਹਰਿ ਭੋਟੈ ਸੋਈ ॥ ੪ ॥

(ਗੂਜਰੀ ਮ: ੩, ਪੰਨਾ ੪੯੧)

ਅਸਥਾਈ

×	੨				੩		੪	
	ਧੁਨਸੰਨ	ਧੁਮ	ਗੁਮ	ਧੁਮਗੁ	ਰੁਸ	ਸਰੁ	ਗੁਮ	ਧੁਮ
	ਅੰSSS	ਤਰਿ	Sਗੋ	SSਵਿੰ	ਦS	ਜਿਸ	ਲਾS	ਗੈS
ਧੁਨਸੰ	ਸੰਸ	ਮਧੁ	ਧੁਨਸੰਨ	ਧੁਮ	ਗੁਮ	ਧੁਮਗੁ	ਰੁਸ	ਸਰੁ
ਪ੍ਰੀSS	SS	Sਤਿ	ਅੰSSS	ਤਰਿ	Sਗੋ	SSਵਿੰ	ਦS	ਜਿਸ
ਧੁਨਸੰ	-ਸੰ	ਗੁਗੁ	ਮਮ	-ਧੁ	ਧੁਮ	ਧੁਨਸੰਨ	ਧੁਮ	ਗੁਮਧੁਮ
ਪ੍ਰੀSS	Sਤਿ	ਹਰਿ	ਤਿਸ	Sਕ	ਦੇS	SSSS	ਨS	SSSS
ਸਰੁ	ਗੁਮ	ਗੁਗੁ	ਮਮ	-ਧੁ	ਧੁਮ	ਧੁਨਸੰਨ	ਧੁਮ	ਗੁਮਧੁਮ
**	**	ਹਰਿ	ਤਿਸ	Sਕ	ਦੇS	SSSS	ਨS	SSSS
ਸਰੁ	ਗੁਗੁ	ਮਮ	ਧੁਮ	ਧੁਨਸੰਨ	ਧੁਮ	ਗੁਮਧੁਮ	ਗੁਰੁਸ	
ਹਰਿ	ਹਰਿ	ਕਰਹਿ	Sਸ	ਦਾSSS	ਮਨ	ਚੀSSS	SSਤਿ	

ਅੰਤਰਾ

ਮ	ਧੁ	ਮਧੁ	ਸੰ	ਸੰ	ਧੁਨ	ਸੰਗੁ	ਰੁੰ	ਸੰ	ਸੰਰੁੰਸੰਨ	ਧੁਨਧੁਮ
ਰਾ	S	SM	ਰਾ	ਮ	ਸਭ	ਕੋਕੇ	ਹੈ	S	SSSS	SSSS
ਸੰਗੁ	ਰੁੰਸੰ	ਸੰ-	ਮੰ	ਧੁਧੁ	ਧੁਨਸੰਨ	ਧੁਮਗੁਮ	ਗੁਰੁਸ			
ਕਹਿ	Sਐ	SS	ਰਾ	ਮਨ	ਹੋSSS	SSSS	SSਇ			

ਨੋਟ—ਅੰਤਰੇ ਤੇ ਦੋ ਦੋ ਤੁਕਾਂ ਲਗਾਓ ।

ਰਾਗ ਗੁਜਰੀ, ਤਿੰਨ ਤਾਲ, ਮਧਯ ਲਯ

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸੁਵਨ ਬਾਨੀ ਸੁਜਸੁ ਪੂਰਿ ਰਾਖਉ ॥
 ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥ ੧ ॥
 ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥
 ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥ ੧ ॥ ਰਹਾਉ ॥
 ਸਾਧ ਸੰਗਤਿ ਬਿਨਾ ਭਾਉ ਨਹੀ ਉਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥
 ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥ ੨ ॥

(ਧਨਾਸਰੀ ਰਵਿਦਾਸ ਜੀ, ਪੰਨਾ ੬੯੪)

ਅਸਥਾਈ

੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯	੨੦
×																			
ਨ	ਧ	—	ਮ	ਗ	ਰ	ਮ	ਧ	ਨ	ਸ	ਗ	ਰ	ਗ	ਗ	ਮ	—	ਧ			
ਜਿ	ਨਿ	ਫ	ਘ	ਟੈ	ਫ	ਮੈ	ਤਉ	ਮੋ	ਲਿ	ਮਹ	ਗੀ	ਲਈ	ਫ	ਜੀ	ਫ				
ਮ	ਧ	ਮ	ਗ	ਰ	ਸ														
ਅ	ਸ	ਟੈ	ਫ	ਫ	ਫ														

ਅੰਤਰਾ

੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯	੨੦
ਸ	ਸ	ਸ	ਸ	ਰੁ	ਸ	ਸ	—	—	ਗ	ਮ	ਮ	ਮ	ਧ	ਧ	ਮ	ਧ			
ਨੈ	ਨ	ਅ	ਵਿ	ਲੋ	ਕ	ਨੋ	ਫ	ਫ	ਸੂ	ਵਨ	ਬਾ	ਨੀ	ਨ	ਰੁ	ਨ	ਰੁ	ਨ	ਰੁ	ਨ
ਧ	ਮ	ਧ	ਮ	ਗ	ਰ														
ਪੁ	ਫ	ਰਿ	ਰਾ	ਖਉ	ਫ														

ਰਾਗ ਗੁਜਰੀ, ਤਾਲ ਰੂਪਕ, ਮਧਯ ਲਯ

ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥

ਧੰਨਿ ਤੇਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥ ੧ ॥

ਮੇਰੈ ਮਾਥੈ ਲਾਗੀ ਲੋ ਧੂਰਿ ਗੋਬਿੰਦ ਚਰਨਨ ਕੀ ॥

ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥ ੧ ॥ ਰਹਾਉ ॥

ਦੀਨ ਕਾ ਦਇਆਲੁ ਮਾਧੈ ਗਰਬ ਪਰਹਾਰੀ ॥

ਚਰਨ ਸਰਨ ਨਾਮਾ ਬਲਿ ਤਿਹਾਰੀ ॥ ੨ ॥

(ਧਨਾਸਰੀ ਨਾਮਦੇਵ ਜੀ, ਪੰਨਾ ੬੯੪)

ਅਸਥਾਈ

ਸਮ	੧	੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯	੨੦
ਸ	ਨ	—	ਮ	ਗ	ਰ	ਮ	ਧ	ਨ	ਸ	ਗ	ਰ	ਗ	ਗ	ਮ	—	ਧ				
ਧੂ	ਫਰਿ	ਫਗੋ	ਬਿ	ਦ	ਚ	ਰ	ਨ	ਨ	ਫ	ਕੀ	ਫ	ਫ	ਫ	ਫ	ਫ	ਫ				
ਗੁ	ਮ	ਮ	ਧ	ਧ	ਨ	ਸ	ਰੁਗੁ	ਗੁ	ਰੁ	ਸਨ	ਧਮ	ਗਰੁ	ਸਨ							
ਸੁਰ	ਨ	ਰ	ਮੁ	ਨਿ	ਜ	ਨ	ਤਿਨ	ਹੂ	ਤੇ	ਦੁਫ	ਰਿ	ਮੇਫ	ਰੈਫ							

ਅੰਤਰਾ

ਮ	ਮ	ਮ	ਧ	ਧ	ਮ	ਧ	ਸ	—	ਸ	—	ਸ	—	ਸ	—	ਸ	—	ਸ	—	ਸ	—
ਪਤਿ	ਤ	ਪਾ	ਵ	ਨ	ਮਾ	ਧਉ	ਬਿ	ਫਰ	ਫਦੁ	ਤੇ	ਫ	ਰਾ	ਫ							

ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥
 ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥ ੩ ॥
 ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮੁਲੇ ॥
 ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੋ ॥ ੪ ॥

(ਗੁਜਰੀ ਮ: ੧, ਪੰਨਾ ੪੮੯)

ਅਸਥਾਈ

×	ਧੁ	ਧੁਨ	ਧੁਮ	ਮ	ਮਧੁ	×	ਮ	ਗੁ	ਗੁਰੁ	○	ਰੁਸ	ਸ	ਸ
ਧੁ	ਜਾ	SS	ਕੀS	ਚੈ	SS	ਨਾ	ਮ	ਧਿS	ਰੁਸ	ਆਈ	ਸ	ਐ	ਬਿਨੁ
ਸ	ਸ	ਰੁ	ਗੁ	ਮ	ਧੁ	ਮਧੁ	ਨ	ਧੁ	ਮ	ਗੁ	ਰੁਸ		
ਨਾ	ਵੈ	S	ਪੂ	ਜ	ਨ	ਹੋS	S	S	ਇ	S	SS		
ਅੰਤਰਾ													
ਮ	ਮ	ਮ	ਧੁ	ਮ	ਧੁ	ਸ	—	ਸ	ਸ	—	ਸ		
ਨਾ	ਮ	ਕ	ਰੀ	ਚ	ਨ	ਣਾ	S	ਠੀ	ਆ	S	ਤੇਰਾ		S
ਗੁ	ਗੁ	ਗੁ	ਗੁ	ਰੁ	—	ਰੁ	—	ਰੁ	ਸ	—	—		
ਜੇ	ਮ	ਨ	ਉਰ	ਸਾ	S	ਹੋ	S	S	ਇ	S	S		
ਧੁ	ਧੁ	ਧੁ	ਮ	ਗੁ	ਮ	ਧੁ	—	ਨਧੁ	ਧੁ	—	ਧੁ		
ਕ	ਰ	ਣੀ	ਕੁੰ	ਗੁ	S	ਜੇ	S	ਰ	ਲੈ	S	ਘਟ		
ਗੁ	ਗੁ	ਰੁ	ਸ	ਸ	—	ਧੁਨ	ਸੰਨ	ਧੁਮ	ਗੁਰੁ	ਸ	—		
ਅੰ	ਤ	ਰਿ	ਪੂ	ਜਾ	S	ਹੋS	SS	SS	ਇS	S	S		

ਰਾਗ ਦੇਵਗੰਧਾਰੀ

ਵਾਦੀ—ਮ ਠਾਠ—ਭੈਰਉ ਸਮਾਂ—ਦਿਨ ਪਹਿਲਾ ਪ:
 ਸੰਵਾਦੀ—ਸ ਜਾਤ—ਓਡਵ-ਸੰਪੂਰਣ ਰ ਅਵਰੋਹ ਵਿਚ ਅਲਪ।

ਰ

ਪਕੜ—ਮ, ਪ ਧੁ, ਪ ਮ, ਗ, ਸ ਰਮ।

ਆਰੋਹ—ਸ ਰ ਮ, ਪ ਧ, ਪ ਮ ਪ ਧ ਸ।

ਨੁ

ਅਵਰੋਹ—ਸੰ ਨ ਧ ਪ, ਧ ਪ ਮ, ਗ ਰ ਸ।

ਸੂਰ-ਵਿਸਥਾਰ

ਗ ਸ ਨੁ ਰ ਨੁ ਗ
 ੧ ਸ—ਰ ਸ—ਨ, ਧ ਪ—ਪਧਸ—ਨੁਧਪ—ਪੁ—ਪਮ—ਪਧਸ—ਸਰ ਰਗ—ਸ—।

- ੨ ਸ—ਮ—ਗ—ਰਸ—ਸਰਮ—ਪਧੁ—ਪਧੁ—ਪਧੁਪ—ਮ—ਧੁਪ—ਮ—ਗ, ਰਸ—ਨਧੁਪ—ਮਪ
ਨੁ ਧ ਨੁ ਧੁ ਪ ਮ
ਧੁ—ਪੁ ਸ—ਸਮ—ਪਧੁ—ਪ ਮ, ਗ, ਰ, ਸ ।
- ੩ ਸਰਮ—ਪਮਗ, ਸ—ਰਮ—ਪ—ਧੁਨੁਧੁ, ਪਮ—ਪ ਧੁਪਮਗ, ਸਰ ਮ—(ਮ) ਗ, ਰਸ—ਮ—ਪਧੁ
ਨੁ ਮ ਸ ਸ ਨੁ ਨੁ ਨੁ
—ਧੁਪਮ—ਸਰਮ—ਗ, ਰਸ, ਨ, ਧ, ਪ—ਧੁ—ਪੁ—ਪਮ—ਪਧੁਸ—ਸਰਮਧੁ—ਪਮ—ਗ,
ਮ
ਰਸ—।
- ੪ ਸ—ਮ—ਪਧੁਸ—ਨ, ਧ, ਪ—ਪਮ ਧੁਪ—ਮਪਧੁਸ—ਰਸਨਧੁਪ—ਮਪਧੁ—ਪ—ਧੁਨੁ
ਧੁਪ—ਮ—(ਮ) ਗਰਸ—(ਧੁ) ਪ (ਮ) ਗ, ਸਰਮ—ਮਪਧੁਸਰੰਗ ਸੰਨਧੁਪ—ਧ, ਮ—ਪ ਧੁ—ਪ
ਪ ਪ ਮ
ਧੁਪਮ—(ਮ) ਗ ਰਸ—ਸਰਮਪਧੁਸਰੰਗ ਗ—ਸ ਨਧੁਪ—ਧੁ—ਪਮ—ਗੁਰਸ—।
- ੫ ਮਪਧੁਸ—ਨ ਧ, ਪ—ਮਪ ਧੁਸ—ਪ—ਧ—ਧੁਸਰੰਗ—ਸ ਨ ਧ ਪ ਧੁ—ਪ—ਧੁਨੁਧੁਪਮਗ—ਰਸ
—ਸਮ—ਰਮਪਧੁ (ਧੁ) ਪਮ—ਪਧੁਸ—ਧੁਸਰੰਗ—ਸ—ਮ—ਗ ਰਸ—ਰਧੁਸਰੰਗ, ਗਸ—ਸੰਨਧੁਪ
ਨੁ ਸ ਨੁ ਪ
—ਮ—ਪਧੁਪਮਗ, ਮਗਰਸ—ਪਧੁਸਰੰਗ, ਨੁਧੁਪ—ਧੁਸ—ਸ, ਨ, ਧ, ਪ—ਧੁ—ਧੁ ਮਗ—ਸਰਮਪ
ਪ ਮ ਰ
ਧੁਨੁਧੁਪਮ—ਗ, ਰਸ—ਸ, ਮ—।

ਰਾਗ ਦੇਵਗੰਧਾਰੀ, ਤਿੰਨ ਤਾਲ, ਮਧਯ ਲਯ

ਯਹ ਮਨੁ ਨੈਕ ਨ ਕਹਿਓ ਕਰੈ ॥

ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥ ੧ ॥ ਰਹਾਉ ॥

ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥

ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥ ੧ ॥

ਸੁਆਨ ਪੂਛ ਜਿਉ ਹੋਇ ਨ ਸੁਧੋ ਕਹਿਓ ਨ ਕਾਨ ਧਰੈ ॥

ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥ ੨ ॥

(ਦੇਵਗੰਧਾਰੀ ਮ: ੯, ਪੰਨਾ ੫੩੬)

ਅਸਥਾਈ

×	੨	੦	੩
ਪ	ਧੁ	ਪ	ਮ
ਨੈ	ਸ	ਸ	ਯ
ਸ	ਸ	ਸ	ਹ
ਸ	ਸ	ਸ	ਮ
ਸ	ਸ	ਸ	ਪ
ਸ	ਸ	ਸ	ਧ
ਸ	ਸ	ਸ	ਨ
ਸ	ਸ	ਸ	ਕ
ਸ	ਸ	ਸ	ਇਓ
ਸ	ਸ	ਸ	ਕ

ਧ	ਰੰ	ਸੰ	ਨ	ਧ	ਪ	ਮ	ਗ	ਰ	ਸ	—
ਰੈ	ਓ	ਓ	ਓ	ਓ	ਓ	ਓ	ਓ	ਓ	ਓ	ਓ

ਅੰਤਰਾ

						ਪ	—	ਪ	ਧ	ਸੰ	—	—	ਸੰ	—	—
						ਸੀ	ਓ	ਖ	ਸਿ	ਖਾ	ਓ	ਓ	ਇ	ਓ	ਓ
—	—	—	—	—	—	ਪ	ਪ	ਪ	ਧ	ਸੰ	—	—	ਰੰ	—	ਸੰ
ਓ	ਓ	ਓ	ਓ	ਓ	ਓ	ਰ	ਹਿਓ	ਅ	ਪ	ਨੀ	ਓ	ਓ	ਸੀ	ਓ	ਓ
ਗੰ	ਰੰ	ਸੰ	ਨ	ਧ	ਪ	ਮ	ਮ	ਮ	ਮ	ਪ	—	—	ਧ	—	ਧ
ਪਿਆ	ਓ	ਰੈ	ਓ	ਓ	ਓ	ਦੁ	ਰ	ਮ	ਤਿ	ਤੇ	ਓ	ਓ	ਨ	ਓ	ਟ
ਧ	ਰੰ	ਸੰ	ਨ	ਧ	ਪ	ਮ	ਗ	ਰ	ਸ	—					
ਰੈ	ਓ	ਓ	ਓ	ਓ	ਓ	ਓ	ਓ	ਓ	ਓ	ਓ					

ਰਾਗ ਦੇਵਗੰਧਾਰੀ, ਝਪ ਤਾਲ, ਬਿਲੰਬਿਤ

ਤੇਰਾ ਜਨੁ ਰਾਮ ਰਸਾਇਣਿ ਮਾਤਾ ॥

ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥ ੧ ॥ ਰਹਾਉ ॥

ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥

ਅਠਸਠਿ ਤੀਰਥ ਮਜਨੁ ਕੀਨੋ ਸਾਧੂ ਧੂਰੀ ਨਾਤਾ ॥ ੧ ॥

ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥

ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥ ੨ ॥

(ਦੇਵਗੰਧਾਰੀ ਮ: ੫, ਪੰਨਾ ੫੩੨)

ਅਸਥਾਈ

×		੨		੦		੩			
ਧ	ਧੁ	ਧੁ	—	ਧੁ	ਧੁ	—	ਪਧੁ	ਨੁ	ਧੁ
ਤੋ	ਰਾ	ਜ	ਓ	ਨੁ	ਰਾ	ਓ	ਮਓ	ਓ	ਰ
ਪ	—	ਮ	—	ਪ	ਮ	—	ਗ	ਰ	ਸ
ਸਾ	ਓ	ਇ	ਓ	ਣ	ਮਾ	ਓ	ਤਾ	ਓ	ਓ
ਸ	ਮਰ	ਪਮ	ਧਪ	ਸੰਧ	ਸੰ	—	ਸੰ	—	ਸੰਰ
ਰਾ	ਓਓ	ਮਓ	ਓਓ	ਰਓ	ਸਾ	ਓ	ਇ	ਓ	ਣਓ
ਸੰ	—	ਧ	ਪਮ	ਧ	ਧ	ਪ	ਮ	ਗ	ਰੇਸ
ਨਾ	ਓ	ਤਾ	ਓਓ	ਤੇ	ਰਾ	ਜ	ਓ	ਓ	ਨਓ

ਅੰਤਰਾ

ਪ	—	ਧ	ਸੰ	ਰੰ	ਸੰ	—	ਸੰ	—	ਸੰ
ਪ੍ਰੇ	ਓ	ਮ	ਓ	ਰ	ਸਾ	ਓ	ਨਿ	ਓ	ਧਿ

ਪ	ਧ	ਸੰ	ਰੰ	—	ਸੰਰੰ	ਗੰਰੰ	ਸੰ	ਨ	ਧਪ
ਜ	ੜ	ਕਉ	ੜ	ੜ	ਉੜ	ਪੜ	ਜੀ	ੜ	ੜੜ
ਪ	ਧ	ਮ	—	ਮ	ਧਪ	ਸਧ	ਸੰ	—	ਸੰਰੰ
ਛੋ	ੜ	ਡਿ	ੜ	ਨ	ਕੜ	ਤੜ	ਹੁੰ	ੜ	ੜੜ
ਸੰਨੁ	—	ਧ	ਪਮ	ਧ	ਧ	ਪ	ਮ	ਗ	ਰਸ
ਜਾੜ	ੜ	ਤਾ	ੜੜ	ਤੇ	ਰਾ	ਜ	ੜ	ੜ	ਨੜ

ਰਾਗ ਦੇਵ ਗੰਧਾਰੀ, ਧਮਾਰ, ਬਿਲੰਬਿਤ

ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥

ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡੁਓ ਏਕ ਘਰੀ ॥

ਮਥੁਰਾ ਜਨ ਕੋ ਪ੍ਰਭੂ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਰਿ ਨਿਹਾਲੁ ਕਰੀ ॥

ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ॥ ੪ ॥

(ਸਵਈਏ ਮ: ਪੰਜਵੇ ਕੋ ਪ, ਪੰਨਾ ੧੪੦੯)

ਅਸਥਾਈ

×				੨		੦		੩				
		ਪ	—	ਧੁਨੁ	ਧੁਪ	ਮ	—	ਪ	ਗ	—	ਰ	ਸਰ
		ਅੰ	ੜ	ੜੜ	ਤੁਨ	ਪਾ	ੜ	ੜ	ੜ	ੜ	ੜ	ਵਤ
ਮ	—	ਮ	ਮ	—	—	ਪਮ	ਗ	ਰ	—	—	ਸ	ਰ
ਦੇ	ੜ	ਵ	ਦੇ	ੜ	ੜ	ਵਸ	ਬ	ੜ	ੜ	ੜ	ੜ	ੜ
	ਰ											
ਗ	ਸ	—	ਸ	—	ਮ	ਮ	ਪ	—	—	ਮ	ਪ	ਧ
ਮੁ	ਨਿ	ੜ	ਇੰ	ੜ	ਦੁ	ਮ	ਹਾ	ੜ	ੜ	ੜ	ੜ	ਸਿ
												ਵ
ਸੰ	—	—	ਧ	ਸੰ	—	ਰੰਗੰ	ਗ	ਰੰ	—	—	ਨ	ਧ
ਜੋ	ੜ	ੜ	ਜੋ	ੜ	ੜ	ਗਕ	ਰੀ	ੜ	ੜ	ੜ	ੜ	ੜ
ਪਧ	ਪ	—	ਪ	—	ਧੁਨੁ	ਧੁਪ						
ਅੜ	ੜ	ੜ	ਅੰ	ੜ	ੜੜ	ਤੁਨ						

ਅੰਤਰਾ

		ਮ	—	ਪ	ਧ	ਸੰ	—	—	—	—	ਨ	ਧਪਧ
	ਫੁਨਿ	ਬੇ	ੜ	ਦ	ਬਿ	ਰੰ	ੜ	ੜ	ੜ	ੜ	ਚਿ	ਬਿੜੜ
ਸੰ	—	ਸਸੰ	ਧ	ਸੰ	—	ਰੰਗੰ	ਗੰ	ਰੰ	—	—	ਨ	ਧ
ਚਾ	ੜ	ਰਿਬਿ	ਚਾ	ੜ	ੜ	ਰਿਰ	ਹਿਓ	ੜ	ੜ	ੜ	ੜ	ਹਰਿ

ਧ	—	—	ਪ	—	—	ਪਮ	ਪ	—	—	ਮ	ਪ	ਧ	ਸ
ਜਾ	ਫ	ਫ	ਪ	ਫ	ਫ	ਫਨ	ਛਾ	ਫ	ਫ	ਛਾ	ਫ	ਛਉ	ਫ
ਸੰ	—	ਸੰ	ਧ	ਸੰ	—	ਰੰਗ	ਗੰ	ਰੰ	—	—	ਨ	ਧ	ਪ
ਏ	ਫ	ਕ	ਏ	ਫ	ਫ	ਕਘ	ਰੀ	ਫ	ਫ	ਫ	ਰ	ਫ	ਫ
ਪਧ	ਮ	—	ਪ	—	ਧਨੁ	ਧੁਪ							
ਅੰਫ	ਫ	ਫ	ਅੰ	ਫ	ਫਫ	ਤੁਨ							

ਰਾਗ ਦੇਵ ਗੰਧਾਰੀ, ਤਿੰਨ ਤਾਲ, ਮਧਯ ਲਯ

ਮੇਰੇ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥

ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥ ੧ ॥ ਰਹਾਉ ॥

ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥

ਲਟਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥ ੧ ॥

ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥

ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥ ੨ ॥

(ਦੇਵਗੰਧਾਰੀ ਮ: ੪, ਪੰਨਾ ੫੨੭)

ਅਸਥਾਈ

×				੨				੦				੩			
	ਪਧੁ	ਧੁ	ਧੁ	—	ਪ	ਧੁ	ਮ	ਪ	ਧੁ	ਪ	ਮ	ਗ	ਸ	ਰ	
	ਮੇਫ	ਰੋ	ਸੁੰ	ਫ	ਦ	ਰੁ	ਕ	ਹਹੁ	ਜੀ	ਮਿ	ਲੈ	ਫ	ਕਿ	ਤੁ	
ਮ	ਮ	ਮ	ਪਮ	ਗ	ਰ	ਸ	ਸ	ਪ	ਧੁਨੁ	ਧੁ	ਪ	ਮ	ਗ	ਸ	ਰ
ਗ	ਲੀ	ਮੇ	ਰੋਫ	ਸੁੰ	ਫ	ਦ	ਰੁ	ਕ	ਹਹੁ	ਜੀ	ਮਿ	ਲੈ	ਫ	ਕਿ	ਤੁ

ਅੰਤਰਾ

								ਮ	ਪ	ਧ	ਸੰ	ਸੰ	—	ਸੰ	ਸੰ
								ਹ	ਰਿ	ਕੇ	ਫ	ਸੰ	ਫ	ਤ	ਬ
ਧ	ਸੰ	ਰੰ	ਗੰ	ਰੰ	ਸੰ	ਨ	ਧ	ਪ	ਧੁਨੁ	ਧੁ	ਪ	ਮ	ਗ	ਸ	ਰ
ਤਾ	ਫ	ਵਹੁ	ਫ	ਮਾ	ਰਗ	ਹ	ਮ	ਪੀ	ਫਫ	ਛੈ	ਫ	ਲਾ	ਫ	ਗਿ	ਚ
ਮ	—	ਪਧੁ	ਧੁ	ਧੁ	—	ਪ	ਧੁ								
ਲੀ	ਫ	ਮੇਫ	ਰੋ	ਸੁੰ	ਫ	ਦ	ਰੁ								

ਰਾਗ ਦੇਵ ਗੰਧਾਰੀ, ਤਾਲ ਰੂਪਕ

ਇਕ ਬਿਨ ਦੂਸਰ ਸੋ ਨ ਚਿਨਾਰ ॥
 ਭੇਜਨ ਘੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥ ਰਹਾਉ ॥
 ਕਹਾ ਭਇਓ ਜੋ ਅਤਿ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ॥
 ਪਾਨ ਬਕਿਓ ਪਾਹਿਨ ਕਹ ਪਰਸਤ ਕਛ ਕਰ ਸਿਧ ਨ ਆਈ ॥ ੧ ॥
 ਅੱਛਤ ਧੂਪ ਦੀਪ ਅਰਪਤ ਹੈ ਪਾਹਨ ਕਛੁ ਨ ਖੈਹੈ ॥
 ਤਾ ਮੈਂ ਕਹਾਂ ਸਿਧ ਹੈ ਰੇ ਜਤ ਤੋਹਿ ਕਛੁ ਬਰ ਦੇਹੈ ॥ ੨ ॥
 ਜੋ ਜਿਯ ਹੋਤ ਤੇ ਦੇਤ ਕਛੁ ਤੁਹਿ ਮਨ ਬਚ ਕਰਮ ਬਿਚਾਰ ॥
 ਕੇਵਲ ਏਕ ਸਰਣ ਸੁਆਮੀ ਬਿਨ ਯੋ ਨਹਿ ਕਤਹਿ ਉਧਾਰ ॥ ੩ ॥

(ਦੇਵਗੰਧਾਰੀ, ਪਾ: ੧੦)

ਅਸਥਾਈ

ਸਮ			੨		੩		੦		੨		੩	
			ਗਮ	ਪਧੁ	ਪ	ਪਧੁ	ਮ	-ਪ	ਧੁਪ	ਮ	ਗ	ਰ
			ਇੜ	ਕੜ	ਬਿ	ਨੜ	ਦੂ	ੜਸ	ੜਰ	ਸੋ	ੜ	ਚਿ
ਮ	—	—	ਮ	—	ਰ	—	ਰ	-ਮ	-ਮ	ਪ	—	ਪਧ
ਨਾ	ੜ	ਰ	ਰ	ੜ	ੜ	ੜ	ਦੂ	ੜਸ	ੜਰ	ਸੋ	ੜ	ਨਾ
		ੜ										ਚਿ
ਸ	—	ਸਰੋ	ਨ	ਨਸ	ਧ	ਪਧੁ						
ਨਾ	ੜ	ਰਸ	ਇ	ਕੜ	ਬਿ	ਨੜ						

ਅੰਤਰਾ

ਪ	ਪ	ਧ	ਸ	ਸ	ਸ	ਸ	ਸ	ਸ	ਸ	ਸ	ਸ	ਨ	ਧ
ਭੇ	ਜ	ਨ	ਗ	ਤ	ਨ	ਸਮ	ਰ	ਸੰਸ	ਗਰ	ਦਾ	ੜ	ਪ੍ਰ	ਭ
								ੜਬ	ੜਸ				
ਸ	-ਸ	-ਸਰੋ	ਨ	ਨਸ	ਧ	ਧ	ਪ	—	ਪਧੁ	ਗਮ	ਪਧੁ		
ਜਾ	ੜਨ	ੜਤੜ	ਹੈ	ੜੜ	ਕ	ਰ	ਤਾ	ੜ	ਰੜ	ਇੜ	ਕੜ		

ਰਾਗ ਦੇਵਗੰਧਾਰੀ, ਤਿੰਨ ਤਾਲ

ਸੇਵਕ ਜਨ ਬਨੇ ਨਾਕੁਰ ਲਿਵ ਲਾਗੇ ॥
 ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥ ੧ ॥ ਰਹਾਉ ॥
 ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥
 ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥ ੧ ॥
 ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥
 ਜਨ ਨਾਨਕ ਕੇ ਪ੍ਰਭ ਸੁੰਦਰ ਸੁਆਸੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥ ੨ ॥

(ਦੇਵਗੰਧਾਰੀ ਮਹਲਾ ੪, ਪੰਨਾ ੫੨੭)

ਅਸਥਾਈ

×				੨				੦				੩			
				ਗਮ	ਪਧੁ	ਪਮ	ਪ	ਪਧੁ	ਮਪ	ਧੁ	ਪ	ਮ	ਗ	-ਸ	-ਰ
				ਸੇ	ਵਕ	ਨ	ਨ	ਧੁ	ਬ	ਨੇ	ਠਾ	ਕੁ	ਰ	ਲਿ	ਵ
								ਧੁ	ਬ	ਨੇ	ਠਾ	ਕੁ	ਰ	ਲਿ	ਵ
ਮ	—	—	ਧ	ਗ	ਰ	ਸ	—	—	ਰ	ਮ	ਮ	ਪ	ਪ	-ਧ	-ਰ
ਲਾ	ਧ	ਧ	ਗ	ਗੇ	ਧ	ਧ	ਧ	ਧ	ਬ	ਨੇ	ਠਾ	ਕੁ	ਰ	ਲਿ	ਵ

ਅੰਤਰਾ

ਸ				ਪਧੁ	ਮਪ	ਧੁ	ਪ	—	ਪ	ਪ	ਧ	ਸ	—	—	—
ਲਾ				ਸੇ	ਵਕ	ਜ	ਨ	ਧ	ਜੋ	ਤੁ	ਮ	ਰਾ	ਧ	ਜ	ਸੁ
ਸਰੰ	ਰੰਸ	ਸਰੰ	ਗਰੰ	ਸ	—	ਨ	ਨ	ਧਪ	ਧਸ	ਸ	ਸਰੰ	ਨ	ਨਸ	ਧ-	ਧਨ
ਕ	ਹ	ਤੇ	ਧ	ਗੁ	ਰ	ਮ	ਤਿ	ਧ	ਤਿਨੁ	ਮੁ	ਖਧ	ਭਾ	ਧ	ਗ	ਸ
ਪ	—	—	—	—	ਗਮ	ਪਧੁ	ਨਸ	ਸ	ਧਸ	ਸ	ਸਰੰ	ਨ	ਨਸ	ਧ-	ਧਨ
ਭਾ	ਗੇ	ਧ	ਧ	ਧ	*	*	*	*	ਤਿਨੁ	ਮੁ	ਖਧ	ਭਾ	ਧਧ	ਗਧ	ਸਧ
ਧਪ	ਪ	—	ਪ	ਰਮ	ਪਧੁ	ਪਮ	ਪ								
ਭਾਧ	ਗੇ	ਧ	ਸੇ	ਵਕ	ਧਧ	ਜਧ	ਨ								

ਰਾਗ ਦੇਵਗੰਧਾਰੀ, ਰੂਪਕ

ਮਾਈ ਸੁਨਤ ਸੋਚ ਭੈ ਡਰਤ ॥

ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥ ੧ ॥ ਰਹਾਉ ॥

ਜੋ ਜੋ ਕਰੈ ਸੋਈ ਭਲ ਮਾਨਉ ਨਾਹਿਨ ਕਾ ਬੋਲ ਕਰਤ ॥

ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥ ੧ ॥

ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥

ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥ ੨ ॥ ੩ ॥

(ਦੇਵਗੰਧਾਰੀ, ਪੰਨਾ ੫੨੯)

ਅਸਥਾਈ

×				੨				੩				×				੨				੩			
				ਗਮ	ਪਧੁ	ਪ	-ਧੁ	ਮਪ	ਧੁ	ਪ	ਮ	ਗ	-ਸ	ਰ									
				ਮਾ	ਧ	ਈ	ਧਧ	ਸੁਨ	ਤ	ਸੋ	ਧ	ਚ	ਧਧ	ਧ									
ਮ	—	—	ਧ	ਗ	ਰ	ਸ	ਸ	ਸਰ	ਮ	-ਗ	ਮ	—	—	ਗ									
ਡਰ	ਤ	ਧਧ	ਧਧ	ਧ	ਧ	ਧ	ਧ	ਮੇ	ਰ	ਧਧ	ਤੇ	ਧ	ਰ	ਤ									

ਮ	ਪ	ਧਨ	ਧ	—	ਪ	—	ਸੰ	ਸੰ	ਸੰ	ਨ	ਨਸੰ	ਨਧ	ਧਨ
ਜਉ	ੜ	ਅਭਿ	ਮਾ	ੜ	ਨਾ	ੜ	ਸਰ	ਨਿ	ੜਸੁਆ	ਮੀ	ੜੜ	ਕੀ	ੜ
ਪਧ	ਪ	ਪ	ਗਮ	ਪਧੁ									
ਪਰ	ਤ	ੜ	ਮਾੜ	ੜੜ									

ਅੰਤਰਾ

							ਪ	ਧਪ	ਪਧ	ਸੰ	—	—	—
							ਜੋ	ਜੋ	ੜੜ	ਕ	ੜ	ਹੈ	ੜ
ਸੰ	ਰੰ	ਰੰਸੰ	ਸੰ	ਗੰ	ਸੰ	ਨ	ਪਧ	ਸੰ	ਸੰ	—ਰੰ	ਨ	ਨਸੰ	ਨਧ
ਸੋ	ਈ	ਭਲ	ਮਾ	ੜ	ਨਉ	ੜ	ਨਾ	ਹਿਨ	ੜਕਾ	ਬੋ	ੜੜ	ਲੜ	ੜਕ
ਧਪ	ਪ	ਪ	ਗਮ	ਪਧੁ	ਪ	—ਧੁ							
ਰੜ	ਤ	ੜ	ਮਾੜ	ੜੜ	ਈ	ੜੜ							

ਰਾਗ ਦੇਵਗੰਧਾਰੀ, ਦਾਦਰਾ

ਉਲਟੀ ਰੇ ਮਨ ਉਲਟੀ ਰੇ ॥

ਸਾਕਤ ਸਿਉ ਕਰਿ ਉਲਟੀ ਰੇ ॥

ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ਰਹਾਉ॥

ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥

ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥ ੧ ॥

ਮਾਗਉ ਦਾਨੁ ਕ੍ਰਿਪਾਲ ਕ੍ਰਿਪਾਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥

ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥ ੨ ॥ ੪ ॥

(ਦੇਵਗੰਧਾਰੀ ਮਹਲਾ ੫, ਪੰਨਾ ੫੩੫)

ਅਸਥਾਈ

×	ੳ	ਪ-	ੳ	ਰਗ	ਸ	×	ੳ	ੳ	ੳ	—	—ਧੁ
ਮਪ	ਟੀ	ੜ	ਮਗ	ਰਗ	ਨ	ਰਗ	ਮਪ	ਧੁ	ਪ	ੜ	ੜੜ
ਉਲ			ਰੇ	ਮੜ		ਉਲ	ਟੀ	ੜ	ਰੇ	ੜ	
ਮਪ	ੳ	ਪ	ਮਗ	ਰ	ਗ	ਮਗ	ਰ	—	ਸ	—	—
ਸਾੜ	ਕ	ਤ	ਸਿਉ	ਕ	ਰ	ਉਲ	ਟੀ	ੜ	ਰੇ	ੜ	ੜ
ਸਰ	ਮ	—	ਮ	ਗ	ਮ	ਪ	ਧ	ਨ	ਧ	ਪ	—
ਝੂੜ	ਠੈ	ੜ	ਕੀ	ਰੇ	ੜ	ਝੂ	ਠੁ	ਪ	ਰੀ	ਤਿ	ੜ
ਸੰ	ਸੰ	ਸੰ	ਨਸੰ	ਧ	ਧ	ਪਪ	ਮਪ	ੳ	ਪ	—	—ਧੁ
ਛੁਟ	ਕੀ	ੜੜ	ਰੇ	ਮ	ਨ	ਛੁਟ	ਕੜ	ੜ	ਰੇ	ੜ	ੜੜ

ਮਪ	ਧੁ	ਪ	ਮਗ	ਰ	ਗ	ਮਗ	ਰ	—	ਸ	—	—
ਸਾੜ	ਕ	ਤ	ਸੰੜ	ਗਿ	ਨ	ਛੁਟ	ਕੀ	ੜ	ਰੇ	ੜ	ੜ
ਮਪ	ਧੁ	ਪ	ਮਗ								
ਉਲ	ਟੀ	ੜ	ਰੇੜ								

ਅੰਤਰਾ

×			○			×			○		
ਪ	ਪ	ਧ	ਸੰ	—	—	ਰੰਸੰ	ਰੰਗ	ਰੰ	ਸੰ	—ਨ	—ਪ
ਜਿਉ	ਕਾ	ੜ	ਜਰ	ਭ	ਰਿ	ਮੰ	ਦ	ਰੁ	ਰਾ	ਖਿਓ	ੜ
ਸੰ	ਸੰ	ਸਰੰ	ਨਸੰ	ਧਪ	ਪਧੁ	ਮਪ	ਮਪ	ਧੁ	ਪ	—	—
ਜੋ	ਪੈ	ੜੜ	ਸੈੜ	ਕਾੜ	ੜੜ	ਲੁੜ	ਖੜ	ੜ	ਰੇ	ੜ	ੜ
ਮਪ	ਧੁ	ਪ	ਮਗ	ਰ	ਗ						
ਸਾ	ਕ	ਤ	ਸਿਉ	ਕ	ਰ						

ਰਾਗ ਬਿਹਾਗੜਾ

ਵਾਦੀ—ਗ । ਠਾਠ—ਬਿਲਾਵਲ । ਸਮਾਂ—ਰਾਤ ਦੂਜਾ ਪਹਿਰ ।
ਸੰਵਾਦੀ—ਨ । ਜਾਤ—ਓਡਵ-ਸੰਪੂਰਣ । ਮ ਨ ਦੋਵੇਂ ।

ਰ

ਪਕੜ—ਨੁ ਧ ਪ, ਧ ਗਮਗ, ਸ ।

ਆਰੋਹ—ਨੁ ਸ ਗ ਮ ਪ ਨ ਸੰ ।

ਰ

ਅਵਰੋਹ—ਸੰ ਨ ਧ ਪ, ਨੁ ਧ ਪ, ਧ ਗ ਮ ਗ, ਸ ।

ਸੁਰ-ਵਿਸਥਾਰ

- ੧ ਸ—ਰਸਨ—ਪਨ, ਸ—ਗ—ਸ ਨ—ਪ—ਪਨ—ਨਸ—ਸਗ—ਮ, ਗਮਗ, ਸੰ ।
ਸ ਧ ਪ ਪ ਰ
- ੨ ਨ—ਪਨਸ—ਨ ਪ—ਨੁ ਧਪ, ਧਗ ਮਗ—ਮ, ਪਨ—ਸ—ਸਗ—ਮ, ਗ, ਸ—ਸਨ, ਪਨਸਗ—
ਮ ਮ ਰ ਮ ਰ
ਸਗਮ, ਪ—ਪਗ—ਗਮਪ—ਪਗ—ਸ—ਸਗਮਪ—ਪਗ—ਸ— ।
- ੩ ਸ—ਗਮਪ, ਪਗ, ਗਮਪਨ—ਪ, ਪਨੁਧਪ—ਧ, ਗ, ਮਗ, ਨੁਧਪ, ਮਪਗਮਗ—ਸ—ਪਨਸਗਮਪਨੁ
ਧ ਧ ਰ
ਧਪ, ਨ—ਪਧਨੁਧਪ—ਮਪਧਗਮਗ ਨ, ਪ, ਗਮਗ, ਸਨ—ਪਨਸ—ਗਮਪਨ, ਧਪ—ਪ ਨੁਧਪ—
ਪ ਰ
ਧਮਪਗਮਗ, ਸ ।
- ੪ ਸ—ਗਮਪਗਮਨਧਪ ਨੁਧਪਗਮਪ, ਰਨਸ—ਪਨਸਗਮ ਪਨੁਧਪ, ਗ, ਮ ਪਨ—ਨਸੰ—ਸੰਨ, ਪ—

ਪ ਪ ਪ ਰ
ਗਮ, ਨੁ, ਧਪ—ਪਧਮਪ ਨੁਧਪਧਮਪ ਗ, ਮਪਗ, ਮਗ ਸ—ਨੁਸਗਮਪਨ—ਨਸ—ਸਰਸ—ਨਧਪ
ਪ ਪ ਪ ਰ ਧ ਮ
—ਗਮਪਨ—ਪਨਸ—ਨੁਧਪ ਧਗਮਗ, ਮ, ਗ, ਸ—ਗਮਪਨ—ਪ, ਨੁਧਪ ਪ, ਗ, ਮ ਪਨ—ਸ
ਰ ਧ ਪ ਰ
—ਸਗ—ਸ, ਨਸਰਸਨ, ਪ—ਗਮਨੁਧਪ—ਪਧਮਪਧ,ਗ, ਮਗ ਸ— ।
ਪ ਨੁਸਗਮਪਨਸ— ਨਧਪਮਗਮਪਨ — ਨਸ— ਸਰਨਸਗ— ਗਮਗ ਸ—ਸਰਨਸਨ ਨਪਧਮਪਮ,
ਮ ਪ ਮ ਰ
ਪਗ, ਗਮ, ਨੁਧਪਮ, ਪਗ, ਸਗਮਧ, ਨਧਪਮਪਗਮਗ, ਸ—ਸਰਨੁਸਗ—ਮਪਨ—ਸ—ਸਗ—ਗਮ
ਰ ਪ ਪ ਪ ਰ ਰ
ਪਗ, ਮਗ ਸ—ਸਰਨਸ ਨੁ, ਧਪ—ਧਮਪਗਮਗ, ਨੁ, ਧਪ ਧਗ ਮ ਗ ਸ—ਨੁਰਨੁਸਨ—ਮਗ ਸ—।

ਬਿਹਾਗੜਾ, ਤਿੰਨ ਤਾਲ

ਸੇਤਨ ਕੇ ਪਰਸਾਦਿ ਹਰਿ ਹਰਿ ਪਾਇਆ ਰਾਮ ॥
ਇਛ ਪੁੰਨੀ ਮਨਿ ਸਾਂਤਿ ਤਪਤਿ ਬੁਝਾਇਆ ਰਾਮ ॥
ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲੁ ਰਸੁ ਘਨਾ ॥
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥
ਭ੍ਰਮ ਲੋਭ ਮੋਹ ਬਿਕਾਰ ਥਾਕੇ ਮਿਲਿ ਸਖੀ ਮੰਗਲੁ ਗਾਇਆ ॥
ਨਾਨਕੁ ਪਇਅੰਪੈ ਸੰਤ ਜੰਪੈ ਜਿਨਿ ਹਰਿ ਹਰਿ ਸੰਜੋਗਿ ਮਿਲਾਇਆ ॥

(ਬਿਹਾਗੜਾ ਮਹਲਾ ੫, ਪੰਨਾ ੫੪੩)

ਅਸਥਾਈ

×	੨				੦				੩			
					ਸਮ	ਗ	ਮ		ਪ	—	ਨ	—
					ਪ੍ਰਗ	ਟੇ	ਗੁ		ਪਾ	ੜ	ਲ	ਗੋ
ਪਨ	ਸ	ਨ	ਧ	ਪ	—	ਧਨੁ	ਧਨੁ	ਪ	ਮ	ਗ	ਮ	ਪ
ਬਿੰਦ	ੜ	ੜ	ਦ	ਲਾ	ੜ	ਲ	ਨ	ੜ	ਕ	ਵ	ਨ	ੜ
						ਰ						
ਗ	—	—	ਮ	ਗ	—	ਸ	ਸ	—				
ਗ	ਣ	ੜ	ਭ	ਨਾ	ੜ	ੜ	ੜ	ੜ				

ਅੰਤਰਾ

					ਗਮ	ਗ	ਮ	ਪ	ਪ	ਨ	ਨ
					ਸਫ	ਲਾ	ਸੁ	ਦਿ	ਨ	ਸ	ਰੈ
ਪਨ	ਸ	—	—	ਨ	—	ਸ	—	—	ਪ	ਪ	ਨ
ਣੇ	ੜ	ੜ	ਸੁ	ਹਾ	ੜ	ਵੀ	ੜ	ੜ	ਅ	ਨ	ਦ
ਪਨ	ਸ	—	—	ਨਧ	ਨ	ਧ	ਪ	—			
ਰੜ	ਸੁ	ੜ	ਘ	ਨਾ	ੜ	ੜ	ੜ	ੜ			

×	੨	੦	੩
ਪਨ ਸੰ — —	ਨ — ਸੰ —	ਗਮ ਗ ਮ	ਪ ਪ ਨ ਨ
ਸਾ ਡ ਡ ਡ	ਦਿ ਡ ਡ ਡ	ਸੰ ਤ ਨ	ਕੈ ਡ ਪ ਰ
ਪਨ ਸੰ — —	ਨਧ ਨ ਧ ਪ	— ਪ ਪ ਨ	ਨ — ਧ ਨ
ਰਾਡ ਡ ਡ ਡ	ਮਡ ਡ ਡ ਡ	ਡ ਹਰਿ ਹ ਰਿ	ਪਾ ਡ ਇਆ ਡ
ਗ — — ਮ	ਗ — ਰ	— ਗ — ਮ	ਪ ਧ ਪ ਮ
ਸਾਂ ਡ ਡ ਡ	ਤਿ ਡ ਸ ਸ	ਡ ਇ ਛ ਪੁੰ	ਨੀ ਡ ਮ ਨਿ
ਸਰੰ ਸੰਨ ਧਪ ਮਪ	ਗਮ ਗਰ ਸਨ ਸ	— ਗਮ ਗ ਮ	ਪ — ਨ —
ਰਾ ਡ ਡ ਡ	ਮ ਡ ਡ ਡ	ਡ ਤਪ ਤਿ ਬੁ	ਝਾ ਡ ਇਆ ਡ

ਰਾਗ ਬਿਹਾਗੜਾ, ਤਾਲ ਯਕਾ, ਮਧਮ ਲਯ

ਮਨਿ ਚਾਓ ਭਇਆ ਪ੍ਰਭ ਆਗਮੁ ਸੁਣਿਆ ॥

ਹਰਿ ਮੰਗਲ ਗਾਓ ਸਖੀ ਗ੍ਰਿਹੁ ਮੰਦਰੁ ਬਣਿਆ ॥

ਹਰਿ ਗਾਓ ਮੰਗਲ ਨਿਤ ਸਖੀਏ ਸੋਗੁ ਦੁਖੁ ਨ ਵਿਆਪਏ ॥

ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥

ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿਨਾਮੁ ਹਰਿ ਰਸੁ ਭੋਗੈ ॥

ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੇ ॥ ੩੪ ॥

(ਰਾਮਕਲੀ ਮ: ੩, ਪੰਨਾ ੯੨੧)

ਅਸਥਾਈ

੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯	੨੦	੨੧	੨੨	੨੩	੨੪	੨੫	੨੬	੨੭	੨੮	੨੯	੩੦	੩੧	੩੨	੩੩	੩੪	੩੫	੩੬	੩੭	੩੮	੩੯	੪੦	੪੧	੪੨	੪੩	੪੪	੪੫	੪੬	੪੭	੪੮	੪੯	੫੦	੫੧	੫੨	੫੩	੫੪	੫੫	੫੬	੫੭	੫੮	੫੯	੬੦	੬੧	੬੨	੬੩	੬੪	੬੫	੬੬	੬੭	੬੮	੬੯	੭੦	੭੧	੭੨	੭੩	੭੪	੭੫	੭੬	੭੭	੭੮	੭੯	੮੦	੮੧	੮੨	੮੩	੮੪	੮੫	੮੬	੮੭	੮੮	੮੯	੯੦	੯੧	੯੨	੯੩	੯੪	੯੫	੯੬	੯੭	੯੮	੯੯	੧੦੦
੨	੩	੪	੫	੬	੭	੮	੯	੧੦	੧੧	੧੨	੧੩	੧੪	੧੫	੧੬	੧੭	੧੮	੧੯	੨੦	੨੧	੨੨	੨੩	੨੪	੨੫	੨੬	੨੭	੨੮	੨੯	੩੦	੩੧	੩੨	੩੩	੩੪	੩੫	੩੬	੩੭	੩੮	੩੯	੪੦	੪੧	੪੨	੪੩	੪੪	੪੫	੪੬	੪੭	੪੮	੪੯	੫੦	੫੧	੫੨	੫੩	੫੪	੫੫	੫੬	੫੭	੫੮	੫੯	੬੦	੬੧	੬੨	੬੩	੬੪	੬੫	੬੬	੬੭	੬੮	੬੯	੭੦	੭੧	੭੨	੭੩	੭੪	੭੫	੭੬	੭੭	੭੮	੭੯	੮੦	੮੧	੮੨	੮੩	੮੪	੮੫	੮੬	੮੭	੮੮	੮੯	੯੦	੯੧	੯੨	੯੩	੯੪	੯੫	੯੬	੯੭	੯੮	੯੯	੧੦੦

ਅੰਤਰਾ

				ਪ	ਗ	ਮ	ਪ	ਨ	ਨ	ਨ	ਸੰ
				ਹਰਿ	ਗਾ	ਉ	ਮੰ	ਗ	ਲੁ	ਨਿ	ਤ
—	ਸੰ	ਸੰ	ਸੰ	ਸੰ	—	ਸੰ	ਸੰ	ਸੰ	ਸੰ	ਨ	ਧ
ੜ	ਸ	ਖੀ	ਏ	ਸੋ	ੜ	ਗ	ਦੂ	ਖੁ	ਨ	ਵਿਆ	ੜ
ਪ	ਪਧ	ਨ	—	ਪ	ਨੁ	ਧ	ਪ	ਮੰ	ਪ	ਗ	ਮ
ਪ	ਏੜ	ੜ	ੜ	ਗੁਰ	ਚ	ਨ	ਲਾ	ੜ	ਗੇ	ਦਿ	ਨ
	ਰ										
ਗ	ਸ	—	ਸ	ਗ	—	ਮ	ਪ	ਨ	ਨ	—	ਨ
ਸ	ਭਾ	ੜ	ਗੇ	ਆੜ	ੜ	ਪ	ਨਾ	ਪਿਰੁ	ਜਾ	ੜ	ੜ
ਧਨ	ਸੰ	ਨ	ਧ	ਮੰ	ਪ	ਗ	ਸ	—	ਗ	—	ਮ
ਏੜ	ੜ	ੜ	ੜ	ਪ੍ਰ	ਭ	ਆ	ੜ	ੜ	ਗ	ੜ	ਮ

ਰਾਗ ਬਿਹਾਗੜਾ, ਤਿੰਨ ਤਾਲ, ਮਧਯ ਲਯ

ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥
 ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਧਾਰਾ ਰਾਮ ॥
 ਗੋਪਾਲ ਦਇਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ ॥
 ਨੈਨ ਤਰਸਨ ਦਰਸ ਪਰਸਨ ਨਹ ਨੀਦ ਰੋਣਿ ਵਿਹਾਣੀਆ ॥
 ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ ॥
 ਨਾਨਕੁ ਪਇਅੰਪੈ ਸੰਤ ਜੰਪੈ ਮੇਲਿ ਕੰਤੁ ਹਮਾਰਾ ॥ ੧ ॥

(ਬਿਹਾਗੜਾ ਮ: ਪ, ਪੰਨਾ ੫੪੨)

ਅਸਥਾਈ

×	੨							੦				੩			
								ਗ	ਗ	ਮ	ਪ	ਪ	ਨ	ਨ	
								ਅ	ਤਿ	ਪ੍ਰੀ	ਤ	ਮ	ਮ	ਨ	
ਧਨ	ਸੰ	ਨ	ਧ	ਪ	—	ਪ	ਧ	ਪਧ	ਨੁ	ਧ	ਪ	ਪ	ਮ	ਗ	ਮ
ਮੋੜ	ੜ	ੜ	ਹ	ਨਾ	ੜ	ਘ	ਟ	ਸੋੜ	ੜ	ੜ	ਹ	ਨਾ	ਪ੍ਰਾ	ਨ	ਅ
ਗਮ	ਪਧ	ਪ	ਮ	ਗਮ	ਗਰ	ਸਨੁ	ਸ	ਸ	ਗ	ਗ	ਮੰ	ਪ	ਮੰ	ਗ	ਮ
ਧਾ	ੜੜ	ਰਾ	ੜ	ਰਾੜ	ੜੜ	ੜੜ	ੜ	ਮ	ਸੁੰ	ਦ	ਰ	ਸੋ	ੜ	ਭਾ	ੜ
ਗ	—	—	ਮ	ਗਮ	ਗਰ	ਸਨੁ	ਸ	ਸ	ਗ	ਗ	ਮੰ	ਪ	ਮੰ	ਗ	ਮ
ਲਾ	ੜ	ੜ	ੜ	ੜੜ	ੜੜ	ੜੜ	ੜ	ਲ	ਸੁੰ	ਦ	ਰ	ਸੋ	ੜ	ਭਾ	ੜ
—	ਗ	ਗ	ਮ	ਪ	—	ਨ	ਨ	ਧਨ	ਸੰ	ਨ	ਧ	ਪ	ਮ	ਗ	ਮ
ੜ	ਲਾ	ਲ	ਗੋ	ਪਾ	ੜ	ਲ	ਦ	ਇਆੜ	ੜ	ੜ	ਲ	ਕੀ	ਅਪ	ਰ	ਅ
ਮਗ	ਪਧ	ਪ	ਮ	ਗਮ	ਗਰ	ਸਨੁ	ਸ	ਸ							
ਪਾੜ	ੜੜ	ਰਾ	ੜ	ਰਾੜ	ੜੜ	ਰਾ	ੜ	ਮ							

ਅੰਤਰਾ

								ਗ	ਗ	ਗ	ਮ	ਪ	—	ਨ	ਨ
								ਗੋ	ਪਾ	ਲ	ਦ	ਇਆ	ੜ	ਲ	ਗੋ
ਸੰ	—	—	ਸੰ	ਸੰ	—	ਸੰ	ਸੰ	—	ਧ	ਨ	—	ਨ	—	ਧ	ਨ
ਬਿੰ	ੜ	ੜ	ਦ	ਲਾ	ੜ	ਲ	ਨ	ੜ	ਮਿ	ਲਹੁ	ੜ	ਕੰ	ੜ	ਤ	ਨਿ
ਧਨ	ਸੰ	—	ਨ	ਧ	ਨ	ਪ	—	—	ਗ	—	ਮ	ਪ	ਮ	ਗ	ਮ
ਮਾੜ	ੜ	ੜ	ਣਿ	ਆ	ੜ	ੜ	ੜ	ੜ	ਨੈ	ੜ	ਨ	ਤ	ਰ	ਸ	ਨ
ਗ	ਗ	—	ਮ	ਗਮ	ਗਰ	ਸਨੁ	ਸ	ਸ	ਗ	—	ਮ	ਪ	—	ਨ	ਨ
ਦ	ਰ	ੜ	ਸ	ਪੜ	ਰੜ	ਸੜ	ਨ	ਨਹ	ਨੀ	ੜ	ਦ	ਰੈ	ੜ	ਣਿ	ਵਿ
ਧਨ	ਸੰ	ਨ	ਧ	ਪਮ	ਗਰ	ਸਨੁ	ਸ	—							
ਹਾੜ	ੜ	ੜ	ਣੀ	ਆੜ	ੜੜ	ੜੜ	ੜ	ੜ							

ਰਾਗ ਵਡਹੰਸ

ਵਾਦੀ—ਰ ਠਾਨ—ਖਮਾਜ ਸਮਾਂ—ਦਿਨ ਦੂਜਾ ਪਹਿਰ
ਸੰਵਾਦੀ—ਪ ਜਾਤੀ—ਖਾਡਵ-ਸੰਪੂਰਣ

ਪ

ਪਕੜ—ਸ ਰ ਮ ਪ ਨੁਪ, ਧ ਮ, ਗ ਰ ਸ ਨ, ਪ ਨ ਸ ।

ਆਰੋਹ—ਸ ਰ ਮ ਪ ਧ ਨੁ ਪ ਨ ਸ ।

ਅਵਰੋਹ—ਸੰ ਨ ਪ ਧ ਮ, ਗ ਰ ਸ ਨ ਸ ।

ਸੁਰ-ਵਿਸਥਾਰ

੧ ਸ—ਸਰ—ਨੁ ਨੁਸ—ਨੁਪ—ਸੁਪਨੁ—ਨਸ—ਨੁਸਰ—ਮਰ—ਗਰਸਨੁ, ਪਨੁਸ ।

੨ ਸ—ਨੁਸਰ—ਮਪ—ਮ, ਗਰਸਨੁ—ਪਨੁਸਰ—ਨੁਧਪ—ਸੁਪਨੁ—ਨੁਸ—ਸਰਮਪ—ਨੁਪ, ਧਪਮ.

ਗਰ, ਪਮਗਰਸਨੁ, ਪਨੁਸ—ਨੁ, ਧਪ—ਸੁਪਨੁ—ਨੁਸਰ—ਮਰਨੁਸ ।

ਧ

੩ ਸਰ—ਨੁਸ, ਪਨੁਸਰ—ਸਰਮਪ—ਧਪ, ਧ ਨੁਪ, ਧਪਮ, ਗਰ, ਸਰਮਪ—ਮਪਧਮਗਰਸਨੁ, ਪਨੁਸਰਨੁਸ

—ਮਰ—ਪਮਨੁਪ—ਮਪਧ, ਨੁਪ, ਧਮ, ਗਰ—ਪ, ਮਗਰਸਨੁ, ਪ—ਪ—ਧਪ, ਮ, ਗਰਸਨੁ, ਨੁਸ ।

ਪ

ਧ

੪ ਸ—ਰਮਪਨੁ, ਨੁਪ—ਧਪ, ਮਧਪ—ਨਸ—ਨੁਪ, ਧ, ਨੁਪ, ਧਪਮ, ਰਮਪ—ਧਪ, ਗਰ, ਗਰਸਨੁ—

ਪ

ਪਨੁਸਰ—ਨੁਸਰਮਪ—ਮਗਰ—ਮਪਨੁ, ਧਪ, ਮਰ—ਮਪਧ, ਨੁਪ, ਮਪਨ—ਨੁਪ, ਧਪਮ, ਰਮਪਨ

- ਨਸੰ—ਰੰਸੰ—ਨੁਪ, ਧਪਮ, ਗਰ, ਸਰਸਨਸਰਮਪਨ — ਪਨਸੰ—ਰੰਸੰਨੁ, ਨੁਪ—ਧਪਮ, ਗਰਸਨ, ਪਨਸਰੰਨਸ— ।
- ੫ ਨਸਰਮਪਨੁਪ—ਮ, ਗਰ—ਰਮਪਨੁ, ਧਨੁਪ—ਧਪਮ, ਗਰ ਮਪਧਨੁਪ, ਮਪਨ—ਨਸੰਨ, ਪਨਸਰੰਸੰ
 ਧ
 —ਰੰਸੰਨੁ ਪ—ਧਪਮ, ਗਰ, ਪਮਗਰਨਸ—ਰਮਪਨੁਮਪਨ —ਸੰ—ਨੁ, ਧਪਮਗਰਗ ਨਸਰਮਪਨ—
 ਪਨਸਰੰਸੰਨੁਪ—ਧਪਮਗਰ, ਮਪਨਸੰ—ਸਰੰਨਸੰਨੁਪ—ਨੁ, ਧਨੁਪ—ਸੰ—ਨਸੰ ਪਨਸੰ—ਨੁ, ਮਪਨਸੰ
 ਰੰਸੰ, ਗਰੰਨਸੰ ਨੁ, ਧਨੁਪ—ਧਮਪ, ਗਰਸਨੁ, ਪਨਸਰੰਨਸ ।

ਰਾਗ ਵਡਹੰਸ, ਆਡਾ ਚੋਤਾਲਾ, ਬਿਲੰਬਿਤ

ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥

ਮੋਹਿ ਨਿਰਗੁਣ ਜੀਉ ਸਭਿ ਗੁਣ ਤੇਰੇ ਰਾਮ ॥

ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥

ਗੁਣ ਅਵਗੁਣ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥

ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥

ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੁਰੇ ॥ ੪ ॥

(ਵਡਹੰਸੁ ਮ: ੫, ਪੰਨਾ ੫੭੭)

ਅਸਥਾਈ

×	੨	੦	੩	੦	੪	੦
	ਨੁਪੁਪ ਨੁਸ	ਰ ਰ	ਗਰਗ ਸਰ	ਨੁਸ ਗ	ਮਪ ਪਧਮਪ	ਗਰਗ ਸਨੁ
	ਪੁੜੜ ਰੀੜ	ਆ ਸਾ	ਜੀੜੜ ਮੇਰੀ	ਮਨ ਸਾ	ਮਨ ਸਾੜੜੜ	ਮੰੜੜ ਰੇੜ
ਸ ਸਸ ਰਾ SM						

ਅੰਤਰਾ

	ਮਰ ਮਪ	ਨਨ ਸੰਸ	ਨਸੰ ਨਸਰੰ ਸੰਨੁ	ਧਪ ਮਗ	ਮਪ ਪਧਮਪ	ਗਰਗ ਸਨੁ
	ਮੋਹਿ ਨਿਰ	ਗੁਣ ਜੀਉ	ਸਭਿ ਗੁੜੜ ਟੜ	ਤੇੜ ਰੇੜ	ਸਭ ਗੁੜੜੜ	ਤੰੜੜ ਰੇੜ
ਸ -ਸ	ਮਰ ਮਪ	ਪਮ ਪ	ਪ ਪਧ	ਮ ਗਰਗ	ਮਪ ਪਧਮਪ	ਗਰਗ ਸਨੁ
ਰਾ SM	ਸਭ ਗੁਣ	ਤੇੜ ਰੇ	ਠਾ ਕੁਰ	ਮੇ ਰੇੜੜ	ਕਿਤ ਮੁੜਖੜ	ਤੁੜੜ ਧੁਸ਼ਾ
ਸ ਸ ਲਾ ਹੀ						

ਰਾਗ ਵਡਹੰਸ, ਚਾਰ ਤਾਲ, ਬਿਲੰਬਿਤ

ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥

ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥ ੧ ॥ ਰਹਾਉ ॥

ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥

ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥ ੧ ॥

ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥

ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥ ੨ ॥

(ਜੋਤਸਰੀ ਮ: ੫, ਪੰਨਾ ੭੦੦)

ਅਸਥਾਈ

×	੦	੨	੦	੪	੪	੪	੪	੪	੪
				ਗ	ਸ	ਰਮ	ਰਮ	ਰਮ	-ਪ
				ਦੇ	ੜ	ਹੁੜ	ੜਸੰ	ੜੜ	ੜੜ
ਸੰ	—	ਨੁ	ਧਪ	ਪ	ਗ	ਸ	ਰਮ	ਰਮ	-ਪ
ਦੇ	ੜ	ਸ	ੜੜ	ਰੋ	ਦੇ	ੜ	ਹੁੜ	ਸੰੜ	ੜੜ
ਸੰ	—	ਨੁਧ	ਪਧ	ਪ	ਗ	ਮ	ਗ	ਸ	ਨ
ਦੇ	ੜ	ਸੜ	ੜੜ	ਰੋ	ੜ	ਪ੍ਰਿ	ਅ	ਕ	ਹੀ
—	ਨ	ਨੁ	ਸ	—	ਰ	—	—	ਸੰ	ਨ
ੜ	ਦੇ	ਹੁ	ੜ	ਸੰ	ਦੇ	ੜ	ੜ	ੜ	ਧਪ
ਧਪ	ਧ	ਮ	ਪ	ਧ	ਮ	ਗ	ਗ	ਸ	ੜ
ਰੋੜ	ੜ	ੜ	ੜ	ੜ	ੜ	ਦੇ	ੜ		

ਅੰਤਰਾ

ਮ	ਮ	—	ਪਨੁ	ਪ	ਨ	ਨ	ਸੰ	—	ਸੰ	—	ਸੰ
ਬਿ	ਸ	ੜ	ਮੁੜ	ੜ	ਭ	ਈ	ੜ	ੜ	ਜੀ	ੜ	ਮੈ
ਸੰ	ਸੰ	ਰੰ	ਗੁੰ	ਰੰਗੁੰ	ਰੰਸੰ	ਰੰ	ਸੰ	—	ਨੁੰ	ਧਨੁ	ਪ
ੜ	ਬ	ਹੁ	ਬਿ	ੜੜ	ਧਿੜ	ਸੁ	ਨ	ੜ	ਭੇ	ੜੜ	ੜ
ਧਪ	ਧ	ਮ	ਗਰ	ਗ	ਸ	ਰ	—	—	ਸੰ	ਨੁ	ਧਪ
ਕੜ	ਹੁ	ੜ	ਜੀੜ	ੜ	ਸੁ	ਹਾ	ੜ	ੜ	ਗ	ੜ	ਨਿੜ
ਧਪ	ਧ	ਮ	ਪ	ਧ	ਪ	ਗ	ਗ	ਸ			
ਸਹੀ	ੜ	ੜ	ੜ	ੜ	ਅਉ	ੜ	ਦੇ	ੜ			

ਰਾਗ ਵਡਹੰਸ, ਦਾਦਰਾ, ਮਧਯ ਲਯ

ਮਿਲਿ ਜਲੁ ਜਲਹਿ ਖਟਾਨਾ ਰਾਮ ॥
 ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
 ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥
 ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥
 ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥
 ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥ ੪ ॥

(ਵਡਹੰਸੁ ਮ: ੫, ਪੰਨਾ ੫੭੮)

ਅਸਥਾਈ

×			○			×			○		
ਨ	ਨ	ਨ	ਨਸ	ਸ	-ਸ	ਨਸ	ਨਸ	ਰਸ	ਨ	ਧ	ਮਪ
ਮਿਲਿ	ਜ	ਲੁ	ਜਸ	ਲਹਿ	ਸਖ	ਟਾਸ	ਸਸ	ਨਾਸ	ਰਾ	ਸ	ਸਮ
											ਸੰਗ
ਪ	—	ਪਧ	ਪਮ	ਮ	ਮਪ	ਗ	ਰਸ	ਸਰ	ਸ	—	-ਗ
ਜੋ	ਸ	ਤੀਸ	ਜੋਸ	ਤ	ਮਿਸ	ਲਾ	ਸਸ	ਨਾਸ	ਰਾਸ	ਸ	ਸਮ

ਅੰਤਰਾ

ਸ		ਸ	ਰ	ਮ	ਮ	ਪ	ਧ	ਨ	ਧ	ਪ	—
ਸੰਮਾ	ਸ	ਇ	ਪੂ	ਰ	ਨ	ਪੂ	ਰ	ਖ	ਕਰ	ਤੇ	ਸ
ਪ	—	ਪਧ	ਪਮ	ਮ	ਮਪ	ਗ	ਰਸ	ਸਰ	ਸ	—	—
ਆ	ਸ	ਪਿਸ	ਆਸ	ਪਹਿ	ਸਸ	ਜਾ	ਸਸ	ਣੀਸ	ਐਸ	ਸ	ਸ

ਰਾਗ ਵਡਹੰਸ; ਢਾਈ ਤਾਲ, ਮਧਯ ਲਯ

ਗੁਰਿ ਪੂਰੇ ਮੇਰੀ ਰਾਖਿ ਲਈ ॥
 ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥੧॥ਰਹਾਉ ॥
 ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥
 ਕਹਾ ਕਰੈ ਕੋਈ ਬੈਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ ॥ ੧ ॥
 ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥
 ਤਾਕੀ ਸਰਨਿ ਪਰਿਓ ਨਾਨਕ ਦਾਸ ਜਾ ਤੇ ਉਪਰਿ ਕੋ ਨਾਹੀ ॥ ੨ ॥

(ਬਿਲਾਵਲੁ ਮ: ੫, ਪੰਨਾ ੮੨੩)

ਅਸਥਾਈ

ਸਮ	੨	੩	੦	੨	੩						
	ਗ	ਗ	ਪ	ਪ	ਧ	ਸ	ਸ				
	ਰ	ਖ	ਲ	ਈ	ਰਾ	ਖ	ਲ	ਈ			
	ਰਾ	—	—	—	—	—	—	—	—	—	—
		ਸ	ਲ	ਈ	ਰਾ	ਖ	ਲ	ਈ			

ਸੰ	ਨੁ	ਧ	ਪ	ਧ	ਪ	ਮ	ਗ	—	ਪ	ਮ	ਗ	ਰ	ਸ
ਗੁ	ਰ	ਪੂ	ਰੈ	ਯ	ਮੇ	ਰੀ	ਰਾ	ਯ	ਖ	ਲ	ਈ	ਯ	ਯ
ਨੁ	ਨੁ	ਨੁ	ਨੁ	—	ਪ	ਨੁ	ਸ	—	ਰਗ	ਸ	—	ਸ	—
ਅੰਮ	ਰਿ	ਤ	ਨਾ	ਯ	ਮ	ਰਿ	ਦੈ	ਯ	ਮਹਿ	ਦੀ	ਯ	ਨੋ	ਯ
ਸ	ਸ	ਸ	ਰ	ਗ	ਮ	ਪ	ਗ	—	ਰਸ	ਗ	ਮ	ਗ	ਮ
ਜਨ	ਮ	ਜ	ਨ	ਮ	ਕੀ	ਯ	ਮੈ	ਯ	ਲਯ	ਮੈ	ਯ	ਲ	ਗ
ਪ	—	ਸ											
ਈ	ਯ	ਯ											

ਅੰਤਰਾ

ਮ	ਮ	ਮ	ਪ	—	ਨ	—	ਸੰ	ਸੰ	ਸੰ	ਸੰ	—	ਸੰ	—
ਨਿ	ਵ	ਰੇ	ਦੁ	ਯ	ਤ	ਯ	ਦੁਸ	ਟ	ਬੈ	ਰਾ	ਯ	ਈ	ਯ
ਨੁ	ਨੁ	ਨੁ	ਨੁ	—	ਸੰ	—	ਨ	ਸੰ	ਰਸੰ	ਨੁ	ਧਧ	ਪ	ਪ
ਗੁ	ਰ	ਪੂ	ਰੇ	ਯ	ਕਾ	ਯ	ਜ	ਪਿ	ਆਯ	ਜਾ	ਪਯ	ਕ	ਹਾ
ਸੰ	ਸੰ	ਸੰ	ਸੰ	—	ਸੰ	ਰੰ	ਨੁ	—	ਧ	ਪ	ਧ	ਮ	—
ਕ	ਰੈ	ਕੋ	ਈ	ਯ	ਬੈ	ਯ	ਚਾ	ਯ	ਰਾ	ਪ੍ਰ	ਭ	ਮੇ	ਯ
ਗ	—	ਰਸ	ਰ	ਗ	ਮ	ਪ	ਗ	—	ਰਸ	ਰ	—	ਗ	ਮ
ਰੇ	ਯ	ਕਾਯ	ਬ	ਡ	ਪ	ਰ	ਤਾ	ਯ	ਪਯ	ਰਾ	ਯ	ਖ	ਲ

ਰਾਗ ਵਡਹੰਸ, ਤਾਲ ਚੰਚਲ, ਬਿਲੰਬਿਤ

ਹਰਿ ਬਿਨੁ ਕਉਨੁ ਸਹਾਈ ਮਨ ਕਾ ॥

ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥ ੧ ॥ ਰਹਾਉ ॥

ਆਗੋ ਕਉ ਕਿਛੁ ਤੁਲਹਾ ਬਾਧਹੁ ਕਿਆ ਭਰਵਾਸਾ ਧਨ ਕਾ ॥

ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੋ ਠਨਕਾ ॥ ੧ ॥

ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨਕਾ ॥

ਕਹੈ ਕਬੀਰੁ ਸੁਨਹੁ ਰੇ ਸੰਤਹੁ ਇਹੁ ਮਨੁ ਉਡਨ ਪੰਖੇਰੁ ਬਨਕਾ ॥ ੨ ॥

(ਸਾਰੰਗ ਕਬੀਰ ਜੀਉ, ਪੰਨਾ ੧੨੫੩)

ਅਸਥਾਈ

×			੨				੦			੩			
							ਸ	ਸ	—	ਸ	ਰ	ਸ	ਨੁ
							ਹ	ਰਿ	ਯ	ਬਿ	ਨ	ਯ	ਯ
—	—	ਧਪੁ	ਪ	—	ਨੁ	ਨੁ	ਸ	—	—	ਰ	—	ਗ	—
ਯ	ਯ	ਯਯ	ਕਉ	ਯ	ਨ	ਸ	ਹਾ	ਯ	ਯ	ਈ	ਯ	ਯ	ਯ
ਸ	ਨੁ	—	ਸ	—	—	—							
ਮ	ਨ	ਯ	ਕਾ	ਯ	ਯ	ਯ							

ਅੰਤਰਾ

			ਸ	ਰ	ਮ	ਮ	ਪ	—	—	—	—	—	—
			ਮਾ	ਸ	ਤ	ਪਿ	ਤਾ	ਸ	ਸ	ਸ	ਸ	ਸ	ਸ
—	—	—	ਪ	ਪ	ਪ	ਮ	ਮਪ	ਧ	ਪ	ਮ	—	—	—
ਸ	ਸ	ਸ	ਭਾ	ਈ	ਸੁ	ਤ	ਬਸ	ਨਿ	ਸ	ਤਾ	ਸ	ਸ	ਸ
ਗ	ਰ	—	ਪ	ਪ	ਪ	ਧ	ਪ	—	—	ਗ	—	ਰ	—
ਸ	ਸ	ਸ	ਹਿ	ਤ	ਲਾ	ਸ	ਗੋ	ਸ	ਸ	ਸ	ਸ	ਭ	ਸ
ਰ	ਗ	—	ਸ	—	—	—	—	—	—	—	—	—	—
ਫ	ਨ	ਸ	ਕਾ	ਸ	ਸ	ਸ	—	—	—	—	—	—	—

ਰਾਗ ਵਡਹੰਸ, ਪੜਤਾਲ, ਚਾਰ ਤਾਲ, ਬਿਲੰਬਿਤ

ਅਤਿ ਉਚਾ ਤਾਕਾ ਦਰਬਾਰਾ ॥

ਅੰਤੁ ਨਾਹੀ ਕਿਛੁ ਪਾਰਾਵਾਰਾ ॥

ਕੋਟਿ ਕੋਟਿ ਕੋਟਿ ਲਖ ਧਾਵੈ ॥

ਇਕੁ ਤਿਲੁ ਤਾਕਾ ਮਹਲੁ ਨ ਪਾਵੈ ॥ ੧ ॥

ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥ ੧ ॥ ਰਹਾਉ ॥

ਲਾਖ ਭਗਤ ਜਾ ਕਉ ਆਰਾਧਿ ॥

ਲਾਖ ਤਪੀਸਰ ਤਪੁ ਹੀ ਸਾਧਿ ॥

ਲਾਖ ਜੋਗੀਸਰ ਕਰਤੇ ਜੋਗਾ ॥

ਲਾਖ ਭੋਗੀਸਰ ਭੋਗਿ ਭੋਗਾ ॥ ੨ ॥

ਘਟਿ ਘਟਿ ਵਸਹਿ ਜਾਣਹਿ ਥੋਰਾ ॥

ਹੈ ਕੋਈ ਸਾਜਣੁ ਪਰਦਾ ਤੋਰਾ ॥

ਕਰਉ ਜਤਨ ਜੋ ਹੋਇ ਮਿਹਰਵਾਨਾ ॥

ਤਾ ਕਉ ਦੇਈ ਜੀਉ ਕੁਰਬਾਨਾ ॥ ੩ ॥

ਫਿਰਤ ਫਿਰਤ ਸੰਤਨ ਪਹਿ ਆਇਆ ॥

ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥

ਮਹਲਿ ਬੁਲਾਇਆ ਪ੍ਰਭ ਅੰਮ੍ਰਿਤੁ ਭੁੰਚਾ ॥

ਕਹੁ ਨਾਨਕ ਪ੍ਰਭੁ ਮੇਰਾ ਉਚਾ ॥ ੪ ॥

(ਵਡਹੰਸੁ ਮ: ੫, ਪੰਨਾ ੫੬੨)

ਅਸਥਾਈ

×	੦	੨	੦	੩	੪	ਮਪ
						ਹੇਸ
ਨੁ	ਮ	ਪ	ਸ	ਨੁ	ਨੁ	ਗ
ਰਾ	ਸ	ਵੀ	ਸ	ਪ	ਪਮ	ਗਮ
			ਕਉ	ਸ	ਸ	ਗ
						—
						ਰਸ
						ਨ
						ਸੁ

ਸਵਾਰੀ ਪੰਜ ਤਾਲ, ਬਿਲੰਬਿਤ

×	੨			੩				੪			
ਨ	-ਸ	-ਰ	ਰ	—	—	ਨ	ਸ	—	ਪ	ਰਮ	-ਪ
ਸ	ਭਵੇ	ਭਭ	ਲਾ	ਭ	ਭ	ਭਭ	ਭਭ	ਭ	ਚੇ	ਜੀਜਿ	ਭਭ
ਨਪ	-ਧ	ਮ	ਗ	ਗਮ	ਗਰ	ਸਨ	ਸ	—	ਨ	ਪ	—
ਜਿਭ	ਭਭ	ਭ	ਪ੍ਰ	ਭਭ	ਭਭ	ਭਭ	ਮੇ	ਭ	ਭਭਭ	ਭਭ	ਭ
ਸ	-ਮ	-ਪ	ਨ	ਮ	ਪ	ਸ	ਨ	ਨ	ਗ	ਗਮ	ਰ
ਰਾਂ	ਭਹੇ	ਭਭ	ਹਾਂ	ਭ	ਵੀ	ਭ	ਕਉ	ਭਭ	ਭ	ਭਭ	ਮਪ
											ਹੇਸੁ

ਅੰਤਰਾ ਤਿੰਨ ਤਾਲ

×	੨			੦				੦			
				ਸ	ਗ	ਗ	—	—	ਮ	ਪ	ਧਪ
				ਅ	ਤਿ	ਉ	ਭ	ਭ	ਚਾ	ਜੀ	ਤਾਭ
ਮ	—	—	ਗ	—	ਰ	ਸ	—	—	—	ਰ	ਗਮ
ਭ	ਭ	ਭ	ਕਾ	ਭ	ਦ	ਰ	ਭ	ਭ	ਭ	ਬਾ	ਭਭ
ਰ	—	—	ਸ	—	ਪ	—	ਧ	—	ਮ	ਗ	ਗਰ
ਭ	ਭ	ਭ	ਅੰ	ਭ	ਤ	ਭ	ਭ	ਭ	ਨਾ	ਹੀ	ਭ
ਨ	—	—	ਸ	ਰ	ਰਗ	ਮ	ਗ	—	ਮ	ਰ	ਰ
ਭ	ਭ	ਭ	ਪਾ	ਭ	ਰਾਭ	ਭ	ਭ	ਭ	ਵਾ	ਗ	ਸ
											ਮਪ
											ਹੇਸੁ

ਰਾਗ ਵਡਹੰਸੁ, ਤਾਲ ਚੰਦਲ, ਮਧਯ ਲਯ

ਤੂ ਬੇਅੰਤੁ ਕੋ ਵਿਰਲਾ ਜਾਣੈ ॥
 ਗੁਰਪ੍ਰਸਾਦਿ ਕੋ ਸਬਦਿ ਪਛਾਣੈ ॥ ੧ ॥
 ਸੇਵਕ ਕੀ ਅਰਦਾਸਿ ਪਿਆਰੇ ॥
 ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥ ੧ ॥ ਰਹਾਉ ॥
 ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥
 ਜਿਸਹਿ ਜਨਾਵਹੁ ਤਿਨਹਿ ਤੁਮ ਜਾਤੇ ॥ ੨ ॥
 ਸਦਾ ਸਦਾ ਜਾਈ ਬਲਿਹਾਰੀ ॥
 ਇਤ ਉਤ ਦੇਖਉ ਓਟ ਤੁਮਾਰੀ ॥ ੩ ॥
 ਮੋਹਿ ਨਿਰਗੁਣ ਗੁਣ ਕਿਛੁ ਨ ਜਾਤਾ ॥
 ਨਾਨਕ ਸਾਧੂ ਦੇਖਿ ਮਨੁ ਰਾਤਾ ॥ ੪ ॥

(ਵਡਹੰਸੁ ਮ: ੫, ਪੰਨਾ ੫੬੨)

ਅਸਥਾਈ

x			੨				੦				੩			
			ਸ	ਰ	ਮ	ਮ	ਮ	ਪ						
			ਸੇ	ਭ	ਵ	ਕ	ਕੀ	ਭ			ਭ	ਭ	ਭ	ਭ
—	—	ਪ	ਪ	—	ਪ	ਮ	ਮਪ	ਧ	ਪ	ਮ	—	—	—	—
ਭ	ਭ	ਅਰ	ਦਾ	ਭ	ਸ	ਪਿ	ਆ	ਭ	ਭ	ਰੇ	ਭ	ਭ	ਭ	ਭ
ਗ	ਰ	—	ਰ	ਗ	ਰ	ਪ	ਮ	—	—	ਗ	ਰ	ਗ	—	—
ਭ	ਭ	ਭ	ਜ	ਪਿ	ਜੀ	ਭ	ਵਾ	ਭ	ਭ	ਪ੍ਰ	ਭ	ਭ	ਭ	ਭ
ਰ	ਸ	—	ਰ	ਗ	ਰ	ਪ	ਮ	—	—	ਗ	ਰ	ਗ	—	—
ਭ	ਭ	ਭ	ਚ	ਰ	ਨ	ਭੁ	ਮਾ	ਭ	ਭ	ਰੇ	ਭ	ਭ	ਭ	ਭ
ਰ	ਸ	—												
ਭ	ਭ	ਭ												

ਅੰਤਰਾ

			ਸ	—	ਸ	ਨ	ਸ	ਰ	—	ਸ	ਨ	—	—	—
			ਕੁ	ਭ	ਬੇ	ਭ	ਅੰ	ਕੁ	ਭ	ਕੋ	ਭ	ਭ	ਭ	ਭ
—	ਪ	—	ਪ	ਨ	ਨ	—	ਨ	ਸ	ਨ	ਸ	ਰ	—	—	—
ਭ	ਭ	ਭ	ਵਿ	ਰ	ਲਾ	ਭ	ਜਾ	ਭ	ਭ	ਣੈ	ਭ	ਭ	ਭ	ਭ
—	ਸ	—	ਮ	ਮ	ਮ	ਮ	ਮਪ	ਧ	ਪ	ਸ	ਰ	—	—	—
ਭ	ਭ	ਭ	ਗੁ	ਰ	ਪ	ਰ	ਸਾਭ	ਭ	ਭ	ਦਿ	ਭ	ਭ	ਭ	ਭ
ਰ	—	ਰ	ਰ	ਗ	ਰ	ਸ	ਨ	ਸ	ਨ	ਸ	ਰ	—	—	—
ਭ	ਭ	ਕੋ	ਸ	ਬ	ਦਿ	ਪ	ਛਾ	ਭ	ਭ	ਣੈ	ਭ	ਭ	ਭ	ਭ
ਰ	ਸ	—												
ਭ	ਭ	ਭ												

ਰਾਗ ਸੋਰਠਿ

ਵਾਦੀ—ਰ ਠਾਠ—ਖਮਾਜ ਸਮਾਂ—ਰਾਤ ਦੂਜਾ ਪਹਿਰ
ਸੰਵਾਦੀ—ਧ ਜਾਤੀ—ਓਡਵ-ਖਾਡਵ ਗੰਧਾਰ ਮੇਰ ਦੀ ਮੀਂਡ ਨਾਲ ਲਗਾਓ

ਪਕੜ—ਰ ਮ ਪ ਨ, ਸੰ ਨੁ ਧ ਮ ਪ ਧ, ਮੇਰ ਨੁ ਸ।

ਆਰੋਹ—ਸ ਰ ਮ ਪ ਨ ਸੰ।

ਅਵਰੋਹ—ਸੰ ਰੰ ਨੁ ਧ ਪ ਮ ਰ, ਨੁ ਸ।

ਸਰ-ਵਿਸਥਾਰ

- ੧ ਸ—ਨਸਰ—ਮਰ, ਨਸ—ਸਰ—ਨੁ.ਧਪ—ਨਸ—ਮਰ—ਨ—ਸ, ਰਨ, ਸ—ਮ—ਰ—
ਨਸਮਰ—ਨਸ— ।
- ੨ ਸ—ਰਮਪ, ਮਰ—ਪਮਰ—ਮਪਧਮਰ—ਮਪਧਮਰ—ਨਸ—ਰਨੁਧਪ—ਨਸ ਮਰ—ਰਮਪਧਮਰ
ਰ—ਰ ਮ ਮ ਧ ਰ ਰ
—ਮਰ ਨ—ਸ—ਨਸਰਮਪ ਰ—ਮਪਧ, ਮਰ—ਨਸਰਮਪਧ, ਮਪ ਪਧਮਰ—ਮਰ—ਪਮਰ—
ਗ
ਮ ਰਨੁ ਸ ।
- ੩ ਸ—ਰਮਪ—ਨੁਧਪ, ਧਮਰ—ਮਪਨੁਧਮਪਧਮਰ—ਰਨੁਸਰ—ਮਪਧ, ਮਪਨੁਧਪ, ਪਧਮਰ—
ਗ ਮ
ਨਸਮਰ, ਪਮਰ, ਮਪਧਮਰਨਸ—ਰ—ਮਪਨ—ਸ—ਨੁਧਪ—ਮਪਧਪ, ਧਮਰਪਮਰਨਸ—ਸਰ
ਮਰ—ਮਪਧ, ਮਰ—ਮਪਨਸ—ਰਨੁਧਪ—ਧਮਰ—ਧਰਨੁ—ਸ ।
- ੪ ਮਰ—ਮਪਨ—ਨਸ—ਨੁਧਪ—ਮਪਨਸਰ—ਨੁਧ—ਮਪਧ, ਮਰ, ਰ, ਪ, ਧ, ਮਰ—ਨੁਧਪਧ,
ਮਰ—ਨਸਰਮਪਨ—ਸ—ਨਸਰ—ਨਸ—ਨੁਧਪਧਮਰ—ਧਮਰ, ਮਪਨਸਰ ਨਸਮਰ—ਨੁਧਪਧ
ਮਰ—ਨਸ— ।
- ੫ ਮਪਧ, ਮ ਪਨ—ਸ—ਨਸ, ਪਨਸ, ਪਨਸਰ—ਰਨੁਧਪ ਧਮਰ—ਰਮਪਨਰਸ—ਰਨਸ ਨਸ—ਰ
—ਸ—ਰ—ਨੁਧਪਧ, ਮਰ—ਰ—ਨਸ—(ਸ) ਰਨੁਧਪ, ਮਪਧਮਰ ਨਸਰ, ਮ, ਰ, ਪਰ, ਧ, ਮਰ
—ਨੁਧ, ਮਪਧ ਰ—ਨਸ—ਨੁਧਪਧਮਰ—ਨਸ—ਰ ਮਪਨ—ਸ—ਸ—ਰ—ਪ, ਮਰ—ਨਸ,
ਰਨੁਧਪ ਮਪਧ ਮ ਰ ਮਰਨਸ— ।

ਰਾਗ ਸੋਰਠਿ, ਤਾਲ ਭਾਨਮਤੀ, ਬਿਲੰਬਿਤ

ਜੇ ਨਰੁ ਦੁਖ ਸੇ ਦੁਖੁ ਨਹੀ ਮਾਨੈ ॥

ਸੁਖ ਸਨੇਹੁ ਅਰੁ ਭੈ ਨਹੀ ਜਾਕੈ ਕੰਚਨ ਮਾਟੀ ਮਾਨੈ ॥ ੧ ॥ ਰਹਾਉ ॥

ਨਹ ਨਿੰਦਿਆ ਨਹ ਉਸਤਤਿ ਜਾਕੈ ਲੋਭੁ ਮੋਹੁ ਅਭਿਮਾਨਾ ॥

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥ ੧ ॥

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥ ੨ ॥
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥ ੩ ॥

(ਸੋਰਠਿ ਮ: ੯, ਪੰਨਾ ੬੩੩)

ਅਸਥਾਈ

×	੨		੩		੪	
	ਮਪ	ਨ	-ਸ	ਰ	ਧਪ	ਗ
	ਦੁ	ਖ	ਨ	ਹੀ	ਨੈ	ਮਰ
					ਜੋ	ਨਰ
ਗ	—	ਸ	-ਰ	ਰ	-ਰ	ਮ
ਰਗ		ਰ				-ਮ
ਮੈ	ਸ	ਖ	ਸ	ਨੇਹੁ	ਭੈ	ਨ
ਗ	ਸ	ਪਮ	ਨਨ	ਰ	ਧਪ	ਗ
ਰਗ						-ਰ
ਜਾ	ਕੈ	ਕੰ	ਚਨ	ਟੀ	ਨੈ	ਗ

ਅੰਤਰਾ

	ਮਪ	—	-ਨ	ਨ	ਸ	ਸ	ਨ-ਸ	ਰ	ਨ
	ਨਹ	ਨਿੰ	ਦਿ	ਆ	ਨ	ਹ	ਉਸ	ਤਤਿ	ਜਾ
ਸ	ਗ			ਨ	ਸ			ਗ	
ਨੁ	ਧਪ	ਮਰ	ਮਪ	ਸਰ	ਨੁ	ਧਪ	ਪਧ	ਮਰ	ਸਰ
ਕੈ	ਲੋ	ਭਮੋ	ਹਿ	ਅਭਿ	ਮਾ	ਨਾ	ਜੋ	ਨਰ	ਦੁਖ

ਰਾਗ ਸੋਰਠਿ, ਤਿੰਨ ਤਾਲ; ਮਧਯ ਲਯ

ਸੋਰਠਿ ਤਾਮਿ ਸੁਹਾਵਣੀ ਜਾ ਹਰਿਨਾਮੁ ਢੋਢੇਲੇ ॥
ਗੁਰਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥
ਹਰਿ ਜੈਸਾ ਪੁਰਖੁ ਨ ਲਭਈ ਸਭੁ ਦੇਖਿਆ ਜਗਤੁ ਮੈ ਟੋਲੇ ॥
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮਨੁ ਅਨਤ ਨ ਕਾਹੁ ਡੋਲੇ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥ ੨ ॥

(ਸੋਰਠਿ ਵਾਰ ਮ: ੪, ਪੰਨਾ ੬੪੨)

ਅਸਥਾਈ

[illegible]

ਅੰਤਰਾ

ਸੰ	—	—	—	—	—	ਪ	—	—	ਨ	—	—
ਸ	ਸ	ਸ	ਸ	ਸ	ਸ	ਨਾ	ਸ	ਨਾ	ਵੈ	ਸ	ਸ
ਸੰ	—	—	—	—	—	ਪ	—	—	ਨ	—	—
ਸ	ਸ	ਸ	ਸ	ਸ	ਸ	ਆ	ਸ	ਨ	ਪਿਆ	ਰੰ	ਸੰ
ਨ	—	ਧ	—	—	—	ਮ	ਮ	ਗ	ਪ	—	ਪ
ਰੰ	ਸ	ਸ	ਸ	ਸ	ਸ	ਗੁਰ	ਮ	ਰ	ਹ	ਸ	ਰਿ
ਧ	ਧ	ਪ	—	ਗ	—	ਪਧ	—	ਮ	ਰ	ਰ	ਨ
ਬੋ	ਸ	ਲੋ	ਸ	ਰ	ਸ	ਜਾ	ਸ	ਹ	ਰਿ	ਸ	ਵੰ

ਰਾਗ ਸੋਰਠਿ, ਆਡਾ ਚੌਤਾਲਾ, ਬਿਲੇਬਿਤ

ਦਹਦਿਸ ਛਤ੍ਰੁ ਮੇਘ ਘਟਾ ਘਟ ਦਾਮਨਿ ਚਮਕਿ ਡਰਾਇਓ ॥

ਸੇਜ ਇਕੋਲੀ ਨੀਦ ਨਹੁ ਨੈਨਹ ਪਿਰੁ ਪਰਦੇਸਿ ਸਿਧਾਇਓ ॥ ੧ ॥

ਹੁਣਿ ਨਹੀ ਸੰਦੇਸਰੋ ਮਾਇਓ ॥

ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥ ਰਹਾਓ ॥

ਕਿਉਂ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖ ਦਾਇਓ ॥

ਮੰਦਰਿ ਚਰਿਕੈ ਪੰਥ ਨਿਹਾਰਉ ਨੈਨ ਨੀਰਿ ਭਰਿ ਆਇਓ ॥ ੨ ॥

ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥

ਭਾਂਭੀਰੀ ਕੇ ਪਾਤ ਪਾਰਦੋ ਬਿਨੁ ਪੇਖੇ ਦੂਰਾਇਓ ॥ ੩ ॥

ਭਇਓ ਕ੍ਰਿਪਾਲੁ ਸਰਬ ਕੇ ਠਾਕੁਰੁ ਸਗਰੋ ਦੂਖੁ ਮਿਟਾਇਓ ॥

ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥ ੪ ॥

ਸਭੁ ਰਹਿਓ ਅੰਦੇਸਰੋ ਮਾਇਓ ॥

ਜੋ ਚਾਹਤ ਸੋ ਗੁਰੂ ਮਿਲਾਇਓ ॥

ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥

(ਸੋਰਠਿ ਮ: ੫, ਪੰਨਾ ੬੨੪)

ਅਸਥਾਈ

x		੨		੦		੩		੦		੪		੦	
				ਰ	ਰ	ਮ	ਮ	ਪ	—	ਨ	—	ਨ	—
				ਮ	ਦਹ	ਦਿ	ਸ	ਛ	ੜ	ਤ੍ਰ	ੜ	ਮੇ	ੜ
ਸ	ਸ	ਪਨ	ਸਰੋ	ਸ	ਧ	ਪਧ	ਮ	ਗ	ਰ	ਮ	ਪ	ਪਧ	ਮਮ
ਘ	ਘ	ਟਾੜ	ੜੜ	ਨੁ	ਪ	ਦਾੜ	ੜ	ਰ	ਨਿ	ਚ	ਮ	ਕੜ	ੜੜ
ਗ				ਘ	ਟ			ਮ					
ਰ	—	—	ਸ										
ਰਾ	ੜ	ੜ	ਇਓ										

ਅੰਤਰਾ

				ਮ	ਪ	ਨ	ਨ	ਨ	—	ਸ	—	ਪ	—
				ਸੇ	ੜ	ਜ	ਇ	ਕੇ	ੜ	ਲੀ	ੜ	ਨੀ	ੜ
						ਸ	ਧ		ਗ				
ਨ	ਨ	ਨਸ	ਸਨ	ਨਸਰੋ	—	ਨੁ	ਪ	ਮ	ਰ	ਮ	ਪ	ਪਧ	ਮਮ
ਦ	ਨਹੁ	ਨੈੜ	ੜੜ	ਨਹੜ	ੜ	ਪਿ	ਰੁ	ਪ	ਰ	ਦੇ	ੜ	ਸਿੜ	ੜਸਿ
ਗ													
ਰ	—	ਰਗ	ਰ										
ਧਾ	ੜ	ੜੜ	ਇਓ										

ਰਾਗ ਸੋਰਠਿ, ਦਾਦਰਾ, ਬਿਲੰਬਿਤ

ਜਿਤੁ ਘਰਿ ਪਿਰਿ ਸੋਹਾਗੁ ਬਣਾਇਆ ॥

ਤਿਤੁ ਘਰਿ ਸਖੀਏ ਮੰਗਲੁ ਗਾਇਆ ॥

ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥ ੧ ॥

ਸਾ ਗੁਣਵੰਤੀ ਸਾ ਵਡਭਾਗਣਿ ॥

ਪੁਤ੍ਰਵੰਤੀ ਸੀਲਵੰਤਿ ਸੋਹਾਗਣਿ ॥

ਰੂਪਵੰਤਿ ਸਾ ਸੁਘੜਿ ਬਿਚਖਣਿ ਜੋ ਧਨ ਕੰਤਿ ਪਿਆਰੀ ਜੀਉ ॥ ੨ ॥

ਅਚਾਰਵੰਤਿ ਸਾਈ ਪਰਧਾਨੇ ॥

ਸਭ ਸਿੰਗਾਰ ਬਣੇ ਤਿਸੁ ਗਿਆਨੇ ॥

ਸਾ ਕੁਲਵੰਤੀ ਸਾ ਸਭਰਾਈ ਜੋ ਪਿਰਿ ਕੈ ਰੰਗਿ ਸਵਾਰੀ ਜੀਉ ॥ ੩ ॥

ਮਹਿਮਾ ਤਿਸ ਕੀ ਕਹਣੁ ਨ ਜਾਏ ॥

ਜੋ ਪਿਰਿ ਮੇਲਿ ਲਈ ਅੰਗਿ ਲਾਏ ॥

ਬਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥ ੪ ॥

(ਮਾਝ ਮ: ੫, ਪੰਨਾ ੯੭)

ਅਸਥਾਈ

×			○			×			○		
ਮਪ	ਨ	ਸ	ਪਨਸਰੰ	ਨੁਧ	ਪਰ	ਰਮ	ਪਧਨੁ	ਪਧ	ਮ	ਗ	—
ਜੋੜ	ਧ	ਨ	ਕੰੜੜ	ਤਿੜ	ੜਸੀ	ਗਾੜ	ਗੀੜੜ	ੜੜ	ਜੀ	ਉ	ੜ
ਮ	ਮ	ਮਗ	ਰਗ	ਰ	-ਸ	ਰਮ	ਪਸੰਨ	ਸੰਪ	ਪਪਮ	ਗ	—
ਅਨ	ਦ	ੜਬਿ	ਨੋੜ	ਦ	ੜਤਿ	ਤੈੜ	ਘੜੜ	ਰੜ	ਸੋੜੜ	ਹਹਿ	ੜ

ਅੰਤਰਾ

ਮ	ਮ	-ਮ	ਨੁਪ	ਨ	—	ਨਸ	ਸ	ਸਰੰ	ਨਸ	ਸ	—
ਜਿਤੁ	ਘ	ੜਰਿ	ਪਿਰ	ਸੋ	ੜ	ਹਾੜ	ਗ	ੜਬ	ਣਾੜ	ਇਆ	ੜ
ਸਰੰ	ਸਸ	-ਨ	ਨਸ	ਨਰੰਸ	ਨੁਪ	ਪਧ	ਪਪਸੰਨ	ਪਧ	ਮ	ਗ	—
ਤਿਤੁ	ਘੜ	ੜਰਿ	ਸਖੀ	ਏੜੜ	ੜੜ	ਮੰੜ	ਗੜੜੜ	ੜਲ	ਗਾ	ਇਆ	ੜ

ਸੋਰਠਿ, ਚੰਚਲ

ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥

ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥ ੧ ॥

ਕਾਹੇ ਭਈਆ ਫਿਰਤੋ ਫੂਲਿਆ ਫੂਲਿਆ ॥

ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥ ੧ ॥ ਰਹਾਉ ॥

ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨ ਕੀਆ ॥

ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥ ੨ ॥

ਦੇਹੁਰੀ ਲਉ ਬਰੀ ਨਾਰਿ ਸੰਗ ਭਈ ਆਗੈ ਸਜਨ ਸੁਹੇਲਾ ॥

ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥ ੩ ॥

ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥

ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥ ੪ ॥

(ਸੋਰਠਿ ਕਬੀਰ ਜੀ, ਪੰਨਾ ੬੫੪)

ਅਸਥਾਈ

X				੨			੦			੩			ਧ ਕਾ
ਸੰ	—	—	ਨੁ	ਧ	ਪ	ਮ	ਗ	ਮ	ਗ	ਰ	ਗ	ਸ	ਰ
ਹੇ	ਫ	ਫ	ਭ	ਈ	ਆ	ਫ	ਫਿ	ਰ	ਤੋ	ਫੁ	ਲਿ	ਆ	ਫ
ਮ	ਗ	ਗ	ਰ	—	—	—	—	—	—	ਸ	—	—	—
ਫੁ	ਲਿ	ਫ	ਆ	ਫ	ਫ	ਫ	ਫ	ਫ	ਫ	ਫ	ਫ	ਫ	ਫ
ਸ	—	—	ਰ	—	—	—	—	—	—	—	—	ਰ	ਗ
ਫ	ਫ	ਫ	ਜ	ਬ	ਦ	ਸ	ਮਾ	ਫ	ਫ	ਸ	ਫ	ਫ	ਉ
ਮ	—	—	ਮ	—	ਮ	ਗ	ਰ	ਗ	—	ਰ	ਸ	—	—
ਰ	ਧ	ਫ	ਮੁ	ਫ	ਖ	ਫ	ਰ	ਹ	ਫ	ਸ	ਫ	ਫ	ਫ
ਸ	—	—	ਮ	—	ਪ	ਨ	ਨ	—	—	ਸ	—	ਸ	ਰ
ਫ	ਫ	ਫ	ਸੋ	ਫ	ਦਿ	ਨੁ	ਕੈ	ਫ	ਫ	ਸੋ	ਫ	ਫ	ਫ
ਨੁ	ਧ	—	ਪ	—	—	—	—	—	—	ਧ	ਰ	—	—
ਫੁ	ਲਿ	ਫ	ਆ	ਫ	ਫ	ਫ	ਫ	ਫ	ਫ	ਰ	ਈ	ਆ	ਫ
ਰ	—	—	ਨ	—	—	—	ਸ	—	—	ਨ	ਸ	ਰ	ਸ
ਫ	ਫ	ਫ	ਸੋ	ਫ	ਦਿ	ਨੁ	ਕੈ	ਫ	ਫ	ਸੋ	ਫ	ਫ	ਫ
ਨੁ	ਧ	—											
ਫੁ	ਲਿ	ਫ											

ਅੰਤਰਾ

			ਸ	ਰ	—	—	—	—	—	—	—	ਰ	ਗ
			ਜ	ਬ	ਜ	ਰੀ	ਐ	ਫ	ਫ	ਤ	ਫ	ਬ	ਫ
ਰ	ਗ	ਮ	ਮ	—	—	ਗ	ਰ	ਗ	—	ਰ	ਸ	—	—
ਹੇ	ਫ	ਫ	ਇ	ਫ	ਫ	ਭ	ਸ	ਮ	ਫ	ਤ	ਫ	ਨ	ਫ
ਸ	—	—	ਰ	—	ਗ	—	ਮ	—	—	ਪ	—	—	—
ਫ	ਫ	ਫ	ਰ	ਫ	ਹੈ	ਕਿ	ਰ	ਮ	ਫ	ਦ	ਫ	ਲ	ਫ
ਪ	ਧ	—	ਪ	ਮ	ਮ	ਪ	ਗ	—	—	ਰ	—	—	—
ਖਾ	ਫ	ਫ	ਫ	ਫ	ਫ	ਫ	ਈ	ਫ	ਫ	ਫ	ਫ	ਫ	ਫ
ਸ	—	—	ਮ	—	ਪ	—	ਨ	—	—	ਨ	ਸ	—	—
ਫ	ਫ	ਫ	ਕਾ	ਫ	ਚੀ	ਫ	ਗਾ	ਫ	ਫ	ਗ	ਫ	ਰਿ	ਫ

ਸੋਰਠਿ, ਢਾਈ ਤਾਲ

(ਸਲੋਕ ਕਬੀਰ ਜੀ, ਪੰਨਾ ੧੩੬੬)

ਅੰਤਰਾ

ਮ- ਜਿਉ	ਮ- ਬਨ	ਪ- ਫਲ	ਨ ਪਾ	— ਫ	ਨ ਕੇ	— ਫ	ਪ ਭ	ਨ ਇ	ਨਨ ਫਗਿ	ਸੰ ਰਹਿ	ਸੰ ਫ	ਨਸੰ ਫ	ਰੰ ਫ
ਨੁ ਬਹੁ	ਧ ਰਿ	ਧਧ ਫਨ	ਧ ਲਾ	ਨੁ ਫ	ਸੰ ਗ	ਰੰ ਹਿ	ਨੁਧ ਫਾ	ਪ- ਫਰ	— ਫਫ	ਮ ਫ	ਗ ਫ	ਰ ਫ	ਸ ਫ

ਰਾਗ ਸੋਰਠਿ, ਜੈ ਤਾਰ, ੧੩ ਮਾਤਰੇ

ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥
 ਅੰਦਰਿ ਕਪਟੁ ਸਭੁ ਕਪਟੇ ਕਰਿ ਜਾਣੈ ਕਪਟੇ ਖਪਹਿ ਖਪਾਹੀ ॥
 ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥
 ਕਿਰਪਾ ਕਰੇ ਜੋ ਆਪਣੀ ਤਾ ਨਾਨਕ ਸਬਦਿ ਸਮਾਹੀ ॥

(ਸੋਰਠਿ ਵਾਰ ਮਹਲਾ ੪, ਪੰਨਾ ੬੫੨)

ਅਸਥਾਈ

x			੨			੦			੩			੪		
			ਮ	ਪ	ਨ	ਸ	ਪਨਸਰੰ	ਨੁਧ	ਪ	ਪਧ	ਮ	ਸਰ		
			ਸ	ਤਿ	ਗੁ	ਰ	ਕੀSSS	SS	ਸ	ਪਰ	ਤੀ	ਤਿਨਾ		
ਮਗਰ	ਰ	ਰ	ਮ	ਮ	ਮਗ	ਰਗ	ਰਸ	ਸਸ	ਰਮ	ਪ	ਸ਼ਨ	ਸਪ		
ਹੀSS	S	S	ਅੰ	ਤਰਿ	ਅਗਿ	ਆS	ਨS	Sਭ	ਈS	ਮ	SS	Sਤਿ		
ਪਧਮ	ਗਰ	ਰ												
ਮSS	ਧਮ	S												

ਅੰਤਰਾ

			ਮ	ਪਪ	ਨਨ	ਸ	ਸਰੰ	ਸ	ਨਸ	ਨਸ	ਪਨਸਰੰ	ਨੁਧਪ		
			ਅੰ	ਦS	Sਰਿ	ਕਪ	ਟS	ਸਭੁ	ਕਪ	ਟੋS	ਕSSS	Sਤਿਰਿ		
ਮਧਮ	ਮ													
ਜਾSS	ਗਰ	ਰ	ਨਸ	ਰੰਮ	ਰੰਸ	ਨਸ	ਨੁਪ	ਪ	ਮਪ	ਸਨਸ	ਪ	-ਪ		
	ਣੋS	S	ਕਪ	ਟੇS	SS	ਖਪ	ਹਿS	S	ਖਪਹਿ	SSS	S	Sਖ		
ਪਧਮ	ਮ													
ਪਾSS	ਗਰ	ਰ												
	ਹੀS	S												

ਸੋਰਠਿ, ਇਕ ਤਾਲ

ਮਨ ਰੇ ਕਉਨੁ ਕੁਮਤਿ ਤੈ ਲੀਨੀ ॥
 ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥ ੧ ॥ ਰਹਾਉ ॥
 ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥
 ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥ ੧ ॥

ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥

ਘਟ ਹੀ ਮਾਹਿ ਨਿਰੰਜਨੁ ਤੇਰੇ ਤੇ ਖੋਜਤ ਉਦਿਆਨਾ ॥ ੨ ॥

ਬਹੁਤੁ ਜਨਮ ਭਰਮਤ ਤੇ ਹਾਰਿਓ ਅਸਥਿਰ ਮਤਿ ਨਹੀ ਪਾਈ ॥

ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥ ੩ ॥

(ਸੋਰਠਿ ਮ: ੯, ਪੰਨਾ ੬੩੧)

ਅਸਥਾਈ

×	੦	੨	੦	੩	੪						
			ਮ ਮ	— ੜ	ਪ ਨ	ਨ ਰੇ	ਸੰ ੜ	ਸੰ ੜ			
ਪ ਕ	ਧ ੜ	ਪ ਉ	ਮ ਨੁ	— ੜ	ਮ ਕੁ	ਗ ਮ	ਰ ਤਿ	ਗ ੜ	ਸ ਤੈ	— ੜ	ਰ ੜ
ਗ ਲੀ	ਮ ੜ	ਗ ੜ	ਰ ਨੀ	— ੜ	— ੜ	ਸ ਪ	ਰ ਰ	ਰ ਦਾ	ਰ ਰਾ	ਰ ਨਿੰ	ਗ ਦਿ
ਰਗ ਆੜ	ਮ ਰ	ਗ ਸ	ਰਗ ਰਚਿ	ਸ ਓ	— ੜ	ਮ ਰਾ	ਪ ਮ	ਨ ਭ	ਨ ਗ	ਸੰ ਤਿ	ਰੰ ਨਹਿ
ਨੁ ਕੀ	— ੜ	ਧ ੜ	ਪ ਨੀ	— ੜ	— ੜ						

ਅੰਤਰਾ

						ਸ	ਰ	—	—	—	ਗ
						ਮੁਕ	ਤਿ	ਪੰ	ੜ	ਥੁ	ਜਾ
ਮ	ਮ	ਗ	ਰਗ	ਸ	ਸ	ਸਰ	ਗ	ਗ	ਗਮ	ਪ	—
ਨਿਓ	ਤੈ	ੜ	ਨਾ	ਹ-	ਨਿ	ਧੜ	ਨ	ਜੋ	ਰਨ	ਕਉ	ੜ
ਪਧ	ਮ	ਗ	ਗਮ	ਰ	ਰ	ਮ	ਮ	ਪ	ਨ	ਨ	ਨ
ਧਾੜ	ੜ	ਇ	ਆ	ੜ	ੜ	ਅੰ	ਤਿ	ਸੰ	ੜ	ਗਿ	ਕਾ
ਸੰ	ਸੰ	ਸੰ	ਨਸੰ	ਰੰ	ਰੰ	ਨੁਧ	ਧ	—	ਧਨ	ਸੰ	ਰੰ
ਹੁ	ਨ	ਹੀ	ਦੀ	ਨਾ	ੜ	ਬਿਰ	ਬਾ	ੜ	ਆੜ	ਪਿ	ਬੰ
ਨੁ	ਨੁ	ਧ	ਪ	—	—	ਮ	—	ਪ			
ਧਾ	ੜ	ੜ	ਦਿਆ	ੜ	ੜ	ਮ	ੜ	ਨ			

ਸੋਰਠਿ, ਆਡਾ ਚੋਤਾਲਾ

ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੋਧਿਆ ਹਰਿ ਬਿਨੁ ਰਹਣੁ ਨ ਜਾਈ ॥

ਜਿਉ ਮਛਲੀ ਬਿਨੁ ਨੀਰੋ ਬਿਨਸੈ ਤਿਉ ਨਾਮੈ ਬਿਨੁ ਮਰਿ ਜਾਈ ॥ ੧ ॥

ਮੇਰੇ ਪ੍ਰਭ ਕਿਰਪਾ ਜਲੁ ਦੇਵਹੁ ਹਰਿ ਨਾਈ ॥

ਹਉ ਅੰਤਰਿ ਨਾਮੁ ਮੰਗਾ ਦਿਨੁ ਰਾਤੀ ਨਾਮੇ ਹੀ ਸਾਂਤਿ ਪਾਈ ॥ ਰਹਾਉ ॥

(ਸ਼ੋਰਠਿ ਮਹਲਾ ੪, ਪੰਨਾ ੬੦੭)

×	੨	੦	੩	੦	੪	੦
ਪਧ ਮਗਸ ਪਾਝ ਈ-ਹਉ	ਰ ਅੰ ਰ ਮਮਾ ਤਰਿ	ਪ ਨਨ ਨਾ ਮੁਮੰ	ਸੰਸੰ ਸੰਸੰ ਗਾ ਦਿਨ	ਨ ਨ ਸੰ-ਨ ਸਰੰ ਰਾਝਝ ਤੀਝ	ਨੁ- ਧਪ ਨਾਝ ਮੇਝ	ਧਮ ਪਪ ਹੀ ਸਾਤਿ

ਮ ਪਧ ਜਾੜ	ਮਮ ਪਪ ਹਰਿ ਸਿਉ	ਨਨ ਨਪ ਪ੍ਰੀ- ਤਿਅੰ	ਨਨ ਸਸੰ ਤਰੁ ਮਨੁ	ਨਸੰ ਨਸੰਰੰ ਬੇਧਿ ਆੜੜ	ਸ ਨੁਨੁ ਧਪ ਹਰਿ ਬਿਨੁ	ਧਮ ਪਪ ਰਹ ਟੁਨ
ਮਗਰ ਈੜੜ						

ਗੁਰਿ ਸਚੈ ਬਧਾ ਬੇਹੁ ਰਖਵਾਲੇ ਗੁਰਿ ਦਿਤੇ ॥
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥
ਗੁਰਿ ਕ੍ਰਿਪਾਲਿ ਬੇਅੰਤਿ ਅਵਗੁਣ ਸਭਿ ਹਤੇ ॥
ਗੁਰਿ ਅਪਣੀ ਕਿਰਪਾ ਧਾਰਿ ਅਪਣੇ ਕਰਿ ਲਿਤੇ ॥
ਨਾਨਕ ਸਦ ਬਲਿਹਾਰ ਜਿਸ ਗਰ ਕੈ ਗੁਣ ਦਿਤੇ ॥

(ਸੋਰਠ ਕੀ ਵਾਰ ਮਹਲਾ ੪, ਪੰਨਾ ੬੫੩)

X				੨				੩			੪		
	ਸਸ	ਰਰ	ਮਮ	ਪਪ	ਨਨ	ਨਸਰੰਸ	-ਨੁਪਪ	ਪਪ	ਪਮ	ਗਰਗ	ਸਰ		
	ਗਰਿ	ਸਫ	ਚੈਫ	ਬਫ	ਧਾਫ	ਥੈਫਫ	ਫਫਫਫ	ਰਖ	ਵਾਫ	ਲੈਫਫ	ਗੁਰਿ		

ਗਮ	ਰ	ਰ	ਮਪ	ਨਨ	ਪਨ	ਨਨ	ਸਸ	ਸਸ	ਪਨ	ਨਨ	ਨਸ	ਰਸ
ਦਿਤੇ	ੜ	ੜ	ਪੁੜ	ਰਨ	ਹੋੜ	ਈੜ	ਆੜ	ਸੜ	ਗੁਰ	ਚਰ	ਣੀੜ	ਮਨ
ਨੁਧ	ਪ	ਪਸ	ਰਰ	ਮਮ								
ਰੜ	ਤੇ	ਗੁਰਿ	ਸੜ	ਚੈੜ								

ਰਾਗ ਧਨਾਸਰੀ

ਵਾਦੀ—ਪ | ਠਾਠ—ਕਾਫੀ | ਸਮਾਂ—ਦਿਨ ਤੀਜਾ ਪਹਿਰ
ਸੰਵਾਦੀ—ਸ | ਜਾਤੀ—ਓਡਵ-ਸੰਪੂਰਣ | ਧਨਾਸਰੀ ਤਿੰਨ ਪ੍ਰਕਾਰ ਨਾਲ ਗਾਉਂਦੇ ਹਨ ।

ਮ ਮ

ਪਕੜ—ਨੁ ਸ, ਗੁ ਗੁ ਮਪ, ਧਪ, ਨੁਧਪ, ਗੁ, ਪਗੁ, ਰਸ ।

ਆਰੋਹ—ਸ ਗੁ ਮ ਪ ਨੁ ਸ ।

ਅਵਰੋਹ—ਸ ਨੁ ਧ ਪ ਮ ਗੁ ਰ ਸ ।

ਸੁਰ-ਵਿਸਥਾਰ

ਸ ਸ ਸ ਮ ਮ
੧ ਸ—ਨੁ ਨੁ ਸ—ਨੁ ਪ—ਪੁਨੁਸ—ਨੁਸ—ਨੁਪ—ਨੁਸ—ਸਗੁ—ਰਸ—ਨੁਸ ਗੁ, ਗੁ—ਮਪਗੁ—
ਪਗੁਰਸ— ।

ਮ ਮ
੨ ਸਗੁ—ਮਪਗੁ—ਰਨੁਸਗੁ—ਗੁ, ਪਗੁ ਰਸ—ਗੁਮਪ—ਗੁ—ਪਗੁ—ਰਨੁ—ਸਗੁ—ਨੁਸ ਗੁ ਮਪ—

ਮ
ਮਪਗੁ—ਗੁਪਗੁ—ਪਗੁਰਸ—ਰਨੁ ਸਗੁ—ਸਗੁਮਪਮਗੁ—ਮਪ—ਧਪ ਨੁ, ਧਪਗੁ—ਮਪ ਗੁਰਸ ।

੩ ਸਗੁ ਮਪਗੁ—ਮਪ, ਮਪਨੁ—ਧਪਗੁ—ਮਪ ਮਗੁ—ਪਗੁ ਰਸ—ਨੁ—ਧਪ—ਗੁਮਪਨੁ—ਪ—ਨੁਪ—
ਧਪ ਗੁਮਪ—ਨੁਧਪ—ਗੁ—ਮਪ—ਗੁ—ਪਗੁ—ਰਸਰ ਨੁਸ—ਨੁਸ ਗੁਮਪ—ਧਪ—ਨੁਧਪ—ਪਨੁਪ,

ਨ
ਸੰਨੁਧਪਗੁ—ਮਪ, ਗੁ, ਮਪਗੁ—ਰਸ—ਗੁਮਪਨੁ—ਧਪ—ਧਪਗੁ—ਮਪ ਨੁ ਪਗੁ—ਪਗੁ ਮਪਗੁ,
ਰਨੁਸ ।

ਸ ਸ
੪ ਗੁਮਪਨੁਸ—ਨੁਪ, ਨੁਸ—ਨੁਸ ਨੁਧਪ—ਧਪਗੁ—ਮਪ—ਧਪ, ਨੁਧਪਗੁ—ਗੁਮ ਪਮਗੁ—ਮਪਗੁ—
ਪਗੁਰਸ—ਰਨੁ ਸ ਗੁਮਪ—ਮਪਨੁ, ਧਪਗੁ—ਮਪ ਮਗੁ ਪਗੁਰਸ—ਨੁ—ਧਪ—ਗੁਮਪਨੁ—ਨੁਸ—

ਪ

ਸੰਨੁਧਪ—ਪਨੁਸੰ ਨੁਧਪ—ਗੁਗੁਮਗੁ—ਗੁਮਪਨੁ ਧਪ—ਗੁ—ਮਪਗੁ, ਪਗੁ ਗੁਰਸ—ਪ—ਮਪ, ਗੁਮਪ
ਨੁਸ—ਰੰਨੁਸ—ਪਨੁਸ—ਨੁਧਪ—ਪਨੁਪਗ—ਮਪਨੁਪ, ਧਪਗੁ—ਮਪਗੁ ਪਗੁ, ਰਸਨੁਸ ।

ਪ ਨਸਗੁਮਪਨੁਸ—ਨੁਸ, ਨੁਪਨੁਸ—ਪਨੁਸ, ਮਪਨੁਸ—ਗੁਮਪਨੁਸ—ਰੰਨੁਸੰਨੁਧਪ—ਸੰਨੁਸੰ ਨੁਧਪ—
ਪਨੁਸ—ਨੁਧਪ—ਗੁਮਪ—ਗੁਮਪਨੁ ਧਪਗੁ ਮਪਗੁ, ਪਗੁ, ਗੁਰਸ—ਗੁਮਪਨੁਸਗੁ—ਰੰਸੰਨੁਧਪ—ਨੁਸੰ
—ਸੰਗੁ—ਗੁਰੰਸ—ਰੰਨੁਸੰਗੁ—ਮਪੰਗੁ—ਪੰਗੁਰੰਸ—ਨਸ—ਨੁਧਪ—ਧਪਗੁ—ਮਪਨਸ—ਪਸ—ਨੁਪ,
ਧਮਗੁ—ਮਪਗੁ—ਪਗੁ—ਮਪਨੁਮ ਨੁਧਪਗੁ—ਮਪਨੁਪ—ਮਪਗੁ—ਪਗੁ—ਪਗੁਰਨੁਸ—ਗੁਮਪਨੁਧਪ—
ਗੁ—ਮਪਮਗੁ—ਪਗੁ—ਪਗੁਰਸ— ।

ਧਨਾਸਰੀ, ਰੂਪਕ

ਬੰਦਨਾ ਹਰਿ ਬੰਦਨਾ ਗੁਣ ਗਾਵਹੁ ਗੋਪਾਲ ਰਾਇ ॥ ਰਹਾਉ ॥
ਵਡੈ ਭਾਗਿ ਭੇਟੇ ਗੁਰਦੇਵਾ ॥
ਕੋਟਿ ਪਰਾਧ ਮਿਟੇ ਹਰਿ ਸੇਵਾ ॥ ੧ ॥
ਚਰਨ ਕਮਲ ਜਾ ਕਾ ਮਨੁ ਰਾਪੈ ॥
ਸੋਗ ਅਗਨਿ ਤਿਸੁ ਜਨ ਨ ਬਿਆਪੈ ॥ ੨ ॥
ਸਾਗਰੁ ਤਰਿਆ ਸਾਧੂ ਸੰਗੇ ॥
ਨਿਰਭਉ ਨਾਮੁ ਜਪਹੁ ਹਰਿ ਰੰਗੇ ॥ ੩ ॥
ਪਰਧਨ ਦੋਖ ਕਿਛੁ ਪਾਪ ਨ ਫੇੜੇ ॥
ਜਮ ਜੰਦਾਰੁ ਨ ਆਵੈ ਨੇੜੇ ॥ ੪ ॥
ਤ੍ਰਿਸਨਾ ਅਗਨਿ ਪ੍ਰਭਿ ਆਪਿ ਬੁਝਾਈ ॥
ਨਾਨਕ ਉਧਰੇ ਪ੍ਰਭ ਸਰਣਾਈ ॥ ੫ ॥

(ਧਨਾਸਰੀ ਮਹਲਾ ੫, ੬੮੩)

ਅਸਥਾਈ

×			੨		੩	×			੨		੨	
ਪ	ਪ	ਮ	ਗੁ	—	—	ਗੁਮ	ਰ	—	ਸ	—	—	ਸਰ
ਬੰ	ੜ	ਦ	ਨਾ	ੜ	ਹ	ਰਿ	ਬੰ	ੜ	ਦ	ਨਾ	ੜ	ੜ
ਨੁ	ਨੁ	ਸ	ਮ	—	ਗੁ	ਮ	ਪ	ਗੁ	ਮ	ਪ	—	—
ਗੁ	ਣ	ਗਾ	ਵਹੁ	ੜ	ੜ	ਗੋ	ਪਾ	ਲ	ਰਾ	ਇ	ੜ	ੜ

ਅੰਤਰਾ

ਮ	ਮ	ਪ	ਨੁ	—	ਪ	ਨੁ	ਸੰ	—	—	—	—	—
ਵ	ਡੈ	ਭਾ	ੜ	ਗਿ	ਭੇ	ੜ	ਟੇ	ਗੁ	ਰ	ਦੇ	ੜ	ਵਾ

ਸਰੰ	ਗੁ	ਰੰ	ਸ	—	—	ਸ	ਨੁ	—	—	ਧ	—	ਪ	—
ਕੋੜ	ਟਿ	ਪ	ਰਾ	ੜ	ਧ	ਰਿ	ਟੇ	ਹ	ਰਿ	ਸੇ	ੜ	ਵਾ	ੜ
ਪ	ਪ	ਮ	ਗੁ	—									
ਬੰ	ੜ	ਦ	ਨਾ	ੜ									

ਧਨਾਸਰੀ, ਤਿੰਨ ਤਾਲ

ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥
 ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥ ੧ ॥
 ਅਨਿਕ ਜਨਮ ਭ੍ਰਮਿ ਬਿਤਿ ਨਹੀ ਪਾਈ ॥
 ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥ ੧ ॥ ਰਹਾਉ ॥
 ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥
 ਕੋਈ ਐਸੇ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਨਾਕੁਰ ਸਿਉ ਮੇਰਾ ਰੰਗੁ ਲਾਵੈ ॥ ੨ ॥
 ਪੜੈ ਰੇ ਸਗਲ ਬੇਦ ਨਹ ਚੁਕੈ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥
 ਕੋਈ ਐਸੇ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤੁ ਨਾਮੁ ਮੇਰੈ ਰਿਦੈ ਸਿੰਚਾ ॥ ੩ ॥
 ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਨਾਕੁਰੁ ਇਕੁ ਤਿਲੁ ਨ ਮਾਨੈ ॥
 ਕਦਿ ਪਾਵਉ ਸਾਧ ਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥ ੪ ॥
 ਸਗਲ ਅਸੂਮ ਕੀਨੇ ਮਨੁਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥
 ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥
 ਕਰਮ ਧਰਮ ਜੁਗਤਾ ਨਿਮਖ ਨ ਹੇਤ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥
 ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਉ ਨੇਤ੍ਰਹੁ ਪੇਖੈ ॥ ੬ ॥
 ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥
 ਕੋਈ ਐਸੇ ਰੇ ਸੁਖਹਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥ ੭ ॥
 ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥
 ਸਦਾ ਸਦਾ ਆਨੰਦੁ ਭੋਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥ ੮ ॥
 ਸਫਲ ਸਫਲ ਭਈ ਸਫਲ ਜਾਤਾ ॥
 ਆਵਣ ਜਾਣ ਰਹੇ ਮਿਲੇ ਸਾਧਾ ॥ ੧ ॥ ਰਹਾਉ ਦੂਜਾ ॥

(ਧਨਾਸਰੀ ਮ: ੫, ਪੰਨਾ ੬੮੬)

ਅਸਥਾਈ

×				੨				੦				੩				
									ਗੁਪ	ਪ	ਪ		ਮ	ਪ	ਗੁ	ਮ
									ਅਨਿ	ਕ	ਜ		ਨ	ਮ	ਭੁ	ਮਿ
ਪ	ਪ	ਮ	ਗੁ	ਰ	—	ਸ	—	—	ਸ	—	—	ਸ	ਰ	ਨੁ	ਸ	
ਬਿ	ਤਿ	ਨ	ਹੀ	ਪਾ	ੜ	ਈ	ੜ	ੜ	ਕ	ਰਉ	ਸੇ	ਵਾ	ੜ	ਗੁ	ਰ	

ਮ	—	ਮ	ਗੁ	ਮ	ਪ	—	—	ਮ	ਪ	ਨੁ	—	ਸ	—	—	—
ਲਾ	ੜ	ਗਉ	ਚ	ਰ	ਨ	ਗੋ	ੜ	ਵਿੰ	ਦ	ਜੀ	ਕਾ	ਮਾ	ੜ	ਰ	ਗੁ
ਨੁ	ਸ	ਰੰ	ਸ	ਨੁ	—	ਧ	ਪ	ਪ	ਪ						
ਦੇ	ਹੁ	ਜੀ	ਬ	ਤਾ	ੜ	ਈ	ੜ	ੜ							

ਅੰਤਰਾ

ਗੁ	ਮ	ਪ	ਮ	ਗੁ	ਰ	ਸ	—	ਸ	ਸ	ਮਗੁ	ਮ	ਪ	—	—	—
ਤਿ	ਹ	ਤਿਹ	ਉਰ	ਝਾ	ੜ	ਇਓ	ੜ	ਜੋ	ਜੋ	ਜੂ	ਨੀ	ਆ	ੜ	ਇਓ	ੜ
ਪ	—	ਮ	ਪ	ਗੁ	ਰ	ਸ	ਸ	ਨੁ	—	ਸ	—	ਮ	ਗੁ	ਮ	ਮ
ਜੋ	ੜ	ਗਿ	ੜ	ਪਾ	ੜ	ਇਆ	ੜ	ਮਾ	ੜ	ਣ	ਸ	ਜ	ਨ	ਮੁ	ਸੰ
ਸ	ਸ	ਗੁ	ਰੰ	ਸ	ਸ	ਨੁ	ਧ	ਮ	—	ਪ	—	ਨੁ	—	ਸ	ਸ
ਰਾ	ੜ	ੜ	ਖਹੁ	ਦੇ	ਕਰਿ	ਹਾ	ਬ	ਤਾ	ੜ	ਕੀ	ਹੈ	ਓ	ਟ	ਸਾ	ਧ
ਗੁ	ਮ	ਪ	ਮ	ਗੁ	ਰ	ਸ	—	ਪ	—	ਨੁ	—	ਸ	—	ਨੁਧ	ਪ
ਲ	ਹੁ	ਹ	ਰਿ	ਰਾ	ੜ	ਇਆ	ੜ	ਕ	ਰਿ	ਕਿ	ਰ	ਪਾ	ੜ	ਮ	ੜ

ਰਾਗ ਧਨਾਸਰੀ, ਤਿੰਨ ਤਾਲ, ਮਧਯ ਲਯ

ਕਾਹੇ ਰੇ ਬਨ ਖੋਜਨ ਜਾਈ ॥

ਸਰਬ ਨਿਵਾਯੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥ ੧ ॥ ਰਹਾਉ ॥

ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥

ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ ੧ ॥

ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥

ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ ੨ ॥

(ਧਨਾਸਰੀ ਮ: ੯, ਪੰਨਾ ੬੮੪)

ਅਸਥਾਈ

×	੨	੦	੩
		ਪ	ਮ
		ਕਾ	ਰੇ
		ਰੇ	—
		—	ੜ
		ਮ	—
		ਗੁ	—
		—	ੜ
		ਰ	ਸ
		—	—
		ਬ	ੜ
		ਨੁ	—
		—	ੜ
		ਮ	—
		ਗੁ	—
		ਰ	—
		—	ੜ
		ਜ	—
		—	ੜ
		ਸ	—
		—	ੜ
		ਨੁ	—
		—	ੜ
		ਜਾ	—
		—	ੜ
		ਸ	—
		—	ੜ
		ਈ	—
		—	ੜ

ਅੰਤਰਾ

[illegible]

ਰਾਗ ਧਨਾਸਰੀ, ਤਾਲ ਦਾਦਰਾ, ਬਿਲੰਬਿਤ

ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥

ਅਸਥਿਰ ਕਰੇ ਨਿਹਚਲ ਇਹੁ ਮਨਆ ਬਹੁਰਿ ਨ ਕਤਹੁ ਧਾਵੈ ॥ ੧ ॥

ਹੈ ਕੋਓ ਐਸੋ ਹਮਰਾ ਮੀਤ ॥

ਸਗਲ ਸਮਗੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥ ੧ ॥ ਰਹਾਉ ॥

ਪਰਧਨ ਪਰਤਨ ਪਰ ਕੀ ਨਿੰਦਾ ਇਨ ਸਿਉ ਪ੍ਰੀਤਿ ਨ ਲਾਗੈ ॥

ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥ ੨ ॥

ਗਣ ਨਿਧਾਨ ਦਇਆਲ ਪੁਰਖ ਪ੍ਰਭ ਸਰਬ ਸੁਖ ਦਇਆਲਾ ॥

ਮਾਗੈ ਦਾਨੁ ਨਾਮੁ ਤੇਰੋ ਨਾਨਕੁ ਜਿਉ ਮਾਤਾ ਬਾਲ ਗੁਪਾਲਾ ॥

(ਧਨਾਸਰੀ ਮ: ੫, ਪੰਨਾ ੬੭੪)

ਅਸਥਾਈ

×			○			×			○		
ਮੁ ਹੈ	ਪੁ ਕੋ	ਨੁ ਉ	ਸ ਐ	ਪ ਸੋ	— S	ਗੁਰ ਹਮ	ਸ ਰਾ	ਨੁ S	ਸ ਮੀ	— S	ਸ ਤ
ਪਪ ਸਗ	ਪ ਲ	-ਪ Sਸ	ਪਪ ਮਗ	ਪਧ ਰੀS	ਪਧ SS	ਮ ਜੀ	ਪਮ ਉS	ਗੁਗੁ Sਹੀ	ਮ ਉ	ਪ ਦੇ	ਪ ਉ
ਸੰਨੁ ਅਰ	ਸੰ ਪਉ	— S	ਪਮ ਅਪ	ਪ ਨੋ	— S	ਗੁਰ ਚੀS	ਸ S	ਨੁ S	ਸ ਤ	— S	— S

ਅੰਤਰਾ

ਪਪ	ਮ	ਮਮ	ਪ	ਨੁ	—	ਸੰ	ਗੁਰੰ	ਸੰਸੰ	ਨੁ	ਸੰ	—
ਬੰਧਨ	ਗੁ	ਛੁਟ	ਕਾ	ਵੈ	ਫ	ਪ੍ਰ	ਭੂਫ	ਫਮਿ	ਲਾ	ਵੈ	ਫ
ਨੁ	ਨੁ	ਨੁਸੰ	ਨੁਧ	ਧਪ	ਪਧ	ਪਮ	ਮਗੁ	ਗੁਮ	ਪ	—	ਫ
ਹਰਿ	ਹ	ਰਿਫ	ਨਾਫ	ਮਫ	ਸਫ	ਨਾ	ਫਫ	ਫਫ	ਵੈ	ਫ	—

ਨ	ਨੁ	ਨੁ	ਨੁ	—	ਨੁ	ਧਨੁ	ਧ	ਸਨੁ	ਧਪ	ਪ	—
ਅਸ	ਬਿ	ਰ	ਕਰੇ	ੜ	ਨਿਹ	ਚਲੁ	ਇ	ਹੁੜ	ਮਨੁ	ਆ	ੜ
ਪ	ਪ	ਪਧ	ਪਮ	ਮ	ਪਮ	ਗੁਮ	—	ਗੁਮ	ਪ	—	—
ਬਹੁ	ੜ	ਨਾੜ	ਕਤ	ਹੁ	ੜੜ	ਧਾੜ	ੜ	ੜੜ	ਵੈ	ੜ	ੜ
ਸਨੁ	ਸੰ	ਸੰ	ਪਮ	ਪ	—	ਗੁਰ	ਸ	ਨੁ	ਸ	—	—
ਬਹੁ	ੜ	ਨਾ	ਕਤ	ਹੁ	ੜ	ਧਾੜ	ੜ	ੜ	ਵੈ	ੜ	ੜ

ਰਾਗ ਧਨਾਸਰੀ, ਪੜਤਾਲ, ਤਿੰਨ ਤਾਲ; ਮਧਯ ਲਯ

ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥
 ਦ੍ਰਿਸਟਿ ਪ੍ਰਭ ਧਾਰਹੁ ਕ੍ਰਿਪਾ ਕਰਿ ਤਾਰਹੁ ਭੁਜਾ ਗਹਿ ਕੂਪ ਤੇ ਕਾਦਿ ਲੇਵਹੁ ॥ ਰਹਾਉ ॥
 ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥
 ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥ ੧ ॥
 ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥
 ਗੁਣਹ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤਿ ਵਛਲੁ ਨਾਨਕ ਗਾਇਓ ॥ ੨ ॥

(ਧਨਾਸਰੀ ਮ: ਪ, ਪੰਨਾ ੬੮੩)

ਅਸਥਾਈ

×				੨				੦				੩			
						ਮਧ	ਪ	ਮ	ਗੁ	ਰ	ਸ	ਰ	ਨੁ	ਸ	—
						ਹੁੜ	ਰਿ	ਚ	ਰ	ਨ	ਸ	ਰ	ਨ	ਗੋ	ੜ
ਮ	ਮ	ਮ	ਮਪ	ਗੁ	ਗੁ	ਮ	ਪ	ਪ	ਪ	ਗੁ	ਮ	ਪ	ਨੁ	ਸੰ	ਰ
ਬਿੰ	ਦ	ਦੁ	ਖੜ	ਭੰ	ਜ	ਨਾ	ੜ	ਦਾ	ਸ	ਅ	ਪੁ	ਨੇ	ੜ	ਕਉ	ੜ
ਸੰ	ਨੁ	ਧ	ਪ	ਮ	ਮ	ਧ	ਪ								
ਨਾ	ੜ	ਮ	ਦੇ	ਗੁ	ਹੁ	ਹੁ	ਰਿ								

*ਅੰਤਰਾ ਯੱਕਾ

×		੦		੨		੦		੩		੪	
ਪ	—ਪ	ਪ	ਮ	ਗੁ	ਮ	ਪ	—	ਨੁ	—	ਸੰ	—
ਦਿ	ੜਸ	ਟਿ	ਪੁ	ੜ	ਭ	ਧਾ	ੜ	ਰਹੁ	ੜ	ੜ	ੜ
ਸੰ											
ਨੁ	ਨੁ	ਨੁ	ਸੰ	—	ਰੰ	ਸੰ	ਨੁ	ਧ	ਪ	—	—
ਕਿ	ਰ	ਪਾ	ਕ	ੜ	ਰਿ	ਤਾ	ੜ	ਰਹੁ	ੜ	ੜ	ੜ
ਪ	ਨੁ	—	ਸੰ	—	ਰੰ	ਸੰ	—	—	ਧ	ਪ	ਮ
ਭੁ	ਜਾ	ੜ	ਗਹਿ	ੜ	ੜ	ਕੁ	ੜ	ੜ	ਪ	ੜ	ਤੇ
ਪ	—	ਸੰ	ਨੁ	ਧ	ਪ	ਮ	ਗੁ	ਮ	ਗੁ	ਪਧ	ਪ
ਕਾ	ੜ	ਦਿ	ੜ	ੜ	ਲੇ	ਵਹੁ	ੜ	ੜ	ੜ	ਹੁੜ	ਰਿ

*ਬਾਕੀ ਤੁਕਾਂ ਪਹਿਲੇ ਅੰਤਰੇ ਤੇ ਲਗਾਓ ।

ਅੰਤਰਾ ਦੂਜਾ

ਸ	—	ਸ	ਮ	—	ਮ	ਮ	—	ਮ	ਪ	—	ਮ
ਕਾ	ੜ	ਮ	ਕੋ	ੜ	ਧ	ਕ	ੜ	ਰਿ	ਅੰ	ੜ	ਧ
ਗੁ	—	ਮ	ਪਧ	ਪ	—	ਮ	ਗੁ	ਰ	ਰ	ਸ	ਸ
ਮਾ	ੜ	ੜ	ਇਆ	ੜ	ੜ	ਕੇ	ੜ	ੜ	ਬੰ	ੜ	ਧ
ਪ	ਪ	ਪ	ਮ	ਗੁ	ਮ	ਪ	—	ਨੁ	ਨੁ	ਸੰ	ਸੰ
ਅ	ਨਿ	ੜ	ਕ	ੜ	ਦੋ	ਖਾ	ੜ	ੜ	ਤ	ੜ	ਨਿ
ਸੰ	—	—	ਸੰ	—	ਰੰ	ਨੁ	ਨੁ	ਧ	ਪ	—	—
ਨੁ	ੜ	ੜ	ਦਿ	ੜ	ਪੂ	ਸੰ	ੜ	ੜ	ੜ	ੜ	ੜ
ਛਾ	—	—	—	—	—	—	—	—	—	—	—
ਪ	ਨੁ	ਨੁ	ਸੰ	ਸੰ	ਰੰ	ਸੰ	ਨੁ	ਨੁ	ਧ	ਪ	ਮ
ਪ੍ਰਭ	ਬਿ	ਨਾ	ਆ	ਨ	ਨ	ਰਾ	ਖ	ਨ	ਹਾ	ਰਾ	ੜ
ਪ	ਪ	ਸੰ	ਨੁ	ਧ	ਪ	ਮ	ਗੁ	ਮ	ਗੁ	ਮ	ਪ
ਨਾ	ਮ	ਸਿਮ	ਰਾ	ਵਹੁ	ੜ	ਸਰ	ਨਿ	ਸੂ	ਰੇ	ਹ	ਦਿ

ਰਾਗ ਧਨਾਸਰੀ; ਤਿੰਨ ਤਾਲ, ਮਧਯ ਲਯ

ਕਿਆ ਪੜੀਐ ਕਿਆ ਗੁਨੀਐ ॥
 ਕਿਆ ਬੇਦ ਪੁਰਾਨਾ ਸੁਨੀਐ ॥
 ਪੜੇ ਸੁਨੇ ਕਿਆ ਹੋਈ ॥
 ਜਉ ਸਹਜ ਨ ਮਿਲਿਓ ਸੋਈ ॥ ੧ ॥
 ਹਰਿ ਕਾ ਨਾਮੁ ਨ ਜਪਸਿ ਗਾਵਾਰਾ ॥
 ਕਿਆ ਸੋਚਹਿ ਬਾਰੰਬਾਰਾ ॥ ੧ ॥ ਰਹਾਉ ॥
 ਅੰਧਿਆਰੇ ਦੀਪਕੁ ਚਹੀਐ ॥
 ਇਕ ਬਸਤੁ ਅਗੋਚਰ ਲਹੀਐ ॥
 ਬਸਤੁ ਅਗੋਚਰ ਪਾਈ ॥
 ਘਟਿ ਦੀਪਕੁ ਰਹਿਆ ਸਮਾਈ ॥ ੨ ॥
 ਕਹਿ ਕਬੀਰ ਅਬ ਜਾਨਿਆ ॥
 ਜਬ ਜਾਨਿਆ ਤਉ ਮਨੁ ਮਾਨਿਆ ॥
 ਮਨ ਮਾਨੇ ਲੋਗੁ ਨ ਪਤੀਜੈ ॥
 ਨ ਪਤੀਜੈ ਤਉ ਕਿਆ ਕੀਜੈ ॥ ੩ ॥

(ਸੋਰਠਿ ਕਬੀਰ ਜੀ, ਪੰਨਾ ੬੫੫)

ਅਸਥਾਈ

×												
	੨				੦				੩			
									ਮ	ਮ	ਮ	ਮ
									ਹ	ਰਿ	ਕਾ	ਨਾ
												ਨ
ਪ	ਨੁ	ਮ	ਪ	ਮ	ਗੁ	—	ਰ	—	ਸ	ਸ	ਸ	ਨੁ
ਜ	ਪ	ਸਿ	ਗਾ	ਵਾ	ਫਾ	ਫਾ	ਫਾ	ਫਾ	ਫਾ	ਫਾ	ਫਾ	ਫਾ
ਪ	—	ਪ	—	—	—	—	ਪ	ਮ	ਪ	ਨੁ	ਧ	ਪ
ਬਾ	ਫਾ	ਰਾ	ਫਾ	ਫਾ	ਫਾ	ਫਾ	ਫਾ	ਫਾ	ਫਾ	ਫਾ	ਫਾ	ਫਾ
ਗੁ	—	ਗੁ	—	—	—	—	ਮ	ਪ				
ਬਾ	ਫਾ	ਰਾ	ਫਾ	ਫਾ	ਫਾ	ਫਾ	ਫਾ	ਫਾ				

ਅੰਤਰਾ*

								ਪ	ਪ	ਪ	ਮ
								ਕਿਆ	ਪ	ਤੀ	ਐ
											ਐ
ਪ	ਨ	ਨ	—	ਸੰ	—	—	—	ਸੰ	ਸੰ	ਸੰ	ਗੁ
ਗੁ	ਨੀ	ਐ	ਫਾ	ਫਾ	ਫਾ	ਫਾ	ਫਾ	ਕਿਆ	ਬੇ	ਦ	ਪੁ
ਸੰ	ਸੰ	—	—	ਫਾ	—	ਧ	ਪ				
ਸੁ	ਨੀ	ਫਾ	ਫਾ	ਐ	ਫਾ	ਫਾ	ਫਾ				

ਰਾਗ ਜੈਤਸਰੀ

ਵਾਦੀ—ਗ ਠਾਠ—ਪੂਰਬੀ ਸਮਾਂ—ਸੂਰਜ ਡੁਬਣ ਤੋਂ
ਸੇਵਾਦੀ—ਨ ਜਾਤੀ ਓਡਵ-ਸੰਪੂਰਣ ਰੁ ਪੁ ਵ: ਆਰੋਹ ਵਿਚ ।

ਪਕੜ—ਸਗ, ਪ, ਮ ਪੁ, ਪ ਮੰਗ, ਰੁਸ ।

ਆਰੋਹ—ਸਗ, ਮੱਪ, ਮੱਧੁਪ, ਨਸੰ ।

ਅਵਰੋਹ—ਸੰ ਨਧੁਪ ਮੰਗ, ਮੰਗ ਰੁਸ ।

ਸੁਰ-ਵਿਸਥਾਰ

੧ ਨਸੰ, ਗ—ਰੁਸ, ਨਰੁਸ, ਨਸਰੁ ਨਸਗ—ਮੰਗਰੁਸ—ਨਸਗ, ਰੁਸ ।

੨ ਗ—ਨਸਗ—ਰਗ—ਨਰੁਗ—ਨਰੁਸਗ—ਗਰੁਸਨਰੁਸਗ—ਮੰਗਰੁਸ—ਸਨਧੁਪ, ਮੱਧੁਪ, ਨ—ਨਧੁਪ,

ਸ
ਨ—ਨਰੁਸ ਨਸਗ—ਨਰੁਨਸਗ—ਪਗ, ਮੰਗਪ, ਮੰਗ ਪਮੰਗ, ਮੰਗਰੁਸ ਨਸਗ— ।

੩ ਸ—ਗ, ਮੱਪ—ਮੱਧੁ—ਪ ਮੰਗ, ਗਮੰਗ ਪ, ਧੁਪ ਮੰਗ, ਨਸਗ ਰੁਨਸਗ—ਰੁਨਰੁਸ—ਗਰੁਸ—ਨਰੁਗ

*ਅੰਤਰੇ ਤੇ ਦੋ ਤੁਕਾਂ ਲਾਓ ।

—ਮੱਪ, ਧੁਮੰਗ, ਪ ਮੰਗ, ਸਗ, ਨਸਗ—ਮੱਧੁਮੰਗ ਪ ਮੰਗ, ਗਮੰਗ, ਮੰਗਰੁਸ—ਨਸਗਪ ਮੱਧੁਪ ਨਨ
ਧੁਪ ਨਨ ਪਮੰਗ—ਧੁਮੰਗ ਮੰਗਪਮੰਗ, ਨਸਗਰੁਸ—ਪਮੰਗਪ ਧੁਪਮੰਗ ਮੰਗਰੁਸ ।

- ੪ ਨਸਗਮੰਗ, ਪ (ਪ) ਮੱਪਧੁਮੰਪਧੁਮੰਗ, ਮੱਧੁਪ ਨਨਧੁਧੁਪ, ਗਮੰਪਨ—ਧੁਪ (ਪ) ਮੰਗ ਮੱਧੁਮਗ ਨਸ, ਗਰੁ,
ਮੰਗ, ਪ ਮੰਗ, ਨਨਧੁਪਮੰਗ, ਨਸਗਪਨ—ਧੁਪ, ਧੁਮੰਗ ਮੰਗਪ ਮੱਧੁਪ, ਗ ਪ, ਮੰਗਰੁਸ—ਪਨ—
ਸ—ਸਰੁਸੰ, ਨਰੁਸੰ ਨ—ਰੁਨਧੁਪ—ਸੰ, ਰੁਸੰ (ਸੰ) ਨਧੁਪ, ਰੁਨਧੁਪ ਪਨਧੁਪ ਧੁਮੰਗ, ਪ ਮੰਗ, ਗਨ
—ਧੁਪ, ਮੰਗ ਗਧੁ ਮੰਗ ਪਮੰਗ, ਨਸਰੁਨਸਗ—ਮੰਗਰੁਸ ।

- ੫ ਮੱਧੁਪ, ਸੰ—ਨਧੁਪ ਨ—ਸਰੁਸੰ ਨਰੁਸੰ—ਨਸਗੰ, ਰੁਸੰ—ਨਸਰੁਨਸੰ ਗੰ ਮੰਗੰ ਪ ਮੰਗਰੁਸੰ—ਨ,
ਰੁਸੰ ਗੰ—ਮੰਗਰੁਸੰ ਸਰੁਸੰ ਨਸਰੁਸੰ ਗੰਗਰੁਸੰ ਨਸਗੰ ਰੁਨਰੁਸੰ ਰੁਨਧੁਪ ਪਮੰਗਮੱਪ, ਮੱਧੁਪ, ਮੰਗਮੱਧੁਪ,
ਸੰ ਨਸਰੁਨਧੁਪ, ਧੁਪ ਮੰਗ, ਪਮੰਗ, ਧੁ ਮੰਗ, ਨਸਗਮੱਧੁਪ, ਮੱਧੁਮੰਗ, ਗਨਧੁਪਮੰਗ—ਮੰਗਰੁਸ ।

ਰਾਗ ਜੈਤਸਰੀ, ਚਾਰ ਤਾਲ, ਬਿਲੰਬਿਤ

ਕਹੂੰ ਗੀਤ ਕੇ ਗਵੱਯਾ ਕਹੂੰ ਬੇਨ ਕੇ ਬਜੱਯਾ ਕਹੂੰ ਨਿਤ ਕੇ ਨਚੱਯਾ ਕਹੂੰ ਨਰ ਕੇ ਅਕਾਰ ਹੋ ॥
ਕਹੂੰ ਬੇਦ ਬਾਨੀ ਕਹੂੰ ਕੋਕ ਕੀ ਕਹਾਨੀ ਕਹੂੰ ਰਾਜਾ ਕਹੂੰ ਰਾਨੀ ਕਹੂੰ ਨਾਰ ਕੇ ਪ੍ਰਕਾਰ ਹੋ ॥
ਕਹੂੰ ਬੇਨ ਕੇ ਬਜੱਯਾ ਕਹੂੰ ਧੇਨ ਕੇ ਚਰੱਯਾ ਕਹੂੰ ਲਾਖਨ ਲਵਯਾ ਕਹੂੰ ਸੁੰਦਰ ਕੁਮਾਰ ਹੋ ॥
ਸੁੱਧਤਾ ਕੀ ਸਾਨ ਹੋ ਕਿ ਸੰਤਨ ਕੇ ਪ੍ਰਾਨ ਹੋ ਕਿ ਦਾਤਾ ਮਹਾਂ ਦਾਨ ਹੋ ਕਿ ਨਿਦੇਖੀ ਨਿਰੰਕਾਰ ਹੋ ॥੮॥੧੮॥

(ਅਕਾਲ ਉਸਤਤਿ, ਪਾ: ੧੦)

ਅਸਥਾਈ

×	੦	੨	੦	੩	੪	੫
					ਗ	ਸ
					ਕ	ਹੁੰ
ਸ	—	ਸ	ਗ	ਮ	ਪ	ਪ
ਗੀ	ੜ	ਤ	ਕੇ	ੜ	ਵ	ਹੁੰ
					ਯਾ	
ਪ	—	ਪ	ਮ	ਗ	ਧੁ	ਸ
ਬੇ	ੜ	ਨ	ਕੇ	ੜ	ਬ	ਹੁੰ
					ਜਾ	
ਸ	ਸ	—	ਨ	ਧੁ	ਸ	ਸ
ਨਿ	ਤ	ੜ	ਕੇ	ੜ	ਚ	ਹੁੰ
					ਯਾ	
ਪ	—	ਪ	ਮ	ਗ	ਧੁ	ਸ
ਨ	ੜ	ਰ	ਕੇ	ੜ	ਅ	ਕਹੂੰ
					ਕਾ	
					ੜ	
					ਰ	
					ਹੋ	
					ੜ	

ਸ	—	ਸ	—	ਸ	ਨ	ਰੁ	ਨ	ਧੁ	ਪ
ਤ੍ਰਾ	₪	ਸ	₪	ਭ	ਇਓ	₪	ਉ	₪	ਰ
ਪ	ਮ	ਗ	ਰੁ	ਸ	ਨ	ਰੁ	ਗ	ਪ	ਮ
ਅੰ	₪	ਤ	₪	ਰਿ	ਸ	ਰ	ਨ	₪	ਗ
ਪ	—	ਧੁ	—	ਪ	ਪ	—	ਮ	ਗ	ਧੁ
ਹੀ	₪	ਕਿ	₪	ਰ	ਪਾ	₪	ਨਿ	₪	ਧਿ
ਪ	ਮ	ਗ	ਰੁ	ਸ					
ਤੇ	₪	ਰੀ	₪	₪					

ਰਾਗ ਟੋਡੀ

ਵਾਦੀ—ਧੁ | ਠਾਠ—ਟੋਡੀ | ਸਮਾਂ—ਦਿਨ ਦੂਜਾ ਪਹਿਰ
ਸੰਵਾਦੀ—ਗੁ | ਜਾਤੀ—ਸੰਪੂਰਣ | ਪ ਅਲਪ, ਆਰੋਹ ਵਿਚ ।

ਨ

ਪਕੜ—ਧੁ, ਨ ਸ, ਰੁ ਗੁ, ਰੁ ਸ, ਮ, ਗੁਰੁਗੁ ਰੁਸ ।

ਆਰੋਹ—ਸ ਰੁ ਗੁ ਮਪ ਧੁ ਨ ਸ ।

ਅਵਰੋਹ—ਸੰ ਨ ਧੁ ਪ ਮ ਗੁ ਰੁ ਸ ।

ਸੁਰ-ਵਿਸਥਾਰ

੧ ਨ ਨ ਸ ਰੁ ਨ ਨ
ਸ—ਨਸਰੁਸ, ਧੁ—ਨਸ, ਧੁ—ਨ ਧੁਸ, ਧੁਨਸਰੁ—ਧੁ, ਨਸ—ਧੁਨਸਰੁਗ—ਰੁਸ ।

੨ ਨ ਰੁ ਨ
ਨਸਰੁ ਧੁ—ਮਧੁਨ, ਧੁਸ—ਨ, ਰੁਨ, ਧੁਨਧੁਪ—ਮਧੁਨ—ਰੁਸ, ਧੁਨਰੁਗ—ਰੁਗ, ਰੁਸ—ਨਧੁਸਰੁਗ ,

ਗੁ ਗੁ ਸ ਰੁ
ਰੁ ਰੁ ਨਧੁ, ਨ ਧੁਸ—ਸਰੁਗ—ਗੁਰੁਨਧੁ, ਗੁ, ਰੁਗੁ ਰੁ ਰੁਗੁ, ਮਗੁ, ਰੁਗੁਰੁਸ ।

੩ ਗੁ ਮ ਗੁ ਗੁ ਨ ਰੁ
ਧੁਨਸਰੁਗ—ਰੁ ਗੁਰੁਗ—ਨਰੁਗ—ਧੁਨਰੁਗ—ਰੁਗ, ਰੁ ਰੁ ਧੁਸ—ਗੁਰੁਨਧੁ, ਪ ਮਧੁਨਰੁਗ, ਰੁਗੁ ਮਗੁ,

ਨ
ਰੁਗੁਰੁ ਧੁਸ—ਨਸਰੁਗ—ਮਗੁ, ਧੁਮਗੁ, ਧੁ, ਮਧੁਮਰੁਗ, ਮਪਧੁ, ਮਧੁ, ਗੁਮਧੁ ਮਧੁਨਧੁਮਗੁ, ਰੁਗੁ, ਰੁਸ ।

੪ ਮ ਮ
ਨਰੁਗੁਰੁਗ—ਗੁਰੁਮਗੁ ਗੁਪਮਧੁ—ਮਧੁ, ਗੁਮਧੁ—ਨਧੁਪ, ਧੁਮਗੁ—ਮਪਧੁ, ਨਧੁਪ—ਮਧੁਨ—ਧੁ,
ਨਧੁਪ, ਧੁਮਗੁ, ਮਧੁਨਧੁਪ ਮਧੁਮਗੁ, ਰੁਗੁਰੁਸ—ਰੁਗੁਰੁਗੁਨਧੁ—ਮ ਧੁਨਸਰੁਗ—ਮਧੁ, ਮਧੁਨਧੁਪ, ਧੁਮਗੁ,

ਨਰਗੁਮੱਧ—ਮੱਧਮੱਗੁ, ਮੱਗੁ ਰੁਗੁਰੁਸ—ਮੱਗੁ, ਮੱਧੁਨ—ਸੰ, ਧੁ, ਮੱਧੁਸੰ—ਧੁਨਸੰ—ਨਧੁ, ਮੱਧਮੱਗੁ,
 ਮੱਧੁਪ—ਮੱਗੁ ਮੱਧੁਸੰ—ਨਸੰਨਧੁਪ—ਮੱਸੰ—ਰੁਸੰ, ਨਸੰਰੁਸੰ, ਰੁੰਨਧੁ, ਮੱਧਮੱਗੁਰੁ—ਗੁਰੁਸ ।
 ੫ ਮੱਧੁ—ਮੱਨਧੁ—ਮੱਧੁਸੰ—ਰੁਸੰ, ਸੰਰੁਗੁ—ਰੁਗੁਰੁਸੰ—ਧੁਨਰੁਗੁ ਗੁ, ਰੁ ਰੁ ਧੁਸੰ—ਨਰੁਗੁ—ਨਗੁ, ਨਰੁਗੁ
 ਧੁ—ਗੁ ਰੁਗੁ, ਮੱਗੁਰੁਗੁ—ਰੁਗੁਰੁਗੁਮੱ—ਰੁਗੁ—ਮੱਧੁਮੱ ਗੁਰੁਗੁਰੁਸੰ—ਰੁਗੁਰੁਸੰਨਰੁਨਧੁ—ਗੁਰੁਸੰਨਧੁ—
 ਮੱਗੁ, ਮੱਧੁਪ—ਮੱਗੁ ਗੁਪੁ, ਧੁਗੁ, ਗੁਰੁਨਧੁਮੱਗੁ ਰੁਗੁ, ਮੱਗੁ, ਧੁਮੱਗੁ, ਰੁਗੁਪਮੱਗੁਰੁ, ਰੁਗੁਰੁਸ ।

ਰਾਗ ਟੋਡੀ, ਤਿੰਨ ਤਾਲ, ਮਧਯ ਲਯ

ਮਾਈ ਮੇਰੇ ਮਨ ਕੋ ਸੁਖੁ ॥

ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥ ੧ ॥ ਰਹਾਉ ॥

ਕੋਟਿ ਜਨਮ ਕੇ ਕਿਲਾਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖੁ ॥

ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥ ੧ ॥

ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥

ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥ ੨ ॥

(ਟੋਡੀ ਮ: ੫, ਪੰਨਾ ੭੧੭)

ਅਸਥਾਈ

x					੨				੦				੩			
					ਧੁ	ਮ	ਧੁਨ	ਸੰਨ	ਧੁ	ਪ	ਮੇ	ਪ	ਮ	ਗ	ਮ	—
					ਮਾ	ਸ	ਈ	ਸ	ਸ	ਮ	ਸ	ਰੇ	ਮ	ਨ	ਕੋ	ਸ
ਧੁ	ਧੁ	—	—		ਮ	ਗੁ	ਰੁ	ਸ	—	ਸ	ਰੁ	ਰੁ	ਸ	—	ਸ	ਰੁ
ਸੁ	ਖੁ	ਸ	ਸ		ਸ	ਸ	ਸ	ਸ	ਸ	ਕੋ	ਟਿ	ਅ	ਨੰ	ਸ	ਦ	ਰਾ
ਗੁ	ਮ	ਧੁ	ਮ		ਗੁ	ਰੁ	ਸ	—	ਮ	ਮ	ਧੁ	ਧੁ	ਸੰ	ਸੰ	ਸੰ	ਸੰ
ਸ	ਜ	ਸੁ	ਖੁ		ਭੁ	ਗ	ਵੈ	ਸ	ਹ	ਰਿ	ਸਿ	ਮ	ਰ	ਤ	ਬਿ	ਨ
ਧੁਨ	ਸੰਨ	ਧੁਪ	ਮੱਪ		ਗੁਮ	ਪਮ	ਗੁਮ	ਗੁਰੁ	ਸ	ਪ	ਮ	ਪ				
ਸੈ	ਸ	ਸ	ਭ		ਦੁ	ਸ	ਸ	ਸ	ਖ	ਮੇ	ਸ	ਰੇ				

ਅੰਤਰਾ

								ਮ				ਧੁ	ਧੁ	ਧੁ	ਮ
								ਕੋ	ਟਿ	ਜ		ਨ	ਮ	ਕੋ	ਸ
ਧੁ	ਸੰ	ਸੰ	ਸੰ	ਸੰਰੁ	ਗੁ	ਰੁ	ਸੰ	—	ਗੁ	ਰੁ	ਰੁ	ਸੰ	—	ਸੰ	ਸੰ
ਕਿ	ਲ	ਬਿ	ਖਿ	ਨਾ	ਸ	ਸਹਿ	ਸ	ਸ	ਸਿਮ	ਰ	ਤ	ਪਾ	ਸ	ਵ	ਨ
ਧੁਨ	ਸੰਨ	ਧੁਪ	ਮੱਪ	ਗੁਮ	ਪਮ	ਗੁਮ	ਗੁਰੁ	ਸ	ਪ	ਮ	ਪ				
ਤ	ਨ	ਮ	ਨ	ਸੁ	ਸ	ਸ	ਸ	ਖ	ਮ	ਸ	ਰੇ				

ਰਾਗ ਟੋਡੀ, ਯੱਕਾ, ਮਧਯ ਲਯ

ਤਨ ਤੇ ਛੁਟਕੀ ਅਪਨੀ ਧਾਰੀ ॥
 ਪ੍ਰਭ ਕੀ ਆਗਿਆ ਲਗੀ ਪਿਆਰੀ ॥
 ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥
 ਤਾ ਇਹੁ ਅਚਰਜੁ ਨੈਨਹੁ ਡੀਠਾ ॥ ੧ ॥
 ਅਬ ਮੋਹਿ ਜਾਨੀ ਰੇ ਮੇਰੀ ਗਈ ਬਲਾਇ ॥
 ਬੁਝਿ ਗਈ ਤ੍ਰਿਸਨ ਨਿਵਾਰੀ ਮਮਤਾ ਗੁਰਿ ਪੂਰੈ ਲੀਓ ਸਮਝਾਇ ॥ ੧ ॥ ਰਹਾਉ ॥
 ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥
 ਗੁਰ ਪਕਰਾਏ ਹਰਿ ਕੇ ਚਰਨਾ ॥
 ਬੀਸ ਬਿਸੁਏ ਜਾ ਮਨ ਠਹਰਾਨੇ ॥
 ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥ ੨ ॥
 ਜੋ ਜੋ ਕੀਨੋ ਹਮ ਤਿਸ ਕੇ ਦਾਸ ॥
 ਪ੍ਰਭ ਮੇਰੇ ਕੋ ਸਗਲ ਨਿਵਾਸ ॥
 ਨਾਕੋ ਦੂਤੁ ਨਹੀ ਬੈਰਾਈ ॥
 ਗਲਿ ਮਿਲਿ ਚਾਲੇ ਏਕੈ ਭਾਈ ॥ ੩ ॥
 ਜਾ ਕਉ ਗੁਰਿ ਹਰਿ ਦੀਏ ਸੁਖਾ ॥
 ਤਾ ਕਉ ਬਹੁਰਿ ਨ ਲਾਗਹਿ ਦੁਖਾ ॥
 ਆਪੇ ਆਪਿ ਸਰਬ ਪ੍ਰਤਿਪਾਲ ॥
 ਨਾਨਕ ਰਾਤਉ ਰੰਗਿ ਗੋਪਾਲ ॥ ੪ ॥

(ਰਾਮਕਲੀ ਮ: ੫, ਪੰਨਾ ੮੮੭)

ਅਸਥਾਈ

×	੦	੨	੦	੩	੪
ਸੰ	ਨ	ਪੁ	ਪ	ਮ	ਗੁ
ਪੁ	ਭ	ਕੀ	ਆ	ਗੁ	ਗੀ
			੧	ਪਿ	ਆ
ਗੁ	ਰੁ	ਸੰ	ਨ	ਮ	ਗੁ
ਤ	ਨ	ਤੇ	ਫੁ	ਗੁ	ਪ
			੧	ਮੰਗੁ	ਰੁ
ਸਰੁ	ਗੁਰੁ	ਮੰਗੁ	ਧਮ	ਨੀ	ਸ
ਤਨ	ਤੇ	ਫੁਟ	ਕੀ	ਧਾ	ਸ
			੧	ਸੰ	ਸ
			੧	ਪ	ਰੀ

ਅੰਤਰਾ

੫	੦	੨	੦	੩	੪
ਮੰ	ਮੰ	ਮੰ	ਮੰ	ਸੰ	ਸੰ
ਜੋ	ਕਿ	ਫੁ	ਕ	ਮੇ	ਰੈ
			੧	ਮੀ	ਠਾ
ਗੁ	ਰੁ	ਸੰ	ਧੁ	ਮੰ	ਗੁ
ਤਾ	੧	ਤੇ	ਅਚ	ਗੁ	ਪ
			੧	ਮੰਗੁ	ਰੁ
			੧	ਨੀ	ਸ
			੧	ਧਾ	ਸ

ਸਰ ਗੁਰੁ ਮੰਗੁ ਧੁਮੰ ਨਧੁ ਸਨ ਧੁ ਮੰ ਧੁ ਮੱਧੁ ਸੰ ਸੰ
ਤਾੜ ਤੇੜ ਅਚ ਰਜ ਨੈੜ ਝੜ ਨਹੁ ਡੀ ਝ ਸੜ ਸੰ ਠਾ

ਰਾਗ ਗੂਜਰੀ ਟੋਡੀ, ਤਿੰਨ ਤਾਲ, ਮਧਯ ਲਯ

ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥
ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥
ਜਿਸੁ ਸਤਿਗੁਰ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥
ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥
ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥
ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥
ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥
ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥
ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥
ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥
ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੋ ਬਖਸੇ ਕਰਤਾਰੁ ॥ ੧ ॥

(ਗੂਜਰੀ ਵਾਰ ਮ: ੩, ਪੰਨਾ ੫੧੬)

ਅਸਥਾਈ

X	—	ਮੰ	ਗੁ	੨	ਗੁ	ਰੁ	ਸ	ਰੁ	੦	ਗੁ	—	ਗੁ	ਰੁ	੩	ਗੁ	ਰੁ	ਸ	—
ਧੁ	ਝ	ਜ	ਰੀ	ਜਾ	ਝ	ਤ	ਗ	ਵਾ	ਝ	ਰਿ	ਗੁ	ਝ	ਜ	ਰੀ	ਝ	ਜ	ਰੀ	ਝ
ਮੰ	ਧੁ	ਨ	ਸ	ਨ	ਸ	ਸ	—	ਗੁ	ਰੁ	ਮੰ	ਗੁ	ਗੁ	ਰੁ	ਸ	—			
ਜਾ	ਝ	ਸਹੁ	ਝ	ਪਾ	ਝ	ਏ	ਝ	ਆ	ਝ	ਝ	ਪ	ਣਾ	ਝ	ਝ	ਝ			

ਅੰਤਰਾ

ਸ	ਰੁ	ਸ	ਮੰ	ਮੰ	ਗੁ	ਮੰ	ਧੁ	ਸੰ	—	—	ਸੰ	ਨ	ਰੁ	ਸੰ	ਸੰ
ਗੁ	ਰ	ਕੈ	ਸੈ	ਬ	ਦਿ	ਵੀ	ਝ	ਚਾ	ਝ	ਝ	ਰਿ	ਅ	ਨ	ਦਿ	ਨੁ
ਰੁ	ਗੁ	ਰੁ	ਮੰ	ਗੁ	ਰੁ	ਸੰ	ਸੰ	ਸੰ	ਨ	ਧੁ	ਮੰ	ਮੰ	ਗੁ	ਰੁ	ਸ
ਅ	ਨ	ਦਿ	ਨੁ	ਹ	ਰਿ	ਜ	ਧੁ	ਜਾ	ਝ	ਝ	ਪ	ਣਾ	ਝ	ਝ	ਝ

ਰਾਗ ਗੂਜਰੀ ਟੋਡੀ, ਤਾਲ ਰੂਪਕ

ਕਬ ਲਾਗੈ ਮਸਤਕ ਚਰਨਨ ਰਜ ਦਰਸ ਦਇਆਲ ਦਿਗਨ ਕਬ ਦੇਖੋ ॥
ਅੰਮ੍ਰਿਤ ਬਚਨ ਸੁਨਉ ਕਬ ਸੁਵਨਨ ਕਬ ਰਸਨਾ ਬੇਨਤੀ ਬਿਸੇਖੋ ॥
ਕਬ ਕਰ ਕਰਉ ਭੰਡਉਤ ਬੰਦਨਾ ਪਗਨੁ ਪਰਿਕ੍ਰਮਾਦਿ ਪੁਨ ਰੇਖੋ ॥
ਪ੍ਰੇਮ ਭਗਤ ਪਰਤੰਛ ਪ੍ਰਾਨਪਤਿ ਗਯਾਨ ਧਯਾਨ ਜੀਵਨ ਪਦ ਲੇਖੋ ॥

(ਕਬਿਤ ਭਾ: ਗੁਰਦਾਸ ਜੀ)

ਅਸਥਾਈ

ਸਮ	੨	੩	੦	੨	੩
ਸੰ	ਧੁ	ਮੁ	ਸੁ	ਮੁ	ਧੁ
ਚ	ਨ	ਨ	ਬ	ਮ	ਤ
ਰੁ	ਸ	—	ਰੁ	—	—
ਨ	ਨ	ਨ	ਰ	ਜ	ਨ
ਮੁ	ਧੁ	ਗੁ	ਸੰ	ਨ	ਧੁ
ਦ	ਰ	ਨ	ਦ	ਇਆ	ਲ
ਮੁ	ਧੁ	ਗੁ	ਸੰ	ਨ	ਧੁ
ਦ	ਰ	ਨ	ਦ	ਇਆ	ਲ
ਮੁ	ਗੁ	ਗੁ	ਸ	—	—
ਦੇ	ਨ	ਨ	ਬ	—	—

ਅੰਤਰਾ

ਮੁ	ਮੁ	ਮੁ	ਧੁ	ਧੁ	ਨ	ਨ	ਸੰ	ਸੰ	ਸੰ	ਸੰ	ਸੰ	ਸੰ
ਅੰਮ	ਰਿ	ਤ	ਬ	ਚ	ਨ	ਸੁ	ਨਉ	ਕ	ਬ	ਸੁ	ਵ	ਨ
ਮੁ	ਧੁ	—	ਗੁ	—	ਰੁ	ਸੰ	ਨ	ਧੁ	ਧੁ	ਸੰ	ਨ	ਧੁ
ਕ	ਬ	ਨ	ਨ	ਨ	ਰ	ਸ	ਨਾ	ਨ	ਬ	ਨ	ਤੀ	ਭਿ
ਮੁ	ਗੁ	ਗੁ	ਮੁ	ਗੁ	ਰੁ	ਸ	—	—	—	—	—	—
ਸੇ	ਨ	ਖੰ	ਨ	ਨ	ਕ	ਬ	—	—	—	—	—	—

ਸੰਚਾਰੀ ਅਭੇਗ

ਨ	ਧੁ	ਪ	ਪ	ਪ	—	ਪ	ਮੁ	—	ਮੁ	ਧੁ	ਧੁ	ਧੁ
ਕਬ	ਕ	ਰ	ਕ	ਰਉ	ਨ	ਡ	ਡਉ	ਨ	ਤ	ਬੰ	ਦ	ਨਾ
ਮੁ	ਮੁ	ਗੁ	ਮੁ	ਮੁ	ਪ	ਧੁ	ਮੁ	ਗੁ	—	ਰੁ	ਗੁ	ਮੁ
ਪ	ਗ	ਨ	ਪ	ਰਿ	ਕੁ	ਮਾ	ਨ	ਦਿ	ਨ	ਨ	ਨ	ਪੁ
ਮੁ	ਗੁ	—	ਰੁ	—	ਸ	—	ਮੁ	—	ਮੁ	ਧੁ	ਧੁ	ਨ
ਰੇ	ਨ	ਨ	ਨ	ਨ	ਖੰ	ਨ	ਪ੍ਰੇ	ਨ	ਮ	ਭ	ਗ	ਤ
ਸੰ	—	ਸੰ	ਸੰ	ਸੰ	ਸੰ	ਸੰ	ਮੁ	ਧੁ	—	ਗੁ	—	ਰੁ
ਤੰ	ਨ	ਛ	ਪ੍ਰਾ	ਨ	ਪ	ਤਿ	ਗਯਾ	ਨ	ਨ	ਨ	ਨ	ਧਿ
ਨ	ਧੁ	ਧੁ	ਸੰ	ਨ	ਧੁ	ਧੁ	ਮੁ	ਗੁ	ਗੁ	ਮੁ	ਗੁ	ਰੁ
ਯਾ	ਨ	ਜੀ	ਵ	ਨ	ਪ	ਦ	ਲੇ	ਨ	ਖੰ	ਨ	ਨ	ਬ

ਟੋਡੀ, ਇਕ ਤਾਲਾ

ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥
 ਪਤਿਤ ਪਵਿਤ ਭਏ ਰਾਮੁ ਕਹਤ ਹੀ ॥ ੧ ॥ ਰਹਾਉ ॥
 ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥
 ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਂਈ ॥ ੧ ॥
 ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥
 ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥

(ਟੋਡੀ ਬਾਣੀ ਭਗਤਾਂ ਕੀ, ਪੰਨਾ ੭੧੮)

ਅਸਥਾਈ

×	੦	੨	੦	੩	੪
ਨ.	—	ਨ.	ਗ.	ਗੁ.	ਸ.
ਪੁ.	—	ਨ.	ਸ.	ਗੁ.	ਸ.
ਕਉ	ੜ	ਕੋ	ਕ	ਲੋ	ਹਿਓ
ਰੁ.	—	ਗੁ.	ਰੁ.	—	ਨ.
ਨ.	ੜ	ਨਾ	ਮੁ.	ੜ	ਪੁ.
ਰਾ	ੜ	ਨਾ	ਲੋ	ੜ	ੜ
ਪੁ.	ਗੁ.	ਗੁ.	ਰੁ.	—	ਮ.
ਪ	ਤਿ	ਤ	ਪ	ੜ	ਭ
ਧਮ	—	ਗੁਮ	ਧੁਨ	ਗੁ.	—
ਰਾੜ	ੜ	ਮੜ	ੜੜ	ੜ	ੜ

ਅੰਤਰਾ

ਮ.	ਗੁ.	ਮ.	ਮ.	ਪੁ.	ਪੁ.	ਨ.	—	ਸ.	ਸ.	—	ਸ.
ਰਾ	ੜ	ਮ	ਸੋ	ੜ	ਗਿ	ਨਾ	ੜ	ਮ	ਦੇ	ੜ	ਵ
ਨ.	ਪੁ.	ਨ.	ਸ.	ਗੁ.	ਰੁ.	ਗੁ.	ਰੁ.	ਸ.	ਸ.	—	ਸ.
ਪੁ.	ਨ	ੜ	ਕਉ	ੜ	ਪੁ.	ਤ	ੜ	ਗਿਆ	ਆ	ੜ	ਈ
ਗੁ.	ਰੁ.	ਸ.	ਸ.	—	—	ਨ.	ਸ.	ਰੁਸ.	ਨ.	ਪੁ.	—
ਏ	ਕਾ	ਦ	ਸੀ	ੜ	ੜ	ਬੁ	ੜ	ਤੁੜ	ਚ	ਹੈ	ੜ
ਪੁ.	ਨ	ਪੁਪ	ਮ.	ਪੁ.	ਨ	ਪੁ.	ਗੁ.	ਰੁ.	ਗੁ.	ਰੁ.	ਸ.
ਕਾ	ੜ	ਹੋੜ	ਕਉ	ੜ	ਤੀ	ਚ	ਬ	ੜ	ਜਾ	ੜ	ਈ

ਟੋਡੀ, ਤਿੰਨ ਤਾਲ

ਮਾਗਉ ਦਾਨੁ ਠਾਕੁਰ ਨਾਮ ॥

ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥ ੧ ॥ ਰਹਾਉ ॥

ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥

ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥ ੧ ॥

ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥

ਕਹੁ ਨਾਨਕ ਸੰਤ ਰੇਨ ਮਾਗਉ ਮੇਰੇ ਮਨੁ ਪਾਵੈ ਬਿਸਾਮ ॥ ੨ ॥

(ਟੋਡੀ ਮਹਲਾ ੫, ਪੰਨਾ ੭੧੩)

ਅਸਥਾਈ

x	੨				੦				੩			
	ਪ	ਮ	ਪ	ਧ	ਸ	—	—	ਨ	ਧੁਪ	ਮੰਗੁ	ਮ	ਮ
	ਮਾ	ਸ	ਗ	ਉ	ਦਾ	ਸ	ਸ	ਨੁ	ਠਾ	ਸ	ਕੁ	ਰ
ਪੁ — — —	—	ਧਮ	ਮ	ਮ	ਪ	ਧੁ	ਪ	ਪ	ਮੱ	ਗੁ	ਰੁ	ਗੁ
ਨਾ ਸ ਸ ਮ	ਸ	ਅਵ	ਰੁ	ਕ	ਛੂ	ਸ	ਮੇ	ਰੈ	ਸੰ	ਸ	ਗਿ	ਨ
ਰੁ — ਸ —	ਸ	ਰੁ	ਗੁ	ਮੱ	ਪ	ਧੁ	ਨ	ਸੰ	ਸੰ	—	—	—
ਚਾ ਸ ਲੈ ਸ	ਮਿ	ਲੈ	ਕਿ	ਰ	ਪਾ	ਸ	ਗੁ	ਣ	ਗਾ	ਸ	ਸ	ਸ
ਸੰ ਨ ਧੁ ਪ	ਪ	ਮ	ਮ	ਪ	ਧੁ							
ਸ ਸ ਸ ਮ	ਮਾ	ਸ	ਗ	ਉ								

ਅੰਤਰਾ

					ਪ	ਮ	—	—	ਪ	—	—	ਧੁ
					ਰਾ	ਸ	ਜੁ	ਮਾ	ਸ	ਸ	ਲੁ	ਅ
ਨ ਸ — —	—	—	—	—	ਸੰ	ਰੁੰ	ਗੰ	—	—	—	—	ਰੁੰ
ਨੈ ਸ ਕ ਭੋ	ਸ	ਗ	ਰ	ਸ	ਸ	ਗ	ਲ	ਤਰ	ਵ	ਰ	ਕੀ	ਸ
ਸੰ — — —	ਸੰ	ਨ	ਧੁ	ਪ	ਨ	—	—	ਨ				
ਛਾ ਸ ਸ ਸ	ਮਾ	ਸ	ਗ	ਉ	ਦਾ	ਸ	ਸ	ਸ				

ਟੋਡੀ, ਸੂਲਫਾਕ

ਮਾਈ ਚਰਨ ਗੁਰ ਮੀਠੇ ॥

ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥

ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥

ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥ ੧ ॥

ਬਿਨੁ ਹਰਿਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥

ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥

(ਟੋਡੀ ਮਹਲਾ ੫, ਪੰਨਾ ੭੧੭)

ਅਸਥਾਈ

×	੦	੨	੩	੦	ਮੱ	ਮੱ
					ਮਾ	ਸ
ਧੁ	—	—	ਧੁ	ਧੁ	ਨ	ਸੰ
ਈ	ਫ	ਫ	ਚ	ਨ	ਫ	ਫ
ਨ	ਧੁ	—	ਪ	ਗੁ	ਮੱ	ਮੱ
ਗ	ਰ	ਫ	ਫ	ਫ	ਮਾ	ਫ
ਧੁ	ਧੁ	ਗੁ	ਸ	ਰੁ	ਗੁ	ਗੁ
ਈ	ਫ	ਫ	ਫ	ਫੈ	ਫ	ਫ
ਰੁ	ਸ	ਸ	ਰੁ	ਮੱ	ਧੁ	ਮੱ
ਫ	ਫਾ	ਗਿ	ਫ	ਫ	ਫ	ਫ
ਗੁ	—	—	ਸ	ਮੱ	ਮੱ	ਧੁ
ਪ	ਰ	ਫ	ਰ	ਕੋ	ਫ	ਫਿ
ਮੱ	ਧੁ	ਸੰ	—	ਸੰ	ਰੁ	ਰੁ
ਫ	ਫਾ	ਫ	ਫ	ਦ	ਰ	ਨ
ਸੰ	—	ਸੰ	ਧੁ	ਮੱ	ਗੁ	ਮੱ
ਗੁ	ਰ	ਫ	ਫ	ਫ	ਮਾ	ਫ

ਅੰਤਰਾ

ਮੱ	ਮੱ	ਧੁ	ਮੱ	ਧੁਨ	ਸੰ	—	—	—
ਗੁ	ਨ	ਗਾ	ਫ	ਵਫ	ਤ	ਅ	ਫ	ਫ
ਧੁ	ਨ	ਸੰਰੁ	ਗੁੰ	ਰੁੰ	ਸੰ	ਨ	ਸੰ	ਧੁ
ਚੁ	ਤ	ਅਫ	ਬਿ	ਨਾ	ਫ	ਸੀ	ਫ	ਫ
ਸੰਰੁ	ਗੁੰ	—	ਰੁੰ	ਰੁੰ	ਸੰ	ਨ	ਸ	ਧੁ
ਕਾਫ	ਫ	ਫ	ਮ	ਫ	ਕ	ਰੋ	ਧ	ਨ
ਧੁਨ	ਸੰ	ਨ	ਧੁ	ਮੱ	ਗੁ	ਰੁ	ਸ	ਮੱ
ਸੋਫ	ਫ	ਮ	ਦ	ਫੀ	ਫ	ਫੋ	ਫ	ਫ

ਰਾਗ ਮੀਏਂ ਕੀ ਟੋਡੀ

ਵਾਦੀ—ਧੁ
ਮੰਵਾਦੀ—ਗੁ

ਠਾਠ—ਟੋਡੀ
ਜਾਤ—ਵਕ੍ਰ ਸੰਪੂਰਣ

ਸਮਾਂ—ਦਿਨ ਦੂਜਾ ਪਹਿਰ

ਪਕੜ—ਨ੍ ਸ, ਗੁ ਮੱ ਪ, ਨ ਧੁ ਪ, ਧੁ ਮੱ ਗੁ, ਰੁ ਗੁ ਰੁ ਸ।

ਆਰੋਹ—ਨ੍ ਰੁ ਗੁ ਮੱ ਪ ਨ ਧੁ ਪ ਮੱ ਧੁ ਸੰ।

ਅਵਰੋਹ—ਸੰ ਰੰ ਨ ਧੁ ਪ, ਧੁ ਮੱ ਗੁ ਰੁ ਸ।

ਸਰ-ਵਿਸਥਾਰ

- ੧ ਸ—ਨਸਰੁ—ਸ, ਰੁਨਧੁ—ਸ, ਨਰੁਨਧੁ—ਪ ਮਧੁਨ—ਰੁਨਧੁਪ ਮਧੁ, ਨਧੁਪ—ਮਧੁਸ— ।
- ਸ
੨ ਧ—ਨਰੁਗੁ—ਰੁਗੁਰੁਸ—ਨਰੁਗੁ—ਮੱਗੁ, ਰੁਗੁਰੁ—ਸ ਸਰੁਗੁ—ਰੁਨਧੁ, ਪ—ਧੁਮ, ਨਧੁਪ—ਮਧੁਨ,
ਨ
ਧੁਪ—ਮਧੁਸ—ਧੁ, ਸਰੁਗੁ—ਨਰੁਗੁ—ਮੱਪ—ਧੁਮੱਗੁ—ਰੁਗੁਰੁਸ— ।
- ੩ ਨਸਗੁ—ਰੁਸਨਧੁ, ਗੁ—ਰੁਗੁ, ਮਧੁਮੱਗੁਰੁ ਮੱਗੁਰੁਗੁ, ਰੁਸ, ਨਸਗੁਮੱਪਧੁ—ਪ ਮਧੁਮੱਗੁ—ਰੁਗੁ, ਮਧੁਨਧੁਪ
ਮੱਗੁਮੱਪਧੁ, ਮਧੁਮੱਗੁਰੁ—ਮੱਪਧੁਮੱਗੁਰੁਗੁ—ਪਮੱਗੁ, ਰੁਗੁਰੁਸ—ਸਰੁਗੁ ਸਰੁਨਸਗੁਮੱਪਧੁ—ਨਧੁਪ—
ਮੱਪਧੁਮੱਗੁ ਧੁ—ਮੱਪਨਧੁਪ—ਧੁਮੱਗੁਰੁਸ ।
- ੪ ਗੁਮਧੁ—ਨਧੁਪ—ਧੁ, ਮਧੁਸ—ਨਸਨਧੁਪ—ਮਧੁਨਰੁਨਧੁਪ ਮਧੁਸ—ਸਰੁਨਧੁਪ—ਮੱਗੁਮਧੁਨਸਰੁਸ—
ਰੁਨਧੁਪ—ਪਧੁਮੱਪਨਧੁਪ—ਨਰੁਨਧੁ—ਮਧੁ, ਮਧੁਨਸਰੁਗੁ—ਰੁਸ—ਨਧੁਸਰੁਗੁ—ਨਰੁਗੁ—ਰੁਗੁਰੁਸ—
ਮ
ਨਸਰੁਨਧੁਪ—ਮੱਪਧੁਗੁ—ਰੁਗੁਮੱਪਧੁ, ਮਧੁਨਧੁਪਮੱਗੁ—ਰੁਗੁਰੁਸ ।
- ੫ ਧ—ਮਧੁਨ, ਰੁਨਧੁ—ਮਧੁਸ—ਸਰੁਗੁ—ਨਸਰੁਗੁ—ਧੁਨਸਰੁਗੁ—ਰੁਗੁਰੁਸਨਧੁ—ਗੁ ਮੱਰੁਗੁ ਰੁਗੁ
ਨਰੁਗੁ—ਰੁਗੁਰੁਸਨਧੁਪਮੱਗੁ, ਧੁ ਨਸਰੁਗੁ, ਰੁਸ, ਰੁਨਧੁ ਗੁਰੁਸ—ਨਸਰੁਨਧੁਮਧੁਮੱਗੁ, ਮੱਪਧੁ—ਨਰੁਨਧੁਪ
—ਧੁਮੱਗੁਧੁ, ਮਧੁ ਮਧੁਨਧੁਪਮੱਗੁਰੁ, ਗੁ ਰੁਗੁਮੱਧੁ ਧੁਮੱਗੁਰੁ, ਨਸਰੁਗੁ, ਰੁਗੁਰੁਸ ।

ਰਾਗ ਮੀਏਂ ਕੀ ਟੋਡੀ, ਖਟ ਤਾਲ ਮਧਯ ਲਯ

ਮਾਥੇ ਤਿਲਕੁ ਹਥ ਮਾਲਾ ਬਾਨਾਂ ॥
ਲੋਗਨ ਰਾਮੁ ਖਿਲਉਨਾ ਜਾਨਾਂ ॥ ੧ ॥
ਜਉ ਹਉ ਬਉਰਾ ਤਉ ਰਾਮ ਤੋਰਾ ॥
ਲੋਗੁ ਮਰਮੁ ਕਹ ਜਾਨੈ ਮੋਰਾ ॥ ੧ ॥ ਰਹਾਉ ॥
ਤੋਰਉ ਨ ਪਾਤੀ ਪੂਜਉ ਨ ਦੇਵਾ ॥
ਰਾਮ ਭਗਤਿ ਬਿਨੁ ਨਿਹਫਲ ਸੇਵਾ ॥ ੨ ॥
ਸਤਿਗੁਰੁ ਪੂਜਉ ਸਦ ਸਦਾ ਮਨਾਵਉ ॥
ਐਸੀ ਸੇਵ ਦਰਗਹ ਸੁਖੁ ਪਾਵਉ ॥ ੩ ॥
ਲੋਗੁ ਕਹੈ ਕਬੀਰੁ ਬਉਰਾਨਾ ॥
ਕਬੀਰ ਕਾ ਮਰਮੁ ਰਾਮ ਪਹਿਚਾਨਾ ॥ ੪ ॥

(ਭੈਰਉ ਕਬੀਰ ਜੀ, ਪੰਨਾ ੧੧੫੮)

ਅਸਥਾਈ

੧	੦	੨	੩	੦	੪	੫	੬	੦
		ਧੁ ਨੁ ਮਾ ਟ	ਸ ਰੁ ਥ ਤਿ	ਗੁ ਸ ਲ ਕ	ਰੁ ਨੁ ਹ ਥ	ਸ — ਮਾ ਟ	ਸ ਨੁ ਲਾ ਟ	ਸ ਰੁ ਬਾ ਟ
ਮ ਗੁ ਨਾ ਟ	— ਟ ਟ	ਪ — ਲੋ ਟ	ਪ ਪ ਗ ਨ	ਪ — ਰਾ ਟ	ਪ ਪ ਮੁ ਖਿ	ਪ ਧੁ ਲਉ ਟ	ਮ — ਨਾ ਟ	ਪ ਧੁ ਜਾ ਟ
ਧੁ ਮ ਨਾ ਟ	ਗੁ ਰੁਗੁ ਟ ਟ							

ਅੰਤਰਾ

		ਮ — ਜਉ ਟ ਤੋਰਉ ਨ	ਧੁ — ਹਉ ਟ ਪਾਤੀ	ਸ — ਬਉ ਟ	ਸ — ਰਾ ਟ	ਸ — ਤਉ ਟ	ਨ ਨ ਰਾ ਮ	ਸ ਰੁ ਤੋ ਟ
ਰੁ ਨ ਰਾ ਟ	ਧੁ — ਟ ਟ	ਪ — ਲੋ ਟ	ਪ ਪ ਗੁ ਮ	ਪ ਮ ਰ ਮੁ	ਪ ਪ ਕਹ ਟ	ਪ ਧੁ ਜਾ ਟ	ਮ — ਨੈ ਟ	ਪ ਧੁ ਮੋ ਟ
ਧੁ ਮ ਰਾ ਟ	ਗੁ ਰੁਗੁ ਟ ਟ							

*ਸੰਚਾਰੀ

		ਪ ਪ ਸ ਤਿ	ਪ ਪ ਗੁ ਰੁ	ਪ ਪ ਪੂ ਜਉ	ਪ ਪ ਸ ਦਾ	ਪ ਧੁ ਸ ਦਾ	ਮ ਮ ਟ ਮ	ਪ ਰੁ ਨਾ ਟ
ਧੁ ਮ ਵਉ ਟ	ਗੁ ਰੁਗੁ ਟ ਟ	ਗੁ — ਐ ਟ	ਰੁ ਸੀ ਟ	ਰੁ ਸ ਸੇ ਵ	ਸ ਸ ਦ ਰ	ਸ — ਗਹ ਟ	ਸਰੁ ਨੁ ਸੁਟ ਖੁ	ਸ ਰੁ ਪਾ ਟ
ਮ ਗੁ ਵਉ ਟ	— ਟ ਟ							

ਅਭੋਗ

		ਮ — ਲੋ ਟ	ਧੁ ਧੁ ਗੁ ਕ	ਸ — ਹੈ ਟ	ਸ ਸ ਕ ਟ	ਸ — ਬੀ ਟ	ਨ ਨ ਰ ਬਉ	ਸ ਰੁ ਰਾ ਟ
ਰੁ ਨ ਨਾ ਟ	ਧੁ ਧੁ ਕ ਟ	ਪ — ਬੀ ਟ	ਪ ਪ ਰੁ ਕਾ	ਪ ਪ ਮ ਰ	ਪ ਪ ਮੁ ਰਾ	— ਧੁ ਸ ਮ	ਮ — ਮਹਿ ਟ	ਪ ਧੁ ਚਾ ਟ
ਧੁ ਮ ਨਾ ਟ	ਗੁ ਰੁਗੁ ਟ ਟ							

ਰਾਗ ਬਹਾਦਰੀ ਟੋਡੀ

ਵਾਦੀ—ਸੁ, ਮੰਦ੍ਰ ਸਪਤਕ	ਨਾਠ—ਟੋਡੀ	ਸਮਾਂ—ਦਿਨ ਦੂਜਾ ਪਹਿਰ
ਸੰਵਾਦੀ—ਗੁੰ	ਜਾਤੀ—ਸੰਪੂਰਣ	ਮੰਦ੍ਰ ਅਤੇ ਮੱਪ ਸਪਤਕ ਵਿਚ ਗਾਇਆ ਜਾਂਦਾ ਹੈ।

ਨ
ਪਕੜ—ਸੁ, ਪ, ਮੰ ਗੁ, ਮੰ ਧੁ ਨ ਰੁ ਗੁ ਰੁ ਸ ।

ਆਰੋਹ—ਸੁ ਪੁ ਨੁ ਸ, ਰੁ ਗੁ ਮੱਪ ਧੁ ਨ ਸ ।

ਅਵਰੋਹ—ਸੰ ਨ ਧੁ ਪ ਮੰ ਗੁ, ਰੁ ਗੁ ਰੁ ਸ ।

ਸੂਰ-ਵਿਸਥਾਰ

ਨ
੧ ਸ—ਨਸਧੁ—ਨਧੁ, ਸ—ਰੁਨਧੁ—ਪ—ਮੱਪ, ਧੁਨ, ਰੁਨਧੁ—ਸ ।

੨ ਨਧੁਨਧੁ—ਪ ਮੱਪਨਧੁ—ਮੱਧੁ—ਮੰਗੁ—ਮੱਧੁ—ਨਧੁਪ—ਮੰਗੁ ਮੱਪਧੁ, ਮੱਧੁਮੰਗੁ—ਮੱਪਧੁ, ਮੱਧੁਨ,
ਰੁਨਧੁਪ—ਨਧੁ—ਨਧੁਸ ।

ਨ ਰੁ
੩ ਪ, ਨਸਰੁ—ਰੁਨਧੁ—ਮੱਧੁਨਰੁ—ਨਧੁਪ, ਸ—ਮੱਧੁਨਸਰੁਗੁ, ਰੁਗੁਰੁਸ—ਗੁ, ਰੁਨਧੁ, ਨ—ਰੁਨਧੁਪ—

ਮੱਪਧੁ ਗੁ—ਮੱਧੁ ਨਧੁਪ—ਮੱਧੁਨਰੁਗੁ—ਪੁ—ਨਰੁਗੁ—ਰੁਗੁਰੁਸ—ਨਸਰੁਪੁ—ਗੁਰੁਗੁਰੁਸਨਧੁ—ਨਧੁਪ,

ਮੱਧੁਨਧੁ, ਪ ਮੱਪਧੁਗੁ, ਮੱਧੁਨਰੁਗੁ—ਰੁਗੁਰੁਸਧੁ, ਮੱਧੁਸ ।

੪ ਪੁ—ਨਸਰੁਗੁ—ਰੁਗੁ ਮੰਗੁਰੁਨਧੁ, ਮੱਧੁਨਰੁਗੁ—ਪੁ, ਨਰੁਗੁ, ਮੰਗੁ, ਸਰੁਗੁ—ਰੁਗੁਮੰਗੁ, ਨਰੁਗੁਮੰ, ਗੁਮੱਪ
—ਮੱਪ, ਮੱਪਮੰਗੁਰੁ, ਸਰੁਗੁ—ਰੁਗੁਮੱਪ—ਪੁ ਮੰਗੁ, ਰੁਗੁਰੁਸ—ਨਧੁ, ਨਰੁ, ਨਧੁ, ਨਧੁ ਮੱਪਧੁਨਰੁਗੁ
—ਮੰ, ਪੁ, ਪ—ਮੱਪਧੁ, ਗੁ ਮੰਗੁਰੁ ਨਰੁਗੁ—ਰੁਗੁਰੁਸ, ਰੁਨਧੁ, ਨਧੁਸ ।

ਮ
੫ ਨਰੁਗੁਮੰ, ਪ—(ਪ) ਗੁ ਪੁ ਮੱਧੁਨਧੁ—ਮੰਗੁਮੱਧੁ—ਨਧੁਪ ਮੱਧੁਮੰਗੁਰੁ, ਨਰੁਗੁ—ਮੰਗੁ, ਮੱਪਧੁਮੰ ਗੁ—
ਰੁਗੁਰੁਸ—ਮੱਪਧੁਨ—ਰੁਨਧੁ, ਨਧੁਪ—ਮੱਪਧੁਗੁ, ਮੱਧੁ—ਮੱਧੁਨਧੁਪ—ਮੱਪਧੁਮੰਗੁਰੁ—ਰੁਗੁ, ਨਰੁਗੁ—
ਮੱਪਧੁਨ ਧੁਪ—ਨਰੁਨਧੁਪ—ਮਧੁਨਧੁ ਸੰ—ਨਧੁ, ਨਰੁਨਧੁਪ, ਮੱਧੁਨ, ਰੁਨਧੁਪ—ਮੱਧੁਮੰਗੁ—ਮੱਪਧੁ,
ਮੱਧੁ, ਮੱਧੁਮੰ ਗੁਰੁਗੁ ਨਰੁਗੁ ਪੁ ਮੱਧੁਨਰੁਗੁ—ਰੁਗੁਰੁਸ ।

ਰਾਗ ਬਹਾਦਰੀ ਟੋਡੀ, ਤਿੰਨ ਤਾਲ, ਬਿਲੰਬਿਤ

ਪ੍ਰਭ ਤੇਰੇ ਪਗ ਕੀ ਧੂਰਿ ॥

ਦੀਨ ਦਇਆਲ ਪ੍ਰੀਤਮ ਮਨ ਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥

ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥

ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੂ ਨ ਮਰਤੇ ਝੂਰਿ ॥ ੧ ॥

ਬੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥

ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨ ਹਰਿ ਨਾਨਕ ਜਾਨੇ ਕੂਰ ॥ ੨ ॥

(ਟੋਡੀ ਮ: ੫, ਪੰਨਾ ੭੧੬)

ਅਸਥਾਈ

×					੨					੦	ਗੁ	ਗੁ	ਗੁ	ਸ	੩	ਨ	ਧੁ	ਨ	ਧੁ
											ਰੁ	ਭ	ਤੇ	ਰੇ		ਪ	ਗ	ਕੀ	ੜ
											ਪੁ								
ਸ	—	ਸ	ਸ	—	ਸ	—	—	—	—	—	ਨ	ਧੁ	ਪ	ਮੁ	—	ਪ	ਧੁ		
ਧੁ	ੜ	ਰਿ	ਧੁ	ੜ	ਰਿ	ੜ	ੜ	ੜ	ੜ	ੜ	ਦੀ	ਨ	ਦ	ਦਿਆ	ੜ	ਲ	ਪ੍ਰੀ		
ਪਧੁ	ਨ	ਧੁ	ਪ	ਮੁ	ਪ	ਮੁ	ਗੁ	—	ਮੁ	ਮੁ	ਮੁ	ਮੁ	ਮੁ	ਪ	—	ੜ	ਮੁ		
ਤੜ	ਮ	ਮ	ਨ	ਮੋ	ੜ	ਹ	ਨ	ੜ	ਕਰਿ	ਕਿ	ਰ	ਪਾ	ੜ	ਮੇ	ਰੀੜ				
ਸ	—	ਸ	ਸ	—	ਸ	—	—	—	—	—	—	—	—	—	—	—	—	—	—
ਲੋ	ੜ	ਚਾ	ਪੁ	ੜ	ਰਿ	ੜ	ੜ	ੜ	—	—	—	—	—	—	—	—	—	—	—

ਅੰਤਰਾ

											ਸ	ਸ	ਰੁ	ਗੁ	—	ਰੁ	ਗੁ
											ਦਹਿ	ਦਿ	ਸ	ਰ	ੜ	ਵਿ	ਰ
ਪ	—	ਪ	ਧੁ	ਪ	ਮੁ	ਪ	—	—	ਮੁ	ਮੁ	ਮੁ	ਮੁ	ਪ	—	ਪ	—	
ਹਿਆ	ੜ	ਜ	ਸ	ਤੁ	ਮ	ਰਾ	ੜ	ੜ	ਅੰ	ਤ	ਰ	ਜਾ	ੜ	ਮੀ	ੜ		
ਮੁ	ਮੁ	ਪ	ਮੁ	ਗੁ	ਰੁ	ਸ	—										
ਸ	ਦਾ	ੜ	ਹ	ਜੂ	ੜ	ਰਿ	ੜ	ੜ									

ਰਾਗ ਸੰਧੂਰੀ ਟੋਡੀ

ਵਾਦੀ—ਧ
ਸੰਵਾਦੀ—ਗੁ

ਠਾਠ—ਆਸਾਵਰੀ
ਜਾਤੀ—ਖਾਡਵ ਸੰਪੂਰਨ

ਸਮਾਂ—ਦਿਨ ਦੂਜਾ ਪਹਿਰ ।

ਨੁ

ਪਕੜ—ਪ ਧ ਨੁ ਸੰ, ਨ ਸੰ, ਧੁ, ਪ ਮ ਗੁ ਰ ਸ ।

ਆਰੋਹ—ਸ ਰ ਮ ਪ, ਨੁਧ ਪ, ਮ ਪ ਧੁ ਨ ਸੰ ।

ਨੁ

ਅਵਰੋਹ—ਸੰ ਨੁ ਧੁ ਨੁ ਸੰ ਧੁ ਪ ਧ ਮ ਗੁ ਰ ਗੁ ਸ ।

ਸੁਰ-ਵਿਸਥਾਰ

- ੧ ਸ—ਨੁਸ, ਰ ਗੁਰ ਗੁਰ ਨੁ, ਸ—ਸਰ ਨੁਪੁਪ—ਸ—ਧੁ—ਪ ਮਪੁ ਧੁ, ਨੁਸ—।
- ੨ ਸ—ਰਮਪ—ਮਪਧੁ—ਪ ਗੁਮਪ ਗੁਰਗੁਰਸ—ਗੁਰਸ—ਰਨੁਪੁਪ—ਧੁਨੁਪ—ਮਪਧੁਨੁਸ—ਨੁਸਰਧੁਨੁਸ
—ਰਮਪ—ਧੁ—ਪ ਧਨੁਪ—ਧਮਪਗੁ—ਰੇਗੁਰੇਸ।
- ੩ ਗੁਰਸ, ਰਮਪਧ—ਨੁਧਨੁਪ—ਨੁਧਪ—ਮਪਧੁ ਗੁ ਰਮਪਧ—ਪ, ਨੁਧਪ—ਮਪਧਨੁਪ—ਧਮਪਗੁ ਰਗੁ,
ਸਰਨੁਸ ਪਧੁਨੁਸ—ਰਗੁਰਨੁਸ, ਰਮਪਧ—ਮਪਧਨੁ ਪਧੁਮਪ ਗੁ—ਰਗੁਰਸ—ਧੁਨੁਸ—ਗੁਰਸ, ਰਮਪ
ਧਨੁਪਧ—ਮਪਧੁ ਗੁ ਰਮਪਧ—ਪਧਨੁਧਪ—ਮਪਧੁ—ਮਪ—ਗੁ ਰਸ।
- ੪ ਸਰਨੁ ਸਰਮਪਧ—ਨਸ—ਨਸਰੰ ਧੁ—ਨੁਸ—ਮਪਧੁ—ਨਸ—ਨੁਸਰੰਗੁ—ਰੰਸ, ਨੁਧਪ—ਨਸ—ਧੁ—
ਨੁਸ—ਮਪਧੁ, ਨਸ—ਨਸਰੰਗੁਰੰਸਨੁਧੁ—ਨਸ, ਨੁਧ-ਧਮਪਗੁ—ਰਮਪਧੁ ਗੁ, ਰਗੁਰਸ।
- ੫ ਪਨਸ—ਰੰਗੁ—ਰੰਸਰੰ—ਨੁਸ ਧੁ—ਨਸ ਨੁਧਪ—ਧ—ਨੁਧਨੁਸ—ਮਪਧੁਨੁਸ—ਗੁਰੰਸਨੁਸਰੰਧੁ—
ਨਸ—ਰਮਪੰਗੁ—ਰੰਸ—ਰੰ—ਨੁਸ ਨੁਧਪ—ਧ ਮਪਸ—ਨਸਰੰ ਧੁ—ਨਸ—ਨੁਧਪ, ਧਨੁਪ—ਮਪ
ਧਮਪਗੁ—ਰਸ—।

ਰਾਗ ਸੰਧੂਰੀ ਟੋਡੀ, ਤਿੰਨ ਤਾਲ, ਬਿਲੰਬਿਤ

ਅਬ ਹਮ ਚਲੀ ਠਾਕੁਰ ਪਹਿ ਹਾਰਿ ॥

ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥ ੧ ॥ ਰਹਾਉ ॥

ਲੋਕਨ ਕੀ ਚਤੁਰਾਈ ਉਘਆ ਤੇ ਬੇਸੰਤਰਿ ਜਾਰਿ ॥

ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਦਾਰਿ ॥ ੧ ॥

ਜੋ ਆਵਤ ਸਰਣਿ ਠਾਕੁਰ ਪ੍ਰਭੂ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥

ਜਨ ਠਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥ ੨ ॥

(ਦੇਵਗੰਧਾਰੀ ਮ: ੪, ਪੰਨਾ ੫੨੭)

ਲੰਕਾ ਗਢੁ ਸੋਨੇ ਕਾ ਭਇਆ ॥

ਮੂਰਖੁ ਰਾਵਨੁ ਕਿਆ ਲੇ ਗਇਆ ॥ ੩ ॥

ਕਹਿ ਕਬੀਰ ਕਿਛੁ ਗੁਨੁ ਬੀਚਾਰਿ ॥

ਚਲੇ ਜੁਆਰੀ ਦੁਇ ਹਥ ਝਾਰਿ ॥ ੪ ॥

(ਭੈਰਉ ਕਬੀਰ ਜੀ, ਪੰਨਾ ੧੧੫੭)

ਅਸਥਾਈ

×	੦	੨	੦	੩	੪
				ਗੁ ਆ	ਸਰ ਸ਼ ਮ ਵ ਪ ਤ
ਸੰ ਸੰ	— S	ਨੁਧ ਗS	ਨੁਪ ਸ਼S	ਧ ਨ S	ਮ ਪ ਤ
ਸੰ ਸੰ	— S	ਨੁਧ ਗS	ਪ ਨ S	ਗੁ ਜਾ ਤ	ਰਸ ਸੰS
ਸ ਕਹਾ	— S	ਗੁਰ ਸ਼S	ਗੁਰ ਸ਼S	ਸ ਭ ਇਓ	ਮ S
ਸੰ ਬਾ	— S	ਨੁਧ ਧੋS	ਨੁਪ ਹਾS	ਧ ਥੀ S	ਪ ਪਨੁ ਰਿS

ਅੰਤਰਾ*

ਨ ਨਾ	— S	ਨ ਗੇ	— S	ਨਸੰ ਸ਼S	ਰੰ ਆ	ਸੰ S	— S	ਸੰ ਵ	— S	ਸਰੰ ਨS
ਗੁੰ ਨਾ	— S	ਰੰ ਗੇ	ਸੰ S	— S	ਰੰ ਜਾ	ਸੰ S	— S	ਨੁਧ ਨਾS	ਨੁ S	ਧੁਪ ਸ਼S
ਨ ਕੇ	— S	ਸੰ ਇ	— S	ਨਸੰਰੰ ਨS	ਨਸੰ ਰਹਿ	ਧਨੁ ਹੈS	ਧੁ S	ਪ S	— S	ਪਧ ਸ਼S
ਸੰ ਰਾ	— S	ਨੁਧ ਜਾS	ਨੁਪ ਰਾS	ਨੁਪ ਸ਼S	ਧ ਨਾ S	ਮ S				

ਸੂਲ ਤਾਲ, ਦੁਰਤ ਲਯ

×	੦	੨	੩	੦
ਮ ਰਾ	ਪ S	ਧੁ S	ਨ ਸੰ ਮੁ ਰਾ	ਨ ਸੰ ਜਾ
ਸਰੰ ਨਉ	ਗੁੰ S	ਰੰ ਨਿ	ਸੰ ਧਿ	ਨਸੰ ਮੈS

ਆਵਤ ਸੰਗ ਨ : ਅੰਤਰੇ ਤੇ ਗਾ ਕੇ ਜੈਤਾ : ।

*ਕਹਿ ਕਬੀਰ ਕਿਛੁ । ਚਾਰ : ਅੰਤਰੇ ਤੇ ਗਾਓ ।

ਨ	—	ਸ	ਰ	ਨ	ਸ	ਧ	ਨੁ	ਧੁ	ਪ
ਸ	ਫ	ਪੈ	ਫ	ਹੈ	ਫ	ਫ	ਤੁ	ਫ	ਕ
ਸ	ਸ	ਨੁ	ਧ	ਨੁ	ਪ	ਧ	—	ਮ	—
ਲ	ਤੁ	ਧ	ਨੁ	ਤੋ	ਫ	ਰੈ	ਫ	ਫ	ਫ

ਜੈਤਾਲ, ਬਿਲੇਬਿਤ

×	—	—	ਮ	—	੨	—	੩	—	੪	—
ਸ	—	—	ਮ	—	ਪ	—	ਪ	—	ਨੁਧੁ	ਨੁਧ
ਲੰ	ਫ	ਫ	ਕਾ	ਫ	ਗ	ਫ	ਫ	ਫ	ਸੋਫ	ਫਫ
ਧ	ਸ	—	ਗੁਰ	ਗੁਰ	ਸ	ਨੁਸ	ਰਸ	ਧਨੁ	ਧੁ	ਪ
ਨੇ	ਫ	ਫ	ਕਾਫ	ਫਫ	ਫ	ਭਫ	ਫਫ	ਦਿਆਫ	ਫ	ਫ
ਪ	—	—	ਧਮ	ਪ	ਗੁ	—	ਰ	ਸ	—	ਸ
ਮੁ	ਫ	ਫ	ਰਫ	ਖ	ਰਾ	ਫ	ਫ	ਵ	ਫ	ਨ
ਮ	—	—	ਪ	ਫ	ਨੁ	ਧੁ	—	ਪ	ਗੁਰ	ਸ
ਕਿਆ	ਫ	ਫ	ਲੇ	ਫ	ਫ	ਗ	ਫ	ਦਿਆ	ਫਫ	ਫ

ਰਾਗ ਅਹੀਰੀ ਟੋਡੀ

ਵਾਦੀ—ਸ ਠਾਠ—ਕਾਫੀ | ਸਮਾਂ—ਦਿਨ ਚੌਥਾ ਪਹਿਰ ।
 ਸੰਵਾਦੀ—ਪ ਜਾਂਤੀ—ਸੰਪੂਰਣ | ਦੋਵੇਂ ਗੰਧਾਰ ਤੇ ਨਿਖਾਦ ਲਗਦੇ ਹਨ ।
 ਪਕੜ—ਸ ਰ ਗ, ਮ ਧ, ਪ, ਧ ਮ ਗੁ ਰ ਗੁ ਸ, ਰ ਨੁ ।

ਆਰੋਹ—ਸ ਰ ਗ ਰ ਮ ਪ ਧ, ਨੁ ਸ ।

ਅਵਰੋਹ—ਸ ਨੁ ਧ ਪ, ਮ ਗ ਮ ਧ ਮ ਗੁ ਰ ਸ ।

ਸੁਰ-ਵਿਸਥਾਰ

੧ ਸ—ਰਨੁਸ—ਸਰਗ—ਰਸ ਰਨੁਧਪ—ਸ—ਨੁਧਸਰਗ—ਮਪਧ, ਗੁ—ਰਸ— ।

੨ ਸ—ਨੁਸਰਗ—ਮਧਪ—ਮਪ—ਧਮਪ, ਰਗਮਪਧ—ਪ ਮਪਧ, ਗੁ ਰਗੁ ਸ ਰਨੁਧਪ—ਧਮਧਸ—ਰਪ

—ਮਪਧ, ਮਪ ਗੁ—ਰਮਪ ਗੁ—ਰਸ—ਰਗੁ, ਸਰਨੁਸ— ।

੩ ਪ—ਮਗਰ ਮਪਧ, ਪ—ਨੁਧਪ—ਧਮਪ—ਗਮਧ, ਪ—ਮਪ ਗੁ—ਰਸ ਰਨੁਸਰਗ—ਮ, ਧਨੁਧਪ—

ਧਮਪ—ਰਪ, ਧਮਪ ਗ—ਰਸ—ਰਗਮਨਧਪ—ਗਮਪਧਮਪ, ਰਮਪਧ ਗੁ—ਰਸ ।

- ੪ ਮਧ—ਨੁਧਪ ਸੰ—ਨਸੰ—ਨੁਧਪ—ਧਮਪਸੰ—ਸੰ ਪ ਧਨੁਧਨੁਸੰ — ਰੰਨੁਸੰ—ਨੁਧਪ — ਧਮਪ ਗਮ
 ਮ
 ਰਗਮਧ, ਪ—ਮਨੁਧਪ ਧਮਪ ਗੁ—ਰਗੁਸ—ਰਨੁ, ਸਰਗਮਧ—ਪ ਸੰ—ਨਸੰ, ਨੁਧਪ ਨਸੰ ਰੰਨੁਧਪਧਮਪ,
 ਮ
 ਮਗਮਪਧ, ਰਗਮਪਧਮਪ ਗੁ—ਰਗੁ, ਸਰਨੁਸ ।
- ੫ ਧਪ—ਨੁਧਸੰ—ਰੰਨੁਸੰ—ਸੰਰੰਗੁ, ਰੰਸੰਰੰ ਨੁਸੰ ਨੁਧਪਧਮਪਸੰ ਪ ਨੁਧਪਧਮਪ, ਪਧਨਸੰ—ਨੁਧਰੰ—ਨੁਧਪਸੰ
 ਮ
 —ਨੁਸੰਰੰਗੁ ਰੰਸੰਰੰ ਨੁਧਪ—ਨਸੰ, ਗੁਰੰਸੰਨੁਧਪਧਮਪਨੁਧਪ, ਰਗਮਪਨਮਪ ਗੁ ਰਗੁਸ—ਰੰਨੁਸ, ਪ—
 ਮ ਮ ਮ
 ਧਮਪਸੰ ਨੁਸੰ, ਨੁਧਸੰ—ਨੁਧਪਸੰ ਰੰਨੁਧਪ, ਮਪਧਮਪ ਗੁ—ਰਸ ਰਪ ਗੁ, ਰਗਮਪਧਮਪ ਨੁਧਪਧ ਗੁ
 —ਰਸ ।

ਰਾਗ ਅਹੀਰੀ ਟੋਡੀ; ਯੱਕਾ ਮਧਜ ਲਯ

ਦੇਵਤਿਆ ਦਰਸਨ ਕੇ ਤਾਈ ਦੂਖ ਭੂਖ ਤੀਰਥ ਕੀਏ ॥
 ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥ ੧ ॥
 ਤਉ ਕਾਰਣਿ ਸਾਹਿਬਾ ਰੰਗਿ ਰਤੇ ॥
 ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥ ੧ ॥ ਰਹਾਉ ॥
 ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤ ਦੇਸ ਗਏ ॥
 ਪੀਰ ਪੇਖਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥ ੨ ॥
 ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥
 ਦੁਖੀਏ ਦਰਦਵੰਦ ਦਰਿ ਤੇਰੇ ਨਾਮਿ ਰਤੇ ਦਰਵੇਸ ਭਏ ॥ ੩ ॥
 ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ ॥
 ਤੂ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥ ੪ ॥

(ਆਸਾ ਮ: ੧, ਪੰਨਾ ੩੫੮)

ਅਸਥਾਈ

×	੦	੨	੦	੩	੪
		ਰ ਕਾ	ਸ ਰ	ਗ ਣਿ	ਗ ਸਾ
				ਗ ਹਿ	—
				ਸ	ਮ ਬਾ
ਮ	—	ਮ	ਗ	ਸੰ	—
ਸ	ਸ	ਰੰ	ਗਿ	ਤੇ	ਨੁ ਰੰ
				ਸ	ਧਪ ਗਿ
ਧ	—	ਧ	ਪ	ਗੁ	ਰ
ਰ	ਸ	ਤੇ	ਰੰ	ਗਿ	ਰੰ
				ਸ	ਸ ਰ
				ਤੇ	ਗਿ

ਪ	—	—	—	ਪਧ	ਪ	ਮ	—	ਰ	ਗੁ	ਰ	ਸ
ਰ	ੜ	ੜ	ੜ	ੜੜ	ੜ	ਗੁ	ੜ	ੜ	ੜ	ਤਉ	ੜ
ਰ	—	ਸ	ਧਨੁ	ਸ	ਰ	ਗ					
ਕਾ	ੜ	ੜ	ੜੜ	ਰ	ਣਿ	ਸਾ					

ਅੰਤਰਾ

			ਸ	ਸ	ਰ	ਗ	—	—	ਮ	ਮ	—
			ਦੇ	ਵ	ਤਿ	ਆ	ੜ	ੜ	ਦ	ਰ	ੜ
ਮ	—	—	ਮ	ਗ	ਮ	ਪ	—	ਸੰ	—	ਨੁ	ਧਪ
ੜ	ੜ	ੜ	ਸ	ਨ	ਕੈ	ਤਾ	ੜ	ੜ	ੜ	ਈ	ੜੜ
ਧ	ਮ	—	ਮ	ਪਧ	ਪ	ਮ	—	—	ਰ	ਸ	ਰ
ੜ	ੜ	ੜ	ਦੁ	ੜੜ	ਖ	ਗੁ	ੜ	ੜ	ਖ	ੜ	ੜ
ਪ	—	—	—	ਪਧ	ਪ	ਮ	—	—	ਰ	—	ਸ
ਤੀ	ੜ	ੜ	ੜ	ਰੜ	ਥ	ਗੁ	ੜ	ੜ	ਏ	ੜ	ੜ
ਸ	—	—	ਨੁ	ਧਪ	ਧ	ਨੁ	ਨੁ	—	ਸ	—	ਨੁ
ੜ	ੜ	ੜ	ਜੋ	ੜੜ	ਗੀ	ਜ	ਤੀ	ੜ	ੜ	ੜ	ਜੁ
ਸੰ	ਸੰ	ਸੰ	—	ਨੁ	ਸੰ	ਰੰ	ੜ	—	ਸੰ	—	ਨੁ
ਗ	ਤਿ	ਮਹਿ	ੜ	ੜ	ੜ	ਰਹ	ੜ	ੜ	ਤੈ	ੜ	ੜ
ਸੰ	—	—	ਧ	ਧ	ਧ	ਨੁ	ਸੰ	ਨੁ	—	ਧ	ਪ
ੜ	ੜ	ੜ	ਕਰਿ	ਕ	ਰਿ	ਭ	ਗ	ੜ	ੜ	ਵੇ	ੜ
ਧ	—	ਪ	—	ਗ	ਮ	ਪ	—	ਸੰ	ਨੁ	ਧ	ਪ
ਭੇ	ੜ	ੜ	ੜ	ਖ	ਭ	ਏ	ੜ	ੜ	ੜ	ਤਉ	ੜ
ਧ	—	ਮ	—	ਮ	ਪ	ਗ	ਗ	—	ਮ	—	—
ਕਾ	ੜ	ੜ	ੜ	ਰ	ਣਿ	ਸਾ	ਹਿ	ੜ	ਬਾ	ੜ	ੜ
ਮ	—	—	ਰ	ਸ	ਰ						
ੜ	ੜ	ੜ	ਕਾ	ਰ	ਣਿ						

ਰਾਗ ਹੁਸੈਨੀ ਟੋਡੀ

ਵਾਦੀ—ਸ	ਨਾਨ—ਕਾਫੀ	ਸਮਾਂ— ਦਿਨ ਦੂਜਾ ਪਹਿਰ ।
ਸੰਵਾਦੀ—ਪ	ਜਾਤੀ—ਖਾਡਵ-ਸੰਪੂਰਣ	

ਮ

ਪਕੜ—ਪਧਨ, ਸੰ, ਨੁ ਧ ਪ ਧ ਮ ਪ ਗੁਰ ਗੁਸ ।

ਆਰੋਹ—ਸ ਰ ਮ ਪ ਧ ਨ ਸੰ ।

ਅਵਰੋਹ—ਸੰ ਨੁ ਧ ਪ ਮ ਪ ਗੁ ਰ ਸ ।

ਸੁਰ-ਵਿਸਥਾਰ

- ੧ ਸ—ਗੁ—ਰਸ, ਰਮਪ—ਗੁ—ਰਸ, ਨੁਧਪ—ਸ—ਗੁਰਗੁਸ, ਰਮਪ—ਗੁਰਸ ।
- ੨ ਸਰਗੁਸ —ਰਮਪ—ਧਮਪ—ਨੁਧਪ—ਮਪਗੁ ਰਮਗੁਰਗੁਸ—ਨੁਸਰਗੁਸ ਰਮਪ—ਧਪ, ਮਨੁਧਪ ਮਪਧਮ
ਪਗੁ, ਰਗੁ ਰਸ ਰਨੁਸ ।
- ੩ ਮਪਧਨ—ਸ—ਰੰਨੁਧਪ—ਨਸ—ਸੰਨੁਧਨੁਪ—ਧਮਪਗੁ—ਰਸ, ਰਗੁਰਸਮਪਨਸ—ਰੰਗੁਸੰਰੰਨਸ, ਨੁਧਪ
—ਮਪਧਮਪ ਗੁ—ਰਸ—ਨਸਰੰਨੁਧਪਸ—ਨੁਧਪਧਮਪਗੁਰਸਰਨੁਸ ।
- ੪ ਪ—ਮਪ, ਪਧਪਧ ਗੁਰਸ—ਪ, ਧਪ—ਪਧਨਸ—ਨਸਰੰਗੁਰੰਸ—ਰੰਨੁਧਪ ਧਮਪਨਸ—ਗੁਰੰਸੰਨੁਧਪ
ਧਮਪ ਗੁਰਸ—ਰਮਪ—ਮਪ, ਧਪ, ਨੁਧਪ, ਧਨਸ, ਰੰਨਸਰੰਗੁ ਰੰਸਰੰਨੁਧਪ—ਮਪਧ ਗੁ ਰਸ ।
- ੫ ਮਪਧਨੁ, ਧਨੁਪ ਸ—ਨਸ ਰੰਨਸੰਗੁਰੰਸ—ਰੰਗੁਰੰਸਰੰਨਸ—ਰੰਨੁਧਪ—ਮਪਧਮਪ ਗੁ—ਰਸਰਗੁ—ਸਰ
ਮਪ—ਨਸਰੰਗੁ—ਰੰਸਰੰ—ਨਸ—ਨੁਧਪਧਮਪ—ਰਮਪਧਮਪ, ਨੁਧਪਮਪਧ ਗੁਰਸ—ਨਸ—ਰੰਨਸੰਗੁ—
ਰੰਸ ਰੰਨੁਧਪਮਪਧਮਪ ਗੁ—ਰਮਪਧਪਧਮਪਗੁ, ਰਸਰਨੁਸ ।

ਰਾਗ ਹੁਸੈਨੀ ਟੋਡੀ, ਝਪ ਤਾਲ; ਬਿਲੰਬਿਤ

ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਾਚ ਕੀ ਆਬ ਨਿਤ ਦੇਹਿ ਪਾਣੀ ॥
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥ ੧ ॥
ਮਤੁ ਜਾਣਸਹਿ ਗਲੀ ਪਾਇਆ ॥
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ ੧ ॥ ਰਹਾਉ ॥
ਐਬ ਤਨਿ ਚਿਕੜੇ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥ ੨ ॥
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥ ੩ ॥
ਤੀਹ ਕਰਿ ਰਖੇ ਪੰਜਿ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤਕੂ ਸੰਜਿਆਹੀ ॥ ੪ ॥

(ਸ੍ਰੀ ਰਾਗ ਮ: ੧, ਪੰਨਾ ੨੪)

ਅਸਥਾਈ

×	੨	੦	੩
ਮ	—	—	—
ਗੁ	—	—	—
ਜਾ	—	—	—
ਸ	—	—	—
ਪਾ	—	—	—
ਮ	—	—	—
ਗੁ	—	—	—
ਜਾ	—	—	—
ਸ	—	—	—
ਪਾ	—	—	—
ਰੰ	—	—	—
ਜਾ	—	—	—
ਪ	—	—	—
*	—	—	—

ਅੰਤਰਾ

ਮ	ਪ	ਨ	—	ਸੰ	ਸੰ	—	ਸੰ	—	—
ਮਾ	—	ਲ	—	ਕੈ	ਮਾ	—	ਣੈ	—	—
ਰੰ	ਗੁੰ	ਰੰ	ਸੰ	ਰੰ	ਸੰ	—	ਧ	ਪ	—
ਰੂ	—	ਪ	—	ਕੀ	ਸੋ	—	ਭਾ	—	—
ਨ	ਨ	ਸੰ	—	ਸੰ	ਸੰ	—	ਧ	ਮ	ਪ
ਇ	ਤ	ਬਿ	—	ਧੀ	ਜ	—	ਮ	—	ਗ
ਨ	—	—	—	—	ਸੰ	—	ਪ	ਪਧ	ਮਪ
ਵਾ	—	—	—	—	ਇਆ	—	ਮ	—	ਤੁ

ਅੰਤਰਾ ਦੂਜਾ

ਮ	ਮ	ਮ	ਪ	ਧ	ਨ	ਨ	ਸੰਨੁਧਨੁ	ਧ	ਪ
ਅ	ਮ	ਲੁ	ਕ	ਰਿ	ਧ	ਰ	ਤੀਤੁਤੁ	—	—
ਪ	ਨ	ਨ	ਸੰ	ਰੰ	ਸੰ	ਨੁ	ਧ	ਪ	—
ਬੀ	—	—	—	ਬ	ਦੋ	—	ਕ	ਰਿ	—

ਨ	—	ਸ	—	ਰ	ਸ	ਨ	ਧ	ਮ	ਪ
ਸ	ੜ	ਚ	ੜ	ਕੀ	ਆ	ਬ	ਨਿ	ੜ	ਤ
ਨ	ਨ	—	ਨ	—	ਸ	—	ਪ	ਪਧ	ਮਪ
ਦੇ	ਹਿ	ੜ	ਪਾ	ੜ	ਣੀ	ੜ	ਮ	ੜੜ	ਤੁੜ

ਰਾਗ ਹੁਸੈਨੀ ਟੋਡੀ, ਵਾਈ ਤਾਲ, ਬਿਲੰਬਿਤ

ਸੁਖੁ ਰਾਜੇ ਹਰੀ ਚੰਦ ਘਰਿ ਨਾਰਿ ਸੁ ਤਾਰਾ ਲੋਚਨ ਰਾਣੀ।
 ਸਾਧਸੰਗਤਿ ਮਿਲਿ ਗਾਵਦੇ ਰਾਤੀ ਜਾਇ ਸੁਣੈ ਗੁਰਬਾਣੀ।
 ਪਿਛੈ ਰਾਜਾ ਜਾਗਿਆ ਅਧੀ ਰਾਤਿ ਨਿਖੰਡਿ ਵਿਹਾਣੀ।
 ਰਾਣੀ ਦਿਸਿ ਨ ਆਵਈ ਮਨ ਵਿਚਿ ਵਰਤਿ ਗਈ ਹੈਰਾਣੀ।
 ਹੋਰਤੁ ਰਾਤੀ ਉਠਿ ਕੈ ਚਲਿਆ ਪਿਛੈ ਤਰਲ ਜੁਆਣੀ।
 ਰਾਣੀ ਪਹੁਤੀ ਸੰਗਤੀ ਰਾਜੇ ਖੜੀ ਖੜਾਉ ਨੀਸਾਣੀ।
 ਸਾਧਸੰਗਤਿ ਆਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ।
 ਰਾਜੇ ਡਿਠਾ ਚਲਿਤੁ ਇਹੁ ਏਹ ਖੜਾਵ ਹੈ ਚੋਜ ਵਿਡਾਣੀ।
 ਸਾਧਸੰਗਤਿ ਵਿਟਹੁ ਕੁਰਬਾਣੀ॥੬॥

(ਵਾਰਾਂ ਭਾਈ ਗੁਰਦਾਸ ਜੀ, ਵਾਰ ੧੦)

ਅਸਥਾਈ

ਸਮ	੨	੩	੦	੨	੩
ਰਰ ਮ ਧਪਧ	ਗੁ	ਰਗੁ	ਸਰ ਪ ਪਮ ਗਰਸ	ਰ	ਸ
ਸੁਖ ਰਾ ੜੜੜ	ਜੇ ੜ	ੜੜ ਹਰੀ ਚੰ ੜੜ ਦੜੜ	ਘ	ਰ	ੜ ੜ
ਮ — ਰਮ	ਪ —	ਧਪ ਪ — ਪਧ	ਨ	ਸ	ਸੰਨੁ ਧਪ
ਨਾ ੜ ਰਸੁ	ਤਾ ੜ	ਰਾੜ ਲੋ ੜ ਚਨ	ਰਾ	ਣੀ	ਜੀੜ ਘਰ
ਧਪ ਮ ਗੁਰ	ਸ ਰ	ਮ ਪਧਪਧ	ਗੁ — ਰਸ	ਰ	ਸ — ਸਸ
ਨਾੜ ੜ ਰਸੁ	ਤਾ ੜ	ਰਾੜੜੜ ਲੋ ੜ ਚਨ	ਰਾ	ਣੀ	ੜ ਪਿਆਰੇ

ਅੰਤਰਾ

ਨ — ਨਨ	ਨ ਸ	ਰਨ	ਸ — ਸਰ	ਸਰਗੁ	ਰਗੁ ਰਸ
ਸਾ ੜ ਧਸੰ	ਗ ਤਿ ੜ	ਮਿਲ ਗਾ ੜ ਵੜ	ਦੜੜ	ੜ	ੜੜ ਰਾਤੀ
ਰੰ ਸ ਸਰੰ	ਸ ਨ —	ਧ ਮਪ	ਨ —	ਸ —	—
ਜਾ ੜ ਇਸੁ	ਣੈ ੜ	ਗੁਰ ਬਾ ੜ	ਣੀ ੜ	ੜ	ੜ

ਮ	ਮਪਧਨੁ	—	ਨੁ	—	ਧਨੁ	ਪ	ਸ	—	ਸਰ	ਸ	—	ਧ	ਮਪ
ਪਿ	ਛੋੜੜੜ	ੜ	ਰਾ	ੜ	ੜੜ	ਜਾ	ਜਾ	ੜ	ਗਿੜ	ਆ	ੜ	ੜ	ਅਧੀ
ਨੁ	—	ਧਪ	ਧ	ਪ	ਧ	ਪਮ	ਗੁ	ਰ	ਮ	ਪ	ਨੁ	ਧ	ਪਮ
ਰਾ	ੜ	ਤਨਿ	ਖੰ	ੜ	ੜ	ਡਵਿ	ਹਾ	ੜ	ੜ	ਣੀ	ੜ	ੜ	ੜੜ
ਪ	—	ਮ	ਰ	ਮ	ਪਧ	ਮਪ	ਗੁ	—	ਰ	ਸ	—	—	ਸਸ
ਹਾ	ੜ	ਹੇ	ਹਾ	ੜ	ੜੜ	ੜੜ	ੜ	ੜ	ੜ	ੜ	ੜ	ੜ	ਪਿਆਰੇ

ਰਾਗ ਬੈਰਾੜੀ

ਵਾਦੀ—ਗ	ਠਾਠ—ਮਾਰਵਾ	ਸਮਾਂ—ਸ਼ਾਮ
ਸੰਵਾਦੀ—ਧ	ਜਾਤੀ—ਸੰਪੂਰਣ	ਮ ਅਲਪ

ਪ

ਪਕੜ—ਪ ਧ, ਗ, ਪ ਧ, ਮੰਗ ਰੁਗ, ਮੰਗ, ਰੁਸ ।

ਆਰੋਹ—ਸ ਰੁ ਗ, ਪ ਮੰ ਗ, ਪ ਧ ਨ ਸੰ ।

ਅਵਰੋਹ—ਸੰ ਨ ਧ ਪ ਮੰ ਗ ਰੁ ਸ ।

ਸੁਰ-ਵਿਸਥਾਰ

- ੧ ਸ—ਗ—ਰੁਗ, ਰੁਸ—ਸਨਰੁਗ—ਰੁਗ—ਮੰਗ, ਰੁਗ—ਰੁਸ ਨਧਪ—ਧਨਸ—ਧਸਰੁਗ—ਪਗ—ਮੰਗ, ਰੁਗ—ਰੁਸ ।
- ੨ ਨਸਗ—ਰੁਨਸਗ—ਰੁਗ, ਮੰਗ, ਰੁਗ ਮੰਗ, ਰੁਗ—ਰੁਸ—ਨਧਸ—ਨਸਗ—ਰੁਗ, ਪਮੰਗ, ਮੰਗ, ਰੁਗ, ਰੁਸ, ਰੁਸ ਨਧਪ—ਪਧਗ, ਮੰਗ, ਰੁਗ—ਮੰਗ, ਰੁਸ ।
- ੩ ਨਸ—ਨਸ—ਨਰੁਗ, ਪਮੰਗ, ਪ, ਧ, ਮੰਗ, ਪ—ਪਧ—ਪਗ—ਰੁਗ—ਮੰਗ ਰੁਸ—ਨਸਪ—ਪਧਪ—ਧਮੰਗ—ਰੁਸ—ਸਰੁਰੁਗ ਰੁਸ—ਸਨਰੁਗ—ਪਗ, ਪ—ਪਧਮੰਗ ਧ, ਮੰਗ—ਨਧਪ—ਧਮੰਗ—ਰੁਗ—ਮੰਗ, ਰੁਸ, ਰੁਸ ।
- ੪ ਨਸਗਰੁਗ—ਨਰੁਗ—ਪਮੰਗ—ਧ—ਮੰਗ, ਪਧਨਪ—ਧ—ਪਧਮੰਗ, ਪਗ—ਰੁਗ, ਮੰਗ, ਰੁਸ—ਨਰੁਸ—ਪਗਪ—ਮਧ—ਨਧਮੰਗ—ਪ—ਪਧਪ, ਮੰਗ, ਪ—ਧਗਪਧ, ਮਧਮੰਗ ਪਗ—ਮਧ, ਸੰ—ਰੁਨਪ—ਧ—ਪਧਨਪ—ਧਮੰਗ—ਪਗ ਰੁਸ—ਮਧਮੰਗ, ਪਮੰਗ, ਰੁਗ—ਮੰਗ ਰੁਸ ।
- ੫ ਪ—ਮੰਗ ਪਧ, ਸੰ—ਸਰੁਸੰ—ਨਪ—ਮਧਨਪ—ਧਮੰਗ—ਪਗ—ਪਮਧਮੰਗ—ਸੰ—ਨਧਪਸੰ—ਗੰ—ਰੁਗੰ—ਰੁਸੰ—ਧ, ਪਧਨਪ—ਨਪਧਗ—ਮਧਮੰਗ ਪ—ਪਧਪ, ਧਨਪ, ਧਗ, ਪਮੰਗ, ਪਮਧਮੰਗ—ਪਧਸੰ—ਸਨਰੁਗੰ—ਮੰਗ ਰੁਸੰ, ਸਰੁਨ, ਪ—ਪਧਗ, ਪਧਮੰਗ—ਪਗ ਪਧਨਪ ਧਮੰਗ—ਪਮਧਗ—ਮੰਗ, ਪਧਗ, ਪਗ, ਰੁਗ—ਮੰਗ—ਰੁਸ ਰੁਸ ਨਸਗ—ਰੁਸ— ।

ਰਾਗ ਬੈਰਾੜੀ; ਝਪ ਤਾਲ, ਬਿਲੰਬਿਤ

ਭਈ ਪਰਾਪਤਿ ਮਾਨੁਖ ਦੇਹੁਰੀਆ ॥
 ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
 ਅਵਰਿ ਕਾਜ ਤੇਰੇ ਕਿਤੇ ਨ ਕਾਮ ॥
 ਮਿਲੁ ਸਾਧ ਸੰਗਤਿ ਭਜੁ ਕੇਵਲ ਨਾਮ ॥ ੧ ॥
 ਸਰੰਜਾਮਿ ਲਾਗੁ ਭਵਜਲ ਤਰਨ ਕੈ ॥
 ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥ ੧ ॥ ਰਹਾਉ ॥
 ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥
 ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥
 ਕਹੁ ਨਾਨਕ ਹਮ ਨੀਚ ਕਰੰਮਾ ॥
 ਸਰਣਿ ਪਰੇ ਕੀ ਰਾਖਹੁ ਸਰਮਾ ॥ ੨ ॥

(ਆਸਾ ਮ: ਪ, ਪੰਨਾ ੩੭੮)

ਅਸਥਾਈ

×		੨		੦		੩	
ਨ	ਰੁ	ਗ	—	ਰੁ	ਗ	—	ਪ
ਭ	ੜ	ਈ	ੜ	ਪ	ਰਾ	ੜ	ਤਿ
ਪ	ਪ	ਪ	ਗ	ਪ	ਗ	—	—
ਮਾ	ਨੁ	ਖ	ੜ	ਦੇ	ਹੁ	ੜ	ੜ
ਧ	—	ਧ	—	ਧ	ਪ	—	ਪ
ਗੋ	ੜ	ਬਿੰ	ੜ	ਦ	ਮਿ	ੜ	ਕੀ
ਗ	ਰੁ	ਗ	—	ਪ	ਗ	—	—
ਇ	ਹ	ਤੇ	ੜ	ਰੀ	ਬ	ੜ	ੜ

ਅੰਤਰਾ

ਮ	ਮ	ਧ	—	ਮ	ਸ	ਸ	ਸ
ਅ	ਵ	ਰਿ	ੜ	ਕਾ	ੜ	ਜ	ਰੈ
ਨ	ਰੁ	ਗ	—	ਮ	ਗ	—	—
ਕਿ	ੜ	ਤੈ	ੜ	ਨ	ਕਾ	ੜ	ੜ
ਧ	ਧ	ਧ	—	ਧ	ਪ	—	ਪ
ਮਿ	ਲੁ	ਸਾ	ੜ	ਧ	ਸੰ	ਗਤਿ	ਜ
ਗ	ਰੁ	ਗ	—	ਪ	ਗ	—	—
ਕੇ	ੜ	ਵ	ੜ	ਲ	ਨਾ	ੜ	ੜ

ਰਾਗ ਤਿਲੰਗ

ਵਾਦੀ—ਗ	ਠਾਠ—ਖਮਾਜ	ਸਮਾਂ—ਰਾਤ ਦਾ ਦੂਜਾ ਪਹਿਰ
ਸੰਵਾਦੀ—ਨ	ਜਾਤ—ਓਡਵ	ਨੁ ਪ ਸੁਰ ਸੰਗਤਿ ।

ਪਕੜ—ਨੁਸਰਮਪ—ਨਸ, ਨੁਪ, ਗਮਗ, ਸ ।

ਆਰੋਹ—ਸ ਗ, ਮ ਪ ਨ ਸ ।

ਅਵਰੋਹ—ਸ ਨੁ ਪ ਮ ਗ ਸ ।

ਸੁਰ-ਵਿਸਥਾਰ

- ੧ ਸ — ਸਨੁ — ਨੁਸ, ਸਗ—ਗਮਗ—ਨੁ—ਨੁਪ—ਪੁਨੁ—ਨੁਸ—ਸਗ—ਮ, ਗਮ ਪ — ਮ,
ਗਮਗ—ਸ ।
- ੨ ਸਨੁ—ਨੁਸ—ਨੁਸਗ—ਸਗਮ ਗਮਗ—ਸ—ਸਗਮਪ—ਨੁਪ, ਮਗ—ਪਗਮਗ—ਸ, ਨੁਸਗਮਪ—
ਮ ਮ ਪ ਪ
ਨੁਪ, ਗਮਗ—ਮਨੁਪ—ਨੁਪ ਗਮਗ—ਸਗਮਪਗ—ਮਪਮਗ, ਮਗਸ— ।
- ੩ ਨੁਸ—ਨੁਸਗਮਪਨੁਪ—ਨੁਪਮਗ—ਪਗਮਗ—ਸਗਮਪ, ਨੁ—ਨੁਪ—ਨੁਪਮਗ—ਮਪਨੁਪਮਗ—
ਮ ਪ ਨੁ ਪ
ਪਗਮਗ—ਸਗਮਪ—ਗਮਪਨੁ, ਨੁਪ—ਸੰਨੁਪ ਗਮਪਗਮਗ—ਗਮਪਨ—ਨੁਪ ਮਗ—ਸਗਮਪਨੁ,
ਮ ਗ
ਪਨਸੰਨੁਪਮਗ—ਗਮਪ, ਗਮਗ—ਸ ।
- ੪ ਪਨੁਸਗਮਪਨੁ—ਨੁਪਮਗ—ਗਮਪਨ—ਨਸ—ਨੁਪ—ਗ ਮਗ—ਮਗਮ, ਗ—ਸ—ਗਮਪਨ—ਨ ਸੰਨ
ਪ ਪ
—ਨੁਪਮਗ, ਗਮਗਮਨੁਪਨ—ਨੁਪਗਮਪਨ—ਨਸ—ਪਨਸ—ਸੰਰਸ—ਪਨੁਪਸ—ਪਨਨਸ—ਨਸਰੰ
ਨੁ ਪ ਮ
ਸੰਨੁਪ—ਪਨੁਮਪਗਮ—ਗਮਪਨਸ—ਪਸ—ਨੁਪ, ਗਮਨੁਪ, ਪਨੁ ਮਗ, ਗਮਪ ਗਮਗਸ ।
- ੫ ਨੁਸਗਮਪਨ—ਪਨਸ—ਨ ਨ, ਪਨਸ—ਨਸੰਨ, ਪਨੁਪ—ਮਪਮ—ਗਮਗ—ਸਗਮਪਨਸ—ਪਨਸਰੰਸ
ਨੁ ਨੁ ਸ
ਨੁਪ—ਗਮਪਨੁਪਨੁਮਪਗਮ—ਸਗਮ, ਗਮਪਨਸ—ਪਸ—ਪਸੰਨਰੰ ਨਸ—ਨੁਪ, ਮਪਨ—ਨੁਪ, ਮਪ
ਨਸ—ਸੰਗ—ਸ, ਨਸੰਨ, ਸੰਰਸ ਰੰਨਸੰਨੁਪ—ਗਮਪਨਸ—ਨੁਪਮਗ—ਗਮਗ—ਸ—ਗਮਗਸ,
ਸ ਸ ਪ
ਪਮਗ—ਨੁਪਗਮਗ—ਸੰਸੰਨੁਪ, ਨੁਪਮਗ—ਪਨਸਰੰਨਸੰਨੁਪ—ਸ—ਸੰਗ—ਗੰਮੰਗਸ—ਸੰਰਸੰਨ, ਨਨੁਪ
ਪ
—ਪਨੁਪ—ਸੰਨੁਪਮਗ—ਸਗਮਪਨੁਪਮਗ—ਗਮਗ—ਸ ।

ਤਿਲੰਗ ਤਿੰਨ ਤਾਲ

ਇਆਨਤੀਏ ਮਾਨਤਾ ਕਾਇ ਕਰੇਹਿ ॥
ਆਪਨਤੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥
ਸਹੁ ਨੇਤੈ ਧਨ ਕੰਮਲੀਏ ਬਾਹਰੁ ਕਿਆ ਦੂਢੇਹਿ ॥
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੇ ॥
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੇ ॥ ੧ ॥
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥
ਕਰਣ ਪਲਾਹ ਕਰੇ ਬਹੁ ਤੇਰੇ ਸਾਧਨ ਮਹਲੁ ਨ ਪਾਵੈ ॥
ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ॥
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥ ੨ ॥
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਜਿਤੁ ਲਾਈਐ ॥
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥ ੩ ॥
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉਨਿਧਿ ਪਾਈ ॥
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥
ਐਸੇ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥ ੪ ॥

(ਤਿਲੰਗ ਮਹਲਾ ੧, ਪੰਨਾ ੭੨੨)

ਅਸਥਾਈ

੨	੦	੩
ਗ ਮ ਪ ਨ ਸ ਸ	ਸ ਨੁ ਪ ਮ	ਗ ਸ ਗ ਮ
ੜ ਕੰ ਮ ਲੀ ਏ ੜ	ੜ ਬਾ ਹ ਰੁ	ਕਿਆ ੜ ਦੂ ੜ
ਪ — ਪ ਮ — ਗ —	ਸ ਸ ਗ ਗ	— ਗਮ ਗ ਮ
ਢੇਹਿ ੜ ੜ ੜ ੜ ੜ ੜ	ੜ ਸ ਹੁ ਨੋ	ੜੋ ੜ ਧ ਨ
ਗ ਮ ਪ ਪ ਮ — ਗ —	— ਮ ਗ ਮ	ਪ — ਨ —
ਕੰ ੜ ਮ ਲੀ ਏ ੜ ੜ ੜ	ੜ ਬਾ ਹ ਰੁ	ਕਿਆ ੜ ਦੂ ੜ
ਸ — ਨੁ ਪ ਮਪ ਗਮ ਪਨ ਸ	— ਸ ਨੁ ਪ	
ਢੇਹਿ ੜ ੜ ਕੰ ਮੜ ਲੀੜ ਏੜ ੜ	ੜ ਬਾ ਹ ਰੁ	

ਅੰਤਰਾ

								ਗ	ਗ	ਮ	ਪ	—	ਨ	—
								ਇਆ	ਨਤੀ	ਏ	ਮਾ	ਨ	ਤਾ	ਤ
ਸ	—	ਸ	ਸ	ਸ	—	ਸ	—	—	ਪ	ਪ	ਨ	ਨ	ਨ	ਸ
ਕਾ	ਤ	ਇ	ਕ	ਰੇ	ਤ	ਹਿ	ਤ	ਤ	ਆ	ਪਨ	ਤੈ	ਘ	ਰਿ	ਹਿ
ਨ	ਸ	ਸ	—	ਨੁ	—	ਪ	—	—	ਸ	ਸ	ਸ	ਗ	—	ਗ
ਰੰ	ਗੰ	ਕੀ	ਨ	ਮਾ	ਤ	ਣੇ	ਹਿ	ਤ	ਸ	ਹੁ	ਨੰ	ਤੈ	ਤ	ਧ
ਗ	ਸ	ਨ	ਸ	ਨੁ	—	ਪ	—	—	ਪਨੁ	ਪ	ਮ	ਗ	ਸ	ਗ
ਤ	ਕੇ	ਮ	ਲੀ	ਏ	ਤ	ਤ	ਤ	ਤ	ਬਾਤ	ਹ	ਰਾ	ਕਿਆ	ਤ	ਵੂੰ
ਪ	—	—												
ਢਹਿ	ਤ	ਤ												

ਤਿਲੰਗ, ਤਿੰਨ ਤਾਲ

ਧਨੁ ਜੋਬਨੁ ਅਰੁ ਫੁਲਤਾ ਨਾਠੀਅਤੇ ਦਿਨ ਚਾਰਿ ॥
 ਪਬਣਿ ਕੇਰੇ ਪਤ ਜਿਉ ਢਲਿ ਢਲਿ ਜੁਮਣਹਾਰ ॥ ੧ ॥
 ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥
 ਦਿਨ ਬੋਝਤੇ ਬਕੇ ਭਇਆ ਪੁਰਾਣਾ ਚੋਲਾ ॥ ੧ ॥ ਰਹਾਉ ॥
 ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥
 ਹੰਭੀ ਵੰਞਾ ਭੁਮਣੀ ਰੋਵਾ ਝੀਣੀ ਬਾਣਿ ॥ ੨ ॥
 ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥
 ਲਗੀ ਆਵਹਿ ਸਾਹੁਰੇ ਨਿਤ ਨ ਪੋਈਆ ਹੋਇ ॥ ੩ ॥
 ਨਾਨਕ ਸੁਤੀ ਪੋਈਐ ਜਾਣੁ ਵਿਰਤੀ ਸੰਨਿ ॥
 ਗੁਣਾ ਗਵਾਈ ਗੰਠਤੀ ਅਵਗਣ ਚਲੀ ਬੰਨਿ ॥ ੪ ॥

(ਸਿਰੀ ਰਾਗੁ ਮਹਲਾ ੧, ਪੰਨਾ ੨੩)

ਅਸਥਾਈ

x				੨				੦				੩			

ਸੰ	—	—	—	—	—	ਪ	—	ਨ	—	—	ਨ	—	ਸੰ	—	—
ਣੀ	ਫ	ਫ	ਫ	ਫ	ਫ	ਰੋ	ਫ	ਵਾ	ਫ	ਫ	ਝੀ	ਫ	ਣੀ	ਫ	ਫ
ਨੁ	—	ਪ	—	—	—	ਗ	—	ਪ	ਨ						
ਬਾ	ਫ	ਣਿ	ਫ	ਫ	ਫ	ਸ	ਫ	ਜ	ਣ						

ਅੰਤਰਾ

						ਗ	ਮ	ਗ	—	ਮ	ਪ	—	ਨ	—	—
						ਧ	ਨੁ	ਜੋ	ਫ	ਫ	ਬ	ਨੁ	ਅ	ਫ	ਰੁ
ਸੰ	ਸੰ	ਸੰ	—	—	—	ਪ	—	ਨ	ਨ	—	ਨ	ਸੰ	ਨ	ਸੰ	—
ਫੁ	ਲ	ਤਾ	ਫ	ਫ	ਫ	ਨਾ	ਫ	ਠੀ	ਅ	ਫ	ੜੇ	ਫ	ਦਿ	ਫ	ਨ
ਨੁ	—	ਪ	—	—	—	ਮ	ਪ	ਮ	ਗ	—	ਗ	ਗ	ਗ	—	ਮ
ਚਾ	ਫ	ਰਿ	ਫ	ਫ	ਫ	ਪ	ਫ	ਬ	ਣਿ	ਫ	ਕੇ	ਰੇ	ਪ	ਫ	ਤ
ਪ	ਪ	—	—	—	—	ਗ	ਮ	ਗ	ਗ	ਮ	ਪ	—	ਨ	—	—
ਜਿ	ਉ	ਫ	ਫ	ਫ	ਫ	ਦ	ਲਿ	ਦੁ	ਲਿ	ਫ	ਜੁ	ਫ	ਮ	ਫ	ਣ
ਸੰ	—	—	—	ਨੁ	ਪ	ਗ	ਮ	ਪ	ਨ						
ਹਾ	ਫ	ਰ	ਫ	ਫ	ਫ	ਸ	ਫ	ਜ	ਣ						

ਤਿਲੰਗ, ਚੰਚਲ

ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥
 ਮੈਂ ਦੇਵਾਨਾ ਭਇਆ ਅਤੀਤੁ ॥
 ਕਰ ਕਾਸਾ ਦਰਸਨ ਕੀ ਭੂਖ ॥
 ਮੈਂ ਦਰਿ ਮਾਗਉ ਨੀਤਾ ਨੀਤ ॥ ੧ ॥
 ਤਉ ਦਰਸਨ ਕੀ ਕਰਉ ਸਮਾਇ ॥
 ਮੈਂ ਦਰਿ ਮਾਗਤੁ ਭੀਖਿਆ ਪਾਇ ॥ ੧ ॥ ਰਹਾਉ ॥
 ਕੇਸਰਿ ਕੁਸਮ ਮਿਰਗਮੈਂ ਚਰਣਾ ਸਰਬ ਸਰੀਰੀ ਚੜਣਾ ॥
 ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥ ੨ ॥
 ਘਿਅ ਪਟ ਭਾਂਡਾ ਕਹੈ ਨ ਕੋਇ ॥
 ਐਸਾ ਭਗਤੁ ਵਰਨ ਮਹਿ ਹੋਇ ॥
 ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥
 ਨਾਨਕ ਤਿਨ ਦਰਿ ਭੀਖਿਆ ਪਾਇ ॥ ੩ ॥

(ਤਿਲੰਗ ਮ: ੧ ਘਰੁ ੨, ਪੰਨਾ ੭੨੧)

ਅਸਥਾਈ

x				੨				੦			੩			
				ਗ	ਮ	ਗ	ਮ	ਪ	ਨ	—	ਸ	—	—	—
				ਤ	ਉ	ਦ	ਰ	ਸ	ਨ	₪	ਕੀ	₪	₪	₪
ਸੰ	—	—	—	ਨੁ	ਪ	ਗ	ਮ	ਗ	—	—	ਸੰ	ਨੁ	ਪ	ਮ
₪	₪	₪	₪	ਕ	ਰਉ	₪	ਸ	ਮਾ	₪	₪	ਇ	₪	₪	₪
ਗ	ਸ	—	—	ਨੁ	—	ਨੁ	—	ਸੰ	—	—	ਨੁ	ਨੁ	ਪ	—
₪	₪	₪	₪	ਮੈ	₪	ਦ	ਰਿ	ਮਾ	₪	₪	ਗ	ਭੁ	₪	₪
ਪ	—	—	—	ਪ	ਨੁ	ਪ	ਮ	ਗ	ਮ	ਗ	ਪ	—	—	—
₪	₪	₪	₪	ਭੀ	₪	ਖਿ	ਆ	ਪਾ	₪	₪	ਇ	₪	₪	₪
ਪ	—	—	—	ਗ	ਮ	ਗ	ਮ	ਪ	ਨ	—				
₪	₪	₪	₪	ਤ	ਉ	ਦ	ਰ	ਸ	ਨ	₪				

ਅੰਤਰਾ

x				੨				੦			੩			
				ਗ	ਮ	ਗ	ਮ	ਪ	ਨ	—	ਸ	—	—	—
				ਭ	ਉ	ਤੋ	ਰਾ	ਭਾ	₪	₪	ਗ	₪	₪	₪
ਸੰ	—	—	—	ਪ	ਨ	ਨ	ਸੰ	ਨ	—	—	ਨੁ	—	ਪ	—
₪	₪	₪	₪	ਖਲ	ਤੀ	ਮੇ	ਰਾ	ਚੀ	₪	₪	ਤੁ	₪	₪	₪
ਪ	—	—	—	ਪ	—	ਨ	ਨ	ਸੰ	—	—	ਨੁ	—	ਪ	—
₪	₪	₪	₪	ਮੈ	₪	₪	ਦੇ	ਵਾ	₪	₪	ਨਾ	₪	₪	₪
ਪ	—	—	—	ਪ	ਨੁ	ਪ	ਮ	ਗ	ਮ	—	ਪ	—	—	—
₪	₪	₪	₪	ਭਇ	ਆ	₪	ਅ	ਤੀ	₪	₪	ਭੁ	₪	₪	₪
ਨੁ	ਪ	—	—	ਗ	ਮ	ਗ	ਮ	ਪ	ਨ	—				
₪	₪	₪	₪	ਤ	ਉ	ਦ	ਰ	ਸ	ਨ	₪				

ਰਾਗ ਤਿਲੰਗ; ਤਿੰਨ ਤਾਲ, ਮਧਯ ਲਯ

ਸਹ ਕੀ ਸਾਰ ਸੁਹਾਗਨਿ ਜਾਨੈ ॥

ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥

ਤਨੁ ਮਨੁ ਦੇਇ ਨ ਅੰਤਰੁ ਰਾਖੈ ॥

ਅਵਰਾ ਦੇਖਿ ਨ ਸੁਨੈ ਅਭਾਖੈ ॥ ੧ ॥

ਸੋ ਕਤ ਜਾਨੈ ਪੀਰ ਪਰਾਈ ॥

ਜਾ ਕੈ ਅੰਤਰਿ ਦਰਦੁ ਨ ਪਾਈ ॥ ੧ ॥ ਰਹਾਉ ॥

ਦੁਖੀ ਦੁਹਾਗਨਿ ਦੁਇ ਪਖ ਹੀਨੀ ॥

ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥

ਪ੍ਰਸਲਾਤ ਕਾ ਪੰਥ ਦੁਹੇਲਾ ॥

ਸੰਗਿ ਨ ਸਾਥੀ ਗਵਨੁ ਇਕੋਲਾ ॥ ੨ ॥

ਦੁਖੀਆ ਦਰਦਵੰਦੁ ਦਰਿ ਆਇਆ ॥

ਬਹੁਤੁ ਪਿਆਸ ਜਬਾਬੁ ਨ ਪਾਇਆ ॥

ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥

ਜਿਉ ਜਾਨਹੁ ਤਿਉ ਕਰੁ ਗਤਿ ਮੇਰੀ ॥ ੩ ॥

(ਸ਼੍ਰੀ ਰਵਿਦਾਸ ਜੀ, ਪੰਨਾ ੭੯੩)

ਅਸਥਾਈ

×				੨	੦	੨
				ਗ ਮ ਪ ਨ	ਸੰ — — ਨੁ	— ਪ ਗ ਮ
				ਦੁ ਖੀ ਆ ਟ	ਟ ਟ ਟ ਦ	ਟ ਰ ਟ ਦ
ਗ	—	—	ਸ	ਗ ਮ ਪ ਨ	ਸੰ — — ਨੁ	— ਪ ਗ ਮ
ਵੰ	ਟ	ਟ	ਦੁ	ਦੁ ਖੀ ਆ ਟ	ਟ ਟ ਟ ਦ	ਟ ਰ ਟ ਦ
ਗ	ਗ	ਸ	ਗ	ਸ ਗਮ ਗ —	— — — ਨੁ	— ਨੁ — ਨੁ
ਵੰ	ਦੁ	ਦ	ਰ	ਆ ਟ ਟ ਦਿਆ ਟ	ਟ ਟ ਟ ਬਹੁ	ਟ ਤੁ ਟ ਪਿ
ਪ	ਨੁ	ਪਨ	ਸੰਨੁ	ਨੁ ਪ — —	— — ਪ ਪ	ਧੁ ਪ ਮ ਮ
ਆ	ਟ	ਟਟ	ਟਟ	ਸ ਟ ਟ ਟ	ਟ ਟ ਜ ਬਾ	ਟ ਬ ਟ ਨ
ਮ	ਪ	ਮ	ਗ			
ਪਾ	ਟ	ਦਿਆ	ਟ			

ਅੰਤਰਾ

[illegible]

ਰਾਗ ਤਿਲੰਗ, ਤਵਲਾੜਾ, ਮਧਜ ਲਯ

ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿਨਾਮ ਉਧਾਰਨੁ ॥

ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥

ਨਿਰਮਲ ਭੋਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥

ਮਨ ਬਚ ਜਿਨਿ ਜਾਣਿਅਉ ਭਯਉ ਤਿਹ ਸਮਸਰਿ ਸੋਈ ॥

ਧਰਨਿ ਗਗਨ ਨਵਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖੁ ਹਰਿ ॥

(ਸਵਈਏ ਮ: ਪੰ: ਕੇ ੫, ਪੰਨਾ ੧੪੦੯)

ਅਸਥਾਈ

×	੨	×	੨
— ਸ ਸ ਗ	ਗ ਗ ਗ ਗ	— ਗ ਮ ਗ	ਮ ਨੁ ਪ —
ੜ ਧਰ ਨਿ ਗ	ਗ ਨ ਨ ਵ	ੜ ਖੰ ੜ ਡ	ਮਹਿ ੜ ੜ ੜ
ਗ ਮ ਪ ਨ	ਸੰ ਰੰ ਨ ਸੰ	ਪ ਨੁ ਪ ਮ	ਗ ਮ — —
ਜੋ ੜ ਤਿ ਸ੍ਵ	ਰੁ ੜ ਪੀ ੜ	ੜ ਰ ਹਿਓ ੜ	ਭ ਰਿ ੜ ੜ
ਮਧ ਪਧ ਮਪ ਗਮ	ਰਗ — — ਸ	ਮ ਪ ਨ ਸੰ	ਰੰ — — —
ਹਾੜ ੜੜ ੜੜ ੜੜ	ੜੜ ੜ ੜ ੜ	ਭ ਨਿ ਮ ਥੁ	ਰਾ ੜ ੜ ੜ
ਰੰਗ ਸੰਰੰ ਨਰੰ ਸੰ	— — ਪ ਸੰ	ਨੁ ਪ ਗ ਮ	ਪ ਨੁ — —
ਹਾੜ ੜੜ ੜੜ ੜੜ	ੜ ੜ ਕ ਛੁ	ਭੇ ੜ ਦੁ ਨ	ਹੀ ੜ ੜ ੜ
— — ਪ ਸੰ	ਨੁ ਪ ਮ ਗ	ਪ — — —	ਗ — ਸ ਸ
ੜ ੜ ਕ ਛੁ	ਭੇ ੜ ਦੁ ਨ	ਮ ਹੀ ੜ ੜ ੜ	ੜ ੜ ੜ ੜ
— ਸ ਸ ਸ	ਗ ਗ ਗ ਗ	— ਗ ਮ ਗ	ਮ ਨੁ ਪ —
ੜ ਗੁਰੁ ਅ ਰ	ਜ ਨ ਪ ਰ	ੜ ਤ ੜ ਖਿ	ਹ ਹ ਰਿ ੜ

ਜੋਤ ਸ੍ਵਰੂਪੀ

ਅੰਤਰਾ

ਨ ਰੰ ਸੰ ਪ	ਨੁ ਪ ਮ ਗ	ਮ — ਮ ਨ	ਸੰ ਸੰ ਸੰ ਸੰ
ਕ ਲਿ ਸ ਮੁ	ੜ ਦੁ ਭ ਏ	ਰੁ ੜ ਪ ਪੂ	ਗ ਟ ਹ ਰ
ਰੰ ਗੰ ਰੰ ਸੰ	ਨ — ਸੰ ਸੰ	— ਸ ਸ ਸ	ਗ ਗ ਗ ਮ
ਨਾ ੜ ਮ ਉ	ਧਾ ੜ ਰ ਨ	ੜ ਬ ਸਹਿ ਸੰ	ੜ ਤ ਜਿ ਸੁ
ਪ ਨੁ ਪਨ ਸੰਨੁ	ਪ — — —	ਨ ਰੰ ਸੰ ਨੁ	ਪ ਨੁ ਪ ਮ
ਰਿ ਦੈ ੜੜ ੜੜ	ੜ ੜ ੜ ੜ	ਦੁ ੜ ਖ ਦਾ	ਰਿ ੜ ਦੁ ਨਿ
ਗ — ਮ ਮ	ਗ — — —	— ਸ ਗ ਗ	ਗ — ਗ ਮ
ਵਾ ੜ ਰ ਨ	ੜ ੜ ੜ ੜ	ੜ ਨਿਰ ਮ ਲ	ਭੇ ੜ ਖ ਅ

ਨੁ	ਪ	-ਪ	ਮ	ਗ	ਮ	ਪ	ਪ	ਗ	ਮ	ਪ	ਮ	ਗ	—	ਸ	—
ਪਾ	ੜ	ੜਰ	ਤਾ	ੜ	ਸ	ਬਿ	ਨ	ਅ	ਵ	ਰ	ਨ	ਕੈ	ੜ	ਈ	ੜ
—	ਮ	—	ਮ	ਪ	ਪ	ਨ	ਨ	ਨ	ਸੰ	ਰੰ	—	—	—	—	—
ੜ	ਮ	ੜ	ਨ	ਬ	ਚ	ਜਿ	ਨ	ਜਾ	ਨਿ	ਅਉ	ੜ	ੜ	ੜ	ੜ	ੜ
ਰੰਮੰ	ਗੰਮੰ	ਰੰਗੰ	ਸੰਰੰ	ਨਰੰ	ਸੰ	—	—	ਨ	ਰੰ	ਸੰ	ਨੁ	ਪ	ਨੁ	ਪ	ਮ
ਹਾੜ	ੜੜ	ੜੜ	ੜੜ	ੜੜ	ੜ	ੜ	ੜ	ਭ	ਯਉ	ਤਿ	ਹ	ਸ	ਮ	ਸ	ਰ
ਗ	—	ਮ	—	—	—	—	—	—	—	—	—	—	—	—	—
ਸੋ	ੜ	ਈ	ੜ	ੜ	ੜ	ੜ	ੜ	—	—	—	—	—	—	—	—

ਰਾਗ ਸੂਹੀ

ਵਾਦੀ—ਪ ਠਾਠ—ਬਿਲਾਵਲ ਸਮਾਂ—ਦਿਨ ਦੂਜਾ ਪਹਿਰ ।
ਸੰਵਾਦੀ—ਸ ਜਾਤ—ਸੰਪੂਰਣ
ਪਕੜ—ਸੰ, ਨੁ ਪ, ਮ ਗ ਰ ਗ ਮ ਗ ਰ ਸ ।
ਆਰੋਹ—ਸ ਰ ਗ ਮ ਪ, ਨ ਧ ਨ ਸੰ ।
ਅਵਰੋਹ—ਸੰ ਨੁ ਧ ਪ ਮ ਗ ਰ ਸ ।

ਸੁਰ-ਵਿਸਥਾਰ

- ਸ
੧ ਸ—ਨੁਸ ਨੁਧਪ—ਨਧਨ, ਸ—ਰਗ, ਮਗਰ ਨੁ—ਧਨੁਸ—ਨੁਪ—ਨਨਧਨੁਸ—ਰਸ, ਗਮਗਰਸ—।
- ਨੁ. ਰ
੨ ਸ—ਰਸ ਗਮਗਰ ਗਪ—ਮਪਮਗਰਸ—ਧਨੁਸ—ਰਗਮ ਗਰਸਨੁਸ—ਪ—ਮਗਰਗਮਗਰਸ—ਨਧਨੁਸ
ਨੁ ਮ
ਨੁਪ—ਧਨੁਸ—ਗਮਨੁਧਪ—ਮਧ—ਨਪਮਗ ਰਸ—।
- ੩ ਗਮਧ—ਨੁਪ—ਰਗਮਪ—ਮਗਰਸ—ਸਗਮਨੁਧਪ—ਮਗਰਗ, ਸਰਗਪ—ਨੁਧਪ—ਗਮਪਮਗਰਸ—
ਪ—ਨਧਨਸੰ—ਨੁਪ—ਮਗ, ਪਮ—ਮਗਰਗਮਗ, ਰਸ—ਰਗਪ—ਨਧਨਸੰ—ਨੁਧਪ—ਮਗ, ਮਰਗ
ਮਪ ਮਗਰਸ—ਰ—ਗਮਪ—ਗਮਗਰਸ—।
- ੪ ਪ—ਮਗਰਗਪ—ਨਧਨਸੰ—ਸੰਨੁਧਪ—ਨਧਨਸੰਰੰਸੰ ਨੁਪ—ਨਧਨਸੰ—ਨੁਪ—ਮਗ—ਰਗਮਪ
ਸੰ
—ਨਸੰਨੁਪ ਨਨਨਸੰਰੰਸੰ—ਧਨਸੰ—ਨਪ—ਧਨਸੰਨੁਧਪ—ਧ—ਨੁਪਮਗਰਗਮਪਮਗਰਸ— ਗਮਨੁਧਪ
—ਧ ਮਗਪਨਧਨਸੰ—ਨੁਪਮਗ, ਮਪਮਗਰਸ—।
- ਨ
੫ ਪ—ਮਗਪ—ਨਧਨਸੰ—ਨੁਧਪ—ਗਪਧਨਸੰਰੰਸੰ—ਧਨਸੰ—ਰੰਗੰਮੰਗੰਰੰਸੰ—ਨਧਨਸੰਰੰਸੰ—ਨੁਪ—
ਮਗਰਗਪਧਨਸੰ—ਗੰਮੰਗੰਰੰਸੰ—ਨਧਨਸੰ—ਨੁਧਪ ਧ—ਨੁਪਮਗਪ—ਮਗਰਸ— ਨਸੰਨੁਪਮਗ, ਪ—
ਮਗਰਗਪਮਗਰਸ—ਗਪਧਨਸੰ—ਸੰਰੰਸੰ—ਗੰਪ—ਮੰਗੰਰੰਸੰ—ਧਨਸੰਨੁਪ—ਮਗ, ਮਗਰਸ ।

ਰਾਗ ਸੂਹੀ, ਚਾਰ ਤਾਲ, ਬਿਲੰਬਿਤ

ਲਾਲਨੁ ਰਾਵਿਆ ਕਵਨ ਗਤੀ ਰੀ ॥
 ਸਖੀ ਬਤਾਵਹੁ ਮੁਝਹਿ ਮਤੀ ਰੀ ॥ ੧ ॥
 ਸੂਹਬ ਸੂਹਬ ਸੂਹਵੀ ॥
 ਅਪਨੇ ਪ੍ਰੀਤਮ ਕੈ ਰੰਗਿ ਰਤੀ ॥ ੧ ॥ ਰਹਾਉ ॥
 ਪਾਵ ਮਲੋਵਉ ਸੰਗਿ ਨੈਨ ਭਤੀਰੀ ॥
 ਜਹਾ ਪਠਾਵਹੁ ਜਾਉ ਤਤੀਰੀ ॥ ੨ ॥
 ਜਪ ਤਪ ਸੰਜਮ ਦੇਉ ਜਤੀਰੀ ॥
 ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨ ਪਤੀ ਰੀ ॥ ੩ ॥
 ਮਾਣੁ ਤਾਣੁ ਅਹੰਬੁਧਿ ਹਤੀ ਰੀ ॥
 ਸਾ ਨਾਨਕ ਸੋਹਾਗਵਤੀ ਰੀ ॥ ੪ ॥

(ਸੂਹੀ ਮ: ੫, ਪੰਨਾ ੭੩੯)

ਅਸਥਾਈ

×	੦	੨	੦	੩	੪
ਨ	ਸੰ	ਨੁ	ਪ	ਗ	ਮ
ਲਾ	ੜ	ਲ	ਨ	ਰਾ	ਵਿ
ਮ	ਗ	ਗ	ਮ	ਗ	ਸ
ਕ	ਵ	ਨ	ਗ	ਤੀ	ਰੀ
ਸ	—	ਗ	ਗ	—	ਧ
ਸ	ੜ	ਖੀ	ਬ	ਤਾ	ਵਹੁ
ਗ	—	ਰ	ਸ	ਗ	ਪ
ਮੁ	ੜ	ਝਹਿ	ਮ	ਤੀ	ਰੀ

ਅੰਤਰਾ

ਪ	—	ਨ	ਧ	ਨ	ਸੰ	—	ਸੰ	—	ਸੰ
ਸੂ	ੜ	ਹ	ੜ	ਬ	ਸੂ	ੜ	ਹ	ੜ	ਬ
ਸੰ	ਨ	ਨ	ਸੰ	ਰੰ	ਸੰ	—	ਨ	ਸੰ	ਧ
ਸੂ	ੜ	ੜ	ੜ	ਹ	ਵੀ	ੜ	ੜ	ੜ	ੜ
ਗ	ਗ	ਮ	—	ਧ	ਧ	ਧ	—	—	—
ਅ	ਪ	ਨੇ	ੜ	ਪ੍ਰੀ	ਤ	ਮ	ੜ	ਕੈ	ੜ
ਧ	—	ਧ	—	ਧ	ਧ	—	ਨੁ	ਪ	ਧਨ
ਚੰ	ੜ	ਗਿ	ੜ	ਰ	ਤੀ	ੜ	ੜ	ੜ	ੜੜ

ਰਾਗ ਸੁਹੀ, ਤਾਲ ਯੱਕਾ, ਮਧਮ ਲਯ

ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥
 ਬਾਵਲਿ ਹੋਈ ਸੋ ਸਹੁ ਲੋਰਉ ॥
 ਤੈ ਸਹਿ ਮਨ ਮਹਿ ਕੀਆ ਰੋਸੁ ॥
 ਮੁਝੁ ਅਵਗਨ ਸਹ ਨਾਹੀ ਦੋਸੁ ॥ ੧ ॥
 ਤੈ ਸਾਹਿਬ ਕੀ ਮੈ ਸਾਰ ਨ ਜਾਨੀ ॥
 ਜੋਬਨੁ ਖੋਇ ਪਾਛੈ ਪਛੁਤਾਨੀ ॥ ੧ ॥ ਰਹਾਉ ॥
 ਕਾਲੀ ਕੋਇਲ ਤੁ ਕਿਤ ਗੁਨ ਕਾਲੀ ॥
 ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥
 ਪਿਰਹਿ ਬਿਹੁਨ ਕਤਹਿ ਸੁਖੁ ਪਾਏ ॥
 ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥ ੨ ॥
 ਵਿਧਣ ਖੂਹੀ ਮੁੰਧ ਇਕੋਲੀ ॥
 ਨਾ ਕੋ ਸਾਥੀ ਨਾ ਕੋ ਬੋਲੀ ॥
 ਕਰਿ ਕਿਰਪਾ ਪ੍ਰਭਿ ਸਾਧ ਸੰਗਿ ਮੋਲੀ ॥
 ਜਾ ਫਿਰਿ ਦੇਖਾ ਤਾ ਮੇਰਾ ਅਲਹੁ ਬੋਲੀ ॥ ੩ ॥
 ਵਾਟ ਹਮਾਰੀ ਖਰੀ ਉਡੀਣੀ ॥
 ਖੰਨਿਅਹੁ ਤਿਖੀ ਬਹੁਤੁ ਪਿਈਣੀ ॥
 ਉਸ ਉਪਰਿ ਹੈ ਮਾਰਗੁ ਮੇਰਾ ॥
 ਸੇਖ ਫਰੀਦਾ ਪੰਥੁ ਸਮਾਰਿ ਸਵੇਰਾ ॥ ੪ ॥

(ਸੁਰੀ ਵਰੀਦ ਜੀ, ਪੰਨਾ ੭੯੪)

ਅਸਥਾਈ

X		O	੨	੫	੦	੩	੪
			ਸ ਬਾ	ਨੁ. ਵ	ਧ ਲਿ	ਨੁ. ਹੇ	ਸ ਈ
ਰ ਸੋ	— ੜ	— ੜ	— ੜ	ਗ ਸਹੁ	ਮ ੜ	— ੜ	ਸ ਨੁ.
ਸ ੜ	— ੜ	— ੜ	ਸ ਬਾ	ਨੁ. ਵ	ਧ ਲਿ	— ੜ	ਸ ਈ
ਸੰ ਸੋ	— ੜ	— ੜ	— ੜ	ਨੁ ਸਹੁ	ਪ ੜ	— ੜ	ਮ ਰਉ
ਮ ਵਾ	ਰ ੜ	— ੜ					

ਅੰਤਰਾ

			ਨ	ਧ	ਨ	ਸ		ਸ	ਸ		
			ਤਪਿ	ਨਧ	ਤਪਿ	ਲੁ	—	ਹਿ	ਲੁ	—	—
				ਤੜ			ੜ			ੜ	ੜ
ਸੰ	—	ਨ	ਨ	ਨ	ਨ	ਨ	—	—	ਸ	ਨ	ਸ
ਹਿ	ੜ	ੜ	ਹਾ	ਥ	ਮ	ਰੋ	ੜ	ੜ	ਰਉ	ੜ	ੜ
ਨੁ	ਧ	ਪ	ਮ	ਗਰ	ਗ	ਮ	—	—	ਪ	—	ਪ
ੜ	ੜ	ੜ	ਬਾ	ਵੜ	ਲਿ	ਹੋ	ੜ	ੜ	ਈ	ੜ	ਸੈ
ਸੰ	—	—	—	ਨੁ	ਪ	ਮ	—	—	ਮ	—	—
ਸੋ	ੜ	ੜ	ੜ	ਸਹੁ	ੜ	ਗ ਲੋ	ੜ	ੜ	ਰਉ	ੜ	ੜ
ਮ	ਰ	—									
ਵਾ	ੜ	ੜ									

ਰਾਗ ਸੂਹੀ, ਤਿੰਨ ਤਾਲ, ਮਧਯ ਲਯ

ਘਰ ਮਹਿ ਠਾਕੁਰੁ ਨਦਰਿ ਨ ਆਵੈ ॥
ਗਲ ਮਹਿ ਪਾਹਣੁ ਲੈ ਲਟਕਾਵੈ ॥ ੧ ॥
ਭਰਮੇ ਭੂਲਾ ਸਾਕਤੁ ਫਿਰਤਾ ॥
ਨੀਰੁ ਬਿਰੋਲੈ ਖਪਿ ਖਪਿ ਮਰਤਾ ॥ ੧ ॥ ਰਹਾਉ ॥
ਜਿਸੁ ਪਾਹਣ ਕਉ ਠਾਕੁਰੁ ਕਹਤਾ ॥
ਓਹੁ ਪਾਹਣੁ ਲੈ ਉਸ ਕਉ ਫੁਬਤਾ ॥ ੨ ॥
ਗੁਨਹਗਾਰ ਲੂਣ ਹਰਾਮੀ ॥
ਪਾਹਣ ਨਾਵ ਨ ਪਾਰਗਿਰਾਮੀ ॥ ੩ ॥
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥
ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥

(ਸੂਹੀ ਮ: ੫, ਪੰਨਾ ੭੩੯)

ਅਸਥਾਈ

×			੨			੦			੩		
					ਨੁ			ਮ			
					ਮਹਿ			ਗ		ਮ	ਪ
ਨ	—	ਸੰ	—	—	—	—	ਪ	—	—	—	—
ਘ	ੜ	ਰ	ੜ	ੜ	ੜ	ੜ	ੜ	ਨਾ	ੜ	ਕੁ	ਰੁ
ਪ	—	—	ਰ	ਗ	ਮ	ਪ	—	ਧ	ਮ	ਗ	—
ੜ	ੜ	ੜ	ਨ	ਦ	ਰਿ	ਨ	ੜ	ੜ	ਆ	ਵੈ	ੜ
ਗ	ਰ	ਸ	—	—	—	ਰ	ਗ	ਮ	—	ਗ	—
ੜ	ੜ	ੜ	ੜ	ੜ	ੜ	ਨ	ਦ	ਰਿ	ਨ	ਵੈ	ੜ

ਗ	ਰ	ਸ	—	—	—	ਸ	ਸ	ਗ	—	—	ਮ	ਨ	ਧ	ਪ	—
ੜ	ੜ	ੜ	ੜ	ੜ	ੜ	ਗ	ਲ	ਮਹਿ	ੜ	ੜ	ਪਾ	ੜ	ਹ	ਣ	ੜ
ਮ	—	—	ਗ	ਰ	ਗ	ਗ	—	ਸ	—	—	ਰ	ਗ	ਪ	ਧ	ਨ
ੜ	ੜ	ੜ	ਲੈ	ੜ	ਲ	ਟ	ੜ	ੜ	ੜ	ੜ	ਕਾ	ੜ	ਵੈ	ੜ	ੜ

ਅੰਤਰਾ

						ਪ	ਪ	ਨ	—	ਧ	ਨ	—	ਸ	—	—
						ਭ	ਰ	ਮੇ	ੜ	ੜ	ਭੂ	ੜ	ਲਾ	ੜ	ੜ
ਸੰ	—	—	—	—	—	ਸੰ	—	ਸੰ	ਨ	—	ਧ	ਨ	ਸੰ	ਨ	ਸੰ
ੜ	ੜ	ੜ	ੜ	ੜ	ੜ	ਸਾ	ੜ	ਕ	ਤੁ	ੜ	ਫਿ	ਰ	ਤਾ	ੜ	ੜ
ਧ	ਨ	ਧ	ਪ	—	—	ਮ	—	ਮ	ਧ	—	ਧ	—	ਧ	—	—
ੜ	ੜ	ੜ	ੜ	ੜ	ੜ	ਨੀ	ੜ	ਰੁ	ਬਿ	ੜ	ਰੋ	ੜ	ਲੈ	ੜ	ੜ
ਧ	—	—	ਧ	ਧ	ਧ	—	ਧ	ਧ	—	ਧ	ਨ	ਧ	—	ਧ	ਨ
ੜ	ੜ	ੜ	ਖ	ਪਿ	ਖ	ੜ	ਪਿ	ਮ	ੜ	ਰ	ੜ	ਤਾ	ੜ	ੜ	ੜ

ਰਾਗ ਸੂਹੀ; ਪੜਤਾਲ ਚਾਰ ਤਾਲ, ਬਿਲੰਬਿਤ

ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥

ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ

ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥ ੧ ॥ ਰਹਾਉ ॥

ਨਿਰਗੁਨ ਹਰੀਆ ਸਰਗੁਨ ਧਰੀਆ

ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ॥

ਵਿਚਿ ਮਨ ਕੋਟਵਰੀਆ ॥

ਨਿਜ ਮੰਦਰਿ ਪਿਰੀਆ ॥

ਤਹਾ ਆਨਦ ਕਰੀਆ ॥

ਨਹ ਮਰੀਆ ਨਹ ਜਰੀਆ ॥ ੧ ॥

ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥

ਬਿਖਨਾ ਘਿਰੀਆ ॥

ਅਬ ਸਾਧੁ ਸੰਗਿ ਪਰੀਆ ॥

ਹਰਿ ਦੁਆਰੈ ਖਰੀਆ ॥

ਦਰਸਨੁ ਕਰੀਆ ॥

ਨਾਨਕ ਗੁਰ ਮਿਰੀਆ ॥

ਬਹੁਰਿ ਨ ਫਿਰੀਆ ॥ ੨ ॥

(ਸੂਹੀ ਮ: ੫, ਪੰਨਾ ੭੪੬)

ਅਸਥਾਈ

×	—	੦	੨	੦	੩	੪
ਸੰ	—	ਰੰਸ	ਪ	ਪ	ਗ	ਪ
ਪ੍ਰੀ	—	ਤਿ	ਪ੍ਰੀ	ਤਿ	ਰੀ	ਆ
ਗ	—	ਰ	ਗ	ਮ	—	ਸ
ਮੋ	ੜ	ੜ	ਹ	ਨ	ੜ	ਨਾ

ਯੱਕਾ, ਮਧਯ ਲਯ

×	—	੦	੨	੦	੩	੪
ਪ	—	ਪ	ਧ	ਨ	ਸੰ	ਸੰ
ਜ	ੜ	ਪਿ	ਮ	ਨ	ਗੋ	ਬਿੰ
ਨ	ਧ	ਨ	ਸੰ	—	ਸੰ	ਨ
ਅ	ਵ	ਰੁ	ਨ	ੜ	ਹੀ	ਕੋ
ਮ	—	ਮ	ਗ	ਮ	ਰ	ਗ
ਸੰ	ੜ	ਤੁ	ਲਾ	ੜ	ਗੁ	ਮ
ਸੰ	ਸੰ	—	ਨੁ	ਪ	ਪ	ਮ
ਦੁ	ਬਿ	ੜ	ਧਾ	ੜ	ਕੀ	ਕੁ

ਅੰਤਰਾ, ਯੱਕਾ

ਮ	ਮ	—	ਮ	—	ਗ	ਪ	ਪ	—	ਪ	—	—
ਨਿ	ਰ	ੜ	ਗੁ	ੜ	ਨ	ਹ	ਰੀ	ੜ	ਆ	ੜ	ੜ
ਪ	ਪ	—	ਨਧ	ਨ	ਸੰ	ਨ	ਧ	—	ਪ	—	—
ਸ	ਰ	ੜ	ਗੁੜ	ੜ	ਨ	ਧ	ਰੀ	ੜ	ਆ	ੜ	ੜ
ਗ	ਗ	—	ਮ	—	ਪ	ਮ	ਗ	ਮ	—	ਸ	ਸ
ਅ	ਨਿ	ੜ	ਕ	ੜ	ਕੋ	ਠ	ਰੀ	ਆ	ੜ	ਭਿੰ	ਨ
ਰ	ਰ	ਰ	ਰ	ਗ	ਮ	ਗ	ਰ	—	ਸ	—	ਸ
ਭਿੰ	ਨ	ਭਿੰ	ਨ	ਭਿ	ਨ	ਕ	ਰੀ	ੜ	ਆ	ੜ	ਵਿਚ
ਪ	ਪ	—	ਨ	ਧ	ਨ	ਸੰ	ਸੰ	—	ਸੰ	—	ਸੰ
ਮ	ਨ	ੜ	ਕੋ	ੜ	ਟ	ਵ	ਰੀ	ੜ	ਆ	ੜ	ਨਿਜ
ਸੰ	ਨ	—	ਸੰ	—	ਰੰ	ਸੰ	ਨ	ਸੰ	ਧ	ੜ	ਪ
ਧ	ੜ	ੜ	ਦਿ	ੜ	ਰ	ਪਿ	ਰੀ	ੜ	ਆ	ੜ	ਤਹਾ
ਮ	—	—	ਮ	—	ਗ	ਪ	ਪ	—	ਨ	ਧ	ਨ
ਆ	ੜ	ੜ	ਨੰ	ੜ	ਦ	ਕ	ਰੀ	ੜ	ਆ	ੜ	ਨਹ
ਸੰ	ਸੰ	—	ਨੁ	ਪ	ਪ	ਮ	ਗ	—	ਪ	ਧ	ਨ
ਮ	ਰੀ	ੜ	ਆ	ੜ	ਨਹ	ਜ	ਰੀ	ੜ	ਆ	ੜ	ਪ੍ਰੀਤਿ

ਅੰਤਰਾ ਦੂਜਾ, ਤਾਲ ਚੰਚਲ, ਬਿਲੰਬਿਤ

×			੨			੦			੩			
ਮ	ਮ	—	ਮ	—	ਗ	—	ਪ	ਪ	—	ਪ	—	—
ਕਿ	ਰ	ੜ	ਤ	ੜ	ਨਿ	ੜ	ਜੁ	ਰੀ	ੜ	ਆ	ੜ	ੜ
ਪ	ਪ	—	ਨ	ਧ	ਨ	—	ਸੰ	ਧ	—	ਪ	—	—
ਬ	ਹੁ	ੜ	ਬਿ	ੜ	ਧਿ	ੜ	ਫਿ	ਰੀ	ੜ	ਆ	ੜ	ੜ
ਗ	ਗ	—	ਮ	—	ਪਧ	ਧ	ਮ	ਗ	—	ਮ	ਰ	ਸ
ਪ	ਰ	ੜ	ਕਉ	ੜ	ੜੜ	ੜ	ਹਿ	ਰੀ	ੜ	ਆ	ੜ	ੜ
ਸ	ਸ	—	ਰ	—	ਗ	ਮ	ਗ	ਮ	—	ਸ	—	ਪ
ਬਿ	ਖ	ੜ	ਨਾ	ੜ	ੜ	ੜ	ਘਿ	ਰੀ	ੜ	ਆ	ੜ	ਅ
ਮ	ਗ	—	ਗ	—	ਗ	ਮ	ਮ	ਰ	—	ਸ	—	—
ਸਾ	ੜ	ੜ	ਧੂ	ੜ	ਸੰ	ਗਿ	ਪ	ਰੀ	ੜ	ਆ	ੜ	ੜ
ਪ	ਪ	ਨ	—	ਧ	ਨ	—	ਸੰ	ਸੰ	—	ਸੰ	—	—
ਹ	ਰਿ	ਦੁਆ	ੜ	ੜ	ਰੈ	ੜ	ਖ	ਰੀ	ੜ	ਆ	ੜ	ੜ
ਸੰ										ਸੰ		
ਧ	ਨ	—	ਸੰ	—	ਰੰ	—	ਸੰ	ਨ	ਸੰ	ਧ	ਪ	—
ਦ	ਰ	ੜ	ਸ	ੜ	ਨੁ	ੜ	ਕ	ਰੀ	ੜ	ਆ	ੜ	ੜ
ਮ	ਮ	ਮ	ਗ	ਰ	ਗ	—	ਪ	ਪ	—	ਨ	ਧ	ਨ
ਨਾ	ਨ	ਕ	ਗੁ	ੜ	ਰ	ੜ	ਮਿ	ਰੀ	ੜ	ਆ	ੜ	ੜ
ਸੰ	—	—	ਨੁ	ਪ	ਪ	—	ਮ	ਗ	—	ਪ	—	ਧ
ਬਹੁ	ੜ	ੜ	ਰਿ	ੜ	ਨ	ੜ	ਫਿ	ਰੀ	ੜ	ਆ	ੜ	ੜ

ਰਾਗ ਸੂਹੀ ਲਲਿਤ

ਵਾਦੀ—ਮ
ਸੰਵਾਦੀ—ਸ—ਲਲਿਤ ਅੰਗ
ਜਾਤੀ—ਸੰਪੂਰਣ-ਖਾਡਵਸਮਾਂ—ਰਾਤ ਚੌਥਾ ਪਹਿਰ
ਅਵਰੋਹ ਵਿਚ (ਪ) ਵਰਜਤ

ਮ

ਪਕੜ—ਪ, ਨਧ, ਨਸੰ, ਨਧੁ, ਮ, ਗ ਮ ਗ ਰ ਸ।

ਨ

ਆਰੋਹੀ—ਸ, ਨੁ ਰੁ ਗ ਮੋ ਧੁ, ਮੱਮ, ਗ ਪ ਧ, ਨ ਸੰ।

ਅਵਰੋਹੀ—ਸੰ ਨ ਧੁ ਮੱਮ ਗ, ਮ ਗ ਰੁ ਸ।

ਸੂਰ-ਵਿਸਥਾਰ

੧ ਸ—ਨਰੁਸ, ਨਧਨਰੁ—ਸ—ਨਰੁਗਮ—ਗ ਮੰਗਰਸ—ਪ—ਨਧਨੁਸ—ਨਰੁਸ, ਨਰੁਗਮ—ਮੰਗ,
ਮੰਗਰੁਨੁ—ਰੁਸ।

- ੨ ਨੁੰਨੁਨੁਮੁੰਮੁ—ਮੁੰਮੁੰਮੁ—ਗੁ ਪੁ, ਪੁੰਨੁਰੁਸ—ਨੁੰਨੁਗਮ—ਮੰਮਗ, ਮੁੰਮੁ—ਮੰਗ, ਮੰਗਰੁਸ—ਨੁੰਨੁਗਮ—ਗ
ਮੁੰਮੁ—ਮੰਮ—ਮੰਗ, ਮੁੰਮੁਮੰਗ, ਮੰਗਰੁਸਨੁ—ਰੁਸ ।
- ੩ ਸ—ਗਮੁੰਮੁ—ਮੁੰਮੁ, ਮੰਮਗ—ਨੁੰਨੁਗਮ—ਗਮਮੰਮ—ਮੁੰਮੁ, ਮੰਗ, ਨੁੰਨੁਗਮੁੰਮੁ ਮੰਮ—ਪੁ, ਮੰਮਗ, ਮੰਗਰੁਸ
—ਪੁ—ਨੁੰਨੁਗਮ—ਨੁੰਨੁਗ, ਮੰਗਰੁਸ—ਪੁ—ਮੰਗ, ਰੁਗਮ—ਪੁ, ਮੰਗ, ਮੰਗਰੁਸਨੁ—ਰੁਸ—।
- ੪ ਸ—ਨੁੰਨੁਗਮ—ਪੁੰਮੁ, ਮੰਗ, ਰੁਗਮ—ਪੁੰਮੁਗ, ਮੰਗਰੁਸ—ਪ—ਨੁੰਨੁਗਮ—ਨਸ—ਨੁੰਮੁ, ਨੁੰਮੁ, ਮੁੰਮੁਮੰਮ
ਮੰਗ, ਪੁ, ਮੰਗ ਮੰਗਰੁਸ—ਮ—ਮਮੰਮ—ਪੁ, ਮੰਮ—ਗਮ—ਮੰਮ—ਰੁਗਮ—ਪੁੰਮੁ, ਪੁੰਮੁ—ਮੰਗ,
ਰੁਗਮਮ—ਮ—ਪੁ, ਮੰਗ, ਨੁੰਨੁਗਮ, ਪੁੰਮੁ ਪੁੰਮੁ, ਪੁੰਮੁਗ, ਮੰਗਰੁਸ—ਨੁੰਨੁਗਮਮੰਗ, ਮੰਗਰੁਸਨੁ—ਰੁਸ—।
- ੫ ਸ—ਨੁੰਨੁਗਮਗ, ਪ—ਧਨਸ—ਨੁੰਨੁਗਮ—ਨਸ—ਪ, ਨਸ—ਪ—ਨੁੰਨੁਗਮ—ਧਨਸਰੁੰਸ—ਸੰਨੁਪੁ,
ਨੁੰਮੁ, ਮੁੰਮੁਮੰਮ—ਪੁੰਮੁ, ਪੁੰਮੁਗ, ਮਮੰਮੁ, ਨੁੰਮੁ, ਪੁੰਮੁ, ਮੰਗ, ਮੰਗਰੁਸ—ਨੁੰਨੁਗਮ—ਮ—ਮ, ਮੰਗ, ਪ, ਧਨਸ—
—ਨਸਰੁੰਸਨੁਪੁ, ਨੁੰਮੁਮੰਮ, ਪੁੰਮੁ, ਪੁੰਮੁਗ, ਨੁੰਨੁਗਮ—ਮਮੰਮਗ, ਮੁੰਮੁਗ, ਮੰਗਰੁਸ—ਮੰਗ, ਪਧਨਸ—
ਗਮ—ਗਮੰਗਰੁੰਸ—ਧਪ—ਧਨਸ—ਸੰਨੁਪੁੰਮੁਮੰਮ—ਮਮੰਮ—ਪੁੰਮੁ, ਪੁੰਮੁਗ, ਮੰਗਰੁਸ, ਨੁੰਨੁਗਮ—
ਮੰਗ, ਮੰਗਰੁਸ—।

ਰਾਗ ਸੂਹੀ ਲਲਤਿ, ਤਿੰਨ ਤਾਲ, ਮਧਯ ਲਯ

ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ ॥

ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥ ੧ ॥

ਹਰਿ ਕੇ ਲੋਗਾ ਮੈ ਕਉ ਨੀਤਿ ਡਸੈ ਪਟਵਾਰੀ ॥

ਉਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ਰਹਾਉ॥

ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥

ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੋਹੀ ॥ ੨ ॥

ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥

ਧਰਮਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥ ੩ ॥

ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੁ ॥

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾਕਾ ਨਾਉ ਬਿਬੇਕੁ ॥ ੪ ॥

(ਸੂਹੀ ਕਬੀਰ ਜੀ, ਪੰਨਾ ੭੯੩)

ਅਸਥਾਈ

੫	੨	੦	੩
	ਧੁ ਮੱ ਧੁ ਮੱ	ਗ ਮੱ ਗ ਰੁ	— ਸ — ਰੁ
	ਹ ਰਿ ਕੇ ਟ	ਲੋ ਟ ਗਾ ਟ	ਟ ਮੋ ਟ ਕਉ
ਗ — — ਮ	— — ਮ —	ਮ — ਗ ਪ	— ਨਧ ਨ ਰੰ
ਨੀ ਟ ਟ ਤਿ	ਟ ਟ ਨੀ ਟ	ਤਿ ਟ ਡ ਸੈ	ਟ ਟਪ ਟ ਟ
ਸੰ ਨ ਧ ਮੱ	ਗ ਮੱਧੁ -ਧੁ ਮੱ	ਗ — ਗ —	ਰੁ ਸੰ — ਰੁ
ਵਾ ਟ ਰੀ ਟ	ਟ ਹਟ ਟਰਿ ਕੇ	ਲੋ ਟ ਗਾ ਟ	ਟ ਮੋ ਟ ਕਉ
ਗ — ਮ —			
ਨੀ ਟ ਤਿ ਟ			

ਅੰਤਰਾ

	ਪ —	ਨ ਧ ਨ ਸੰ	ਰੁੰ ਸੰ — ਨ
	ਉ ਟ	ਪ ਟ ਰਿ ਭੁ	ਜਾ ਕ ਟ ਰਿ
ਸੰ — — —	— — ਸੰ ਸੰ	ਸੰ — ਨ ਧ	ਨ ਸੰ ਨ ਸੰ
ਮੈ ਟ ਟ ਟ	ਟ ਟ ਗੁ ਰ	ਪਹਿ ਟ ਪੁ ਕਾ	ਟ ਰਿ ਟ ਆ
ਸੰ			
ਧ ਧ ਪ —	— — ਮ ਮ	ਗ — — ਪ	ਧੁ ਨ — ਸੰ
ਵਾ ਟ ਟ ਟ	ਟ ਟ ਤਿ ਨਿ	ਹਉ ਟ ਟ ਲੀ	ਟ ਆ ਟ ਉ
ਸੰ ਨ ਧੁ ਮੱ	ਗ ਮੱਧੁ -ਧੁ ਮੱ	ਗ — ਗ —	ਰੁ ਸੰ — ਰੁ
ਬਾ ਟ ਰੀ ਟ	ਟ ਹਟ ਟਰਿ ਕੇ	ਲੋ ਟ ਗਾ ਟ	ਟ ਮੋ ਟ ਕਉ

ਰਾਗ ਬਿਲਾਵਲ (ਅਲੀਆ)

ਵਾਦੀ—ਧ | ਠਾਠ—ਬਿਲਾਵਲ | ਸਮਾਂ—ਦਿਨ ਦਾ ਪਹਿਲਾ ਪਹਿਰ
 ਸੰਵਾਦੀ—ਗ | ਜਾਤੀ—ਸੰਪੂਰਣ | ਆਰੋਹ ਵਿਚ ਮ ਵਰਜਤ ਹੋਣ ਤੇ ਅ: ਬਿ:

ਪਕੜ—ਧ, ਪ ਮ ਗ, ਮ ਰ ਸ ।

ਨ
 ਆਰੋਹ—ਸ ਰ ਗ ਮ ਪ ਧ, ਨ ਸੰ ।

ਮ
 ਅਵਰੋਹ—ਸੰ ਨ ਧ ਪ, ਧ ਨੁ ਧ ਪ ਮ ਗ ਰ, ਗ ਪ ਮ ਗ ਰ ਸ ।

- ੧ ਸ—ਰਸ, ਗਮਰ—ਗਮਪ—ਗਮਰ—ਸ, ਸਨ੍ਧਨ੍ਸ—ਰਸ—ਧਪ—ਪ ਧਨ੍ਸ—ਰਗ, ਮਰ—ਸ ।
- ੨ ਸ—ਰਗ, ਮਪਗਮਰ—ਸ—ਸ ਧਨ੍ਸਰਸ—ਗਮਪਗਮਰ—ਗਪਧਪਮਗਮਰ—ਸ—ਰਗ, ਮਪਮਗ,
ਪ ਪ ਮ
ਗਰ ਗਪ—ਪਧਪਮਗ ਰ—ਗਪਮਗਮਰ—ਰਗਮਪਮਗਮਰ—ਸ ।
- ੩ ਸਰਗ—ਮਗ, ਗਰਗਪ—ਗਪ ਧਪਮਗਮਰ—ਗਪਧ—ਨੁਧਪ—ਧਪਮਗਮਰ—ਸਰਸਨ੍ਧਪ—ਧਨ੍ਸ—
ਸਰਗਪਮਗਰਸ—ਗਮਗ—ਪਮਗਰ—ਧਨੁਧ—ਗਪਧਨੁਧਪਮਗ—ਗਪਧ—ਪਧਨ, ਧਪਮਗ—ਗਮਪਮ
ਗਮਰ—ਗਪਮਗਰਸ—ਸਰਗ—ਮਗ, ਪ—ਮਗ, ਮਰ, ਗਪਧਨੁਧਪਮਗ—ਮਰਮਗਮਰ—ਸ— ।
- ੪ ਗ, ਮਰ, ਗਪਧਪਮਗ—ਮਰ, ਗਪਧਨੁਧਪ—ਧ, ਨਸੰਨਧਪਮਗ—ਮਰ, ਧਨੁਧਪ—ਮਪਮਗ—ਧ,
ਪਮਗ—ਮਰਸ—ਸਰਗਮਪ, ਧਨਸੰ—ਸੰਨਧਪ—ਧਨੁਪ—ਪਗਪਧ, ਨੁਧਪ—ਪਧ, ਗ, ਰ, ਗਪਮਗਮਰਸ
—ਸਰਗਪਧਨ, ਧਨਸੰ—ਸੰਰੰਨਸੰ—ਧ, ਪ, ਪਧਨੁਧਪ, ਨੁਧਪ—ਧਪਮਗ—ਗਪਧਨਸੰ—ਸੰ—ਧ ਪ,
ਗਪਧਨਸੰਰੰਸੰ—ਧਪ, ਧ, ਗ, ਰ, ਗਪਮਗਮਰਸ—ਧ, ਧ, ਗ, ਰ, ਗਪ, ਧਪਮਗਮਰਸ— ।
- ੫ ਪ—ਧਨਸੰ—ਸੰਰੰਸੰ—ਸੰਰੰਸੰਨਧਪ—ਗਪਧਨਸੰਰੰਗਰੰਸੰਨਧ, ਧਨੁਧਪਮਗਮਰਗਮਪਗਮਰਸ—ਗਪਨਨਸੰ
—ਰੰਸੰ—ਸੰਰੰਗਮੰਗ, ਮੰਰੰਸੰ—ਗੰਮੰਪ—ਮੰਗੰਮੰਰੰਸੰ—ਸੰਰੰਸੰਨਧਪ—ਧਨਸੰ—ਗੰਰੰਸੰਨਧਪਮਗਮਰ—
ਸਰਗਮਪ ਧਨਸੰ—ਰੰਗੰ, ਰੰਨਸੰ—ਧ, ਪ—ਗਪਧਨੁਧਪਮਗ—ਸਰਗ—ਰਗਮ, ਗਪਮ, ਧਨੁਧਪਮਗ,
ਪਮਗਮਰਸ—ਸਰਗਪਧਨਸੰ—ਸੰਰੰਸੰਨਧਪਮਗਰ, ਗਪਧਨੁਧਪ ਗ, ਰ—ਸ ।

ਅਲਯਾ ਬਿਲਾਵਲ, ਤਿੰਨ ਤਾਲ

ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥
ਮੋਹਿ ਅਨਾਥ ਤੁਮਰੀ ਸਰਣਾਈ ॥
ਕਰਿ ਕਿਰਪਾ ਹਰਿ ਚਰਨ ਧਿਆਈ ॥ ੧ ॥
ਦਇਆ ਕਰਹੁ ਬਸਹੁ ਮਨਿ ਆਇ ॥
ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥
ਪ੍ਰਭ ਚਿਤਿ ਆਵੈ ਤਾ ਕੈਸੀ ਭੀੜ ॥
ਹਰਿ ਸੇਵਕ ਨਾਹੀ ਜਮ ਪੀੜ ॥
ਸਰਬ ਦੂਖ ਹਰਿ ਸਿਮਰਤ ਨਸੇ ॥
ਜਾ ਕੈ ਸੰਗਿ ਸਦਾ ਪ੍ਰਭ ਬਸੈ ॥ ੨ ॥

ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥

ਬਿਸਰਤ ਨਾਮੁ ਹੋਵਤ ਤਨੁ ਛਾਰੁ ॥

ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥

ਹਰਿ ਬਿਸਰਤ ਸਭ ਕਾ ਮੁਹਤਾਜ ॥ ੩ ॥

ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥

ਬਿਸਰਿ ਗਈ ਸਭ ਦੁਰਮਤਿ ਰੀਤਿ ॥

ਮਨ ਤਨ ਅੰਤਰਿ ਹਰਿ ਹਰਿ ਮੰਤ ॥

ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥ ੪ ॥

(ਬਿਲਾਵਲੁ ਮਹਲਾ ੫, ਪੰਨਾ ੮੦੧)

ਅਸਥਾਈ

x				੨				੦				੩			
									ਰਗ	ਮ	ਨੁ	ਧ	—	ਪ	ਪ
									ਦਇ	ਆ	ਕ	ਰਹੁ	ੜ	ੜ	ਬ
ਰ	ਗ	ਮ	ਪ	ਮ	—	ਗ	—	ਗ	ਪਸੰ	ਨੁ	ਪ	ਮ	ਗਮ	ਰ	ਸ
ਸ	ਹੁ	ਮ	ਨਿ	ਆ	ੜ	ਇ	ੜ	ੜ	ਮੋ	<u>ਹਿਨਿ</u>	ਰ	ਗੁ	ਨ	ੜ	ਲੀ
ਗ	ਪ	ਨਧ	ਨ	ਧਨ	ਸੰਰੰ	ਸੰਨ	ਧਪ	—	ਗ	ਮ	ਨੁ				
ਜੈ	ੜ	ਲ	ਤਿ	ਲਾ	ੜ	ਇ	ੜ	ੜ	ਦਇ	ਆ	ਕ				

ਅੰਤਰਾ

									ਗਪ	ਪ	ਪ	ਧਨ	ਧ	ਨ	ਨ
									ਸੁ	ਖ	ਨਿ	ਧਾ	ੜ	ਨ	ਪ੍ਰੀ
ਸੰ	ਸੰ	ਸੰ	ਸੰ	ਨ	ਸੰਰੰ	ਸੰ	ਸੰ	—	ਸੰ	ਸੰ	ਨ	ਧ	ਨ	ਸੰ	ਰੰ
ਤ	ਮ	ਪ੍ਰ	ਭ	ਮੋ	ੜ	ਰੋ	ੜ	ੜ	ਅ	ਗਨ	ਤ	ਗੁ	ਣ	ਠਾ	ੜ
ਨ	ਸੰ	ਨ	ਸੰ	ਧ	ਨੁ	ਪ	—	—	ਗੰ	ਰੰ	ਗੰ	ਮੰ	ਰੰ	ਰੰ	ਸੰ
ਕੁ	ਰ	ਪ੍ਰ	ਭ	ਤੇ	ੜ	ਰੋ	ੜ	ੜ	ਮੋ	ਹਿ	ਅ	ਨਾ	ਥ	ਤੁ	ਮ
ਨ	ਸੰ	ਧ	ਨ	ਸੰ	ਰੰ	ਸੰ	—	—	ਧਸੰ	ਨੁ	ਪ	ਮ	ਮ	ਰ	ਸ
ਰੀ	ੜ	ਸ	ਰ	ਣਾ	ੜ	ਈ	ੜ	ੜ	ਕਰਿ	ਕਿ	ਰ	ਪਾ	ੜੜ	ਹ	ਰਿ
ਗ	ਪ	ਨਧ	ਨ	ਧਨ	ਸੰਰੰ	ਸੰਨ	ਧਪ	—	ਗ	ਮ	ਨੁ				
ਚ	ਰ	ਨ	ਧਿ	ਆ	<u>ੜੜ</u>	ਈ	<u>ੜੜ</u>	ੜ	ਦਇ	ਆ	ਕ				

ਰਾਗ ਬਿਲਾਵਲ, ਤਿੰਨ ਤਾਲ, ਮਧਯ ਲਯ

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥
 ਕਿਤਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ ॥ ੧ ॥ ਰਹਾਉ ॥
 ਅਨਦੁ ਗਰੀਬੀ ਸਾਧ ਸੰਗਿ ਜਿਤੁ ਪ੍ਰਭ ਚਿਤਿ ਆਏ ॥
 ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥ ੧ ॥
 ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ ॥
 ਐਸੇ ਰਾਸੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥ ੨ ॥
 ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥
 ਪਾਟ ਪਟੇਬਰ ਬਿਰਥਿਆ ਜਿਹ ਰਚਿ ਲੋਭਾਏ ॥ ੩ ॥
 ਸਭੁ ਕਿਛੁ ਤੁਮ੍ਹਰੇ ਹਾਥਿ ਪ੍ਰਭ ਆਪਿ ਕਰੇ ਕਰਾਏ ॥
 ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਏ ॥ ੪ ॥

(ਸੂਹੀ ਮ: ੫, ਪੰਨਾ ੭੪੫)

ਅਸਥਾਈ

×					੨					੦					੩				
						ਸ	ਰ	ਗ	—	—	—	ਮ	ਪ	—	ਪ				
						ਭ	ੜ	ਲੀ	ੜ	ੜ	ੜ	ਸੁ	ਹਾ	ੜ	ਵੀ				
ਗ	—	—	ਮ	ਗ	ਰ	ਗ	ਮ	ਪ	—	ਧ	ਸੰ	—	ਧ	ਪ	ਪ				
ਛਾ	ੜ	ੜ	ਪ	ਰੀ	ੜ	ਜਾ	ੜ	ੜ	ੜ	ੜ	ਮਹਿ	ੜ	ਗੁ	ੜ	ਨ				
	ਪ				ਰ														
ਗ	ਮ	ਗ	—	—	ਸ														
ਗਾ	ੜ	ਏ	ੜ	ੜ	ੜ														

ਅੰਤਰਾ

						ਪ	ਧ	ਪ	—	—	ਨ	ਧ	—	ਨ	—
						ਕਿ	ਤ	ਹੀ	ੜ	ੜ	ਕਾ	ੜ	ਮਿ	ੜ	ੜ
ਸੰ	—	—	—	—	—	ਨ	ਸੰ	ਨ	ਧ	ਨ	—	ਸੰ	ਰੰ	ਨ	—
ੜ	ੜ	ੜ	ੜ	ੜ	ੜ	ਨ	ੜ	ਧਉ	ਲ	ੜ	ਹ	ਰ	ੜ	ੜ	ਰੇ
								ਪ							
ਧ	ਧਨੁ	ਪ	—	—	—	ਗ	ਮ	ਧ	—	—	ਧ	ਧ	ਪ	—	ਧ
ਪਿਆ	ੜੜ	ਰੇ	ੜ	ੜ	ੜ	ਜਿ	ੜ	ਤ	ੜ	ੜ	ਹ	ਰਿ	ਬਿ	ੜ	ਸ
ਪ	ਧ	ਪ	ਧਸੰ	ਧ	ਪ	ਮਗ	ਰਸ								
ਰਾ	ੜ	ਏ	ੜੜ	ੜ	ੜ	ਭੜ	ੜੜ								

ਰਾਗ ਅਲਈਯਾ ਬਿਲਾਵਲ, ਦਾਦਰਾ; ਮਧਯ ਲਯ

ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥

ਧਰਮਰਾਇ ਕੀ ਕਾਣਿ ਚੁਕਾਈ ਸਭਿ ਚੁਕੇ ਜਮ ਕੇ ਛੰਦੇ ॥ ੧ ॥

ਜਪਿ ਮਨ ਹਰਿ ਹਰਿ ਨਾਮੁ ਗੁੰਬਿੰਦੇ ॥

ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥ ੧ ॥ ਰਹਾਉ ॥

ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥

ਤਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥ ੨ ॥

ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥

ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥ ੩ ॥

ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥

ਜਨ ਨਾਨਕ ਆਪੇ ਆਪਿ ਸਭੁ ਵਰਤੇ ਜਿਉ ਰਾਖੇ ਤਿਵੈ ਰਹੰਦੇ ॥ ੪ ॥

(ਬਿਲਾਵਲੁ ਮ: ੪, ਪੰਨਾ ੮੦੦)

ਅਸਥਾਈ

×		○		×		○	
ਮ	—	ਗ	ਮ	ਪ	—	ਗ	ਰ
ਰ	—	ਪਿ	ਮ	ਨ	—	ਰ	ਗ
ਜ	₪		ਮ	ਨ	₪	ਰਿ	ਹ
							₪
ਰ	—	ਗ	ਮ	ਪ	ਧ	ਧ	—
ਨਾ	₪	₪	ਮ	₪	ਗੁ	ਬਿੰ	ਨੁ
						ਦੇ	₪
							₪

ਅੰਤਰਾ

			ਪ	ਪ	ਪ	ਨ	—	—	ਨ	—	—
			ਆ	ਨ	ਦ	ਧ	₪	₪	ਲੁ	₪	₪
ਸੰ	—	—	ਨ	ਧ	ਨ	ਸੰ	—	ਨਧ	ਧ	—	ਧਪ
₪	₪	₪	ਧਿਆ	ਇਓ	ਪੁਰ	ਖੋ	₪	₪₪	ਤ	₪	ਮੁ₪
ਪ	—	ਪ	ਮ	ਗ	ਮ	ਪ	ਪ	—	ਧਨੁ	ਧਨੁ	ਧਨੁ
ਧ	₪	₪	ਅਨ	ਦਿ	ਨ	ਅ	ਨੰ	₪	ਦ₪	₪₪	ਅ₪
₪											
ਪ			ਮ		ਮ						
ਧ	ਪ	—	ਗ	—	₪						
ਨੰ	ਦੇ	₪	₪	₪	₪						

ਰਾਗ ਬਿਲਾਵਲ, ਤਿੰਨ ਤਾਲ, ਮਧਯ ਲਯ

ਐਸੀ ਕਿਰਪਾ ਮੋਹਿ ਕਰਹੁ ॥

ਸੰਤਹ ਚਰਣ ਹਮਾਰੇ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥ ੧ ॥ ਰਹਾਉ ॥

ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥

ਤਸਕਰ ਪੰਚ ਨਿਵਾਰਹੁ ਠਾਕੁਰ ਸਗਲੋ ਭਰਮਾ ਹੋਮਿ ਜਰਹੁ ॥ ੧ ॥

ਜੇ ਤੁਮ੍ਹ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥

ਨਾਨਕ ਕੇ ਪ੍ਰਭ ਤੁਮਹੀ ਦਾਤੇ ਸੰਤ ਸੰਗਿ ਲੇ ਮੋਹਿ ਉਧਰਹੁ ॥ ੨ ॥

(ਬਿਲਾਵਲ ਮ: ੫, ਪੰਨਾ ੮੨੮)

ਅਸਥਾਈ															
×	੨							੦	੩						
								ਧ	ਧ	ਨੁ	ਪ	—	ਮ	ਗ	ਮ
								ਕਿ	ਰ	ਪਾ	ਸ	ਸ	ਮੋ	ਹਿ	ਕ
ਧ															
ਨੁ	ਧ	ਪ	—	—	—	—	—	ਗ	—	ਗ	ਗ	ਮ	ਰ	ਗ	
ਰਹੁ	ਸ	ਸ	ਸ	ਸ	ਸ	ਸ	ਸ	ਸੰ	ਸ	ਤਹ	ਚ	ਰ	ਣ	ਹ	
ਮ	ਪ	ਮਗ	ਮ	ਮ	—	ਸ	—	ਮ	ਗ	ਮ	ਪ	ਪ	ਨਧ	ਨ	
ਮਾ	ਸ	ਰੋਸ	ਸ	ਮਾ	ਸ	ਥਾ	ਸ	ਨੈ	ਨ	ਦ	ਰ	ਸ	ਤਸ	ਨ	
ਸੰ	—	ਸੰ	ਸੰ	ਧੁ											
ਧੁ	ਸ	ਰ	ਪ	ਨੁ	ਪ										
				ਰਹੁ	ਸ										

ਤਾਪ ਪਾਪ ਸੰਤਾਪ ਬਿਨਾਸੇ ॥

ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥ ੧ ॥

ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥

ਗੁਰਿ ਨਾਨਕਿ ਮੇਰੀ ਪੈਜ ਸਵਾਰੀ ॥ ੨ ॥

(ਬਿਲਾਵਲ ਮ: ੫, ੮੦੬)

ਅਸਥਾਈ

×	੦	੨	੦	੩	੪
ਸੰ	—	ਧ	ਪ	ਮਗ	ਪ
ਸਾਂ	ੜ	ਨੁ	ਪਮ	ੜ	ਰ
	ੜ	ਤਿ	ਪਾੜ	ੜ	ੜ
ਗ	ਗ	ਗ	ਮ	ਮ	—
ਸ	ਤਿ	ਗੁ	ੜ	ਰ	—
	ੜ	ੜ	ਪ	ੜ	ੜ
ਸ	ਸ	ਮ	ਧ	—	ਨ
ਸੁ	ਖ	ਉ	ਪ	ੜ	ਧ
	ੜ	ੜ	ਜੇ	ੜ	ਜੇ
ਸੰ	ਸੰ	ਧ	ਪ	ਗ	ਪਧ
ਅ	ਨ	ਹ	ਦੜ	ੜ	ੜ

ਅੰਤਰਾ

ਪ	—	ਨ	ਨ	ਸੰ	—	ਸੰ
ਤਾ	ੜ	ਧ	ੜ	ਪਾ	ੜ	ਸੰ
	ੜ	ਪ	ੜ	ੜ	ੜ	ੜ
ਨ	—	ਸੰ	ਰ	ਸੰ	—	—
ਧ	ੜ	ਪ	ਬਿ	ਨਾ	ੜ	ੜ
ਤਾ	ੜ	ੜ	ੜ	ੜ	ੜ	ੜ
ਮ	ਮ	ਮ	ਗਮ	ਪ	ਨ	ਨ
ਹ	ਰਿ	ਸਿ	ਮੜ	ਰ	ੜ	ਲ
	ੜ	ੜ	ੜ	ੜ	ੜ	ੜ
ਸੰ	ਸੰ	ਧ	ਪ	ਮਗ	—	ਪਧ
ਵਿ	ਖ	ਨੁ	ਪਮ	ੜ	ੜ	ੜ
	ੜ	ਸ	ਭਿੜ	ੜ	ੜ	ੜ

ਰਾਗ ਬਿਲਾਵਲ, ਤਾਲ ਚੰਚਲ, ਬਿਲੰਬਿਤ

ਦਾਸ ਤੇਰੇ ਕੀ ਬੇਨਤੀ ਰਿਦ ਕਰਿ ਪਰਗਾਸੁ ॥

ਤੁਮ੍ਹਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥ ੧ ॥

ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣ ਤਾਸੁ ॥

ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥ ੧ ॥ ਰਹਾਉ ॥

ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥

ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥ ੨ ॥

(ਬਿਲਾਵਲ ਮ: ੫, ਪੰਨਾ ੮੧੮)

ਅਸਥਾਈ

×	੨			੦			੩		
	ਸ	ਪ	ਪ	ਪ	ਪਧ	ਨੁ	ਧ	ਪ	ਮ
	ਦਾ	ੜ	ਸ	ਤੇ	ਰੋੜ	ੜ	ੜ	ੜ	ਕੀ
ਗ	—	—	ਗ	ਗ	ਗ	ਰ	—	ਗ	ਮ
ੜ	ੜ	ੜ	ਬੇ	ਨ	ਤੀ	ੜ	ੜ	ੜ	ਰਿ
ਗ	ਰ	—	ਗ	ਮ	ਗ	ਰ	—	ਸ	—
ਕ	ਰਿ	ੜ	ੜ	ਪ	ਰ	ਗਾ	ੜ	ਸੁ	ੜ
—	—	—							
ੜ	ੜ	ੜ							

ਅੰਤਰਾ

੫			੫			੫			੫		
	ਤੁ	ਮ	ਰੀ	ਕ੍ਰਿ	ਪਾ	ੜ	ੜ	ਤੇ	ੜ	ੜ	ੜ
ਧ	ਪ	—	ਸ਼	—	ਸ਼	ਸ਼	ਸ਼	—	—	ਸ਼	ਨ
ੜ	ੜ	ੜ	ਪਾ	ੜ	ਰ	ਬ੍ਰਹ	ਮ	ੜ	ੜ	ਦੋ	ੜ
ਧ	ਨ	—	ਸ਼	ਨ	ਧ	ਨ	ਧ	—	—	ਪ	—
ਖ	ਨ	ੜ	ੜ	ਕੋ	ੜ	ਨਾ	ੜ	ੜ	ਸੁ	ੜ	ੜ
—	—	—									
ੜ	ੜ	ੜ									

ਰਾਗ ਬਿਲਾਵਲ; *ਪੜਤਾਲ, ਤਿੰਨ ਤਾਲ, ਮਧਯ ਲਯ

ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥

ਉਡੀਨੀ ਉਡੀਨੀ ਉਡੀਨੀ ॥

ਕਬ ਘਰਿ ਆਵੈ ਰੀ ॥ ੧ ॥ ਰਹਾਉ ॥

*ਪੜਤਾਲ ਦੇ ਦੂਜੇ ਅੰਤਰੇ ਵਿਚ ਕੁਛ ਤੁਕਾਂ ਅਗੇ ਪਿਛੇ ਹਨ, ਵੇਖ ਲੈਣਾ ।

ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥
 ਲਾਲਨੁ ਮੋਹਿ ਮਿਲਾਵਹੁ ॥
 ਕਬ ਘਰਿ ਆਵੈ ਰੀ ॥ ੧ ॥
 ਸੁਨਹੁ ਸਹੇਰੀ ਮਿਲਨ ਬਾਤ ਕਹਉ ॥
 ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥
 ਤਬ ਰਸ ਮੰਗਲ ਗੁਨ ਗਾਵਹੁ ॥
 ਆਨਦ ਰੂਪ ਧਿਆਵਹੁ ॥
 ਨਾਨਕੁ ਦੁਆਰੈ ਆਇਓ ॥
 ਤਉ ਮੈ ਲਾਲਨੁ ਪਾਇਓ ਰੀ ॥ ੨ ॥
 ਮੋਹਨ ਰੂਪੁ ਦਿਖਾਵੈ ॥
 ਅਬ ਮੋਹਿ ਨੀਦ ਸੁਹਾਵੈ ॥
 ਸਭ ਮੇਰੀ ਤਿਖਾ ਬੁਝਾਨੀ ॥
 ਅਬ ਮੈ ਸਹਜਿ ਸਮਾਨੀ ॥
 ਮੀਠੀ ਪਿਰਹਿ ਕਹਾਨੀ ॥
 ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥

(ਬਿਲਾਵਲੁ ਮ: ੫, ਪੰਨਾ ੮੩੦)

ਅਸਥਾਈ

×	੨				੦				੩			
									ਗ	ਨ		
									ਮ	ਪ	—	ਨ
									ਮੋ	ਧ	—	ਨ
									ਸ	ਹ	—	ਨ
ਸ	—	—	—	ਨ	ਸ	ਧ	ਨੁ	ਧ	ਪ	—	ਗ	—
ਨੀ	ਧ	ਧ	ਧ	ਨੀ	ਧ	ਦ	ਧ	ਨ	ਧ	ਧ	ਆ	ਮ
												ਪਧ
												ਧ
ਮ	—	ਗ	—	ਮ	—	ਰ	—	ਸ	ਗ	ਗ	ਮ	ਪ
ਹਾ	ਧ	ਧ	ਧ	ਧ	ਧ	ਵੈ	ਧ	ਧ	ਹਾ	ਰ	ਕ	ਰ
												ਬਸ
												ਤ੍ਰ
ਧ	ਪ	ਮ	ਗ	ਗ	ਗ	ਰ	ਸ	ਨ	ਨ	ਸ	ਸ	ਨ
ਅ	ਭ	ਰ	ਧ	ਨ	ਕੀ	ਧ	ਨੇ	ਉ	ਡੀ	ਨੀ	ਉ	ਡੀ
												ਨ
												ਧ
ਸ	—	—	—	ਨ	—	ਸ	ਧ	—	ਪ	—	ਗ	ਪ
ਡੀ	ਧ	ਧ	ਧ	ਧ	ਧ	ਨੀ	ਧ	ਧ	ਧ	ਧ	ਕ	ਧ
												ਘ
												ਧ
ਸ	—	—	—	ਨ	ਸ	ਧ	ਨੁ	ਧ	ਪ	—	ਗ	ਪ
ਆ	ਧ	ਧ	ਧ	ਆ	ਧ	ਵੈ	ਧ	ਗੀ	ਧ	ਧ	ਮੋ	ਧ

ਅੰਤਰਾ ਯੱਕਾ, ਮਧਯ ਲਯ

X		੦		੨		੦		੩		੪	
ਸ	ਸ	—		ਨ	ਧ	ਨ	ਸ	—		ਸ	—
ਸ	ਰ	ੜ		ਨਿ	ੜ	ਸੁ	ਹਾ	ੜ		ਗ	ੜ
ਨ	ਨ	—		ਸ	ਗ	ਮ	ਗ	—		ਸ	—
ਚ	ਰ	ੜ		ਨ	ੜ	ਸੀ	ੜ	ੜ		ਧ	ੜ
ਧ	—	ਪ		ਮ	ਗ	ਪ	—	—		ਨ	ਧ
ਲਾ	ੜ	ੜ		ਲ	ਨ	ਮ	ੜ	ੜ		ਹਿ	ੜ
											ਮਿ

ਤਿੰਨ ਤਾਲ

X				੨				੦				੩			
ਸ	—	—	—	ਨ	—	ਸ	ਧ	—	ਪ	—	ਪ	ਪ	ਨ	—	ਨ
ਲਾ	ੜ	ੜ	ੜ	ੜ	ੜ	ਵਹੁ	ੜ	ੜ	ੜ	ੜ	ਕ	ਬ	ਘ	ੜ	ਰਿ
ਸ	—	—	—	ਨ	ਸ	ਧ	ਨ	ਧ	ਪ	—					
ਆ	ੜ	ੜ	ੜ	ਆ	ੜ	ਵੈ	ੜ	ਰੀ	ੜ	ੜ					

ਅੰਤਰਾ ਦੁਜਾ ਯੱਕਾ

X		੦		੨		੦		੩		੪	
ਮ	—	—		ਮ	—	ਗ	ਪ	—		ਪ	—
ਸੁ	ੜ	ੜ		ਨਹੁ	ੜ	ਸ	ਹੇ	ੜ		ਰੀ	ੜ
ਤ	ਬ	ੜ		ਰ	ੜ	ਸ	ਮੰ	ੜ		ਗ	ੜ
ਪ	ਪ	—		ਧ	ਨ	ਸ	ਨ	ਧ	ਪ	ਪ	—
ਮਿ	ਲ	ੜ		ੜ	ੜ	ਬਾ	ੜ	ੜ	ਤ	ਕ	ਹਉ
ਗੁ	ੜ	ੜ		ਨ	ੜ	ੜ	ਗਾ	ੜ	ੜ	ਵਹੁ	ੜ
ਮ	ਗ	—		ਗ	—	—	ਗ	ਗ	—	—	ਮ
ਸ	ਗ	ੜ		ਰੋ	ੜ	ੜ	ਅ	ਹੈ	ੜ	ੜ	ੜ
ਘ	ਰ	ੜ		ਹੀ	ੜ	ੜ	ਲਾ	ੜ	ੜ	ੜ	ਲ
ਆ	ੜ	ੜ		ਨ	ੜ	ੜ	ਦ	ਰੂ	ੜ	ੜ	ਧ
ਮ	—	ਗ		—	—	—	ਮ	ਗ	ਰ	ਸ	—
ਟਾ	ੜ	ੜ		ੜ	ੜ	ੜ	ਵਹੁ	ੜ	ੜ	ੜ	ੜ
ਪਾ	ੜ	ੜ		ੜ	ੜ	ੜ	ਵਹੁ	ੜ	ੜ	ੜ	ਤਉ
ਆ	ੜ	ੜ		ੜ	ੜ	ੜ	ਵਹੁ	ੜ	ੜ	ੜ	ੜ
ਸ	—	—		ਨ	ਧ	ਨ	ਸ	—		ਸ	—
ਨਾ	ੜ	ੜ		ਨ	ੜ	ਕ	ਦੁਆ	ੜ	ੜ	ਰੈ	ੜ

ਨ	—	ਸ	ਰ	ਗ	ਮ	ਗ	—	ਰ	ਸ	—	—
ਆ	ੜ	ੜ	ੜ	ੜ	ੜ	ਇਓ	ੜ	ੜ	ੜ	ੜ	ੜ
ਧ	—	ਪ	—	ਮ	ਗ	ਪ	—	—	ਨ	ਧ	ਨ
ਤਉ	ੜ	ੜ	ੜ	ਮੈ	ੜ	ਲਾ	ੜ	ੜ	ਲ	ੜ	ਨ

ਤਿੰਨ ਤਾਲ

×				੨				੦				੩
ਸ	—	—	—	ਨ	ਸ	ਧ	ਨ	ਧ	ਪ	—	ਮ	ਪ
ਪਾ	ੜ	ੜ	ੜ	ੜ	ੜ	ਇਓ	ੜ	ਰੀ	ੜ	ੜ	ਮੈ	ੜ

ਅੰਤਰਾ ਤੀਜਾ, ਢਾਈ ਤਾਲ, ਬਿਲੇਬਿਤ

ਸਮ			੨		੩		੦		੨		੩		
					ਸ	ਸ	ਮ	ਮ	ਗ	ਪ	ਪ	ਪ	
					ਮੋ	ਹਨ	ਰੂ	ਪ	ਦਿ	ਖਾ	ਵੈ	ਅਬ ਮੋਹਿ	
ਪ	ਧ	ਨ	ਸ	ਧ	ਪ	ਪ	ਮ	ਗ	ਗ	ਰ	ਗ	ਮ	ਪ
ਨੀ	ਦ	ਸੁ	ਹਾ	ਵੈ	ਸ	ਭ	ਮੈ	ੜ	ਰੀ	ਤਿ	ੜ	ਖਾ	ਬੁ
ਮ	ਗ	—	ਮ	ਰ	ਸ	ਸ	ਸ	ਨਧ	ਨ	ਸ	ਸ	ਸ	ਸ
ਝਾ	ੜ	ੜ	ਨੀ	ੜ	ਅਬ	ਮੈ	ਸਹ	ਜਿੜ	ਸ	ਮਾ	ਨੀ	ਮੀ	ਠੀ
ਰ	ਰ	ਗ	ਮ	ਰ	ਸ	—	ਧ	ਪ	ਮਗ	ਪ	—	ਨਧ	ਨ
ਪਿ	ਰਹਿ	ਕ	ਹਾ	ੜ	ਨੀ	ੜ	ਮੈ	ਹ	ਨੜ	ਲਾ	ੜ	ਲੜ	ਨ

ਤਿੰਨ ਤਾਲ

ਸ	—	—	—	ਨ	ਸ	ਧ	ਨ	ਧ	ਪ	—	ਗ	ਪ
ਪਾ	ੜ	ੜ	ੜ	ੜ	ੜ	ਇਓ	ੜ	ਰੀ	ੜ	ੜ	ਮੈ	ੜ

ਰਾਗ ਸੁਕਲ ਬਿਲਾਵਲ

ਵਾਦੀ—ਮ	ਠਾਠ—ਬਿਲਾਵਲ	ਸਮਾਂ—ਸਵੇਰੇ
ਸੰਵਾਦੀ—ਸ	ਜਾਤ—ਸੰਪੂਰਣ	ਨ ਦੋਵੇਂ

ਪਕਤ—ਮ ਪ ਧ ਨੁ ਗ ਮ, ਮ ਪ ਮ ਗ, ਮ ਰ ਸ ।

ਆਰੋਹ—ਸ ਗ ਮ, ਪ ਧ ਨ ਸ ।

ਅਵਰੋਹ—ਸ ਨ ਧ ਨੁ ਧ ਪ ਮ ਗ ਮ ਰ ਸ ।

ਸੁਰ-ਵਿਸਥਾਰ

ਸ ਗ ਮ
੧ ਸ—ਧਨੁਸ—ਸਨੁ, ਧਨੁਪ—ਸ—ਰਗਮ—ਗ ਰਸ—ਸਗ, ਰਗਮ—ਸਗਮ—ਮਪਮਗ ਰਸ ।

- ੨ ਸ—ਗ, ਰਗਮ, ਸਗਮ—ਮਪਮ—ਰਪ—ਮਗਮਰਸ—ਸ—ਗਮ—ਪਧਨੁਗ, ਮ, ਰਪ—ਧਮ, ਸਗ, ਰਗਮ—ਪਨੁਧਪ ਧਮ, ਮਗਮ—ਰਸ ।
- ੩ ਸਗ, ਸਗਮ—ਮਧਮ, ਰਪ—ਮਗਮਰਪ—ਧਮ—ਨੁਧਪ ਰਗਮ—ਧਨੁਧਮ—ਮਪ, ਧਨੁਧਪਧਮ, ਮਪਮ ਗਮਰਸ ਨਸ ਗਮ, ਰਪ—ਧਮ, ਮਪ, ਨੁਧਮ—ਰਪਧਮ ਮਗਮਰਸ ।
- ੪ ਨਸ ਰਗਮ—ਸਗ, ਰਗਮ—ਨੁਧਮ—ਪਧਨੁਗ, ਮਪ—ਨਧਨਸ—ਧਨਸ—ਸਨ, ਧਨੁਧਪ—ਧਮ—ਪਮਗਮ ਗਮਧਪ ਰਗਮ—ਨੁਧਪਧਮ—ਮਪਨਧਨਸ—ਧਨਸਰ—ਸ—ਸਨੁਧਮ—ਨ—ਨਧਨ—ਸ—ਨਸ—ਰਸਨਧਪ—ਮਗਮਪ—ਨਸ—ਧਨੁਧਪਧਮ—ਮਪ ਰਗ, ਮਪਗਮਰਸ ।
- ੫ ਸਗਮਪਮ—ਪਧਨੁਗ, ਮਪ, ਨਧਨਸ—ਪਸ—ਸਰਸ ਧਨੁਪ—ਪਸ—ਧ ਧਮਗ, ਰਗਮ—ਮਗਧਨੁਗ, ਮਪਗਮਰਸ—ਨਧਨਸ—ਸਧਮ, ਪਨੁਧਪਮ—ਰਗਮ, ਪਸ—ਗਮ—ਪਧਨੁਪਧਨੁਧਪ ਮ, ਮਪਮਗ, ਮਰਸ—ਸਗਮਪ ਧਨਸ—ਸਰਸ—ਸਗਗਮਗਗਰਸ ਧਨੁਪ ਧ ਧਮ—ਗਮਧਪਧਮ—ਮਪਧਨੁਗ, ਮਪਮਗਮਰਸ ਧਨੁਧਪਗਮ—ਗਪਮਗਰਗ—ਗਮਗਰਨਸ ।

ਰਾਗ ਸ਼ੁਕਲ ਬਿਲਾਵਲ, ਦਾਦਰਾ, ਬਿਲੰਬਿਤ

ਨਦੀਆ ਹੋਵਹਿ ਧੋਣਵਾ ਸੁੰਮ ਹੋਵਹਿ ਦੁਧ ਘੀਉ ॥
 ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥
 ਪਰਬਤੁ ਸੋਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
 ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ ॥ ੧ ॥ ਮ: ੧ ॥
 ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
 ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
 ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ ॥ ੨ ॥ ਮ: ੧ ॥
 ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
 ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
 ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ ॥ ੩ ॥ ਮ: ੧ ॥
 ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
 ਸੂਰਗੇ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੇ ਜਾਉ ॥
 ਭੀ ਤੂੰ ਹੈ ਸਾਲਾਹਣਾ ਆਖਣ ਲਹੈ ਨ ਚਾਉ ॥ ੪ ॥

(ਵਾਰ ਮਾਝ ਕੀ ਮ: ੧, ਪੰਨਾ ੧੪੧)

ਅਸਥਾਈ

×			○			×			○		
ਰਗ	ਰ	ਗ	ਗਮ	ਧਪ	ਧ	ਮਗ	ਮ	ਰ	ਸ	—	—
ਭੀੜ	ੜ	ਤੂੰ	ਹੈੜ	ੜੜ	ਸਾ	ਲਾੜ	ੜ	ਹ	ਣਾ	ੜ	ੜ
ਗਰ	ਗ	ਗ	ਗਮ	ਨਧ	ਧਪ	ਪ	—	—	ਗਮ	ਰਗ	ਰ
ਆੜ	ਖ	ਣ	ਲੜ	ਹੈੜ	ਨੜ	ਚਾ	ੜ	ੜ	ਉੜ	ੜੜ	ੜ

ਅੰਤਰਾ

ਪ	ਪ	ਪ	ਨਧ	ਨ	—	ਸੰ	—	ਸੰ	ਸੰ	—	—
ਨ	ਦੀ	ਆ	ਹੋੜ	ਵਹਿ	ੜ	ਧੇ	ੜ	ਣ	ਵਾ	ੜ	ੜ
ਸੰ	ਨ	ਨ	ਨਸੰ	ਰੰ	ਰੰ	ਸੰਨ	ਸੰ	—	ਧਨੁ	ਧਪ	—
ਧ	ਮ	ਹੋ	ਵਹਿ	ਦੁ	ਧੁ	ਘੀ	ੜ	ੜ	ਉੜ	ੜੜ	ੜ

ਰਾਗ ਯਮਨੀ ਬਿਲਾਵਲ

ਵਾਦੀ—ਸ ਠਾਠ—ਬਿਲਾਵਲ ਸਮਾਂ—ਦਿਨ ਪਹਿਲਾ ਪਹਿਰ ।
ਸੰਵਾਦੀ—ਪ ਜਾਤੀ—ਸੰਪੂਰਣ ਮ ਚੌਵੇਂ

ਪਕੜ—ਸਰਗ, ਮਗ, ਪਮੱਧਪ, ਗਮਗਰ, ਗਰਸ ।

ਆਰੋਹ—ਸ ਰ ਗ ਮ ਗ, ਪ ਮ ਧ ਨ ਸੰ ।

ਅਵਰੋਹ—ਸੰ ਨ ਧ ਪ, ਗ ਮ ਗ ਰ ਸ ।

ਸੁਰ-ਵਿਸਥਾਰ

- ੧ ਸ—ਨਧਨੁਸ—ਰਗ, ਰਸ—ਨਧਨ, ਧਪ—ਨਧਨੁਸ—ਸਰਗ, ਮਗਰਗਰਸ— ।
- ੨ ਸ—ਗ, ਮਗ, ਮਰ ਗਰਸ—ਨਪਮਧਪ—ਪਮੱਧਪ, ਨਧਨੁਸ ਸਨਧ, ਨਸ—ਗਰਗਪ—ਮੱਪ, ਮਗਰ,
ਨ
ਗਰਸ—ਧਨੁਸ—ਗਰਗ, ਮਗ, ਪਮੱਧਪ—ਗਮਗਰ, ਗਰਸ ।
- ੩ ਸਰਗਪ—ਮੱਪ—ਧਪਮਗ, ਗਮਧਪ—ਗਮਰ—ਗਰਸ—ਸ—ਮਗਮ—ਪਮੱਪ—ਨਧ, ਨਧਪਮਧਪ
ਪ
ਗਮਗਰ—ਸਰਗਪ ਪਮੱਧਪਮਗ, ਗਪਮਗਰ, ਗਰਸ—ਸਰਗਮਗ, ਪਮੱਪ—ਨਧਨਸ—ਨਸ—ਨਸਰੰਸ
—ਨਧਪ—ਗਮਧਪਮਗ, ਮਰ, ਗਰਸ ।
- ੪ ਗ ਨ ਨ
ਸ—ਰਗਪ—ਪਮੱਧਪ—ਧ ਧਪ—ਪਮੱਪ—ਗਮਗਰ—ਗਰਸ—ਪ—ਨਧ, ਨਧਨਸ—ਨਸਰੰਸ—
ਗਰੰਸ, ਨਧਨਸ—ਨਧਨਧਪਮੱਪ—ਗਮਧਪ—ਮਗਮਰ—ਗਰਸ—ਨਧਨਸ—ਸੰਨਧਪਮੱਧਗ, ਮਰ,
ਗਰਸ ਸ ਗਰ, ਪਮੱਪ, ਨਧਨਸ—ਨਧਪਮਗਮਰ, ਗਰਸ ।
- ੫ ਪ—ਨਧ, ਨਧ, ਨਸ—ਪਮੱਪ ਨਧਨਸ—ਸਰੰਸ—ਗਰੰਨਸ—ਗਰੰਮਗ—ਗਰੰਸ—ਨਧਨਸ—ਨਧ,
ਨਧਪ—ਗਮਗਰ—ਸਰਗਪਨਧਨਸ—ਰੰਸ ਸੰਨਧਪਮੱਪ—ਗਮਧਪ—ਗਮਗਰ—ਗਰਸ—ਮਗਮ, ਪਮੱਪ
ਨਧਨਸ—ਨਧਨਧਪਮੱਧਪ—ਗਮਗਰ, ਗਪਮਗ—ਮਰ, ਗਰਸ— ।

ਐਮਨੀ ਬਿਲਾਵਲ; ਤਿੰਨ ਤਾਲ

ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥
 ਜਿਉ ਨਟੁਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥ ੧ ॥
 ਜਪਿ ਮਨ ਰਾਮ ਨਾਮੁ ਰਸਨਾ ॥
 ਮਸਤਕਿ ਲਿਖਤ ਲਿਖੇ ਗੁਰੁ ਪਾਇਆ ਹਰਿ ਹਿਰਦੈ ਹਰਿ ਬਸਨਾ ॥ ੧ ॥ ਰਹਾਉ ॥
 ਮਾਇਆ ਗਿਰਸਤਿ ਭ੍ਰਮਤੁ ਹੈ ਪ੍ਰਾਨੀ ਰਖਿ ਲੇਵਹੁ ਜਨੁ ਅਪਨਾ ॥
 ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥ ੨ ॥
 ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥
 ਓਹ ਢੋਵੈ ਢੋਰ ਹਾਥਿ ਚਮੁ ਚਮਰੇ ਹਰਿ ਉਧਰਿਓ ਪਰਿਓ ਸਰਨਾ ॥ ੩ ॥
 ਪ੍ਰਭ ਦੀਨ ਦਇਆਲ ਭਗਤ ਭਵ ਤਾਰਨ ਹਮ ਪਾਪੀ ਰਾਖੁ ਪਪਨਾ ॥
 ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥ ੪ ॥

(ਬਿਲਾਵਲੁ ਮਹਲਾ ੪, ਪੰਨਾ ੭੯੮)

ਅਸਥਾਈ

×	੧	੦	੩
			ਗ ਰ ਸ ਧਨੁ ਪ ਜ ਪ ਮ ਝ ਨ
ਗ — — —	ਨ ਰ ਗ ਰ	ਸ — —	ਮ ਗ ਰ ਗਮ ਪ
ਗ ਝ ਝ ਮ	ਨਾ ਮੁ ਰ ਸ	ਨਾ ਝ ਝ	ਮ ਸ ਤ ਝ ਕਿ
ਪ ਨ ਧ ਨ	ਪਮ ਗਮਪ ਗਮ ਰ	ਗ — —	ਗ ਰ ਸਨ ਧਨੁ ਪ
ਲਿ ਖ ਤ ਲਿ	ਖਝ ਝਝ ਗੁਝ	ਪਾ ਇਆ ਝ	ਹ ਰਿ ਹਿਝ ਝ ਰ
ਗ — — —	ਨ ਰ ਗ ਰ	ਸ — —	ਮ ਗ ਰ ਗਮ ਪ
ਦੈ ਝ ਝ ਝ	ਹ ਰਿ ਬ ਸ	ਨਾ ਝ ਝ	ਮ ਸ ਤ ਝ ਕਿ

ਅੰਤਰਾ

ਨ	ਰੰ	ਸੰ	ਨ	ਧਨੁ	ਪਧ	ਗਮ	ਰਗ	ਗ	ਪ	ਨਧ	ਨ	ਸੰ	—	ਸੰ	—
ਅੰ	ਝ	ਤ	ਰ	ਜਾਝ	ਝਝ	ਮੀਝ	ਝਝ	ਉ	ਝ	ਦਝ	ਮ	ਮ	ਤਿ	ਪੁ	ਭ
ਪ	ਨ	ਧ	ਨ	ਪ	ਮੰ	ਗਮ	ਰ	ਗ	ਪ	ਨਧ	ਨ	ਸੰ	—	ਸੰ	—
ਤਿ	ਝ	ਉ	ਝ	ਕ	ਰ	ਨਾਝ	ਝ	ਜਿ	ਉ	ਨਟੁ	ਆ	ਤੰ	ਝ	ਤੁ	ਵ

ਨ	ਰੰ	ਗੰ	ਰੰ	ਸੰ	ਨ	ਧਨੁ	ਪ	ਪ	ਨ	ਧ	ਨ	ਪ	ਮ	ਗਮ	ਰ
ਜਾ	ਏ	ਏ	ਏ	ਤੰ	ਤੰ	ਤੰ	ਤੰ	ਤਿ	ਉ	ਉ	ਵਾ	ਵਾ	ਜਹਿ	ਜਹਿ	ਤੰ
ਨ	ਰ	ਗ	ਰ	ਸ	—	—	ਰ	ਸ	ਰ	ਗ	ਗ	ਰ			
ਜੰ	ਤ	ਤ	ਜ	ਨ	ਏ	ਏ	ਏ	ਏ	ਏ	ਏ	ਜ	ਪਿ			

ਕੁਕੁਭ ਬਿਲਾਵਲ, ਤਿੰਨ ਤਾਲ

ਜਾ ਮੈ ਭਜਨੁ ਰਾਮ ਕੋ ਨਾਹੀ ॥

ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥ ੧ ॥ ਰਹਾਉ ॥

ਦੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੁਆ ਬਸਿ ਜਾਕੋ ॥

ਨਿਹਫਲ ਧਰਮ ਤਾਹਿ ਤੁਮ ਮਾਨੁਸਾਚੁ ਕਹਤ ਮੈ ਯਾ ਕਉ ॥ ੧ ॥

ਜੈਸੇ ਪਾਹਾਨੁ ਜਲ ਮਹਿ ਰਾਖਿਓ ਭੋਏ ਨਾਹਿ ਤਿਹ ਪਾਨੀ ॥

ਤੈਸੇ ਹੀ ਤੁਮ ਤਾਹਿ ਪਛਾਨੁਭਗਤਿ ਹੀਨ ਜੋ ਪ੍ਰਾਨੀ ॥ ੨ ॥

ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੋਦੁ ਬਤਾਵੈ ॥

ਕਹੁ ਨਾਨਕ ਸੋਈ ਨਰੁ ਗਰੁਆ ਜੋ ਪ੍ਰਭ ਕੇ ਗੁਨ ਗਾਵੈ ॥ ੩ ॥

(ਬਿਲਾਵਲੁ ਮ: ੯. ਪੰਨਾ ੮੩੧)

ਅਸਥਾਈ

×	੨	੦	੩
		ਧਨ ਸੰ ਧ ਪ	ਮ ਗ ਰ ਗ
		ਭਏ ਜ ਨੁ ਰਾ	ਏ ਮ ਕੋ ਏ
ਮ — ਪ —	ਪ ਨੁ ਪ —	ਮ ਗ ਰ ਮ	ਗ ਰ ਨੁ ਸ
ਨਾ ਏ ਹੀ ਏ	ਜਾ ਏ ਮੈ ਏ	ਤਿ ਹਿ ਨ ਰ	ਜ ਨ ਮੁ ਅ
	ਏ ਏ ਏ ਏ		
ਰਗ ਮ ਰ ਪ	ਸਰੰ ਸਨ ਧਪ ਮਗ	ਧਨ ਸੰ ਧ ਪ	ਮ ਗ ਰ ਗ
ਕਾਏ ਏ ਰ ਥ	ਖੋਏ ਏਏ ਇਆ ਏਏ	ਯਏ ਹ ਏ ਰਾ	ਖਹੁ ਏ ਮ ਨ
ਮ — ਪ —			
ਮਾ ਏ ਹੀ ਏ			

ਅੰਤਰ

		ਮ ਗ ਰਗ ਪ	— ਪ ਨਧ ਨ
		ਤੀ ਏ ਰਏ ਥ	ਕ ਏ ਰੈਏ ਬ
ਸੰ — ਸੰ ਧ	ਨ ਰੰ ਸੰ —	ਰਗੰ ਮਗੰ ਰੰ ਸੰ	— ਰੰ ਨ ਸੰ
ਰ ਤ ਵ ਨਿ	ਰਾ ਏ ਖੈ ਏ	ਨਹ ਏਏ ਮ ਨੁ	ਆ ਏ ਬ ਸਿ
ਧਨ ਸੰਨ ਧਪ ਪਧ	ਨੁਪ ਪਮ ਗਰ ਸ		
ਜਾਏ ਏਏ ਏਏ ਏਏ	ਕੋਏ ਏਏ ਏਏ ਏ		

ਦੇਵਗਿਰੀ ਬਿਲਾਵਲ; ਤਿੰਨ ਤਾਲ

ਖੜੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥
 ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥ ੧ ॥
 ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥
 ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥ ੧ ॥ ਰਹਾਉ ॥
 ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥
 ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥ ੨ ॥
 ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥
 ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥ ੩ ॥
 ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥
 ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥ ੪ ॥

(ਬਿਲਾਵਲੁ ਮਹਲਾ ੪, ਪੰਨਾ ੮੦੦)

ਅਸਥਾਈ

×	੨	੦	੩
ਸ	ਰ ਗ ਰ	ਸ ਧ ਪ ਪ	ਗ ਰ ਗ ਪ
ਸ	ਰਿ ਜ ਨ	ਦੇ ੲ ਖ ਹੁ	ਸ ਤਿ ਗੁ ਰੁ
ਗ	ਗ ਪ ਧ	ਨਧ ਨ	ਮ — ਗ ਗ
ੲ	ਜੋ ੲ ਇ	ਛਹੁ ੲ ਸੰ ਧਨੁ ਪ	ਮ — ਗ ਗ
ਸ	ਰ ਗ ਰ	ਸ ਧ ਪ ਪ	ਗ ਰ ਗ ਪ
ਹ	ੲ ਰਿ ੲ	ਬੋ ੲ ਲ ਹੁ	ਗੁ ਰ ਮ ਤਿ
			ਮ ਬੈ ੲ ਨੀ ੲ

ਅੰਤਰਾ

ਗ	ਗ	ਪ	ਪ	ਨ	ਧ	ਨ	ਨ	ਸੰ	—	ਸੰ	ਸੰ	—	—	ਸੰ	—
ੲ	ਖ	ਤ	ਗੀ	ਬ੍ਰਾ	ਹ	ਮ	ਣ	ਸੂ	ੲ	ਦ	ਵੈ	ੲ	ੲ	ਸੁ	ੲ
ਸੰ	ਨ	ਸੰ	ਨ	ਧ	ਨ	ਸੰ	ਰੰ	ਨ	ਸੰ	ਨ	ਸੰ	ਧ	ਧ	ਪ	—
ੲ	ਕੋ	ੲ	ਜਾ	ਪੈ	ੲ	ਹ	ਰਿ	ਮੰ	ੲ	ਕੁ	ਜ	ਪੈ	ੲ	ਨੀ	ੲ
ਸੰ	ਰੰ	ਗੰ	ਰੰ	ਸੰ	ਧ	ਪ	ਪ	ਗ	ਰ	ਗ	ਪ	ਮ	—	ਗ	ਗ
ਗੁ	ਰ	ਸ	ਤਿ	ਗੁ	ਰੁ	ਪਾ	ਰ	ਬ੍ਰਹੁ	ਮੁ	ਕ	ਰਿ	ਪੂ	ੲ	ਜ	ਹੁ
ਸ	ਰ	ਗ	ਰ	ਸ	ਧੁ	ਪ	ਪ	ਗ	ਰ	ਗ	ਪ	ਮ	—	ਗ	ਗ
ਨਿ	ਤ	ਸੇ	ੲ	ਵ	ਹੁ	ੲ	ਦਿ	ਨ	ਸੁ	ਸ	ਭ	ਰੈ	ੲ	ਨੀ	ੲ

ਨਟ ਬਿਲਾਵਲ, ਤਿੰਨ ਤਾਲ

ਨਦਰੀ ਆਵੈ ਤਿਸੁ ਸਿਉ ਮੋਹੁ ॥
 ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥
 ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥
 ਸਾਧ ਸੰਗਤਿ ਕੈ ਅੰਚਲਿ ਲਾਵਹੁ ॥ ੧ ॥
 ਕਿਉ ਤਰੀਐ ਬਿਖਿਆ ਸੰਸਾਰੁ ॥
 ਸਤਿਗੁਰੁ ਬਹਿਬੁ ਪਾਵੈ ਪਾਰਿ ॥ ੧ ॥ ਰਹਾਉ ॥
 ਪਵਨ ਝੁਲਾਰੇ ਮਾਇਆ ਦੇਇ ॥
 ਹਰਿ ਕੇ ਭਗਤ ਸਦਾ ਬਿਰੁ ਸੇਇ ॥
 ਹਰਖ ਸੋਗ ਤੇ ਰਹਹਿ ਨਿਰਾਰਾ ॥
 ਸਿਰ ਉਪਰਿ ਆਪਿ ਗੁਰੂ ਰਖਵਾਰਾ ॥ ੨ ॥
 ਪਾਇਆ ਵੇਤੁ ਮਾਇਆ ਸਰਬ ਭੁਇਅੰਗਾ ॥
 ਹਉਮੈ ਪਚੇ ਦੀਪਕ ਦੇਖਿ ਪਤੰਗਾ ॥
 ਸਗਲ ਸੀਗਾਰ ਕਰੇ ਨਹੀ ਪਾਵੈ ॥
 ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥ ੩ ॥
 ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥
 ਨਿਰਮਲਕੁ ਹੀਰਾ ਮਿਲੈ ਨ ਉਪਾਇਆ ॥
 ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥
 ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ ॥ ੪ ॥
 ਜਿਨਿ ਚਾਖਿਆ ਤਿਸੁ ਆਇਆ ਸਾਦੁ ॥
 ਜਿਉ ਗੁੰਗਾ ਮਨ ਮਹਿ ਬਿਸਮਾਦੁ ॥
 ਆਨਦ ਰੂਪੁ ਸਭੁ ਨਦਰੀ ਆਇਆ ॥
 ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥ ੫ ॥

(ਬਿਲਾਵਲੁ ਮਹਲਾ ੫, ਪੰਨਾ ੮੦੧)

ਅਸਥਾਈ

x				੨				੦				੩			
ਧ	ਨੁ	ਧ	ਪ	ਮ	—	ਮ	ਮ	ਰਗ	—	ਪ	ਮ	ਰ	ਰ	ਸ	—
ਕਿ	ਉ	ਤ	ਰੀ	ਐ	ੜ	ਬਿ	ਖਿ	ਆੜ	ੜ	ਸੰ	ੜ	ਸਾ	ੜ	ਰੁ	ੜ
ਸ	ਰ	ਰਗ	ਮ	ਪ	ਧ	ਨ	ਧ	ਨ	ਸੰ	ਧਨੁ	ਧਪ	ਧਨੁ	ਪਧ	ਪਮ	ਗਮ
ਸ	ਤਿ	ਗੁੜ	ਰੁ	ਬੋ	ਹਿ	ਥੁ	ੜ	ਪਾ	ੜ	ਵੈੜ	ੜੜ	ਪਾੜ	ੜੜ	ਰਿੜ	ੜੜ

ਅੰਤਰਾ

ਮ	ਪ	ਧ	ਨ	ਸ	—	ਸ	ਸ	ਨ	ਧ	ਨ	ਪ	ਧਨ	ਸਰ	ਸ	—
ਨ	ਦ	ਰੀ	ੜ	ਆ	ੜ	ਵੈ	ੜ	ਤਿ	ਸੁ	ਸਿ	ਉ	ਮੌੜ	ੜੜ	ਹੁ	ੜ
ਸ	ਰ	ਰੰਗ	ਮ	ਰ	ਰ	ਸ	ਸ	ਧਨ	ਸਰ	ਸਨ	ਧਪ	ਧਨੁ	ਪਧ	ਪਮ	ਗਮ
ਕਿ	ਉ	ਮਿਲੀ	ਐ	ਪ੍ਰ	ਭ	ਅ	ਬਿ	ਨਾੜ	ੜੜ	ਸੀੜ	ੜੜ	ਤੌੜ	ੜੜ	ਹਿੜ	ੜੜ

ਤਾਨਾਂ ਰਾਗ, ਨਟ ਬਿਲਾਵਲ, ਤਿੰਨ ਤਾਲ

×	੨	੦	੩
ਧ ਨ ਧ ਪ	ਮ — ਮ ਮ	੧.	
ਕਿ ਉ ਤ ਰੀ	ਐ ੜ ਬਿ ਖਿ	ਸਰ ਗਮ ਪਮ ਗਮ	ਸਟ ਸਨ ਧਨੁ ਸ-
ਧ ਨ ਧ ਪ	ਮ — ਮ ਮ	੨.	
ਕਿ ਉ ਤ ਰੀ	ਐ ੜ ਬਿ ਖਿ	ਪਮ ਗਮ ਪਧ ਪਮ	ਪਧ ਨੁਧ ਮਪ ਗਮ
ਧ ਨ ਧ ਪ	ਮ — ਮ ਮ	ਰਗ ਮ ਪ ਮ	ਰ
ਕਿ ਉ ਤ ਰੀ	ਐ ੜ ਬਿ ਖਿ	ਆ ੜ ਸੰ ੜ	ਸ ਰ ਸ —
੩.			ਸਾ ੜ ਰੁ ੜ
ਸਰ ਗਮ ਸਰ ਸਨੁ	ਧਨੁ ਸਰ ਗਮ ਰਸ	ਰਗ ਮਪ ਧਨੁ ਧਪ	ਧਨ ਸਨ ਧਨ ਪਮ
ਧ ਨ ਧ ਪ	ਮ — ਮ ਮ	ਰਗ ਮ ਪ ਮ	ਰ
ਕਿ ਉ ਤ ਰੀ	ਐ ੜ ਬਿ ਖਿ	ਆ ੜ ਸੰ ੜ	ਸ ਰ ਸ —
੪.			ਸਾ ੜ ਰੁ ੜ
ਮਪ ਧਨੁ ਧਪ ਮਪ	ਗਮ ਰਸ ਰਗ ਮ	ਧਧ ਨੁਧ ਧਨ ਸਨ	ਧਪ ਮਗ ਮ ਰਸ
ਧ ਨ ਧ ਪ	ਮ — ਮ ਮ	ਰਗ ਮ ਪ ਮ	ਰ
ਕਿ ਉ ਤ ਰੀ	ਐ ੜ ਬਿ ਖਿ	ਆ ੜ ਸੰ ੜ	ਸ ਰ ਸ —
੫.			ਸਾ ੜ ਰੁ ੜ
ਪਮ ਗਮ ਸਰ ਸ	ਧਨੁ ਸਨੁ ਸਰ ਗਮ	ਪਧ ਨੁਧ ਪਮ ਪਧ	ਨਧ ਨਸ ਰਸ ਨਸ
ਰੰਗ ਮ ਸਰ ਸਨ	ਧਨ ਸਨ ਧਨੁ ਪਮ	ਪਧ ਨੁਧ ਪਮ ਗਮ	ਰਸ
ਧ ਨ ਧ ਪ	ਮ — ਮ ਮ	ਰਗ ਮ ਪ ਮ	ਰ
ਕਿ ਉ ਤ ਰੀ	ਐ ੜ ਬਿ ਖਿ	ਆ ੜ ਸੰ ੜ	ਸ ਰ ਸ —

ਰਾਗ ਗੋਂਡ

ਵਾਦੀ—ਸ		ਠਾਠ—ਬਿਲਾਵਲ		ਸਮਾਂ—ਦਿਨ ਦੂਜਾ ਪਹਿਰ ।
ਸੰਵਾਦੀ—ਮ		ਜਾਤ—ਸੰਪੂਰਣ		

ਪਕੜ—ਮ, ਪ, ਨ ਧ ਨ ਪ, ਗ ਮ, ਗ ਰ, ਗ ਰ ਸ ।

ਆਰੋਹ—ਸ ਰ ਗ ਮ, ਪ ਧ ਨ ਧ, ਨਸੰ ।

ਅਵਰੋਹ—ਸੰ ਨ ਧ ਨ ਪ, ਮ ਗ ਰ ਸ ।

ਸੁਰ-ਵਿਸਥਾਰ

ਨ ਧ

੧ ਸ—ਨਸ, ਰਗ, ਰਗਮ, ਗਰ, ਗਰਸ—ਧ—ਨਪ—ਨਧਨਸ—ਰਗਮ—ਗਮ, ਗਰਗਮ—ਗਰ, ਗਰਸ ।

੨ ਸ—ਗਰਗਮ—ਰਗਰਮ—ਪਮਗਰਮ—ਗਰਗਰਸ—ਨਸ, ਰਗਮਪਮ—ਗਰਮਗਪਮ—ਗਮਰਗਮਪਮਗਮ—ਰਗਰਮਗਰ, ਗਰਸ— ।

੩ ਸਫਗ, ਗਮ—ਮਗਰ, ਸਰ, ਰਗ, ਗਮ, ਪਮ—ਗਰਮਗਰ, ਗਰਸ—ਮਪ—ਧਪਮ—ਗਮ, ਰਗਮ—ਪ, ਨਧਨਪ—ਧਪਮ—ਰਗਮ—ਗਰਗਮ, ਗਰ ਗਰਸ—ਪ—ਮਪ, ਧ, ਨਧਨਪ—ਗਮ, ਰਗਮਪਮ, ਗਮ ਰਗਮਪਮ, ਰਗਰਮਗ, ਗਰਸ—ਸਰ ਰਗ, ਗਮ, ਮਪਮ—ਨਪਨਪ, ਗਮ, ਰਗਮ, ਪ, ਧਨਸ—ਨਧਨਪ—ਮਗਮ, ਗਰਸ— ।

੪ ਪ—ਗਪ ਨਧ, ਨਸ—ਧਨਸਰਸ—ਨਧਪ—ਧਨਸ ਨਧਨਪ—ਧਮ, ਪਗ, ਮਪਮ—ਗਰਮ, ਗਰ ਗਰਸ—ਰਗਮ—ਪਧਨਧ, ਨਸ—ਨਸ—ਨਧਨਸਰਸ—ਰਗਮ—ਗਰਸ—ਨਧਨਸ—ਨਧਪ—ਨਧ ਨਪ—ਧਪਮ—ਗਮ, ਰਗਮਪਗਮ—ਗਰ, ਗਰਸ— ।

੫ ਗ
ਰਗਮਪਮ—ਪ ਨਧਨਸਰਸ—ਧ, ਨਸਰਗ, ਰਗਮ, ਪਮ, ਗਰ ਗਰਸ—ਧਨਧ, ਨਸ, ਨਧਪ, ਨਧਨਪ ਧਮਪਗ, ਰਗਮ, ਮਪਮਗਰਸ—ਸਗ ਰਮ, ਗਪ, ਨਧਨਸ—ਧਨਧ, ਨਪ ਨਧਨਸਰਸ—ਗਰਸ—ਗਰਮਗਰਸ—ਪ—ਮਗਮਗਰ, ਗਰਸ, ਨਧਨਸ—ਧਨਪ, ਨਧਨਪਧਮਪਗ, ਰਗਮਪਮ—ਗਮਗਰ, ਗਰਸ ।

ਰਾਗ ਗੋਂਡ, ਤਿੰਨ ਤਾਲ, ਮਧਯ ਲਯ

ਮੋਕਉ ਤਾਰਿ ਲੇ ਰਾਮਾ ਤਾਰਿ ਲੇ ॥

ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਨੁਲਾ ਬਾਹ ਦੇ ॥ ੧ ॥ ਰਹਾਉ ॥

ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥

ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥ ੧ ॥

ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥

ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹੁ ॥ ੨ ॥

(ਗੋਂਡ ਨਾਮਦੇਵ ਜੀ, ਪੰਨਾ ੮੭੩)

ਅਸਥਾਈ

×	੨	੦	੩
		ਨ ਧ ਨ ਪ	— ਧਨ ਧ ਨ
		ਰਾ ਿ ਮਾ ਿ	ਿ ਮੋਿ ਕ ਕਉ
ਸੰ — — ਸੰ	ਧਨ ਧ ਨਰੰ	ਸੰ ਨ ਧ ਨ ਪ	— ਧਨ ਧ ਨ
ਤਾ ਿ ਿ ਰਿ	ਲੋਿ ਿ ਿ	ਰਾ ਿ ਮਾ ਿ	ਿ ਮੋ ਿ ਕਉ
ਸੰ — — —	— ਸੰ ਨੁ ਪ	— ਗ — ਗ	ਗ ਮ ਰ ਗ
ਤਾ ਿ ਿ ਿ	ਿ ਰਿ ਲੋ ਿ	ਿ ਮੋ ਿ ਅ	ਜਾ ਨੁ ਜ ਨੁ
ਮ ਪ ਮਗ ਮ	ਗਰ ਗਰ ਸ —	— ਗ — ਮ	ਪ ਨ ਸ ਰੰ
ਤ ਰਿ ਬੇਿ ਨ	ਜਾਿ ਿ ਨਉ ਿ	ਿ ਬਾ ਿ ਪ	ਬੀ ਠ ਲਾ ਿ
ਸੰ — — ਨ	ਧਨ ਧ ਨਸਰੰ	ਸੰ ਨ ਧ	
ਬਾਹ ਿ ਿ ਿ	ਦੇਿ ਿ ਿ	ਰਾ ਿ	

ਅੰਤਰਾ

					ਪ	ਪ	ਨ	ਧ	ਨ	ਸੰ	ਰੰ	ਸੰ	—	ਨ
					ਨ	ਰ	ਤੇ	ਭ	ਭ	ਸੁ	ਰ	ਹੋ	ਭ	ਭ
ਸੰ	—	—	—	—	ਨ	ਰੰ	ਗੰ	—	ਮੰ	ਗੰ	ਰੰ	ਸੰ	—	ਨ
ਇ	ਭ	ਭ	ਭ	ਭ	ਜਾ	ਭ	ਤ	ਭ	ਨਿ	ਮ	ਖ	ਮੈ	ਭ	ਭ
ਸੰ	—	ਧਨ	—	ਧ	ਰੰ	ਰੰ	ਰੰ	ਰੰ	—	ਗੰ	ਰੰ	ਸੰ	—	ਸੰ
ਭ	ਭ	ਭਭ	ਭ	ਭ	ਸ	ਤਿ	ਗੁ	ਰ	ਭ	ਬੁ	ਧਿ	ਸਿ	ਭ	ਖ
ਨਧ	ਨ	ਨ	ਧ	ਨਰੰ	ਸੰ	—	—							
ਲਾਭ	ਭ	ਈ	ਭ	ਭਭ	ਭ	ਭ	ਭ							

ਰਾਗ ਰਾਮਕਲੀ

ਵਾਦੀ—ਪ	ਠਾਠ—ਭੈਰਉ	ਸਮਾਂ—ਸਵੇਰੇ
ਸੰਵਾਦੀ—ਸ	ਜਾਤ—ਸੰਪੂਰਣ	ਮ ਦੋਵੇਂ ਨ ਦੋਵੇਂ ਮੱਧਨੁਬਧ

ਪ

ਪਕੜ—ਪ, ਮੱਧ, ਧੁ ਨੁ ਧੁ ਪ, ਗ, ਮ, ਰੁ ਸ।

ਆਰੋਹੀ—ਸ ਗ, ਮ ਪ, ਧੁ, ਨ ਸੰ।

ਅਵਰੋਹ—ਸੰ ਨ ਧੁ ਪ, ਮੱਧ ਧੁ ਨੁ ਧੁ ਪ ਗ, ਮ, ਰੁ ਸ।

ਸੁਰ-ਵਿਸਥਾਰ

੧ ਨ ਨ ਨ ਨ ਗ ਮ
ਸ—ਸ, ਧੁ ਸ—ਸਨੁ ਧੁਪੁ—ਮੁਪੁਧੁ—ਸ—ਧੁ, ਸ—ਰੁ—ਸ—ਮਗ, ਰੁ—ਸ।

- ੨ ਸ—ਮ ਰੁ—ਸ, ਮਗ, ਪਮਗ ਰੁ—ਸ, ਸ ਪੁ.—ਸ—ਸਰੁ—ਸ—ਗ, ਮ ਰੁਸ—ਮਗ, ਰੁਪ—ਮਗ,
ਗ
ਰੁ—ਸ ਪਗ ਮਰੁਸ—ਸਗਮਪ—ਗਮਪ—ਗਮਗ, ਰੁ—ਸ ।
- ੩ ਸ ਰੁਸ ਗਮਪ—ਮਪਪੁਪ—ਮੱਪਪੁਨੁਪੁਪ—ਮਪ, ਗਮਪ, ਗਮਗ ਰੁ—ਸ, ਸਮ—(ਮ) ਗਪ—ਮੱਪ ਪੁਪ
ਨੁ
ਮੱਪ ਪੁਨੁਪੁਪ—ਨਪੁਪਮੱਪਗਮਗਰੁ—ਸ, ਗਮਪਗਮਪੁ—ਪ ਪੁਨੁਪੁਪ—ਗਮ ਪੁਪ—ਮਪਪੁਪਗ, ਪਮਗ
ਮ
ਰੁ—ਸ ।
- ੪ ਸ—ਗਮਪਗਮਪੁਪ—ਮੱਪਗਮ ਪੁਪ—ਪੁਨੁਪੁਪਮੱਪ—ਗਮਪਗਮਗ ਰੁ—ਸ—ਗਮਪਪੁ—ਪ—ਨੁ ਪੁਪ—
ਨੁ
ਮੱਪਪੁਨੁਪੁਪ—ਪ ਗ ਮਪ ਪੁਪ—ਪੁਨੁਪੁਪ—ਨਪੁਪ—ਮੱਪ ਪੁ ਪੁਪ—ਪੁਨ ਪੁ ਪੁਪ—ਮੱਪਪੁਨੁਪੁਪ—
ਨ ਨ ਨ ਸ ਨ
ਮ ਪ ਨ ਨ ਨ ਮ ਪ
ਗਮ. ਗਮਪਗਮ ਰੁਸ, ਮਪ ਪੁਸ—ਪੁਨਸ—ਨਸਰੁਸ—ਪੁਸਨਸ ਸ ਪੁ ਪ—ਮੱਪਪੁਨੁਪੁਪ—ਗਮ, ਮਪਗਰੁ
ਗ
ਰੁਸ ।
- ੫ ਮਪਪੁ—ਸ—ਨਸਰੁਸ, ਰੁਸਨਸਪੁਨੁਪੁਪ—ਪੁਨੁਪੁਪ, ਮੱਪਪੁਨੁਪੁਪ—ਮੱਪਗਮਰੁਸ—ਸਗਮਪਗਮਪ, ਸ
ਨੁ ਨੁ
ਪੁ ਪੁਸ—ਨਸ ਸਰੁਸ, ਗਮਰੁਸ, ਨਸਰੁਸ, ਗ—ਮਰੁਸ—ਗਰੁਪਮਗਰੁਸ, ਪੁਨਸਰੁਸ, ਪੁਨੁਪੁਪ—
ਮ ਮ ਮ ਨ
ਮੱਪਪੁਨੁਪੁਪ—ਮੱਪਗਮ, ਪਗਮਗ ਰੁਸ—ਮਪਪੁ, ਸ, ਸਨਰੁਸ, ਮਗ ਰੁਸ—ਸਰੁਨਸ ਪੁਪ—ਮਪਪੁ, ਰੁਸ
ਨੁ ਨੁ ਮ
—ਨਪੁਪ, ਪਗ, ਮਗ, ਰੁਸਸਪੁਪ—ਮੱਪਪੁ ਪੁਪ—ਗਮ ਪੁਪ—ਪਗ, ਮਗ, ਰੁਸ ।

ਰਾਮਕਲੀ, ਚਾਰ ਤਾਲ

ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥
ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥
ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥
ਤਿਸਨੋ ਰੂਪ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥
ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥
ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥
ਬਿਨੁ ਹਰਿ ਭਗਤੀ ਸੀਗਾਰ ਕਰਹਿ ਨਿਤ ਜੰਮਹਿ ਹੋਇ ਖੁਆਰੁ ॥
ਸੇਸਾਰੇ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੈ ਸੁ ਜਾਣੈ ਕਰਤਾਰੁ ॥
ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥
ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥

(ਰਾਮਕਲੀ ਕੀ ਵਾਰ ਮ: ੩, ਪੰਨਾ ੯੫੦)

ਅਸਥਾਈ

੫ ੫ਮ ਰਾ	੫ ਧੁ ਮ	੦ ਧੁਧੁ ਕਲੀ	੫ ਰਾ	੨ — ਮੁ	੫ ਧੁ ਮਨਿ	੦ ਮ ਵ	੫ ਪ ੜ	੩ ਗਗ ੜਸਿ	੫ ਮ ਆ	੪ — ੜ	੫ ਪ ੜ
ਗ ਤਾ	ਗ ਬ	ਰੁ ਨਿ	ਗ ਆ	— ੜ	ਮ ਸੀ	ਗ ਗਾ	— ੜ	ਰੁ ੜ	ਸ ਰੁ	— ੜ	— ੜ
ਸਰੁ ਗੁਰ	ਸ ਕੈ	ਸਰੁ ੜੜ	ਗਗ ਸਬ	ਮ ਦਿ	— ੜ	੫ਧੁ ਕਮ	੫ਮ ਲੁ	ਮਪ ੜਬਿ	ਗਗ ਗਸਿ	—ਮ ੜਆ	ਮ ਤਾ
੫੫ ਸਉ	੫ ਪਿ	ਧੁ ਆ	ਨਨ ਭਗ	ਨ ਤਿ	ਸੰ ਭੈ	— ਡਾ	— ੜ	— ੜ	ਨ ਰੁ	ਧੁ ੜ	੫ ਪ ੜ

ਅੰਤਰਾ

ਮ ਭਰ	ਮ ਮੁ	-ਮ ੜਗ	ਧੁ ਇਆ	— ੜ	ਧੁ ਤਾ	ਨ ਜਾ	— ੜ	-ਨ ੜਗਿ	ਸੰ ਆ	— ੜ	— ੜ
ਰੁੰ ਚੁ	— ਕਾ	— ਅਗਿ	ਸੰ ਆ	— ਨ	— ਅੰ	ਨ ਧਾ	ਸੰ ੜ	ਨ ੜ	ਧੁ ਰੁ	ਪ ੜ	— ੜ

ਰਾਮਕਲੀ, ਤਿੰਨ ਤਾਲ

ਗਉ ਕਉ ਚਾਰੇ ਸਾਰਦੂਲੁ ॥
 ਕਉਡੀ ਕਾ ਲਖ ਹੁਆ ਮੂਲੁ ॥
 ਬਕਰੀ ਕਉ ਹਸਤੀ ਪ੍ਰਤਿਪਾਲੇ ॥
 ਅਪਨਾ ਪ੍ਰਭੁ ਨਦਰਿ ਨਿਹਾਲੇ ॥ ੧ ॥
 ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥
 ਬਰਨਿ ਨ ਸਾਕਉ ਬਹੁ ਗੁਨ ਤੇਰੇ ॥ ੧ ॥ ਰਹਾਉ ॥
 ਦੀਸਤ ਮਾਸੁ ਨ ਖਾਇ ਬਿਲਾਈ ॥
 ਮਹਾ ਕਸਾਬਿ ਫੁਰੀ ਸਟਿ ਪਾਈ ॥
 ਕਰਣਹਾਰ ਪ੍ਰਭੁ ਹਿਰਦੈ ਵੂਨਾ ॥
 ਫਾਥੀ ਮਛਲੀ ਕਾ ਜਾਲਾ ਰੂਟਾ ॥ ੨ ॥
 ਸੂਕੇ ਕਾਸਟ ਹਰੇ ਚਲੂਲ ॥
 ਉਚੈ ਬਲਿ ਫੂਲੇ ਕਮਲ ਅਨੂਪ ॥
 ਅਗਨਿ ਨਿਵਾਰੀ ਸਤਿਗੁਰ ਦੇਵ ॥
 ਸੇਵਕੁ ਅਪੁਨੀ ਲਾਇਓ ਸੇਵ ॥ ੩ ॥
 ਅਕਿਰਤਘਣਾ ਕਾ ਕਰੇ ਉਧਾਰੁ ॥
 ਪ੍ਰਭੁ ਮੇਰਾ ਹੈ ਸਦਾ ਦਇਆਰੁ ॥
 ਸੰਤ ਜਨਾ ਕਾ ਸਦਾ ਸਹਾਈ ॥
 ਚਰਨ ਕਮਲ ਨਾਨਕ ਸਰਣਾਈ ॥ ੪ ॥

(ਰਾਮਕਲੀ ਮਹਲਾ ੫, ਪੰਨਾ ੮੯੮)

ਅਸਥਾਈ

×					੨					੦					੩	ਪਮ ਕ੍ਰਿਸ	ਪ ਪਾ	ਧਨੁ ਨਿਸ
ਧੁ	—	ਪ	ਪ		ਮ	ਗ	ਮ	ਪ		ਮਗ	ਰੁਸ	ਸ	—		—	ਮ	ਗ	ਮ
ਧਾ	ਸ	ਨ	ਪ੍ਰੀ		ਤ	ਮ	ਪ੍ਰ	ਭ		ਮੇਸ	ਸਸ	ਰੇ	ਸ		ਸ	ਬਰ	ਨਿ	ਨ
ਪ	—	ਪ	ਧੁ		ਨ	ਨ	ਸੰ	ਰੁੰ		ਸੰ	ਨ	ਧੁ	ਪ		—	ਮ		
ਸਾ	ਸ	ਕਉ	ਸ		ਬ	ਹੁ	ਗੁ	ਨ		ਤੇ	ਸ	ਰੇ	ਸ		ਸ	ਕ੍ਰਿ		

ਅੰਤਰਾ

																ਮ	ਮ	ਮ
																ਗ	ਉ	ਕ
ਧੁ	—	ਨ	—		ਸੰ	—	ਸੰ	ਸੰ		—	—	ਸੰ	—		—	ਰੁੰ	ਰੁੰ	ਰੁੰ
ਚਾ	ਸ	ਰੇ	ਸ		ਸਾ	ਸ	ਰੁ	ਦੁ		ਸ	ਸ	ਲੁ	ਸ		ਸ	ਕ	ਉ	ਡੀ
ਰੁੰ	—	ਰੁੰ	ਰੁੰ		ਸੰ	ਨ	ਸੰ	ਰੁੰ		ਸੰ	ਨ	ਧੁ	ਪ		ਪ	ਪਧੁ	ਧੁ	ਧੁ
ਕਾ	ਸ	ਲ	ਖ		ਹੁ	ਸ	ਆ	ਸ		ਮੂ	ਸ	ਲੁ	ਸ		ਸ	ਬਕ	ਗੀ	ਸ
ਪ	ਪ	ਪ	ਧੁ		ਮ	—	ਮ	ਮ		ਗ	—	ਮ	—		—	ਮ	ਗ	ਮ
ਕਉ	ਸ	ਹ	ਸ		ਤੀ	ਸ	ਪ੍ਰ	ਤਿ		ਪਾ	ਸ	ਲੇ	ਸ		ਸ	ਅਪ	ਨਾ	ਪ੍ਰਭੁ
ਪ	ਪ	ਪ	ਧੁ		ਨ	—	ਸੰ	ਰੁੰ		ਸੰ	ਨ	ਧੁ	ਪ		—	ਪਮ	ਪ	ਧਨੁ
ਨ	ਦ	ਰਿ	ਨਿ		ਹਾ	ਸ	ਸ	ਸ		ਲੇ	ਸ	ਸ	ਸ		ਸ	ਕ੍ਰਿਸ	ਪਾ	ਨਿਸ

ਰਾਮਕਲੀ; ਤਿੰਨ ਤਾਲ

ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥

ਭਵਨਿਧਿ ਤਰਨ ਤਾਰਨ ਚਿੰਤਾਮਨਿ ਇਕ ਨਿਮਖ ਨ ਇਹੁ ਮਨੁ ਲਾਇਆ ॥ ੧ ॥

ਗੋਬਿੰਦ ਹਮ ਐਸੇ ਅਪਰਾਧੀ ॥

ਜਿਨਿ ਪ੍ਰਭਿ ਜੀਉ ਪਿੰਡੁ ਥਾ ਦੀਆ ਤਿਸ ਕੀ ਭਾਉ ਭਗਤਿ ਨਹੀ ਸਾਧੀ ॥ ੧ ॥ ਰਹਾਉ ॥

ਪਰ ਧਨ ਪਰ ਤਨ ਪਰ ਤੀ ਨਿੰਦਾ ਪਰ ਅਪਬਾਦੁ ਨ ਛੂਟੈ ॥

ਆਵਾਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਭੂਟੈ ॥ ੨ ॥

ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨ੍ਹ ਮੈ ਫੇਰਾ ॥

ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥ ੩ ॥

ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥

ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥ ੪ ॥

ਦੀਨ ਦਇਆਲ ਕ੍ਰਿਪਾਲ ਦਮੋਦਰ ਭਗਤਿ ਬਛਲ ਭੈ ਹਾਰੀ ॥

ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮਾਰੀ ॥ ੫ ॥ ੮ ॥

(ਰਾਮਕਲੀ ਕਬੀਰ ਜੀ, ਪੰਨਾ ੯੭੦)

ਅਸਥਾਈ

x				੨				੦				੩			
				ਗਮ	ਪਧੁ	ਪਮ	ਪ	—	ਮ	ਗ	ਮ	ਪ	ਪਮ	ਪ	ਧੁਨੁ
				ਗੋਂ	ਸ਼	ਬਿੰ	ਦ	ਸ	ਹ	ਮ	ਐ	ਸੇ	ਸ਼	ਅ	ਪਸ਼
ਧੁ	—	ਪ	—	ਮ	ਗ	ਰੁ	ਸ	—	ਸ	ਰੁ	—	ਸ	ਨੁ	ਸ	ਰੁ
ਰਾ	ਸ਼	ਧੀ	ਸ਼	ਸ਼	ਸ਼	ਸ਼	ਸ਼	ਸ਼	ਜਿਨਿ	ਪ੍ਰ	ਭਿ	ਜੀ	ਸ਼	ਉ	ਪਿੰ
ਗ	—	ਮ	ਪ	ਮ	ਗ	ਰੁ	ਸ	—	ਮ	ਗ	ਮ	ਪ	ਪਮ	ਪ	ਧੁਨੁ
ਭੁ	ਸ਼	ਥਾ	ਸ਼	ਦੀ	ਸ਼	ਆ	ਸ਼	ਸ਼	ਭਾ	ਉ	ਭ	ਗ	ਤਿੰ	ਨ	ਹੀਂ
				ਤਿਸਕੀ											
ਧੁ	—	ਪ	—	ਗਮ	ਪਧੁ	ਪਮ	ਪ								
ਸਾ	ਸ਼	ਧੀ	ਸ਼	ਗੋਂ	ਸ਼	ਬਿੰ	ਦ								

ਅੰਤਰਾ

								—	ਮ	—	—	ਧੁ	—	ਨ	—
								ਸ਼	ਕਵ	ਨ	ਕਾ	ਸ਼	ਜ	ਸਿ	ਰ
ਸੰ	—	ਸੰ	ਸੰ	ਸੰ	—	ਸੰ	ਸੰ	—	ਰੁੰ	ਰੁੰ	ਰੁੰ	ਰੁੰ	ਰੁੰ	ਰੁੰ	ਰੁੰ
ਜੇ	ਸ਼	ਜ	ਗ	ਭੀ	ਸ਼	ਤ	ਰ	ਸ਼	ਜਨ	ਮ	ਕ	ਵ	ਨ	ਫ	ਲ
ਸੰ	—	—	ਰੁੰ	ਸੰ	ਨ	ਧੁ	ਪ	—	ਮਪ	ਧੁ	—	ਪ	ਪ	ਪ	ਧੁ
ਪਾ	ਸ਼	ਸ਼	ਸ਼	ਇਆ	ਸ਼	ਸ਼	ਸ਼	ਸ਼	ਭਵ	ਨਿ	ਧਿ	ਤ	ਰ	ਨ	ਤਾ
ਮ	ਮ	ਮ	ਪ	ਮ	ਗ	ਮ	ਮ	—	ਮ	ਗ	ਮ	ਪ	ਪਮ	ਪ	ਧੁਨੁ
ਰ	ਨ	ਚਿੰ	ਸ਼	ਤਾ	ਸ਼	ਮ	ਨਿ	ਸ਼	ਨਿਮ	ਖ	ਨ	ਇ	ਹੁੰ	ਮ	ਨੁੰ
				ਮਨਿ ਇਕ											
ਧੁ	—	ਪ	—	ਗਮ	ਪਧੁ	ਪਮ	ਪ								
ਲਾ	ਸ਼	ਇਆ	ਸ਼	ਗੋਂ	ਸ਼	ਬਿੰ	ਦ								

ਰਾਗ ਰਾਮਕਲੀ, ਪੜਤਾਲ, ਤਿੰਨ ਤਾਲ, ਮਧਯ ਲਯ

ਨਰ ਨਰੰਗ ਨਮਸਕਾਰੰ ॥

ਜਲਨ ਬਲਨ ਬਸੁਧ ਗਗਨ ਏਕ ਏਕੰਕਾਰੰ ॥ ੧ ॥ ਰਹਾਉ ॥

ਹਰਨ ਧਰਨ ਪੁਨ ਪੁਨਹ ਕਰਨ ॥

ਨਹ ਗਿਰਹ ਨਿਰੰਹਾਰੰ ॥ ੧ ॥

ਗੰਭੀਰ ਧੀਰ ਨਾਮ ਹੀਰ ਉਚ ਮੂਚ ਅਪਾਰੰ ॥

ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ॥ ੨ ॥

(ਰਾਮਕਲੀ ਮ: ੫, ਪੰਨਾ ੯੦੧)

ਅਸਥਾਈ

×	੨	੦	੩
		ਸ ਸ ਸ —	ਗ ਮ ਪ ਮ
		ਨ ਰਹ S S	S ਨ ਮ ਸ
ਪ — — ਮ	ਪ ਧੁਨੁ ਧੁ ਪ	ਪ ਮ ਪ ਮ	ਗ ਮ ਪ ਮ
ਕਾ S S S	ਰੰ SS ਨ ਰ	ਨ ਰਹ S S	S ਨ ਮ ਸ
ਪ — — ਮ	ਪ — — —	ਗ ਗ ਮ ਮ	ਗ ਰੁ ਗ ਪ
ਕਾ S S S	ਰੰ S S S	ਜ ਲ ਨ ਬ	ਲ ਨ S ਬ
ਮ — ਮ ਪਮ	ਗ ਰੁ ਸ —	— ਮ ਗ ਮ	ਪ — ਧੁ ਰੁ
ਸੁ S ਧ ਗS	ਗ ਨ S S	S ਏ S ਕ	ਏ S ਕ S
ਸੰ ਨ ਧੁ ਪ	ਪ ਧੁਨੁ ਧੁ ਪ		
ਕਾ S S S	ਰੰ SS ਨ ਰ		

ਅੰਤਰਾ ਢਾਈ ਤਾਲ, ਬਿਲੰਬਿਤ

ਸਮ	੨	੩	੦	੨	੩
ਸ ਸ ਸ	ਮ —	ਮ ਮ	ਪ — ਪ	ਪ —	ਪ —
ਹ ਰ ਨ	ਧ S	ਰ ਨ	ਪੁ S ਨ	ਪੁ S	ਨਹ S
ਧੁ ਧੁ ਧੁ	ਧੁ ਪ	ਪ ਧੁ	— ਨ ਸਰੁੰਸੰ	ਨ ਧੁ	ਪ ਪ
ਕ ਰ ਨ	ਨਹ S	ਗਿ ਰਹ	S ਨਿ ਰੰSS	ਹਾ S	ਰੰ ਗੰ
ਮ — ਮ	ਧੁ —	ਨ ਨ	ਸੰ — ਸੰ	ਸੰ —	— ਸੰ
ਭੀ S ਰ	ਧੀ S	S ਰ	ਨਾ S ਮ	ਹੀ S	S ਚ
ਨ — ਨ	ਸੰ —	ਸੰ ਸੰ	ਨ — ਸਰੁੰਸੰ	ਨ ਧੁ	ਪ —
ਉ S ਚ	ਮੁ S	ਚ ਅ	ਪਾ S SSS	ਰੰ S	S S
ਸੰ ਸੰ ਸੰ	ਸੰ ਨ	ਧੁ ਧੁ	ਪੁ ਪ ਪ	ਮ ਗ ਮ ਮ	
ਕ ਰ ਨ	ਕੇ S	S ਲ ਗੁ	ਣ ਅ	ਸੰ S	S ਲ
ਸੰ — —	ਸੰ ਨ	ਧੁ ਧੁ	×	ਤਿੰਨ ਤਾਲ	
ਨਾ S S	ਨ ਕ	ਬ ਲਿ	ਪ — — ਮ	ਪ ਧੁਨੁ	
			ਹਾ S S S	ਰੰ SS	

ਰਾਗ ਰਾਮਕਲੀ, ਤਿੰਨ ਤਾਲ, ਮਧਯ ਲਯ

ਸਤਿਗੁਰ ਬਚਨ ਤੁਮ੍ਹਾਰੇ ॥ ਨਿਰਗੁਣ ਨਿਸਤਾਰੇ ॥ ੧ ॥ ਰਹਾਉ ॥

ਮਹਾ ਬਿਖਾਈ ਦੁਸਟ ਅਪਵਾਈ ਤੇ ਪੁਨੀਤ ਸੰਗਾਰੇ ॥ ੧ ॥

ਜਨਮ ਭਵੰਤੇ ਨਰਕਿ ਪੜੰਤੇ ਤਿਨ੍ਹ ਕੇ ਕੁਲ ਉਧਾਰੇ ॥ ੨ ॥

ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥ ੩ ॥

ਕਵਨ ਉਪਮਾ ਦੇਉ ਕਵਨ ਵਡਾਈ ਨਾਨਕ ਖਿਨੁ ਖਿਨੁ ਵਾਰੇ ॥ ੪ ॥

(ਆਸਾ ਮ: ੫, ਪੰਨਾ ੪੦੬)

ਅਸਥਾਈ

x					੦				੩			
					ਧੁ ਪ ਪ ਪ				ਧੁ ਪ ਮ ਗ			
					ਸ ਤਿ ਗ ਰ				ਬ ਚ ਨ ਤੁ			
					ਨਿਰਗੁਣ ਨਿਸਤਾਰੇ							
ਮ — ਪ —	—	ਮ	ਪ	ਧੁਨੁ	ਧੁ ਪ ਪ ਪ	ਧੁ ਪ ਪ ਮ ਗ						
ਮਾ ਟ ਰੇ ਟ	ਟ	ਟ	ਟ	ਟ	ਸ ਤਿ ਗੁ ਰ	ਬ ਚ ਨ ਤੁ						
ਮ — ਪ —	—	ਮ	—	ਗ — — ਮ	ਨੁ ਧੁ ਪ —							
ਮਾ ਟ ਰੇ ਟ	ਟ	ਟ	ਟ	ਟ	ਸ ਟ ਸ ਸ	ਤਿ ਗੁ ਰ ਟ						
ਪ — ਧੁ ਮ	ਪ	ਗ	ਮ	—	ਸ ਸ ਮ ਮ	ਮ ਮ ਮ ਮ						
ਸ ਟ ਸ ਸ	ਤਿ	ਗੁ	ਰ	ਟ	ਸ ਤਿ ਗੁ ਰ	ਬ ਚ ਨ ਤੁ						

ਅੰਤਰਾ, ਛੋਟੀ ਤਿੰਨ ਤਾਲ

				ਪ ਪ				ਨੁ			
				ਮ ਹਾ				ਧੁ ਧੁ			
				ਸ ਟ				ਬਿ ਖਾ			
ਸ — — —	—	ਨ	ਧੁ	ਪ ਧੁ —	ਸ	ਨ ਧੁ —	ਪਮ				
ਵਾ ਟ ਟ ਟ	ਟ	ਟ	ਟ	ਅ ਪ ਟ	ਵਾ	ਟ ਟ ਟ	ਟ				
ਪ — — —	—	ਮ	ਪ	ਧੁਨੁ	ਧੁ ਪ ਧੁ —	ਧੁ ਪ ਮ ਗ					
ਵਾ ਟ ਟ ਟ	ਟ	ਟ	ਟ	ਟ	ਤੋ ਟ ਪੁ ਟ	ਨੀ ਟ ਤ ਸੰ					
ਮ — ਪ —	—	ਮ	ਪ	ਧੁਨੁ							
ਗਾ ਟ ਰੇ ਟ	ਟ	ਟ	ਟ	ਟ							

ਰਾਗ ਰਾਮਕਲੀ, ਤਾਲ ਯੱਕਾ, ਮਧਯ ਲਯ

ਜਪਿ ਗੋਬਿੰਦੁ ਗੋਪਾਲ ਲਾਲੁ ॥

ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥ ੧ ॥ ਰਹਾਉ ॥

ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥

ਬਡੈ ਭਾਗਿ ਸਾਧ ਸੰਗੁ ਪਾਇਓ ॥ ੧ ॥

ਬਿਨੁ ਗੁਰ ਪੂਰੇ ਨਾਹੀ ਉਧਾਰੁ ॥

ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥ ੨ ॥

(ਰਾਮਕਲੀ ਮ: ੫, ਪੰਨਾ ੮੮੫)

ਅਸਥਾਈ

×	੦	੨	੦	੩	੪
		ਮ ਗ ਮ	ਪ	ਪ	ਧ
		ਜ ਪ ਗੋ ਬਿੰ	ਧ	ਦ	ਗੋ
ਸੰ	—	—	ਨ	ਮ	ਨੁਧੁ
ਪਾ	ਫ	ਫ	ਲ	ਫ	ਫਫ
ਪ	—	ਮ ਪ	ਪ	—	ਪ
ਫ	ਫ	ਜ ਪ	ਗੋ ਬਿੰ	ਫ	ਗੋ
ਨ	—	ਧ ਪ	ਪ	ਮ	ਰੁ
ਪਾ	ਫ	ਫ	ਲ	ਫ	ਫ
ਸ	—				
ਫ	ਫ				

ਅੰਤਰਾ

		ਸੰ	—	ਸੰ	ਨ	—	—	ਸੰ	—	ਗੁੰ
		ਰਾ	ਫ	ਮ	ਨਾ	ਫ	ਫ	ਮ	ਫ	ਫ
ਸੰ	—	ਸੰ	ਸੰ	ਸੰ	ਨ	—	—	ਸੰ	—	ਗੁੰ
ਫ	ਫ	ਸਿ	ਮਰ	ਤੂ	ਜੀ	ਫ	ਫ	ਵਹਿ	ਫ	ਫ
ਸੰ	ਨ	ਮ	ਗ	ਮ	ਪ	—	—	ਪ	—	ਧ
ਫ	ਫ	ਫਿ	ਰ	ਨ	ਖਾ	ਫ	ਫ	ਈ	ਫ	ਫ
ਸੰ	ਸੰ	ਨ	ਧ	—	ਪ	ਮ	—	ਪ	ਧ	ਨੁਧੁ
ਮ	ਹਾ	ਫ	ਫ	ਫ	ਕਾ	ਫ	ਫ	ਲੁ	ਫ	ਫਫ
ਪ	—									
ਫ	ਫ									

ਰਾਗ ਨਟ

ਵਾਦੀ—ਮ ਠਾਠ—ਬਿਲਾਵਲ
ਸੰਵਾਦੀ—ਸ ਜਾਤ—ਸੰਪੂਰਣ-ਓਡਵ

ਸਮਾਂ—ਰਾਤ ਦੂਜਾ ਪਹਿਰ

ਪਕੜ—ਸ ਗ, ਮ, ਪਗਮ, ਰਗਮਪ, ਮਗ, ਮ ਸਰਸ ।

ਨ

ਆਰੋਹ—ਸਮ ਰ ਗ ਮ ਪ ਧ ਸੰ ।

ਅਵਰੋਹ—ਸੰਨਸੰ ਧ, ਪ, ਮਗਮ, ਰ ਸ ।

ਸੁਰ-ਵਿਸਥਾਰ

- ੧ ਸ—ਰਸ, ਗਮ, ਰਸ—ਸਧਪੁ—ਸਰਸ—ਸਮ—ਗਮ—ਰਗਮਪਸਰ—ਸ ।
- ੨ ਸ—ਗਮ—ਧਮ ਗਮਰ—ਸਰਸ—ਸਮ—ਗਮ—ਰਗ, ਗਮ—ਪ ਧਮ—ਰਮਰਗਮਪ ਸਰਸ—ਸਰਸਧਪੁ
ਗ
ਸ—ਰਗ—ਮ—ਪਮ—ਗਮਪਮ—ਗਮਰ—ਸਰਸ— ।
- ੩ ਸ ਗ ਮ—ਰਗਮਪ—ਪਧਪ ਧਪਮ—ਗਮਰ—ਸਰਸ ਰਗਮਪ—ਮਧਪ ਧਮ—ਗਮ ਰਗਮਪ—ਸਰਸ—ਮ
ਗ
ਗਮ ਪਮ ਰਗਮ—ਪਧਪਧਮ—ਗਮਰਗਮਪਮਰ—ਸਰਸ ।
- ੪ ਸ—ਰਗਰ—ਗਮ—ਪਧਪਮ ਮਧਪ ਪਨਧਪਮ ਰਗਮਪਧਪਸੰ (ਸੰ) ਧਪ—ਧਪਮ—ਗਮ—ਪਮਗਮ—
ਗ
ਰਗਮਪ ਸਰਸ—ਸਮਰਗਮਪਸੰ—ਸਰੰਸ—ਸੰਨਸੰਧਪ—ਮਧਪ ਧਪਮ—ਗਮ—ਰਗਮਪਮਗਰ—ਸਰਸ ।
- ੫ ਪਧਪਸੰ—ਨਸੰ ਨਸਰੰਸੰ, ਗੰਮੰ, ਸੰਰੰਸੰ ਧ—ਨਪ—ਮਪਧਪ ਸੰ—ਨਸੰ ਸੰਪ—ਗੰਮੰ ਰਗੰਮਪੰ ਮੰਰੰ—
ਨ ਨ ਪ
ਸੰਰੰਸੰ ਸੰਰੰਗੰਮੰ ਰੰਸੰ ਰੰਸੰ ਧਮਪ ਧਪਮ ਗਮਰ—ਸਰਸ—ਸਮ—ਪਧਪਸੰ (ਸੰ) ਧਪ ਸੰ—ਰੰਸੰ ਗੰਮੰ,
ਨ ਨ ਸੰ ਗ ਨ ਨ
ਰੰਸੰ ਰੰਗੰਮਪੰਗੰਮੰ ਰੰਸੰ ਧਪ ਪਧਮ ਗਮ ਪਗਮਪ ਸਰਸ—ਸਰ—ਰਗ ਗਮਪ ਧਪ—ਧਮ ਪਸੰ—ਧਪਧਪ
ਧਪ ਗਮਪ ਮਰ—ਸਰਸ ।

ਰਾਗ ਨਟ, ਪੜਤਾਲ, ਤਿੰਨ ਤਾਲ, ਮਧਯ ਲਯ

ਕੋਊ ਹੈ ਮੇਰੇ ਸਾਜਨੁ ਮੀਤੁ ॥
 ਹਰਿਨਾਮੁ ਸੁਨਾਵੈ ਨੀਤ ॥
 ਬਿਨਸੈ ਦੁਖੁ ਬਿਪਰੀਤਿ ॥
 ਸਭੁ ਅਰਪਉ ਮਨੁ ਤਨੁ ਚੀਤੁ ॥ ੧ ॥ ਰਹਾਉ ॥
 ਕੋਈ ਵਿਰਲਾ ਆਪਨ ਕੀਤ ॥
 ਸੰਗਿ ਚਰਨ ਕਮਲ ਮਨੁ ਸੀਤ ॥
 ਕਰਿ ਕਿਰਪਾ ਹਰਿ ਜਸੁ ਦੀਤ ॥ ੧ ॥
 ਹਰਿ ਭਜਿ ਜਨਮੁ ਪਦਾਰਥੁ ਜੀਤ ॥
 ਕੋਟਿ ਪਤਿਤ ਹੋਹਿ ਪੁਨੀਤ ॥
 ਨਾਨਕ ਦਾਸ ਬਲਿ ਬਲਿ ਕੀਤ ॥ ੨ ॥

(ਨਟ ਪੜਤਾਲ ਮ: ੫, ਪੰਨਾ ੯੮੦)

ਅਸਥਾਈ

×				੨				੦				੩			
					ਪ	ਧ	ਮ	—	ਮ	ਰ	—	ਗ	ਮ	ਪ	
					ਕੋ	ਉ	ਰੈ	ਫ	ਮੋ	ਰੋ	ਫ	ਸਾ	ਜ	ਨੁ	
ਸ	—	ਧ	—	ਪ	—	ਧ	ਧ	ਮ	—	ਮ	—	ਗ	ਮ	ਪ	ਪ
ਮੀ	ਫ	ਫ	ਫ	ਤ	ਫ	ਹ	ਰਿ	ਨਾ	ਫ	ਮ	ਫ	ਸੁ	ਨਾ	ਫ	ਵੈ
ਮ	—	ਰ	—	ਸ	—	ਸ	ਸ	ਸ	—	ਸ	—	ਨ	ਧ	ਨ	ਸਰੋ
ਨੀ	ਫ	ਫ	ਫ	ਤ	ਫ	ਹ	ਰਿ	ਨਾ	ਫ	ਮ	ਫ	ਸੁ	ਨਾ	ਫ	ਵੈਫ
ਸ	—	ਨ	—	ਸ	ਧ										
ਨੀ	ਫ	ਫ	ਫ	ਤ	ਫ										

ਅੰਤਰਾ ਢਾਈ ਤਾਲ

ਸਮ				੨				੦				੨			
ਸ	ਸ	ਸ	ਰ	ਰ	ਗ	ਮ	ਪ	—	—	ਪ	—	ਪ	ਪ	ਪ	
ਬਿ	ਨ	ਸੈ	ਦੁ	ਖ	ਬਿ	ਪ	ਰੀ	ਫ	ਫ	ਤ	ਨ	ਸ	ਭੁ		
ਪ	ਪ	ਪ	ਮ	ਪ	ਧ	ਧ	ਪ	ਮ	ਪਧਪ		ਰ	ਧ	ਪ		
ਅ	ਰ	ਪਉ	ਮ	ਨੁ	ਤ	ਨੁ	ਚੀ	ਫ	ਫਫਫ	ਤੁ	ਫ	ਕੋ	ਈ		
ਮ	ਮ	ਮ	ਰ	—	ਸ	ਸ	ਮ	ਰ	—	ਪ	—	ਪ	ਪ		
ਵਿ	ਰ	ਲਾ	ਆ	ਫ	ਪ	ਨ	ਕੀ	ਫ	ਫ	ਤ	ਫ	ਸੰ	ਗਿ		
× ਤਿੰਨ ਤਾਲ															
ਸ	ਸ	ਸ	ਧ	ਨ	ਸ	ਰ	ਸ	—	ਨ	—	ਸ	ਧ	ਪ	ਧ	
ਚਰ	ਨ	ਕ	ਮ	ਲ	ਮ	ਨੁ	ਸੀ	ਫ	ਫ	ਫ	ਤ	ਫ	ਕੋ	ਉ	

ਅੰਤਰਾ ਦੂਜਾ; ਯੱਕਾ, ਮਧਯ ਲਯ

×				੦				੨				੦				੩			
																	ਸ	ਸ	
																	ਕ	ਰਿ	
ਸ	ਮ	ਰ	ਰਰ	ਗ	ਮ	ਪ	—	ਪ	ਪ	ਪ	ਪ	ਪ	ਪ	ਪ	ਪ	ਪ	ਪ	ਪ	
ਕਿ	ਚ	ਧਾ	ਹਰਿ	ਜ	ਸੁ	ਦੀ	ਫ	ਤ	ਹਰਿ	ਭ	ਜ								
ਪ	ਪ	ਪ	ਪ	ਧ	ਧ	ਪ	ਮ	ਪਧਪ		ਮ	ਰ	ਰ							
ਜਨ	ਮ	ਪ	ਦਾ	ਰ	ਥੁ	ਜੀ	ਫ	ਫਫਫ	ਤ	ਕੋ	ਟਿ								
ਮ	ਮ	ਰ	ਸ	ਨ	ਸ	ਮ	—	ਰ	ਰ	ਪ	ਪ								
ਪ	ਤਿ	ਤ	ਹੋ	ਹਿ	ਪੁ	ਨੀ	ਫ	ਤ	ਤ	ਨਾ	ਨਕ								

ਸੰ — | — | — | — | ਨ | ਧ | — | ਨ | ਸੰ | — | ਰੰ
ਦਾ ਟ ਟ ਟ ਟ ਸ ਬ ਟ ਲਿ ਬ ਟ ਲਿ

× ਤਿੰਨ ਤਾਲ

ਸੰ — ਨ — | ਸੰ ਧ ਪ ਧ |
ਕੀ ਟ ਟ ਟ ਟ ਟ ਕੋ ਉ |

ਰਾਗ ਨਟ; ਛੋਟੀ ਤਿੰਨ ਤਾਲ, ਮਧਯ ਲਯ

ਚਰਨ ਕਮਲ ਸੰਗਿ ਲਾਗੀ ਡੋਰੀ ॥

ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥ ੧ ॥ ਰਹਾਉ ॥

ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥

ਜਸੁ ਗਾਵਤ ਭਗਤਿ ਰੇਸੁ ਉਪਜਿਓ ਮਾਇਆ ਕੀ ਜਾਲੀ ਤੋਰੀ ॥ ੧ ॥

ਪੂਰਨ ਪੂਰਿ ਰਹੇ ਕਿਰਪਾ ਨਿਧਿ ਆਨ ਨ ਪੇਖਉ ਹੋਰੀ ॥

ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥ ੨ ॥

(ਨਟ ਮ: ੫, ਪੰਨਾ ੯੭੯)

ਅਸਥਾਈ

×	—	ਸੰ	—	੨	—	ਪ	—	੦	—	—	ਧ	ਮ	੩	—	ਧਪ	
ਸੰ	—	ਸੰ	—	ਧ	—	ਪ	—	—	—	—	ਧ	ਮ	ਰ	ਪ	—	ਧਪ
ਚ	ਟ	ਰ	ਟ	ਟ	ਟ	ਨ	ਟ	ਟ	ਟ	ਕ	ਮ	ਲ	ਸੰ	ਟ	ਗਟ	
ਮ	—	—	—	—	—	ਰ	—	ਸ	—	—	ਮ	ਰ	ਗ	ਮ	ਪ	
ਲਾ	ਟ	ਟ	ਟ	ਟ	ਟ	ਗੀ	ਟ	ਟ	ਟ	ਟ	ਭੋ	ਟ	ਰੀ	ਟ	ਟ	

ਅੰਤਰਾ

						ਪ	ਪ	ਸੰ	—	—	ਸੰ	ਸੰ	ਸੰ	—	ਸੰ
						ਸੁ	ਖ	ਸਾ	ਟ	ਟ	ਗ	ਰ	ਕ	ਟ	ਰ
						ਅੰ	ਚ	ਲਾ	ਗ	ਹਾ	ਟ	ਟ	ਇਓ	ਟ	ਟ
ਸੰ	—	—	—	—	—	ਧ	ਨ	ਸੰ	ਚੰ	—	ਸੰ	—	ਸੰ	—	ਨ
ਟ	ਟ	ਟ	ਟ	ਟ	ਟ	ਪਰ	ਮ	ਗ	ਤ	ਟ	ਮੋ	ਟ	ਰੀ	ਟ	ਟ
ਟ	ਟ	ਟ	ਟ	ਟ	ਟ	ਜ	ਨ	ਅ	ਪ	ਟ	ਨੇ	ਟ	ਕਉ	ਟ	ਟ
ਸੰ	ਧ	—	ਪ	—	—										
ਟ	ਟ	ਟ	ਟ	ਟ	ਟ										

ਅਗਲੀ ਤੁਕ—'ਮਨ ਬੀਧੋ ਪ੍ਰੇਮ ਕੀ ਖੋਰੀ' ਗੁਰ ਤੋਂ ਫੜੋ ।

ਸੰ	—	ਧ	—	ਪ	—	ਸ	—	ਮ	—	ਗ	ਪ	—	ਨ	ਧ	ਚੰ
ਮ	ਟ	ਨ	ਟ	ਟ	ਟ	ਬੀ	ਟ	ਧੋ	ਟ	ਟ	ਪ੍ਰੇ	ਟ	ਮ	ਟ	ਕੀ
ਸੰ	—	—	—	—	ਨ	ਸੰ	ਧ	ਪ	—	—	ਮ	ਰ	ਗ	ਮ	ਪ
ਖੋ	ਟ	ਟ	ਟ	ਟ	ਟ	ਰੀ	ਟ	ਟ	ਟ	ਟ	ਭੋ	ਟ	ਰੀ	ਟ	ਟ

ਨਟ ਨਰਾਇਣ

ਵਾਦੀ—ਪ	ਠਾਠ—ਬਿਲਾਵਲ	ਸਮਾਂ—ਰਾਤ ਦੂਜਾ ਪਹਿਰ
ਸੰਵਾਦੀ—ਰ	ਜਾਤ—ਸੰਪੂਰਣ-ਓਡਵ	ਮ ਦੋਵੇਂ

ਮੱ

ਪਕੜ—ਸ ਗਮ ਰ ਪ ਧਪ ਮਗਮ ਰ ਸਰਸ ।

ਮੱ

ਆਰੋਹ—ਸਮ, ਗਮਰ ਪ, ਧਨਸੰ ।

ਅਵਰੋਹ—ਸੰਧ ਪ ਮੱਧਧਪ ਗਮ, ਰ ਸ ।

ਸੁਰ-ਵਿਸਥਾਰ

ਮੱ ਗ

੧ ਸ—ਗਮਰ—ਸ—ਸਧ—ਪੁ ਸ—ਗਮਰ ਪ ਮਰ—ਸ—ਸਮ—ਗਮ ਰ ਪ—ਧਪ ਮ ਪਮਰ—ਸਰਸ ।

ਗ

੨ ਸ—ਗਮਰਸ ਨੁਸਧਪੁ ਸ—ਸਰਸ—ਰਗ ਮ ਰ ਮ—ਪ ਧ (ਪ) ਮ ਮ ਪਗਮਰ ਪ ਗਮਰਗਮਪਮਰ—

ਮ

ਸ—ਸਮਗਰਮੱਧਪ—ਮਗਮ ਪਧਪਮ—ਗਮਰਮੱਧ—ਮੱਧ—ਧਮ ਰਗਮਪਮਰ—ਸ ।

੩ ਸ—ਪ—ਗਮਧਪ ਗਮ ਪ, ਗਮਪ ਸਰਗਮਪ—ਧਪ ਨਧਪ—ਧਪਮ ਗਮਰਪ—ਮਰ—ਸਰਸ—ਰ ਗ
ਮ ਪ ਗਮਧਪ—ਧਗਮ ਰਗਮਪ ਮਗਮਰ—ਪਮ ਧਪ ਸੰਧਪ ਗਮਪ ਸਰਸ ਧਪ ਗਮ ਰਗਮਰ ਪ ਮਗਮਰ
—ਸ ।੪ ਪ—ਗਮਸਰਸ—ਧਪ ਗਮਰ ਪ—ਮੱਧ ਧਮ—ਪਗਮ ਰ—ਸਰਸ ਗਮ ਪ ਗਮਰ—ਸ ਮਗਮਰ ਮੱਧ—
ਧਪਸੰ ਨਸੰ—ਧਪ ਨਧਪ—ਧਧਪਮ—ਪ ਗਮ ਰਗਮਪਸਰਸ ਸਗਮਰਪ—ਮੱਧਸੰ—ਨਸੰ ਧ—ਨਸੰਰੰ ਸੰ
—ਧਪਧਮ—ਪ ਗਮ ਰਗਮਪ ਮਰ—ਸ ।

ਨ

੫ ਪ—ਪਸੰ ਸੰਰੰਸੰ—(ਸੰ) ਧਸੰਰੰਸੰ ਧਪ ਪਸੰਰੰਸੰਧਪ—ਸਰਗਮਪ—ਗਮਰ ਸਰਸ—ਪਮਧਪਧਸੰ—ਗੰਮੰਰੰ

ਨ

—ਸੰਰੰਸੰ ਧਪਧਸੰ ਨਸੰ ਧਨਸੰ ਰੰਸੰ—ਗੰਮੰ ਰੰ ਪੰ—ਗੰਮੰਰੰ—ਸੰਰੰਸੰ—ਰੰ ਸੰ ਧ—ਪ ਧਪਮ ਪ ਗਮ ਰ
ਗਮਪ ਸਰਸ ।

ਰਾਗ ਨਟ ਨਾਰਾਇਣ, ਪੜਤਾਲ, ਤਿੰਨ ਤਾਲ, ਮਧਯ ਲਯ

ਮੇਰੇ ਮਨ ਸੇਵ ਸਫਲ ਹਰਿ ਘਾਲ ॥

ਲੇ ਗੁਰਪਗ ਰੇਨ ਰਵਾਲ ॥

ਸਭਿ ਦਾਲਿਦ ਭੰਜਿ ਦੁਖ ਦਾਲ ॥

ਹਰਿ ਹੋ ਹੋ ਹੋ ਨਦਰਿ ਨਿਹਾਲ ॥ ੧ ॥ ਰਹਾਉ ॥

ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ॥

ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥

ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ

ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥ ੧ ॥

ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ

ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥

ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥ ੨ ॥

(ਨਟ ਨਾਰਾਇਣ ਮ: ੪, ਪੰਨਾ ੯੭੭)

ਅਸਥਾਈ

×			੨		੦			੩				
			ਸਮ	ਰ	ਮ	ਮ	ਪ	—	ਪ	ਪ	ਮ	ਪ
			ਮੇ	ਰੇ	ਮ	ਨ	ਸੇ	ੜ	ਵ	ਸ	ਫ	ਲ
											ਹ	ਰਿ
ਮ	—	—	ਸਮ	ਰ	ਮ	ਮ	ਪ	—	ਪ	ਮ	ਮ	ਪ
ਘਾ	ੜ	ੜ	ਮੇ	ਰੇ	ਮ	ਨ	ਸੇ	ੜ	ਵ	ਸ	ਫ	ਲ
											ਹ	ਰਿ
ਮ	—	—	ਰ	—	ਸ	—	ਸ	ਸ	ਸ	ਸ	ਧ	ਨ
ਘਾ	ੜ	ੜ	ਲ	ੜ	ਲੇ	ੜ	ਗੁ	ਰ	ਪ	ਗ	ਥੇ	ੜ
											ਨ	ਰ
ਸ	—	—	ਸ	ਧ	ਪ	ਪ	ਮ	ਰ	ਮ	ਮ	ਪ	ਪ
ਵਾ	ੜ	ੜ	ਲ	ੜ	ਸ	ਭਿ	ਦਾ	ੜ	ਲ	ਦ	ਦੁ	ਖ
											ਭੇ	ਜ
ਮ	—	ਰ	ਸ	—	ਸ	ਸ	ਸ	—	ਸ	ਸ	ਧ	ਨ
ਦਾ	ੜ	ੜ	ਲ	ੜ	ਹ	ਰਿ	ਹੋ	ੜ	ਹੋ	ਹੋ	ਨ	ਦ
											ਰ	ਨਿ
ਸ	—	—	ਸ	ਧ	ਪ	ਧ	ਮ	—	ਮ	ਰ	ਮ	ਮ
ਹਾ	ੜ	ੜ	ਲ	ੜ	ਮ	ਨ	ਸੇ	ੜ	ਵ	ਸ	ਫ	ਲ
											ਹ	ਰਿ
ਸ	—	—	ਧ	ਨ	ਸ	ਰ	ਸ	—	ਧ	ਪ	ਮ	ਪ
ਘਾ	ੜ	ੜ	ਮੇ	ਰੇ	ਮ	ਨ	ਸੇ	ੜ	ਵ	ਸ	ਫ	ਲ
											ਹ	ਰਿ

ਅੰਤਰਾ, ਯੱਕਾ, ਮਧਜ ਲਯ

×		੦		੨		੦		੩		੪	
ਸ	ਮ	ਰ	ਮ	ਮ	ਮ	ਪ	ਪ	ਪ	ਪ	ਪ	ਪ
ਹ	ਰਿ	ਕਾ	ਗ੍ਰਿਹ	ਹ	ਰਿ	ਆ	ਪਿ	ਸ	ਵਾ	ਰਿਓ	ਹਰਿ
ਪ	—	ਪ	ਮਪ	ਧ	ਧ	ਪ	ਮ	ਪ	ਮ	ਗ	ਪ
ਰੰ	ੜ	ਗ	ਰੰ	ੜ	ਗ	ਮ	ਹ	ੜ	ਲ	ੜ	ਬੇ
ਅੰ	—	ਰ	ਸ	ਨੁ	ਸ	ਮ	—	ਰ	ਰ	ਮ	ਪ
	ੜ	ਤ	ਲਾ	ੜ	ਲ	ਲਾ	ੜ	ੜ	ਲ	ਹ	ਰਿ
ਮ	—	—	—	—	—	ਮ	ਚ	—	ਸ	—	—
ਲਾ	ੜ	ੜ	ੜ	ੜ	ੜ	ਲ	ੜ	ੜ	ੜ	ੜ	ੜ

ਪ	ਪ	—	ਪ	ਸੰ	ਸੰ	ਸੰ	ਸੰ	ਸੰ	ਸੰ	ਸੰ	—
ਹ	ਰਿ	ੜ	ਅ	ਪ	ਨੀ	ਕਿ	ਰ	ਪਾ	ਕ	ਰੀ	ੜ
ਸੰ	ਧ	ਧ	ਨ	ਸੰ	ਰੰ	ਸੰ	ਨ	ਸੰ	ਸੰ	ਧ	ਧ
ਆ	ੜ	ਪ	ਗ੍ਰਿਹੁ	ੜ	ੜ	ਆ	ੜ	ੜ	ਇਓ	ਹ	ਮ
ਪ	ਪ	ਮ	ਗ	ਮੰ	ਪ	ਮ	ਰ	ਰ	ਸ	—	ਸ
ਹ	ਰਿ	ਕੀ	ੜ	ਗੁ	ਰ	ਕੀਈ	ਹੈ	ਬ	ਸੀ	ੜ	ਨੀ
ਮ	—	ਮ	ਮ	ਮ	—	ਮ	—	ਗ	ਮੰ	ਪ	ਪ
ਹ	ਮ	ਹ	ਰਿ	ਦੇ	ੜ	ਖੇ	ੜ	ੜ	ਭ	ਈ	ਨਿ
ਮ	—	—	—	—	ਗ	ਮ	ਰ	—	ਸ	ਨ	ਸ
ਹਾ	ੜ	ੜ	ੜ	ੜ	ੜ	ਲ	ੜ	ੜ	ੜ	ੜ	ਨਿ
ਮੰ	ਗੰ	ਮੰ	ਰੰ	ਸੰ	ਸੰ	ਨ	ਧ	ਨ	ਸੰ	—	ਰੰ
ਹਾ	ੜ	ੜ	ਲ	ੜ	ਨਿ	ਹਾ	ੜ	ੜ	ਲ	ੜ	ਨਿ

× ਤਿੰਨ ਤਾਲ

ਸੰ	—	—	ਨ	ਸੰ	ਧ	ਪ	ਧ	ਮ	—	ਮ	ਰ	ਮੰ	ਮੰ	ਪ	ਮ
ਹਾ	ੜ	ੜ	ੜ	ਲ	ੜ	ਮ	ਨ	ਸੇ	ੜ	ਵ	ਸ	ਫ	ਲ	ਹ	ਰਿ

ਅੰਤਰਾ ਦੂਜਾ, ਢਾਈ ਤਾਲ

ਸਮ			੨		੩		੪		੨		੩	
					ਸ	ਸ	ਸ	ਮ	ਰ	ਮੰ	ਮੰ	ਮੰ
					ਹ	ਰਿ	ਆ	ੜ	ਵ	ਤੇ	ੜ	ਕੀ
ਪ	ਪ	ਪ	ਪ	ਪ	ਪ	ਪ	ਪ	ਪ	ਪ	ਮੰ	ਪ	ਧ
ਬਰਿ	ਗੁ	ਰ	ਪਾ	ਈ	ਮਨ	ਤਨ	ਆ	ਨ	ਦੋ	ਆ	ੜ	ਨੰ
ਪਧ	ਪਮੰ	ਪ	ਮ	ਰ	ਮੰ	ਪ	ਮ	—	ਰ	ਰ	ਸ	—
ਭੜ	ੜੜ	ਦੇ	ੜ	ੜ	ਹ	ਰ	ਆ	ੜ	ਵ	ਤੇ	ੜ	ੜ
ਮ	—	ਗ	ਮੰ	—	ਪ	—	ਮ	—	—	ਮ	ਰ	ਮੰ
ਨੇ	ੜ	ੜ	ਮੇ	ੜ	ਰੇ	ੜ	ਲਾ	ੜ	ੜ	ਲ	ੜ	ਹ
ਮ	—	ਗ	ਮ	ਰ	—	ਸ	ਪ	—	ਪ	ਸੰ	—	ਸੰ
ਲਾ	ੜ	ੜ	ਲ	ੜ	ੜ	ੜ	ਜ	ੜ	ਨ	ਨਾ	ੜ	ਨ
ਸੰ	—	ਸੰ	ਸੰ	—	ਸੰ	—	ਸੰ	ਧ	ਨ	ਸੰ	—	ਸੰ
ਹ	ੜ	ਰਿ	ਹ	ੜ	ਰਿ	ੜ	ਮਿ	ਲੋ	ਭ	ਏ	ੜ	ਗ
ਸੰ	ਨ	ਸੰ	ਸੰ	ਧ	ਪ	—	ਮੰ	ਗੰ	ਮੰ	ਰੰ	—	ਸੰ
ਤਾ	ੜ	ੜ	ਨ	ੜ	ੜ	ੜ	ਹਾ	ੜ	ੜ	ਲ	ੜ	ਨ

× ਤਿੰਨ ਤਾਲ

ਧ	—	—	ਨ	—	ਸੰ	ਰੰ	ਸੰ	—	—	ਨ	ਸੰ	ਧ	ਪ	ਧ
ਹਾ	ੜ	ੜ	ੜ	ੜ	ਲ	ਨਿ	ਹਾ	ੜ	ੜ	ੜ	ਲ	ੜ	ਮ	ਨ

ਰਾਗ ਮਾਲੀ ਗਉੜਾ

ਵਾਦੀ—ਰੁ		ਠਾਠ—ਮਾਰਵਾ		ਸਮਾਂ—ਸ਼ਾਮ
ਸੰਵਾਦੀ—ਪ		ਜਾਤ—ਸੰਪੂਰਣ		ਧ ਦੋਵੇਂ

ਪਕੜ—ਮੰਗ, ਰੁ ਸ ਨ, ਰੁਨ੍ਧੁਪ, ਮੰਗ, ਮੱਧ ਸ, ਨ੍ਰੁਗ, ਰੁਸ ।

ਆਰੋਹ—ਸ ਰੁ ਨ੍ਧੁਨ, ਰੁਗ, ਮੰਗ, ਮੱਧ, ਨਸੰ ।

ਧ

ਅਵਰੋਹ—ਸਰੁਨ, ਧੁ ਪ ਨ ਮੰ ਗ, ਰੁ ਸ ।

ਸੁਰ-ਵਿਸਥਾਰ

੧ ਸ—ਨ੍ਰੁ—ਸ, ਨ੍ਧੁਨ੍ਰੁ—ਸ, ਰੁਨ੍ਧੁਪ—ਧੁਮ, ਪ—ਮੱਧਨ੍ਰੁ—ਸ—ਨ੍ਰੁਗ—ਰੁ, ਨ੍ਰੁ—ਸ ।

੨ ਨ੍ਰੁਨ੍ਧੁਨ, ਰੁਸ—ਰੁਨ੍ਧੁਪ—ਮੱਧ, ਨ੍ਧੁਪ—ਮੰਗ, ਮੰਨ੍ਧੁਪ ਮੰਗ, ਮੱਧ ਸ—ਨ੍ਰੁ—ਸ, ਨ੍ਰੁਗ—
ਮੰਗ, ਰੁਸ ਨ੍ਰੁਨ੍ਰੁ—ਨ੍ਧੁਪ ਮੱਧਨ੍ਧੁਪ—ਮੱਧ, ਮੰਗ, ਮੱਧਨ੍ਰੁ—ਸ ।

੩ ਨ੍ਰੁਗ—ਨ੍ਰੁਨ੍ਧੁਨ੍ਰੁਗ—ਮੰਗ, ਨ੍ਰੁਸ—^ਨਧੁਨ੍ਰੁਨ੍ਧੁ, ਨ੍ਧੁਪ—^{ਧੁ}ਮੰਗ ^{ਧੁ}ਮੰਗ ਮੱਧ ਨ੍ਧੁਪ—ਮੰਗਮੱਧਸ—
ਨ੍ਰੁਸ ਨ੍ਰੁਗ—ਮੰਗ, ਨ੍ਰੁਗ, ਰੁਸ—ਸਪ—ਮੰਗ, ਮੱਧ, ਮੰਗ, ਮੰਨ੍ਰੁਸ ਨ੍ਰੁਗ, ਮੰਗ, ਪਮੱਧਮੰਗ ਗ
—ਰੁਸ ।

੪ ਸਪ—ਪਮੱਧੁਪ, ਧੁਮੰਗ, ਰੁਗ ਰੁਸ, ਪ—ਮੱਧ, ਧਮੱਧ, ਨ੍ਧੁਪ—ਮੰਨ, ਧੁਨ੍ਧੁਪ—ਮੱਧਮੰਗ, ਮੱਧਮੰਗ,
ਰੁਗ ਰੁਸ—ਨ੍ਰੁਨ੍ਧੁਪ—ਮੰਨ੍ਧੁਪ—ਮੰਗਮੱਧਸ, ਨ੍ਰੁਗ—ਮੰਗ, ਮੱਧਗਮੰਗ ਰੁ ਨ੍ਰੁਸ—ਮੰਗ, ਪ,

^{ਧੁ}ਮੰਨ੍ਧੁਪ—^ਧਮੱਧਮੰਗ, ਨ੍ਰੁਗ, ਮੰਗ, ਮੱਧਸੰ—ਨ੍ਰੁਸੰ—ਨ੍ਰੁਨ੍ਧੁਪ—ਮੰਨ੍ਧੁਮੰਗ ਰੁਗ—ਮੰਗ, ਪਮੰ, ਰੁਗ,
ਨ੍ਰੁਸ ।

੫ ਸਪ—ਮੱਧੁਪ—ਮੰਨਨ ਧੁਪ—ਮੱਧ ਮੰਗ, ਮੱਧਸੰ—ਨ੍ਰੁਸੰ—ਨ੍ਰੁਨ੍ਧੁਪ ਮੱਧਨ੍ਰੁਨ੍ਧੁਪ—ਧੁਮੰਗ, ਮੰਨ

—ਮੰ, ਧ, ਮੰਗ ਮੰਨ੍ਧੁਪ—ਮੰਗ ਮੱਧਮੰਗ, ਧੁਗ, ਮੰਗ, ਰੁਗ—ਰੁਸ—ਨ੍ਰੁਨ੍ਧੁ ਨ੍ਰੁਗ, ਮੱਧਮੰਗ, ਪਨ,
ਨ੍ਰੁਨ੍ਧੁਪ—ਮੰਨਨ ਸੰਨ੍ਧੁਪ, ਧੁਮੰਗ, ਗਮੱਧਗਮੰਗ, ਰੁਗ, ਸਪ—ਧੁ, ਪਮੱਧ ਰੁਗਮੰਗਰੁਸ, ਨ੍ਧੁ ਨ੍ਰੁਸ ।

ਰਾਗ ਮਾਲੀ ਗਉੜਾ, ਤਾਲ ਰੂਪਕ, ਮਧਜ ਲਯ

ਮਨਿ ਤਨਿ ਬਸਿ ਰਹੈ ਗੋਪਾਲ ॥

ਦੀਨ ਬਾਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥ ੧ ॥ ਰਹਾਉ ॥

ਆਦਿ ਅੰਤੈ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥

ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥ ੧ ॥

ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥

ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥ ੨ ॥

(ਮਾਲੀ ਗਉੜਾ ਮ: ੫, ਪੰਨਾ ੯੮੮)

ਅਸਥਾਈ

ਸਮ		੨	੩	੦	੨	੩
		ਪ	ਪ	ਮ	ਗ	ਮ
		ਮ	ਨਿ	ਤ	ਨਿ	ਬ
ਪ	—	ਪ	ਮ	ਧ	ਪ	ਪ
ਪਾ	ੜ	ਲ	ਮ	ਨਿ	ਤ	ਨਿ
ਪ	—	ਮ	ਗ	ਰੁ	ਸ	—
ਪਾ	ੜ	ੜ	ੜ	ੜ	ਲ	ੜ
ਨ	ਰੁ	ਗ	ਰੁ	ਸ	ਸ	ਸ
ਭ	ਗ	ਤਿ	ਵ	ੜ	ਛ	ਲ
ਪ	—	ਪ				
ਪਾ	ੜ	ਲ				

ਅੰਤਰਾ

ਗ	—	ਗ	ਮ	—	ਧ	—	ਸ	—	ਸ	ਸ	—	ਸ	—
ਆ	ੜ	ਦਿ	ਅੰ	ੜ	ਤੇ	ੜ	ਮ	ੜ	ਧਿ	ਤੂ	ੜ	ਹੈ	ੜ
ਨ	ਨ	ਨ	ਧ	ਮ	ਪ	ਧ	ਨ	—	ਧ	ਮ	ਪ	ਮ	ਗ
ਪੂ	ਭ	ਬਿ	ਨਾ	ੜ	ਨਾ	ਹੀ	ਕੋ	ੜ	ੜ	ਇ	ੜ	ੜ	ੜ
ਗ	—	ਮ	ਗ	ਰੁ	ਸ	—	ਨ	ਨ	ਰੁ	ਸ	—	ਸ	ਸ
ਪੂ	ੜ	ਰਿ	ਰ	ੜ	ਹਿਆ	ੜ	ਸ	ਗ	ਲ	ਮੰ	ੜ	ਡ	ਲ
ਸ	—	ਸ	ਨ	ਧ	ਧ	ਨ	ਧ	ਪ	ਪ	ਮ	ਪ	ਪ	ਪ
ਏ	ੜ	ਕ	ਸੁਆ	ੜ	ਮੀ	ੜ	ਸੋ	ੜ	ਇ	ਮ	ਨਿ	ਤ	ਨਿ

ਰਾਗ ਮਾਲੀ ਗਉੜਾ; ਪੰਜਾਬੀ ਠੇਕਾ ਤਿੰਨ ਤਾਲ, ਬਿਲੰਬਿਤ

ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥
 ਦੇਕੁ ਤੂੰ ਤਾ ਸਭੁ ਕਿਛੁ ਹੈ ਮੈ ਤੁਧੁ ਬਿਨੁ ਦੂਜਾ ਨਾਹੀ ॥ ੧ ॥
 ਬਾਬਾ ਬਿਖੁ ਦੇਖਿਆ ਸੰਸਾਰੁ ॥
 ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥ ੧ ॥ ਰਹਾਉ ॥
 ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥
 ਵੇਣੁ ਨਾਵੈ ਸਭੁ ਜਗੁ ਬਉਰਾਇਆ ਨਾਮੁ ਮਿਲੈ ਸੁਖੁ ਪਾਈਐ ॥ ੨ ॥
 ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥
 ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥ ੩ ॥
 ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥
 ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈ ਤਾਣੁ ਤੇਰਾ ਇਕੁ ਨਾਉ ॥ ੪ ॥

(ਆਸਾ ਮ: ੫, ਪੰਨਾ ੩੮੨)

ਅਸਥਾਈ

×	੨				੦				੩			
	ਨ	ਥਾ	ਧਨ	ਸੰਨ	ਧਪ	ਮੱਧ	ਪ	—	—	ਮੱਧ	ਮੱਧ	ਮੱਧ
			ਥਾ	ਧਨ	ਧਪ	ਮੱਧ	ਪ	—	—	ਮੱਧ	ਮੱਧ	ਮੱਧ
ਪ —	-ਪ	*	ਪਮ'	ਗਰ	ਗਮ'	ਪਮ'	ਗ	—	—	ਗ	ਗ	ਮੱਧ
ਸਾ	ਧ	ਧਰਿ	ਹਾ	ਧਨ	ਧਪ	ਮੱਧ	ਪ	—	—	ਰਖਿ	ਆ	ਕਧ
ਗ —	-ਗ	ਮੱਧ	ਮ'	ਗ	-ਰੁ	-ਸ	ਸ	—	—	ਸ'	ਸਸ'	ਸ'
ਧ	ਧ	ਧਗੁ	ਈ	ਮੇ	ਧਰੇ	ਧਨ	ਮੈ	ਧ	ਧ	ਨਾ	ਮਤੇ	ਰਾ
ਨ	ਧ	ਪਪ										
ਧਾ	ਧ	ਧਰੁ										

ਅੰਤਰਾ, ਤਿੰਨ ਤਾਲ, ਦੁਰਤ

ਸੰ —	ਸੰ	—	ਸੰ	—	ਸੰ	—	ਸੰ	ਨ	ਨ	ਨ	ਨ
ਤਾ	ਧ	ਭਉ	ਧ	ਕੇ	ਧ	ਹਾ	ਹਉ	ਤੁਧ	ਬਿ	ਨੁ	ਕਿ
ਨ —	—	—	ਧ	—	ਮ'	—	ਗ	ਗ	ਗ	ਮ'	ਧ
ਲਾ	ਧ	ਧ	ਹੀ	ਧ	ਧ	ਧ	ਧ	ਏ	ਕ	ਤੁੰ	ਧ

ਰਾਗ ਮਾਰੂ

ਵਾਦੀ—ਗ ਠਾਠ—ਖਮਾਜ ਸਮਾਂ—ਦਿਨ ਤੀਜਾ ਪਹਿਰ
ਸੰਵਾਦੀ—ਨ ਜਾਤ—ਓਡਵ-ਸੰਪੂਰਣ ਰ ਅਵਰੋਹ ਵਿਚ ਅਲਪ ।

ਮ ਰ

ਪਕੜ—ਗ ਮ ਪ ਨ ਸੰ, ਨੁ ਧ ਪ, ਧ ਮ, ਪ ਗ, ਸ ।

ਆਰੋਹ—ਸ ਗ ਮ ਪ ਨ ਸੰ ।

ਪ ਮ ਰ

ਅਵਰੋਹ—ਸੰ ਨੁ ਧ ਪ ਧ ਮ, ਪ ਗ, ਸ ।

ਸੂਰ-ਵਿਸਥਾਰ

ਰ

ਪ—ਰ

੧ ਸ—ਨੁ, ਸ—ਪ੍ਰਨ੍ਯ—ਸਗ—ਗਮ, ਗ—ਸ—ਸਗਮਪ ਮਗ, ਮਧਪਮਗ—ਰਸ ।

ਪ ਰ

੨ ਪ੍ਰਨ੍ਯਗ—ਸਗਮਪਮਗ—ਧ, ਮਗ—ਸ—ਨ੍ਯ, ਮਗ, ਗਮਪਧਮਪਮਗ—ਗਮਪ—ਮਗ—ਧ, ਮਪਮਗ

ਰ

—ਸ ਗ ਮ ਧਪ—ਮਗ, ਸ, ਗਮਪਧਮਪਮਗ—ਸ ।

ਧ ਪ

੩ ਸ—ਗਮਪ—ਧਪਮਗ—ਸ, ਗਮਪਨ—ਧਪ, ਧਮਪਮਗ—ਨੁ, ਪ—ਧ, ਮਗ—ਗਮਪਨ—ਨਸੰ—

ਪ—ਰ

ਨ ਨ

ਗ

ਨੁਧਪ—ਧਪਮਗ—ਧ, ਮਪਮਗ—ਸ ਨ੍ਯਗਮਪਨ—ਪਨਸੰ—ਧਨਸੰਰਸੰ, (ਨੁ) ਧ, ਪ—ਮਗ—ਧ—

ਗ ਨ ਨ

ਮ—

ਮਗ—ਧਨਸੰਰ ਸੰ—ਨੁਧਪ—ਪਧਪਮ ਪਗ—ਸ ।

ਨ

ਗ

ਮ—

੪ ਗਮਪਨਸੰਰ ਸੰ—ਨੁ, ਧ, ਨਸੰ—(ਨੁ) ਧ, ਪ, ਮਗ—ਨ—ਪਧਪ, ਮ ਪਗ—ਸ—ਗਮਪਨ—ਧਨਸੰਰ

ਨ

ਪ

ਮ ਰ

ਸੰ, ਨੁਧ, ਪਧਪ, ਮ ਮਗ—ਨ—ਪਧਪਮ ਪਗ—ਸ—ਨ੍ਯਗ—ਮਪ—ਗ ਸਗਮਪਨ ਸੰ, ਨੁਧ,

ਮ—

ਪਧਪ—ਮਗ—ਨ—ਸੰ, ਧਨਸੰਰਨਸੰ ਨੁਧ, ਪਧਮਪਮਗ—ਨ—ਪਧਪਮ ਪਗ—ਸ ।

ਧ

ਧ

੫ ਨ੍ਯਗਮ, ਪਨਸੰ—ਨੁਧਪ, ਧਮਪਸੰ—ਨੁ, ਧਪਗਮ, ਨ—ਪਮਗ—ਸ, ਗਮਪਨਸੰ—ਗੰ, (ਸੰ) ਨੁਧਪ—

ਮ

ਨ

ਸੰ ਧ

ਮ ਰ

ਪਧਪਮ ਪਗ—ਨ—ਧਨਸੰਰ ਨਸੰ—ਨੁਧਪ—ਪਧਮਪਮਗ—ਨ—ਪਧਪਮ, ਪਗ—ਸ—ਗਮ,

ਧ

ਪਧਪਮਗ—ਨ—ਨਸੰ—ਨੁ ਪ, ਨ—ਸੰ, ਨੁਧ, ਧਨਸੰਰਨਸੰ—ਨੁਧ, ਪਧਮਪਮਗ—ਨਸੰ—ਨੁ ਪ, ਨ

ਧ

—ਸੰ, ਨੁਧ, ਧਨਸੰਰਨਸੰ—ਨੁਧ, ਪਧਮਪਮਗ—ਨ੍ਯਗਮ, ਪ, ਨ, ਸੰ—ਗੰ—(ਸੰ) ਨੁਧਪਮਗ—

ਮ

ਰ

ਨ੍ਯਗਮਪ, ਗਮਗ—ਸ ।

ਰਾਗ ਮਾਰੂ, ਛੋਟੀ ਤਿੰਨ ਤਾਲ, ਮਧਯ ਲਯ

ਹਰਿ ਕੋ ਨਾਮੁ ਸਦਾ ਸੁਖਦਾਈ ॥

ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਕਾ ਹੂ ਗਤਿ ਪਾਈ ॥ ੧ ॥ ਰਹਾਉ ॥

ਪੰਚਾਲੀ ਕਉ ਰਾਜ ਸਭਾ ਮੈ ਰਾਮ ਨਾਮ ਸੁਧਿ ਆਈ ॥

ਤਾ ਕੋ ਦੂਖੁ ਹਰਿਓ ਕਰੁਨਾ ਮੈ ਅਪਨੀ ਪੈਜ ਬਢਾਈ ॥ ੧ ॥

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾਕਉ ਭਇਓ ਸਹਾਈ ॥

ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥ ੨ ॥

(ਮਾਰੂ ਮ: ੯, ਪੰਨਾ ੧੦੦੮)

ਅਸਥਾਈ

×	੨			੦			੩		
							ਧ	ਪ	ਨ
							ਹ	ਮ	ਕੋ
								ਰਿ	ਭ
ਸੰ —	—	—	—	ਨੁ	—	ਧ	ਪ	—	ਨ
ਨਾ ਡ	ਡ	ਡ	ਡ	ਡ	ਡ	ਮ	ਡ	ਡ	ਡ
ਸੰ —	—	—	—	ਸੰ	ਨੁ	ਧ	ਪ	—	ਮ
ਨਾ ਡ	ਡ	ਡ	ਡ	ਡ	ਨਾ ਡ	ਮ	ਡ	ਡ	ਸ
ਮਪ ਮ	ਗ	—	—	ਨ	—	ਸੰ	—	—	ਪ
ਦਾ ਡ	ਈ	ਡ	ਡ	ਹਾਂ	ਡ	ਡ	ਡ	ਡ	ਹਾਂ
ਮ	—	—	—	—	—	ਮ	—	—	ਪ
ਮਪ ਗ	—	—	—	ਸ	ਗ	ਮ	—	—	ਪ
ਵਾ ਡ	ਡ	ਡ	ਡ	ਡ	ਨਾ ਡ	ਮ	ਡ	ਡ	ਸ
ਸੰ —	ਸੰ	—	—	ਨੁ	—	ਧ	ਪ	—	ਨ
ਦਾ ਡ	ਈ	ਡ	ਡ	ਡ	ਡ	ਡ	ਡ	ਡ	ਡ

ਅੰਤਰਾ

				ਨ	—	ਨ	—	ਸੰ	ਧ	ਨ	ਸੰ	—	ਰੰ
				ਜਾ	ਡ	ਕਉ	ਡ	ਡ	ਸਿ	ਮ	ਰ	ਡ	ਡ
ਸੰ —	—	—	—	ਨੁ	ਧ	ਧ	ਨ	ਨ	ਸੰ	ਧ	ਨ	ਸੰ	ਰੰ
ਡ	ਡ	ਡ	ਡ	ਡ	ਅ	ਜਾ	ਮ	ਲੁ	ਡ	ਉ	ਧ	ਰਿ	ਡ
ਸੰ ਨ	ਸੰ	—	—	ਨੁ	ਨੁ	ਧ	—	—	ਨ	—	ਸੰ	—	ਰੰ
ਓ ਡ	ਡ	ਡ	ਡ	ਗ	ਨ	ਕਾ	ਡ	ਡ	ਹੂ	ਡ	ਗ	ਡ	ਤਿ
ਸੰ ਨ	ਸੰ	—	—	ਨੁ	—	ਧ	ਪ	—					
ਪਾ ਡ	ਈ	ਡ	ਡ	ਡ	ਡ	ਡ	ਡ	ਡ					

ਅੰਤਰਾ ਦੂਜਾ

						ਸ	—	ਗ	—	ਮ	ਪ	—	ਪ	—	ਮ
						ਪੰ	ੜ	ਚਾ	ੜ	ੜ	ਲੀ	ੜ	ਕਉ	ੜ	ੜ
ਪ	—	—	—	—	—	ਧ	ਪ	ਪ	ਮ	—	ਗ	ਮ	ਪ	—	ਮ
ੜ	ੜ	ੜ	ੜ	ੜ	ੜ	ਰਾ	ੜ	ਜ	ਸ	ੜ	ਭਾ	ੜ	ਮੈ	ੜ	ੜ
						ਸੰ									
ਪ	—	—	—	—	—	ਨ	—	ਸੰ	ਸੰ	ਪ	—	ਧ	ਪ	—	ਮ
ੜ	ੜ	ੜ	ੜ	ੜ	ੜ	ਰਾ	ੜ	ਮ	ਨਾ	ੜ	ੜ	ਮ	ਸੁ	ੜ	ਧ
ਪ	ਮ	ਗ	—	—	—	ਨ	ਨ	ਨ	—	ਸੰ	ਧ	ਨ	ਸੰ	—	ਰ
ਆ	ੜ	ਈ	ੜ	ੜ	ੜ	ਤਾ	ੜ	ਕਉ	ੜ	ੜ	ਦੂ	ੜ	ਖ	ੜ	ੜ
ਸੰ	—	—	—	—	—										
ੜ	ੜ	ੜ	ੜ	ੜ	ੜ										

ਅੰਗੇ ਪਹਿਲੇ ਅੰਤਰੇ ਤੇ ਲਾਓ, ਬਾਕੀ ਤੁਕਾਂ ਇਸੇ ਤਰ੍ਹਾਂ ਦੂਜੇ ਅੰਤਰੇ ਤੋਂ ਪਹਿਲੇ ਤੇ ।

ਰਾਗ ਮਾਰੂ, ਤਿੰਨ ਤਾਲ, ਮਧਯ ਲਯ

ਚਾਰਿ ਮੁਕਤਿ ਚਾਰੇ ਸਿਧਿ ਮਿਲਿ ਕੈ ਦੁਲਹ ਪ੍ਰਭ ਕੀ ਸਰਨਿ ਪਰਿਓ ॥
ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰ ਧਰਿਓ ॥ ੧ ॥
ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥ ੧ ॥ ਰਹਾਉ ॥
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥
ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥ ੨ ॥
ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥
ਨਉ ਨਿਧਿ ਠਾਕੁਰਿ ਦਈ ਸੁਦਾਮੈ ਧੂਅ ਅਟਲੁ ਅਜਹੂ ਨ ਟਰਿਓ ॥ ੩ ॥
ਭਗਤ ਹੋਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੋਹ ਧਰਿਓ ॥
ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂ ਬਲਿ ਕੇ ਦੁਆਰ ਖਰੋ ॥ ੪ ॥

(ਮਾਰੂ ਨਾਮਦੇਵ ਜੀ, ਪੰਨਾ ੧੧੦੫)

ਅਸਥਾਈ

×				੨			੦			੩					
											ਧ	ਮ	ਪ		
											ਰਾ	ੜ	ਜਾ		
ਸੰ	—	—	—	—	—	ਨੁ	—	ਧ	ਪ	ਪ	ਨ	ਸੰ	ਰੰ	ਸੰ	—
ਰਾ	ੜ	ੜ	ੜ	ੜ	ੜ	ਮ	ੜ	ੜ	ੜ	ਮੈ	ਵਾ	ਰੀ	ਰਾ	ਜਾ	ੜ
—	—	—	—	ਨ	ਸੰ	ਨ	ਧ	ਧ	—	ਪ	—	ਮ	ਧ	ਮ	ਪ
ੜ	ੜ	ੜ	ੜ	ਰਾ	ੜ	ਮ	ੜ	ਵਾ	ੜ	ਰੀ	ੜ	ੜ	ਰਾ	ੜ	ਜਾ

ਸੰ	—	—	—	—	—	—	ਨੁ	—	ਧ	ਪ	ਪ	ਮ	ਮ	ਪ	—	ਧ
ਰਾ	ਫ	ਫ	ਫ	ਫ	ਫ	ਫ	ਮ	ਫ	ਫ	ਫ	ਜ	ਪ	ਤ	ਕੋ	ਫ	ਫ
ਨ	—	—	ਧ	ਪ	ਮ	ਗ	—	—	—	—	ਰ	—	—	ਧ	ਮ	ਪ
ਕੋ	ਫ	ਫ	ਨਾ	ਫ	ਤ	ਰਿਓ	ਫ	ਫ	ਫ	ਫ	ਫ	ਫ	ਫ	ਚਾ	ਫ	ਜਾ

ਅੰਤਰਾ

—	—	—	ਨ	ਸੰ	ਨ	ਧ	—	ਪ	ਨ	—	ਨ	—	ਸੰ	—	—
ਫ	ਫ	ਫ	ਸਾ	ਫ	ਧ	ਕੀ	ਫ	ਫ	ਪ	ਫ	ਦੇ	ਫ	ਸਿ	ਫ	ਫ
ਸੰ	—	—	—	—	—	ਨੁ	ਨੁ	ਧ	—	ਧ	ਨ	ਨ	ਨ	ਸੰ	—
ਫ	ਫ	ਫ	ਫ	ਫ	ਫ	ਭ	ਗ	ਤੁ	ਫ	ਭ	ਗ	ਤੁ	ਤਾ	ਕੋ	ਫ
—	—	—	ਨੁ	—	ਧ	ਪ	—	ਪ	ਧ	ਪ	ਮ	—	ਮ	ਪ	ਮ
ਫ	ਫ	ਫ	ਨਾ	ਫ	ਮੁ	ਪ	ਫ	ਰਿਓ	ਫ	ਵਾ	ਫ	ਫ	ਵਾ	ਫ	ਫ
ਗ	—	—	—	—	—	ਨ	—	ਸੰ	—	—	ਪ	ਧ	ਪ	ਮ	—
ਫ	ਫ	ਫ	ਫ	ਫ	ਫ	ਚਾ	ਫ	ਫ	ਫ	ਫ	ਚਾ	ਫ	ਵਾ	ਫ	ਫ
ਮਪ	ਮ	ਗ	—	—	—	ਸ	ਗ	ਪ	—	ਮ	ਪ	—	—	—	—
ਵਾਫ	ਫ	ਫ	ਫ	ਫ	ਫ	ਨਾ	ਫ	ਮ	ਫ	ਪ	ਰਿਓ	ਫ	—	—	—

ਰਾਗ ਮਾਰੂ, ਅੰਜੁਲੀਆ, ਛੋਟੀ ਤਿੰਨ ਤਾਲ, ਮਧਯ ਲਯ

ਬਿਰਖੈ ਹੇਠਿ ਸਭਿ ਜੰਤ ਇਕਠੇ ॥

ਇਕਿ ਤਤੇ ਇਕਿ ਬੋਲਨਿ ਮਿਠੇ ॥

ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਸਿਉ ਅਉਧ ਵਿਹਾਣੀਆ ॥ ੧ ॥

ਪਾਪ ਕਰੇਦਤੁ ਸਰਪਰ ਮੁਠੇ ॥

ਅਜਰਾਈਲਿ ਫੜੇ ਫੜਿ ਕੁਠੇ ॥

ਦੋਜਕਿ ਪਾਏ ਸਿਰਜਣਾਹਾਰੈ ਲੇਖਾ ਮੰਗੈ ਬਾਣੀਆ ॥ ੨ ॥

ਸੰਗਿ ਨ ਕੋਈ ਭਈਆ ਬੇਬਾ ॥

ਮਾਲੁ ਜੋਬਨੁ ਧਨੁ ਛੋਡਿ ਵੇਵੇਸਾ ॥

ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥ ੩ ॥

ਖੁਸਿ ਖੁਸਿ ਲੈਦਾ ਵਸਤੁ ਪਰਾਈ ॥

ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥

ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥ ੪ ॥

ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥
 ਬਹੁਤੁ ਸਜਾਇ ਪਇਆ ਦੇਸਿ ਲੰਮੈ ॥
 ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥ ੫ ॥
 ਖਾਲਕ ਥਾਵਹੁ ਭੁਲਾ ਮੁਠਾ ॥
 ਦੁਨੀਆ ਖੇਲੁ ਬੁਰਾ ਰੁਠ ਤੁਠਾ ॥
 ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥ ੬ ॥
 ਮਉਲਾ ਖੇਲ ਕਰੇ ਸਭਿ ਆਪੇ ॥
 ਇਕਿ ਕਢੇ ਇਕਿ ਲਹਰਿ ਵਿਆਪੇ ॥
 ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥ ੭ ॥
 ਮਿਹਰ ਕਰੇ ਤਾ ਖਸਮੁ ਧਿਆਈ ॥
 ਸੰਤਾ ਸੰਗਤਿ ਨਰਕਿ ਨ ਪਾਈ ॥
 ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥ ੮ ॥

(ਮਾਰੂ ਮ: ੫, ਪੰਨਾ ੧੦੧੯)

ਅਸਥਾਈ

੫	੨	੦	੩
	ਗ ਮ ਬਿ ਰ ਪਾਪ	ਪ — — ਪ ਖੈ ਟ ਟ ਹੋ ਕਰੇਦਤ.....	ਪ ਮ ਗ — ਠਿ ਸ ਭਿ ਟ
— — — ਮ ਟ ਟ ਟ ਜੰ	ਧ ਪ — — ਟ ਤ ਟ ਟ	— — ਮ ਟ ਟ ਗ ਮ ਇ ਕ	— ਗ — — ਟ ਠੇ ਟ ਟ
— — — — ਟ ਟ ਟ ਟ	— — ਗ ਮ ਟ ਟ ਇ ਕ	ਪ — ਧ ਮ ਤ ਟ ਟ ਤੇ	ਪ ਮ ਗ — ਟ ਇ ਕ ਟ
— — — ਮ ਟ ਟ ਟ ਬੋ	ਧ ਪ ਪ — ਟ ਲ ਨ ਟ	— — ਮ ਟ ਟ ਗ ਮ ਟ ਸਿ	— ਗ — ਮ ਟ ਠੇ ਟ ਟ
ਗ ਰ ਸ — ਵਾ ਟ ਟ ਟ	— — ਗ ਮ ਟ ਟ ਅ ਟਸ	ਪ ਨ ਨ ਨ ਤ ਟ ਉ ਦੋ	— ਸੰ — — ਟ ਤ ਟ ਟ
— — — ਨ ਟ ਟ ਟ ਭ	ਸੰ ਨ ਧ — ਇਆ ਉ ਠਿ ਟ	ਪ — ਮ ਪ ਟ ਟ ਟ ਚ	ਧ ਨ — — ਟ ਲੇ ਟ ਟ
ਸੰ — — — ਟ ਟ ਟ ਟ	— — ਨ ਨ ਟ ਟ ਜਿ ਉ	ਨ ਨ — ਨ ਜਿ ਉ ਟ ਵਾ	— ਧ — ਪ ਟ ਵਾ ਟ ਟ
ਪ — — ਨ ਟ ਟ ਟ ਜਿ	ਨ ਨ ਸੰ — ਉ ਜਿ ਉ ਟ	— — — ਸੰ ਟ ਟ ਟ ਅਉ	ਨ ਧ ਪ — ਟ ਧ ਟ ਟ

—	—	ਪ	ਧ	—	—	—	ਪ	ਮ	—	—	—	—	ਗ	—	—
ੜ	ੜ	ਵਿ	ਹਾ	ੜ	ੜ	ੜ	ਣੀ	ਆ	ੜ	ੜ	ੜ	ੜ	ਵਾ	ੜ	ੜ
—	—	—	ਗ	ਮ	ਪ	ਪ	—	ਮਗ	—	—	ਮਗ	—	ਰ	—	ਨ
ੜ	ੜ	ੜ	ਜਿ	ਉ	ਜਿ	ਉ	ੜ	ੜੜ	ੜ	ੜ	ਅਉ	ੜ	ਧ	ੜ	ਵਿ
ਸ	ਸ	ਸ	—	—	—	—	—	—	—	—	—	—	—	—	—
ਹਾ	ਣੀ	ਆ	ੜ	ੜ	ੜ	—	—	—	—	—	—	—	—	—	—

ਮਾਰੂ ਚੰਚਲ

ਸੰਜੋਗੁ ਵਿਜੋਗੁ ਧੁਰਹੁ ਹੀ ਹੁਆ ॥
 ਪੰਚ ਧਾਤੁ ਕਰਿ ਪ੍ਰਤਲਾ ਕੀਆ ॥
 ਸਾਹੈ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥ ੧ ॥
 ਜਿਥੈ ਅਗਨਿ ਭਖੈ ਭਤਹਾਰੇ ॥
 ਉਰਧ ਮੁਖ ਮਹਾ ਗੁਬਾਰੇ ॥
 ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥ ੨ ॥
 ਵਿਚਹੁ ਗਰਭੈ ਨਿਕਲਿ ਆਇਆ ॥
 ਖਸਮੁ ਵਿਸਾਰਿ ਦੁਨੀ ਚਿਤੁ ਲਾਇਆ ॥
 ਆਵੈ ਜਾਇ ਭਵਾਈਐ ਜੰਨੀ ਰਹਣੁ ਨ ਕਿਤਹੀ ਥਾਇ ਭਇਆ ॥ ੩ ॥
 ਮਿਹਰਵਾਨਿ ਰਖਿ ਲਇਅਨੁ ਆਪੇ ॥
 ਜੀਅ ਜੰਤ ਸਭਿ ਤਿਸਕੇ ਥਾਪੇ ॥
 ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਬਿਆ ॥ ੪ ॥

(ਮਾਰੂ ਅੰਜੁਲੀ ਮ: ੫, ਪੰਨਾ ੧੦੦੭)

ਅਸਥਾਈ

×	੨						੦			੩			
	ਪ	ਗ	ਮ	ਪ	ਨ	—	—	—	—	ਸ	—	—	—
	ਸੰ	ਜੋ	ੜ	ਗੁ	ਵਿ	ਜੋ	ੜ	ੜ	ੜ	ਗੁ	ੜ	ੜ	ੜ
ਸੰ	—	—	ਨ	ਨ	ਪ	—	ਨ	ਨ	—	ਸ	—	—	—
ੜ	ੜ	ੜ	ਧੁਰ	ਹੁ	ਹੀ	ੜ	ਹੁ	ੜ	ੜ	ਆ	ੜ	ੜ	ੜ
ਸੰ	—	—	ਪ	—	ਪ	ਪ	ਪ	ਧ	—	ਪ	—	ਮ	—
ੜ	ੜ	ੜ	ਪੰ	ੜ	ਚ	ਧਾ	ੜ	ਭੁ	ੜ	ਕਰਿ	ੜ	ੜ	ੜ
ਗ	—	—	ਗ	ਮ	ਪ	—	ਪ	ਧ	—	ਪ	—	ਮ	—
ੜ	ੜ	ੜ	ਪੁ	ਤ	ਲਾ	ੜ	ਕੀ	ੜ	ੜ	ਆ	ੜ	ੜ	ੜ

ਗ	ਰ	—	ਸ	—	—	ਗ	—	—	ਗ	ਗ	—	—
ਫ	ਸ	ਫ	ਸਾ	ਫ	ਹੈ	ਕੈ	ਫ	ਫ	ਫ	ਰ	ਫ	ਫ
ਗ	—	—	ਮ	—	ਪ	ਮ	—	—	ਗ	ਰ	ਸ	—
ਫ	ਫ	ਫ	ਮਾ	ਫ	ਇ	ਕੈ	ਫ	ਫ	ਫ	ਫ	ਫ	ਫ
ਸ	—	—	ਗ	—	ਗ	ਪ	ਧ	—	ਪ	—	ਮ	—
ਫ	ਫ	ਫ	ਦੇ	ਫ	ਫ	ਹੀ	ਫ	ਫ	ਵਿ	ਚਿ	ਜੀ	ਫ
ਗ	—	—	ਨ	—	ਸੰ	ਪ	ਧ	—	ਪ	—	ਮ	—
ਉ	ਫ	ਫ	ਆ	ਫ	ਇ	ਇਆ	ਫ	ਫ	ਫ	ਫ	ਫ	ਫ

ਸੰਤਰਾ

[illegible]

ਰਾਗ ਤੁਖਾਰੀ

ਵਾਦੀ—ਪ	ਠਾਠ—ਟੋਡੀ	ਸਮਾਂ—ਦਿਨ ਚੌਥਾ ਪਹਿਰ
ਸੰਵਾਦੀ—ਸ	ਜਾਤ—ਸੰਪੂਰਣ	ਮ ਦੋਵੇਂ ਨ ਦੋਵੇਂ

ਪਕੜ—ਨ, ਸ, ਗੁ, ਮ, ਪ, ਧ, ਨੁਪ ਗੁ, ਰ ਸ ਨ, ਸ ।

ਮੱ ਨੁ
ਆਰੋਹ—ਨੁ ਸ ਗੁ ਮੱ ਪ, ਧ ਪ ਧ ਮੱ ਪ ਨ ਸੰ ।

ਅਵਰੋਹ—ਸੰ ਨੁ ਧ ਪ ਮੰ ਗੁ, ਰ ਸ ਰਨੁ ਸ ।

ਸਰ-ਵਿਸਥਾਰ

੧ ਨ੍ਰਸ—ਰਨ੍ਰ—ਸ, ਗੁ—ਰਸ, ਨ੍ਰ—ਸ, ਗੁ—ਮੱਪ—ਮੱਪ ਗੁ—ਰਸਨ੍ਰ—ਸ ਸਨ੍ਰਸ ਗੁ, ਮੱਪ—(ਪ)
ਮੱ ਸ
ਗੁ, ਰਸਰ ਨ੍ਰ—ਸ ।

੨ ਨ੍ਰਸਗੁਮੰਪ—ਮੰਧਪ—ਗੁ ਮੰਧ, ਨੁਪ—ਧਮੰਪ ਗੁ—ਰਸ, ਰਨ੍ਰਸਗੁਰਨੁ ਸ—ਗੁਮੰਪ—ਮੰਧਪਪ, ਧਮੰਪ—
ਧਨੁਧਪ—ਮੰਧ ਗੁ—ਰਸ, ਨਸਗੁਰਸ ਰਨੁ—ਸ, ਪ—ਗੁਰਸਨੁ—ਸ ।

੨ ਮੰ ਧ ਮੰ ਮੰ
ਮੰਪ ਗੁਮੰਪ, ਮੰਧਪ — ਮੰਧਪ — ਨੁਪ — ਗੁ — ਮੰਧ ਪ — ਧਮੰਪ ਗੁ — ਮੰਪਨ — ਧਪ, ਧਨੁਧਪ — ਮਪਗੁ —
ਰਸ, ਨੁਸ, ਗੁ. ਮੰ ਧਪ — ਸੰ — ਨੁਧਪ — ਮੰਧਮੰਪ ਗੁ — ਰਸ, ਰਨੁਸ ਗੁ — ਰਸ, ਮੰਧਮੰਪ, ਨਧਪ —
ਧਨੁਧਪ — ਧਮੰਪਨ ਸੰ— (ਨ) ਧਪ — ਧ, ਮੰਪ ਗੁ — ਰਸ ।

੪ ਨਸਰਨ੍ਹਸ, ਗੁ, ਰਸਰਨ੍ਹ - ਸ ਗੁਮੰਪਧ - ਧਨੁਧਧ - ਧਮੰਪਨੁਧਧ ਮ ਗੁਮੰਪ - ਮੰਪਮੰਧਧ ਗੁ - ਰਸਰ ਨ੍ਹ
 - ਸ ਗੁਮੰਪਨ - ਸੰ - ਰੰਨ - ਧਧ - ਧਮਪ, ਗੁਮੰਪਧ - ਸੰ - ਨਸਰੰਨਸੰ - ਪ - (ਨੁ) ਧਧ, ਧਮੰਪਨ -
 ਸੰ - ਸੰਰੰਨਪਨ ਮੰਪਧਮੰਪਨ ਸੰ ਨੁਧਧ - ਮੰਪਧ - ਮੰਧਧ ਗੁ - ਮੰਧਧ - (ਪ) ਗੁ - ਨਸਗੁ ਮੰਪ ਗੁ -
 ਰਸਰ - ਨ - ਸ ।

ਪ ਨ੍ਰਸਗਮੰਪ ਗੁ ਰਸ, ਨ੍ਰਸਗੁਮੰਪਧੰ, ਧਨੁਧਪ ਧਮੰਪਨ—ਸੰ—ਨੁਧਪਮੰਪਨ—ਸੰ—ਗੁਰੰਸੰ—ਨਸੰਗੁ, ਰੰਸੰ
ਰੰਨ, ਸੰਨੁ (ਨੁ) ਪਪ, ਸੰ—ਪ ਧਮੰਪਨੁਧਪ—ਮੰਪ ਗੁ—ਰਸ—ਪ—ਮੰਪ, ਗੁਮੰਪ, ਨ੍ਰਸ ਗੁਮੰਪਧ—ਨੁਪ,
ਗੁਮੰਪਨ—ਧਪ ਧ, ਮੰਪਨ—ਸੰ—ਗੁ—ਰੰਸੰ—ਨਸੰ ਗੁਮੰਪ—ਮੰਪ ਗੁ—ਗੁਰੰਸੰ—ਨੁਧਪ—ਮੰਪ,
ਪ ਨੁਧਪ ਮੰਪ ਗੁ—ਰਸ—ਰਨਸ ਗੁਮੰਪ ਗੁਰਸ ।

ਰਾਗ ਤੁਖਾਰੀ, ਤਿੰਨ ਤਾਲ, ਮਧਜ ਲਯ

ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥

ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥

ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥

ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥

ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥

ਦੇਹੁ ਦਰਸੁ ਨਾਨਕ ਬਲਿਹਾਰੀ ਜੀਅਤਾ ਬਲਿ ਬਲਿ ਕੀਨਾ ॥ ੧ ॥

(ਤੁਖਾਰੀ ਮ: ਪ, ਪੰਨਾ ੧੧੧੭)

ਅਸਥਾਈ

×	੨	੦	੩
	ਪ ਮੱ ਪ ਸੱ	ਨੁ ਧ ਪ —	— ਮੱ — ਮੱ
	ਘੋ ਟ ਲ ਘੁ	ਮਾ ਟ ਦੀ ਟ	ਟ ਲਾ ਟ ਲ
ਪ — — —	ਪ ਮੱ ਪ ਸੱ	ਨੁ ਧ ਪ —	— ਮੱ — ਮੱ
ਨਾ ਟ ਟ ਟ	ਘੋ ਟ ਲ ਘੁ	ਮਾ ਟ ਦੀ ਟ	ਟ ਲਾ ਟ ਲ
ਪ — — —	— — ਧ —	— — — ਧ	ਧ — — ਪ
ਨਾ ਟ ਟ ਟ	ਟ ਟ ਹਾ ਟ	ਟ ਟ ਟ ਗੁ	ਰ ਮ ਟ ਨ
ਮੱ — — —	ਪ — — —	ਪਧ ਪ —	ਮੱ ਗੁ ਰ — ਮ
ਗੁ ਟ ਮ ਟ	ਨਾ ਟ ਟ ਟ	ਹਾ ਟ ਟ ਟ	ਗੁ ਰ ਮ ਟ ਨੁ
ਦੀ ਟ ਟ ਟ	ਨੁ — ਸ —	— — —	ਮੱ ਮ ਪ — ਪ
ਰ — — —	ਟ ਟ ਨਾ ਟ	ਟ ਟ ਟ	ਗੁ ਰ ਮ ਟ ਨ
ਦੀ ਟ ਟ ਟ	— — ਪ ਧ	ਪ — —	ਮੱ ਗੁ ਗੁ ਰ — ਸ
ਸੱ — — —	ਟ ਟ ਟ ਟ	ਨਾ ਟ ਟ	ਗੁ ਰ ਮ ਟ ਨੁ
ਦੀ ਟ ਟ ਟ	ਸ — ਪ ਮੱ	ਪ ਸੱ ਨੁ ਧ	ਪ ਮੱਪ ਗੁ ਮੱ
ਰ — — —	ਨਾ ਟ ਸੁ ਟ	ਸ ਖ ਦ ਤੁ	ਮਾ ਟ ਟ ਰਾ ਮੇ
ਦੀ ਟ ਟ ਟ	— — ਧ —	— — —	
ਪ — — —	— — ਹਾ ਟ	ਟ ਟ ਟ	
ਰਾ ਟ ਟ ਟ	ਟ ਟ ਹਾ ਟ	ਟ ਟ ਟ	

ਅਗੇ 'ਗੁਰਿ ਮਨੁ ਦੀਨਾ' ਦੀਆਂ ਸੁਰਾਂ ਤੇ ਲਾਓ। 'ਮੇਰਾ ਮਨੁ ਭੀਨਾ' ਅਖੀਰ ਤੇ ਚਾਰ ਮਾਤ੍ਰਾਂ ਵਿਚ 'ਭੀਨਾ' ਕਹਿ ਕੇ 'ਘੋਲ ਘੁਮਾਈ' ਪਕੜੋ।

ਰ — ਸ —
ਭੀ ਟ ਟ ਨ

ਅੰਤਰਾ, ਢਾਈ ਤਾਲ

ਸਮ	੨				੩				੦				੨				੩			
ਸਸ ਇਹੁ	ਗੁ ਮ	ਗੁ ਨ	ਗੁ ਭੀ	— ੜ	ਗੁ ਨਾ	— ੜ	ਮੱਪ ਜਿਉ	ਧਨੁ ੜੜ	ਧਪ ਜਲ	ਮੱ ਗੁ	— ੜ	ਰ ਨਾ	ਮੱ ਗੁ	— ੜ	ਰ ਨਾ	— ੜ	ਨ ੜ	— ੜ	— ੜ	— ੜ
ਨੁ ਲਾ	— ੜ	ਨੁ ਗਾ	ਧ ਰੰ	— ੜ	ਪ ਗ	ਪ ਮੁ	ਮੱ ਗੁ	— ੜ	ਮੱ ਗੁ	— ੜ	ਮੱ ਗੁ	— ੜ	ਪ ਰਾ	— ੜ	ਪ ਰਾ	— ੜ	— ੜ	— ੜ	— ੜ	— ੜ

ਤਿੰਨ ਤਾਲ

X	੨				੦				੩				੩			
					ਪ ਕੀ	— ੜ	ਮੱ ਗੁ	ਮੱ ਤ	— ੜ	ਪ ਕ	— ੜ	ਨ ਹੀ	— ੜ	— ੜ	— ੜ	— ੜ
ਸ ੜ	— ੜ	— ੜ	— ੜ	— ੜ	— ੜ	ਨ ੜ	ਨ ਜਾ	ਨ ਈ	— ੜ	ਸ ਠਾ	— ੜ	ਗੁ ਕੁ	— ੜ	— ੜ	ਸ ਰ	— ੜ
ਸ ਰੰ	— ੜ	— ੜ	— ੜ	— ੜ	ਧ ੜ	ਧ ਨੁ	ਨੁ ਰਾ	— ੜ	— ੜ	ਧਨੁ ਮੜ	— ੜ	ਧ ਹ	— ੜ	— ੜ	ਪ ਅ	— ੜ
ਮੱ ਗੁ	— ੜ	— ੜ	— ੜ	— ੜ	ਪ ਰਾ	— ੜ	ਪਧ ਰਾਂ	ਪ ੜ	— ੜ	ਮੱ ਗੁ	— ੜ	ਗੁ ਹ	— ੜ	— ੜ	ਸ ਅ	— ੜ
ਰ ਪਾ	— ੜ	— ੜ	— ੜ	— ੜ	ਨ ੜ	ਸ ਰਾ	— ੜ	— ੜ	— ੜ	ਮੱ ਮ	— ੜ	ਮੱ ਹ	— ੜ	— ੜ	ਨ ਅ	— ੜ
ਸ ਪਾ	— ੜ	— ੜ	— ੜ	— ੜ	— ੜ	ਪ ੜ	ਪ ਰਾ	— ੜ	— ੜ	ਮੱ ਗੁ	— ੜ	ਗੁ ਹ	— ੜ	— ੜ	ਸ ਅ	— ੜ
ਰ ਪਾ	— ੜ	— ੜ	— ੜ	— ੜ	— ੜ	ਸ ਰਾ	— ੜ	— ੜ	— ੜ	ਮੱ ਮ	— ੜ	ਮੱ ਹ	— ੜ	— ੜ	ਨ ਅ	— ੜ

ਰਾਗ ਤੁਖਾਰੀ, ਢਾਈ ਤਾਲ, ਬਿਲੰਬਿਤ

ਮੂੰਧ ਇਆਣੀ ਪੋਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥
 ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥
 ਸਾਹੁਰੜੈ ਕੰਮ ਸਿਖੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥
 ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥
 ਲੋਖਾ ਧਰਮਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥
 ਮੂੰਧ ਇਆਣੀ ਪੋਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥ ੧ ॥

(ਸਿਰੀ ਰਾਗੁ ਮ: ੪, ਪੰਨਾ ੭੮)

ਸਮ			੨		੩		੦		੨		੩	
ਸ	ਮ'	-ਮ'	ਪ	—	—	ਧਮ'	ਪ	—	ਪਧ	ਪ	ਧ	
ਮੁ	ਧ	ਫਿ	ਆ	ਫ	ਫ	ਣੀਫ	ਪੇ	ਫ	ਈਅ	ਫ	ਨੁ ਧਪ	
											ਫ ਪਿਆਰੇ	
ਧ	ਮ'	ਪਧ,ਪ	ਮ'	—	ਰਗੁ	ਸਰ	ਪ	—	ਗੁਰ	ਗੁ	ਸ — ਰ	
ਪੇ	ਫ	ਈਅ	ਫ	ਫ	ਫਫ	ਪਿਆਰੇ	ਪੇ	ਫ	ਈਅ	ਫ	ਫ ਕਿਉ	
ਗੁ	ਗੁ	ਰਸ	ਰ	ਨੁ	ਸ	ਗੁ	ਮ'	ਪ	—	ਨੁਧ	ਪਮ'	ਗੁਰ ਸਨੁ
ਕ	ਰਿ	ਹਰਿ	ਦ	ਰ	ਸ	ਨੁ	ਪਿ	ਥੈ	ਫ	ਫਫ	ਫਫ	ਫਫ ਫਫ

ਅੰਤਰਾ

ਨੁਨੁ	ਨੁ	ਨੁ	ਧ	ਮ'	ਧ	ਪ	ਪ	ਪ	ਪਧ	ਪ	—	ਧ
ਹਰਿ	ਹ	ਹਿ	ਨੀ	ਫ	ਅ	ਪ	ਕਿਰ	ਪਾ	ਫਕ	ਸੰ	ਫ	ਨੁ ਧਪ
										ਰੇ	ਫ	ਫ ਪਿਆਰੇ
ਧ	ਮ'	ਪਧ,ਪ	ਮ'	—	ਰਗੁ	ਸਰ	ਪ	ਪ	ਗੁਰ	ਗੁ	ਸ	— ਰਰ
ਕਿਰ	ਪਾ	ਫਫਕ	ਰੇ	ਫ	ਫਫ	ਪਿਆਰੇ	ਕਿਰ	ਪਾ	ਫਕ	ਰੇ	ਫ	ਫ ਗੁਰਮੁਖ
ਗੁ	ਗੁ	ਰਸ	ਰ	ਨੁ	ਸ	ਗੁ	ਮ'	ਪ	—	ਨੁਧ	ਪਮ'	ਗੁਰ ਸਨੁ
ਸਾ	ਹ	ਫਰ	ਫ	ਫ	ਕੰ	ਮ	ਸਿ	ਥੈ	ਫ	ਹਾਫ	ਫਫ	ਫਫ ਫਫ

ਰਾਗ ਕੇਦਾਰਾ

ਵਾਦੀ—ਮ | ਠਾਠ—ਕਲਿਆਨ | ਸਮਾਂ—ਰਾਤ ਪਹਿਲਾ ਪਹਿਰ ।
ਸੰਵਾਦੀ—ਸ | ਜਾਤ—ਓਡਵ-ਖਾਡਵ | ਗ ਗੁਪਤ

ਮ

ਪਕੜ—ਸ ਮ, ਮ ਪ, ਮਪਧਪ ਮ, ਰ ਸ ।

ਆਰੋਹ—ਸ ਮ, ਮ ਪ, ਧ ਪ, ਨ ਧ, ਸ ।

ਗ

ਅਵਰੋਹ—ਸ ਨਧ, ਪ, ਮਪਧਪ, ਮ, ਮ ਰ ਸ ।

ਸੁਰ-ਵਿਸਥਾਰ

ਨੁ

੧ ਸ—ਰਸ ਸਮ, ਮਪ—ਮਪ, ਧਪਮ, ਸਮ, ਗਪ ਮੱਪਧ, ਮ, ਰਸਨੁਸਰ—ਸ—ਨੁਸਰ—ਸ ਧਪ—ਪ
ਪੁਸ—ਰਸ ।

ਗ

ਮ'

ਗ ਸ

੨ ਸਮ—ਮਪ—ਧਪਮ—ਪ—ਮਪ, ਮਧਪਮ—ਸਮ—ਮਪ ਪ—ਮਪਧ—ਪਧਮਪਮ—ਮ, ਰ—ਸ (ਸ)

—ਧ, ਨਸਰ, ਸ ਧਨੁਪ—ਪਸ—ਰਨਸਰ—ਸ ।

੩ ਨ ਗ ਧ ਗ ਗ
ਸਮ—ਗਪ—ਮਪ, ਧਪ (ਪ) ਮ, ਮ—ਪ ਪਮ, ਮ—ਮਰ—ਸਰ—ਸ ਸਰਮ—ਸਮ—ਮ (ਮ) ਗਪ—
ਧ ਮ ਮ ਪ ਗ ਧ ਸ
—ਮੱਪ ਮੱਪ, ਪ, ਪ—ਮ ਧ—ਪ—ਮ, ਮ—ਪ ਪ, ਮ—ਮਰਮ—ਰ—ਸਮ—ਰਸਨਸਰ—ਸ—
ਮ
ਸਮ—ਗਪ—ਪ, ਮੱਪਧ—ਪ ਸਰ—ਸਮ—ਗਪ, ਮ, ਧ—ਪ, ਮੱਪ, ਮੱਪ, ਮੱਪਧਪ (ਪ) ਮ,
ਰਸਰ—ਸ ।

੪ ਪ ਨ
ਮੱਪਧ—ਪ ਸ—ਸਮ—ਗਪ—ਮੱਪਧ—ਪ ਨਸਰ—ਸ, ਧ—ਪ ਮੱਪਧ, ਨੁਧਪ, ਮੱਪਧਮੱਪਮ—ਪ—
ਗ
ਪਮੱਪਮ—ਗਪ—ਧਮੱਪਮੱਪ—ਮ—ਰਸਨਸਰ—ਸਰਸਮ—ਗਪ—ਧਮੱਪ—ਮੱਪ—ਧਨੁਧਪ—ਮੱਪਧ,ਮ
ਨ ਗ
—ਮਪ—ਮੱਪ ਧਪ—ਮੱਪਧਨ, ਧ—ਪਧਪਨ—ਗਪ, ਮੱਪਧਮੱਪਸ—ਸਧ—ਪ, ਧਪਮ—ਮ—ਸ ਮਗਪ
ਨ ਗ
—ਧਪਮ, ਪ ਮ—ਰ—ਸ ਧਪੱਪਸ—ਰਸ—ਸਧ; ਪ—ਧਨੁਧਪ—ਮੱਪਧਪਮ—ਪਮੱਧਪਮ—ਸਰਸ
ਸ ਗ
ਮਗਪਮੱਧਪਸ—ਧਮੱਪਸ ਨਸ—ਧ, ਨਸਰ—ਸ—(ਸ) ਸਧ—ਧਨੁਧਪ—ਪਮੱਧਪਮ—ਮ, ਰਸ ।
੫ ਸਮ, ਮਪ, ਪਧ, ਪ—ਮੱਪਧਮੱਪਸ—(ਸ) ਧਨਸਰ—ਸ (ਸ) ਨਸ—ਪ—ਮੱਪਸ—ਸਨਧਪਧਮੱਪਸ—
ਸ ਨ ਮ
ਪਧਮੱਪਸ—ਰ—ਸ ਨਸਰਨਸਧਪ, ਧਮੱਪਸ—ਰਸ, ਸਮ ਰ—ਸ ਧਨਸਰ—ਨਸ ਧਨੁਧਪ ਮੱਪਧਪਮ
ਗਪ ਧਪਮ—ਰ ਸਰ—ਸ ।

ਕੇਦਾਰਾ, ਤਿੰਨ ਤਾਲ

ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥
ਮੀਨੁ ਬਿਛੋਹਾ ਨਾ ਸਹੈ ਜਲ ਬਿਨੁ ਮਰਿ ਪਾਹੀ ॥
ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਕ ਬੂੰਦ ਪਿਆਸਿਆ ॥
ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥
ਹਰਿ ਦਰਸਿ ਮਨੁ ਲਾਗਾ ਦਿਨਸੁ ਸਭਾਗਾ ਅਨਦਿਨੁ ਹਰਿ ਗੁਣ ਗਾਹੀ ॥
ਨਾਨਕ ਦਾਸੁ ਕਹੈ ਬੇਨੀਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥

(ਕੇਦਾਰਾ ਛੰਤ ਮਹਲਾ ੫, ਪੰਨਾ ੧੧੨੨)

ਅਸਥਾਈ

×				੨				੦					੩				
ਸ	ਰ	ਸ	ਪ	ਮੱ	ਪ	ਧ	ਪ	ਨਸੰ	ਰਸੰ	ਧ	ਪ	ਮੱ	ਪ	ਧ	ਥਪ		
ਹ	ਫ	ਰਿ	ਪ੍ਰੇ	ਫ	ਫ	ਮ	ਭ	ਗਫ	ਤਿਫ	ਜ	ਨ	ਬੇ	ਫ	ਫ	ਧਿਫ		
ਮ	*	*	ਪਮੱ	ਧਪ	ਮ	ਰ	ਸ	ਸ	ਰ	ਨ	ਸੰ	ਮ	*	ਪ	ਪ		
ਆ	ਫ	ਫ	ਫਫ	ਫਫ	ਫ	ਫ	ਸੇ	ਆ	ਨ	ਕ	ਤ	ਜਾ	ਫ	ਹੀ	ਫ		
ਧਨ	ਸਰੰ	ਸੰਨ	ਧਪ	ਮੱਪ	ਧਪ	ਮੱਪ	ਧਪ	ਮ	*	*	ਮ	ਮ	ਰ	*	ਸ		
ਸੇਫ	ਫਫ	ਫਫ	ਫਫ	ਆਫ	ਨਫ	ਕਫ	ਤਫ	ਜਾ	ਫ	ਫ	ਫ	ਫ	ਹੀ	ਫ	ਫ	ਹਰਿ	

ਅੰਤਰਾ

ਮ	ਮ	ਪ	ਧ	ਧ	ਧ	ਪ	*	ਨ	ਸੰ	ਸੰ	ਸੰ	ਧਨ	ਸਰੰ	ਸੰ	*
ਬਿ	ਨੁ	ਕਿ	ਉ	ਰ	ਹੀ	ਐ	ਫ	ਦੁ	ਖ	ਕਿ	ਨਿ	ਸਫ	ਹੀਫ	ਐ	ਫ
ਮੰ	ਮੰ	ਰੰ	ਸੰ	ਧ	ਨ	ਸੰ	ਰੰ	ਸੰ	ਰੰ	ਧ	ਪ	ਪ	ਪ	ਮ	*
ਚਾ	ਫ	ਤ੍ਰਿ	ਕ	ਬੁੰ	ਫ	ਦ	ਪਿ	ਆ	ਫ	ਫ	ਸਿ	ਆ	ਫ	ਫ	ਫ
ਸ	ਰ	ਸ	ਪ	ਮੱ	ਪ	ਮੱਧ	ਧ	ਨ	—	ਪਮੱ	ਧਪ	ਮ	ਰ	*	ਸ
ਚਾ	ਫ	ਤ੍ਰਿ	ਕ	ਬੁੰ	ਫ	ਦਫ	ਪਿ	ਆ	ਫ	ਫਫ	ਸਿਫ	ਆ	ਫ	ਫ	ਫ

ਕੇਦਾਰਾ, ਤਿੰਨ ਤਾਲ

ਸਰਨੀ ਆਇਓ ਨਾਥ ਨਿਧਾਨ ॥

ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥ ੧ ॥ ਰਹਾਉ ॥

ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥

ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿਗੁਨ ਰਸਨ ਬਖਾਨ ॥ ੧ ॥

ਗੋਪਾਲ ਦਇਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ॥

ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥ ੨ ॥

(ਕੇਦਾਰਾ ਮਹਲਾ ੫, ਪੰਨਾ ੧੧੧੯)

ਅਸਥਾਈ

—	ਨ	ਸੰ	ਸੰ	ਸੰ	ਸ	ਧ	ਧ	ਨੁ	ਪ	ਪ	ਮ	ਪ	ਧ	ਪ	ਮ	—	—	ਮ
ਫ	ਸ	ਰ	ਨੀ	ਆ	ਫ	ਫ	ਫ	ਫ	ਇਓ	ਨਾ	ਫ	ਫ	ਫ	ਨਿ	ਧਾ	ਫ	ਫ	ਨ

ਗ	—	ਮ	ਪ	—	ਪ	ਧ	—	ਮ	—	ਧ	ਪ	ਮ	—	ਰ	ਸ
ਮ	—	ਮ	ਪ੍ਰੀ	—	ਤਿ	ਲਾ	—	ਗੀ	—	ਮ	ਨ	ਭੀ	—	ਤ	ਰਿ
ਨ	—	ਸ	ਮਗ	ਪ	—	ਸ	ਸ	ਸ	—	ਨ	ਧ	ਮ	—	ਧ	ਮ
ਸ	—	ਮ	ਨ	ਕਉ	—	ਹ	ਰਿ	ਦਾ	—	ਸ	ਸ	ਪ	—	ਮ	ਮ
ਮਾਂ	—	ਗ	ਨ	—	—	—	—	—	—	—	—	—	—	—	—

ਅੰਤਰਾ

ਮ	—	ਪ	—	ਸ	—	ਸ	—	ਸ	—	ਸ	—	ਨ	—	ਰ	ਸ
ਪ	—	ਖ	ਦਾ	ਈ	—	ਪੂ	—	ਰ	—	ਨ	ਪ	ਸ	—	ਰ	ਰਿ
ਸੁ	—	ਖ	ਦਾ	ਈ	—	ਪੂ	—	ਰ	—	ਨ	ਪ	ਸ	—	ਰ	ਰਿ
ਨ	—	ਸ	—	ਸ	—	ਸ	—	ਨ	—	ਰ	ਸ	ਨ	—	ਧ	ਪ
ਸ	—	ਧ	—	ਸ	—	ਸ	—	ਸ	—	ਰ	ਸ	ਨ	—	ਧ	ਪ
ਕ	—	ਰਿ	—	ਕਿ	—	ਰ	—	ਰਾ	—	ਖਹੁ	—	ਮਾ	—	ਸ	ਨ
ਗ	—	ਮ	ਪ	—	ਪ	(ਪ)	—	ਮ	—	ਧ	ਪ	ਮ	—	ਰ	ਸ
ਮ	—	ਹੁ	ਪ੍ਰੀ	—	ਤਿ	ਸਾ	—	ਧੂ	—	ਸੰ	ਗਿ	ਸੁਆ	—	ਸ	ਮੀ
ਦੇ	—	ਹੁ	ਪ੍ਰੀ	—	ਤਿ	ਸਾ	—	ਧੂ	—	ਸੰ	ਗਿ	ਸੁਆ	—	ਸ	ਮੀ
ਸ	—	ਸ	—	ਸ	—	ਨ	—	ਨ	—	ਨ	—	ਪ	—	ਧ	ਮ
ਸ	—	ਸ	—	ਸ	—	ਧ	—	ਸ	—	ਧ	—	ਮ	—	ਪ	ਮ
ਹ	—	ਰਿ	ਗੁ	—	ਰ	ਸ	—	ਖਾ	—	ਸ	—	ਸ	—	ਸ	ਨ

ਕੇਦਾਰਾ, ਤਿੰਨ ਤਾਲ

ਰੀ ਕਲਵਾਰਿ ਗਵਾਰਿ ਮੂਢ ਮਤਿ ਉਲਟੇ ਪਵਨੁ ਫਿਰਾਵਉ ॥

ਮਨੁ ਮਤਵਾਰ ਮੇਰ ਸਰ ਭਾਨੀ ਅੰਮ੍ਰਿਤ ਧਾਰ ਚੁਆਵਉ ॥ ੧ ॥

ਬੋਲਹੁ ਭਈਆ ਰਾਮ ਕੀ ਦੁਹਾਈ ॥

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥ ੧ ॥ ਰਹਾਉ ॥

ਭੈ ਬਿਚਿ ਭਾਉ ਭਾਇ ਕੋਉ ਬੁਝਹਿ ਹਰਿ ਰਸੁ ਪਾਵੈ ਭਾਈ ॥

ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥ ੨ ॥

ਨਗਰੀ ਏਕੈ ਨਉ ਦਰਵਾਜੇ ਧਾਵਤੁ ਬਰਜਿ ਰਹਾਈ ॥

ਤ੍ਰਿਕੁਟੀ ਛੁਟੈ ਦਸਵਾ ਦਰੁ ਖੁਲੈ ਤਾ ਮਨੁ ਖੀਵਾ ਭਾਈ ॥ ੩ ॥

ਅਭੈ ਪਦ ਪੂਰਿ ਤਾਪ ਤਹ ਨਾਸੇ ਕਹਿ ਕਬੀਰ ਬੀਚਾਰੀ ॥

ਉਬਟ ਚਲੰਤੋ ਇਹੁ ਮਦੁ ਪਾਇਆ ਜੈਸੇ ਥੋਂਦ ਖੁਮਾਰੀ ॥ ੪ ॥ ੩ ॥

(ਕੇਦਾਰਾ ਬਾਣੀ ਕਬੀਰ ਜੀ, ਪੰਨਾ ੧੧੨੩)

ਅਸਥਾਈ

×	੨				੦				੩			
									ਮ	ਗ	ਪ	— ਪ
									ਬੋ	ਲਹੁ	ਭਈ	ਫ ਆ
ਧ	—	—	—	ਨੁ	ਧ	ਪ	ਮੱ	ਪ	—	—	ਮ	ਗ ਪ — ਪ
ਰਾਂ	ਫ	ਫ	ਫ	ਫ	ਮ	ਕੀ	ਫ	ਫ	ਫ	ਫ	ਬੋ	ਲਹੁ ਭਈ ਫ ਆ
ਧ	—	—	—	ਨੁ	ਧ	ਪ	ਮੱ	ਮੱ	—	—	ਮ	ਗ ਪ — ਪ
ਰਾਂ	ਫ	ਫ	ਫ	ਫ	ਮ	ਕੀ	ਫ	ਫ	ਫ	ਫ	ਰਾਂ	ਮ ਕੀ ਫ ਦੁ
ਰਾਂ	—	ਮਗ	ਮ	ਰ	—	ਸ	ਨੁ	ਸ	—	—	ਮ	ਗ ਪ — ਪ
ਹਾਂ	ਫ	ਫਫ	ਫ	ਈ	ਫ	ਫ	ਫ	ਫ	ਫ	ਫ	ਰਾਂ	ਮ ਕੀ ਫ ਦੁ
ਮੱ	ਪ	ਧ	ਨ	ਸੰ	ਰ	ਨ	ਸੰ	ਧ	ਨੁਧ	ਪ		
ਹਾਂ	ਫ	ਫ	ਫ	ਫ	ਫ	ਫ	ਫ	ਈ	ਫਫ	ਫ		

ਅੰਤਰਾ

			ਪ	ਧ	ਨ	ਸੰ	—	—	—	—	ਨ	—	ਸੰ	—	—
			ਰੀ	ਫ	ਕ	ਲ	ਫ	ਫ	ਫ	ਫ	ਵਾਂ	ਫ	ਰਿ	ਫ	ਫ
—	—	ਸੰ	ਧ	ਨ	ਸੰ	ਰੰ	—	—	—	—	ਨ	ਸੰ	ਧ	ਪ	—
ਫ	ਫ	ਗ	ਵਾਂ	ਫ	ਰਿ	ਫ	ਫ	ਫ	ਫ	ਫ	ਮੂ	ਢ	ਮ	ਤਿ	ਫ
—	—	—	ਮ	ਮ	ਮ	—	—	ਮ	ਮ	ਗ	ਪ	ਪ	ਧ	—	ਨ
ਫ	ਫ	ਫ	ਉ	ਲ	ਟੋ	ਫ	ਫ	ਫ	ਫ	ਫ	ਪ	ਵ	ਨ	ਫ	ਫਿ
ਸੰ	—	—	—	ਧ	ਨੁ	ਧ	ਪ	—	—	—	ਮ	ਗ			
ਰਾਂ	ਫ	ਫ	ਫ	ਫ	ਫ	ਵਉ	ਫ	ਫ	ਫ	ਫ	ਬੋ	ਲਹੁ			

ਕੇਦਾਰਾ, ਆਡਾ ਚੌਤਾਲਾ

ਬਲੁ ਛੁਟਕਿਓ ਬੰਧਨ ਪਰੇ ਕਛੁ ਨ ਹੋਤ ਉਪਾਇ ॥

ਕਹੁ ਨਾਨਕ ਅਬ ਓਟ ਹਰਿ ਗਾਜ ਜਿਉ ਹੋਹੁ ਸਹਾਇ ॥

(ਸਲੋਕ ਮਹਲਾ ੯, ਪੰਨਾ ੧੪੨੯)

ਅਸਥਾਈ

×	੨				੦				੩				੦			
													ਮ	ਗਪ	ਮੱਪ	
													—	ਲਛੁ	ਫਟ	
ਸੰ-	ਧਪ	ਪਮ	ਧਪ	ਮ-	ਗਮ	ਗਪਮ	ਧਪਪ	ਸੰ-	ਧਪ	ਮਰ	ਰੇਗ	ਪਧ	ਧ,ਪਧ			
ਕਿਉਫ	ਫਫ	ਬੰਧ	ਨਪ	ਰੇਫ	ਫਕ	ਛੁਫ	ਫਫਨ	ਹੋਫ	ਤਉ	ਪਾਫ	ਏ,ਕ	ਫਹੁ	ਫਨਾਫ			

ਅੰਤਰਾ

ਸੰਸ	ਸੰਸ	ਧਨ	ਸੰਰ	ਸੰਨਸੰ	ਧਪ	ਮੰਪ	ਧਪ	ਮਗ	ਮੰਪ	ਮਰੇ	ਸ
ਨਕ	ਅਬ	ਓੜ	ਟੜ	ਹੜੜ	ਰਿੜ	ਗਜਿ	ਜਿਓ	ਹੋੜ	ਹੁਸ	ਹਾੜ	ਇ

ਰਾਗ ਕੇਦਾਰਾ, ਚਾਰ ਤਾਲ, ਬਿਲੰਬਿਤ

ਹਰਿ ਬਿਨੁ ਜਨਮੁ ਅਕਾਰਥ ਜਾਤ ॥

ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥ ਰਹਾਉ ॥

ਧਨੁ ਜੋਬਨੁ ਸੰਪੈ ਸੁਖ ਭੋਗਵੈ ਸੰਗਿ ਨ ਨਿਬਹਤ ਮਾਤ ॥

ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥ ੧ ॥

ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥

ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥ ੨ ॥

(ਕੇਦਾਰਾ ਮ: ੫, ਪੰਨਾ ੧੧੨੦)

ਅਸਥਾਈ

×	੦	੨	੦	੩	੪
			ਧ	ਪ	
			ਪ	ਮ	ਗਮ
			ਹ	ਰਿ	ੜੜ
ਸੰ	ਸ	ਸੰ	ਪ	—	ਪ
ਜ	ਨ	ਮ	ਅੜ	ਕਾ	ੜ
ਧ	ਮ	—	—	—	ਮਗ
ਜਾ	ੜ	ੜ	ੜ	ੜ	ੜੜ
ਸ	ਸ	—	ਗਮ	ਮੰ	ਪ
ਜ	ਨ	ੜ	ਅੜ	ਕਾ	ੜ
ਸੰ	—	ਨ	ਪ	—	ਨ
ਜਾ	ੜ	ੜ	ੜ	—	ੜ

ਅੰਤਰਾ

ਪ	—	—	ਸੰ	—	ਸੰ	—	—	ਸੰ	—	—
ਤ	ੜ	ੜ	ਜ	ੜ	ਗ	ਪਾ	ੜ	ਲ	ੜ	ੜ
ਸੰ	ਸੰ	ਧ	ਨ	ਸੰ	ਰ	ਸੰ	—	ਸੰ	ਧ	ਪ
ਆ	ਨ	ੜ	ਕੰ	ੜ	ਗ	ਰਾ	ੜ	ਚ	ੜ	ਤ

ਸ	ਸ	—	ਮ	—	ਗਮ	ਮ	ਪ	—	ਨ	ਧ	ਸੰਨਰੰਸੰ
ਮਿ	ਬਿ	ੜ	ਆ	ੜ	ੜੜ	ਪਹਿ	ੜ	ੜ	ਰ	ੜ	ਤੜੜੜ
ਸੰ	—	ਨ	ਸੰ	ਧ	ਪ						
ਖਾ	ੜ	ੜ	ਤ	ੜ	ੜ						

ਰਾਗ ਕੇਦਾਰਾ; ਚਾਰ ਤਾਲ, ਬਿਲੰਬਿਤ

ਸਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ॥

ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥

ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥

ਹਰਿਹਰ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥ ੩ ॥

(ਫੁਨਹੇ ਮ: ੫, ੧੩੬੧)

ਅਸਥਾਈ

×	—	੦	੨	੦	੩	੪					
ਸੰ	—	ਧ	ਪਮ	ਪ	ਧਪ	ਮ	—	ਮੱਪ	ਮ	ਰ	ਸ
ਕਾ	ੜ	ੜ	ਜੜ	ੜ	ਲੜ	ਹਾ	ੜ	ਰੜ	ਸ	ੜ	ਖੀ
								ੜੜ	ਰ	ੜ	ਤੰ
ਸ	—	—	ਮ	—	ਮ	ਮ	ਪ	—	ਪ	—	ਪਮ
ਬੇ	ੜ	ੜ	ਲ	ੜ	ਸ	ਭੈ	ੜ	ੜ	ਕਿ	ੜ	ਛੜ
ਪ	—	ਸੰ	ਧਪ	ਮੱਪ	ਧਪ	ਮ	—	ਪ	ਮ	ਰ	ਸ
ਸਾ	ੜ	ੜ	ੜੜ	ੜੜ	ੜਜਿ	ਆ	ੜ	ੜ	ਸ	ੜ	ਖੀ

ਅੰਤਰਾ

ਪ	—	—	ਪ	ਸੰ	—	ਸੰ	—	—	ਸੰ	—	—
ਸੋ	ੜ	ੜ	ਲਹ	ੜ	ੜ	ਕੀ	ੜ	ੜ	ਏ	ੜ	ੜ
	ਹਰਿ	ਹਾਂ ਕੰਤੈ...									
ਸੰ	ਨ	ਧ	ਨ	ਸੰਨ	ਰੰਸੰ	ਸੰ	—	ਨ	ਸੰ	ਧ	ਪ
ਕੀ	ੜ	ੜ	ਏ	ੜੜ	ਸੀੜ	ਗਾ	ੜ	ੜ	ਰ	ੜ	ੜ
ਸ	—	—	ਪ	—	ਸੰ	ਧਪ	ਮੱਪ	ਧਪ	ਮ	ਰ	ਸਸ
ਮਮ	ੜ	ੜ	ਜ	ੜ	ਨੁ	ਪਾੜ	ੜੜ	ੜਜਿ	ਆ	ੜ	ਸਖੀ
ਕਿਆਂ											

ਤਾਲ ਸੂਲ, ਮਧਯ ਲਯ

×	—	੦	੨	—	੩	—	੦	—
ਪ	—	ਪ	ਸੰ	ਸੰ	—	ਸੰ	—	—
ਜੇ	ੜ	ਘ	ਰਿ	ਆ	ੜ	ਵੈ	ੜ	ੜ

ਧ	ਨ	ਸਨ	ਰੰਸ	ਨ	ਸ	ਧ	ਧ	ਪ	—
ਕੰ	ਭ	ਤੁਭ	ਤਭ	ਸ	ਭੁ	ਕਿ	ਫੁ	ਭ	ਭ
		ਮ							
ਮ	—	ਪ	ਪ	ਮ	ਰ	—	ਸ	—	—
ਪਾ	ਭ	ਭ	ਈ	ਐ	ਭ	ਭ	ਭ	ਭ	ਭ

ਰਾਂਗ ਕੇਦਾਰਾ; ਚਾਰ ਤਾਲ, ਬਿਲੰਬਿਤ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
 ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ
 ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
 ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
 ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
 ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
 ਈਸੁ ਬੰਮੁ ਗੁਨੁ ਧਾਨੁ ਧਰਤ ਹੀਐ ਚਾਹਿ ਜੀਉ ॥
 ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੧ ॥

(ਸਵਈਏ ਮਹਲੇ ਚਉਥੇ ਕੇ, ਪੰਨਾ ੧੪੦੨)

ਅਸਥਾਈ

×	੦	੨	੦	੩	੪
ਧਨੁ	ਧ	ਪਮ	ਪ	ਪ	ਪ
ਕਭ	ਵ	ਲਭ	ਨੈ	ਧ	ਧ
		ਭ	ਭ	ਧ	ਧ
ਸ	—	ਸ	ਮ	—	ਮਪ
ਕੋ	ਭ	ਟ	ਸੈ	ਭ	ਗਭ
		ਭ	ਭ	ਭ	ਭ
ਪ	ਪ	ਪ	ਧ	—	ਸ
ਕ	ਹ	ਤ	ਮਾ	ਭ	ਜਿ
		ਭ	ਭ	ਭ	ਭ
ਨ	ਸ	ਨਧ	ਸਨ	ਸਨ	ਧ
ਦ	ਹੀ	ਭਭ	ਭਾਭ	ਭਾਭ	ਭਾਭ

ਅੰਤਰਾ

ਪ	—	ਪ	ਧ	—	ਨਧ	ਸ	ਸ	ਸ	ਸ	—	ਸ
ਦੇ	ਭ	ਭ	ਭ	ਭ	ਭ	ਭ	ਭ	ਭ	ਭ	ਭ	ਭ
ਸ	—	ਨਧ	ਧਨ	ਸਨ	ਰ	ਸਨ	ਸ	—	ਧ	ਧ	ਪ
ਮੋਹ	ਭ	ਭਭ	ਭਭ	ਭਾਭ	ਭ	ਭਭ	ਭ	ਭ	ਭ	ਭ	ਭ

ਸ	—	ਸ	ਮ	—	ਮ	ਪ	ਪ	ਮਪ	ਪ	ਪ	ਪ
ਕਿ	ੜ	ਕ	ਨੀ	ੜ	ਸ	ਬ	ਦ	ੜੜ	ਝ	ਨ	ਤ
ਸ	—	ਨਧ	ਧਨ	ਸੰਨ	ਰ	ਸੰਨ	ਸ	—	ਧ	ਨੁ	ਪ
ਕਾ	ੜ	ਰੜ	ਖੇੜ	ੜੜ	ਲ	ਪਾੜ	ਹਿ	ੜ	ਜੀ	ੜ	ਉ

ਰਾਗ ਭੈਰਉ

ਵਾਦੀ—ਧੁ | ਠਾਠ—ਭੈਰਉ | ਸਮਾਂ—ਸਵੇਰੇ
ਸੰਵਾਦੀ—ਰੁ | ਜਾਤ—ਸੰਪੂਰਣ

ਪ ਨ ਨ ਪ ਗ ਗ
ਪਕੜ—ਗ ਮ ਧੁ ਧੁ ਪ, ਗ ਮ ਰੁ ਰੁ ਸ ।

ਰੁ ਨ ਨ
ਆਰੋਹ—ਸ ਗ ਮ ਪ ਧੁ ਧੁ ਨ ਸ ।

ਨ ਨ ਪ ਗ ਗ
ਆਰੋਹ—ਸੰ ਨ ਧੁ ਧੁ ਪ ਗ ਮ ਰੁ ਰੁ ਸ ।

ਸੁਰ-ਵਿਸਥਾਰ

੧ ਨ ਨ ਨ ਗ ਗ ਗ ਗ ਗ
ਸ—ਧੁ ਧੁ—ਸ—ਧੁ—ਨਸ—ਰੁ ਰੁ—ਸ—ਰੁਗਮ, ਮਗਰੁ—ਗ ਰੁ ਰੁ—ਸ— ।

੨ ਨ ਗ ਗ ਗ ਗ ਨ ਨ ਨ ਨ
ਧੁ—ਨਸ—ਰੁ ਰੁਸ—ਗਮ—ਰੁਗਮ, ਪਮਗ ਰੁ—ਗ ਰੁ—ਸ—ਧੁ ਧੁ ਸ—ਨ ਧੁ—ਪ—ਧੁ—ਪ—

ਨ ਨ ਗ ਗ ਗ ਗ
ਮਪਧੁ—ਨਸ—ਧੁ ਨਸ ਰੁ—ਸ—ਸਗਮ, (ਮ) ਗ ਰੁ—ਗਮਗ ਰੁ ਰੁ—ਸ ।

੩ ਨ ਗ ਨ ਗ ਗ ਗ ਮ ਗ ਨ ਮ
ਧੁਨਸ ਰੁਸ, ਨਸਧੁ—ਨਸ ਰੁ—ਗਮਗ ਰੁ—ਰੁ—ਗਰੁ—ਰੁ—ਸ—ਮਪ ਧੁਨਸ, ਗਮ, ਰੁਗਮਪਮਗ ਰੁ

ਗ ਨ ਨ ਨ ਪ ਨ ਗ ਸ ਗ ਰੁ
—ਗ ਰੁ—ਸ—ਧੁ ਧੁਨਸ, ਧੁਨਸ ਧੁ—ਪ—ਮਪ ਧੁਨਸ—ਰੁ—ਸ, ਗਮਪਗਮਗ ਰੁ—ਸ ਸ ਗਮਪ,

ਪ ਨ ਨ ਨ ਗ ਗ ਗ
ਗਮ ਧੁ ਧੁਪ—ਧੁ, ਧੁਪਮਪਗਮ, ਧੁ—ਪ—ਧੁਮਪਗ ਰੁ ਗਮਪਗਮ ਰੁ—ਰੁ—ਸ ।

੪ ਮ ਨ ਨ ਪ ਨ ਨ ਗ ਗ ਗ ਗ ਨ ਨ
ਸ ਗਮ ਧੁ ਧੁਪ—ਗਮ ਧੁ ਧੁਪ—ਧੁ—ਮਪਗਮਰੁ—ਗਮਗ ਰੁ—ਗ ਰੁ ਰੁਸ—ਰੁਗਮਪਗਮ ਧੁ—ਧੁਪ
ਨ ਪ ਮ ਨ ਮ ਗ ਗ ਨ ਨ
ਧੁਧੁਪਧੁਮਪ ਗਮਰੁ—ਗਰੁ—ਧੁ—ਪਮਗਰੁ—ਗਮਪਗ ਰੁ—ਗਮਗ ਰੁ—ਰੁ—ਸ—ਧੁ ਧੁ—ਨਸ—ਮਗ

ਨ ਨ ਪ ਨ ਨ ਨ ਨ ਨ
 ਰੁਸਨ੍ਰਸਗਮ ਧੁ—ਧੁ—ਪ—ਗਮ ਧੁ—ਮਪ ਧੁ—ਨਸਂ—ਨਸਂ ਧੁ—ਧੁਪ—ਧੁਨਸਂਰੁਸਂ—ਨਸਂ ਧੁ ਧੁਪ—
 ਨ ਨ ਪ ਨ ਨ ਨ ਗ ਗ
 ਮਪਧੁਮਪਗਮ ਧੁਨਸਂ—ਧੁ ਧੁਪ—ਗਮਪ ਧੁਨਸਂ—ਪੁ ਧੁਪ—ਧੁਮਪਗਮਗ ਰੁ ਗ ਰੁ—ਸ ।
 ਗ ਗ ਨ ਨ ਨ ਨ ਨ ਨ ਗ ਗ
 ਪ ਗਮ ਰੁ ਰੁਸ, ਗਮ ਧੁ ਧੁਸਂ—ਸਂ, ਧੁ, ਨਸਂਰੁਨਸਂ ਧੁ—ਧੁਪ—ਮਪਧੁਮਪ ਧੁ—ਨਸਂ—ਧੁ—ਨਸਂ ਰੁ ਰੁ—
 ਨ ਨ ਮ ਗ ਨ ਨ ਗ ਗ ਗ
 ਸਂ—ਮਪ ਧੁ ਧੁਨਸਂ ਰੁਸਂ, ਗਮ, ਰੁ ਰੁਸਂ—ਗਮਧੁਨਸਂਰੁਸਂਨਸਂ ਧੁ—ਨਸਂ ਗਮ ਰੁ ਰੁ—ਸਂ ਨਸਂ ਰੁ—ਸਂ,
 ਸਂ ਨ ਗ ਗ ਗ ਨ ਨ
 ਗਧੁਨਸਂਰੁਸਂਨਸਂ ਧੁ ਧੁਪ—ਧੁ—ਮ ਧੁਮਪਗਮਰੁ ਰੁ—ਰੁਗਮਪਧੁਪਮਗ ਰੁ—ਗ ਰੁ—ਸ ਧ ਧੁਨਸ ।

ਰਾਗ ਭੈਰਉ, ਤਿੰਨ ਤਾਲ, ਬਿਲੰਬਿਤ

ਸੇ ਸੰਜੋਗ ਕਰਹੁ ਮੇਰੇ ਪਿਆਰੇ ॥
 ਜਿਤੁ ਰਸਨਾ ਹਰਿਨਾਮੁ ਉਚਾਰੇ ॥ ੧ ॥
 ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥
 ਸਾਧ ਗਾਵਹਿ ਗੁਣ ਸਦਾ ਰਸਾਲਾ ॥ ੧ ॥ ਰਹਾਉ ॥
 ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥
 ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥ ੨ ॥
 ਜਨ ਕੀ ਭੂਖ ਤੇਰਾ ਨਾਮੁ ਆਹਾਰੁ ॥
 ਤੂੰ ਦਾਤਾ ਪ੍ਰਭ ਦੇਵਣਹਾਰੁ ॥ ੩ ॥
 ਰਾਮ ਰਮਤ ਸੰਤਨ ਸੁਖੁ ਮਾਨਾ ॥
 ਨਾਨਕ ਦੇਵਨਹਾਰ ਸੁਜਾਨਾ ॥ ੪ ॥

(ਸੁਹੀ ਮ: ੫, ਪੰਨਾ ੭੪੩)

ਅਸਥਾਈ

×	੨	੦	੩
			ਸ — ਗਮ ਪ ਸੇ S Sਸ S
ਨ ਧੁ ਜੋ	— ਪ ਮ S ਗ ਕ	ਗ — ਰੁ ਰੁਸ ਰਹੁ S ਮੋ ਰੇS	ਰੁ — ਸ — ਪਿਆ S ਰੇ S
ਪ ਨਾ	— ਪ ਧੁ S ਹ ਰਿ	ਸਂ — ਸਂ ਰੁ ਨਾ S ਮ ਉ	ਸਂ- ਸਨੰ ਧੁਪ — ਚਾS SS ਰੇS S
			— ਸ —ਮ —ਪ S ਸੇ Sਸ SS

ਅੰਤਰਾ

										ਮ	-ਪ	-ਧੁ
										ਸੁਣ	ਝਬੇ	ਝਨ
ਸੰ	—	ਸੰ	ਸੰ	ਰੁੰ	—	ਰੁੰ	ਰੁੰ	ਰੰ	ਗੰ	ਨਬੁਪ ਪ	-ਮ	ਗਮ
ਤੀ	ਝ	ਪੁ	ਭ	ਦੀ	ਝ	ਨ	ਦ	ਇਆ	ਝ			
ਪ	—	ਪ	ਧੁ	ਸੰ	ਸੰ	—	ਰੁੰ	ਸੰਨ	ਸੰਨ	ਝੁਪ	ਝ	ਝਗਾ
ਵਹਿ	ਝ	ਗੁ	ਣ	ਸ	ਦਾ	ਝ	ਰ	ਸਾਝ	ਝਝ			
										ਝ		

ਰਾਗ ਭੈਰਉ, ਤਾਲ ਯੱਕਾ, ਮਧਯ ਲਯ

ਰੂਪ ਰੰਗ ਸੁਗੰਧ ਭੋਗ ਤਿਆਗਿ ਚਲੇ ਮਾਇਆ ਛਲੇ ਕਨਿਕ ਕਾਮਿਨੀ ॥ ੧ ॥ ਰਹਾਉ ॥

ਭੰਡਾਰ ਦਰਬ ਅਰਬ ਖਰਬ ਪੇਖਿ ਲੀਲਾ ਮਨੁ ਸਧਾਰੈ॥

ਨਹ ਸੰਗਿ ਗਾਮਨੀ ॥ ੧ ॥

ਸੁਤ ਕਲਤ੍ਰ ਭ੍ਰਾਤ ਮੀਤ ਉਰਭਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥

ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥ ੨ ॥

(ਰਾਮਕਲੀ ਮ: ਪ, ਪੰਨਾ ੯੦੧)

ਅਸਥਾਈ

×	੦	੨	੦	੩	੪
			ਮ	ਗ	ਮ
			ਕ	ਨਿ	ਕ
ਸੰ	—	ਨ	ਪ	ਪ	ਪ
ਨੀ	ਝ	ਝ	ਲੋ	ਕ	ਕਾ
ਪ	—	ਮਗ	ਨ	ਧੁ	ਪ
ਨੀ	ਝ	ਝਝ	ਝ	ਰੁ	ਰੰ
ਪ	—	ਮ	ਮ	ਗ	ਗ
ਮ	ਝ	ਗ	ਗ	ਤਿਆ	ਚ
ਗੰ	ਝ	ਭੋ	ਝ	ਝ	ਲੋ
ਮ	ਗ	ਰੁ	—		
ਮਾ	ਝ	ਇਆ	ਝ		

ਅੰਤਰਾ

			ਮ	ਮ	—	ਮ	ਪਨ	ਧੁ	ਧੁ
			ਭੰ	ਡਾ	ਝ	ਰ	ਦਝ	ਰ	ਬ
ਨ	ਸੰ	ਸੰ	ਸੰ	ਸੰ	ਸੰ	ਨ	ਸੰ	—	ਸੰ
ਅ	ਰ	ਬ	ਖ	ਰ	ਬ	ਪੇ	ਲੀ	ਝ	ਲਾ

ਸੰ	ਨ	ਸੰ	ਨ	ਧੁ	ਪ	ਮ	ਗ	ਮ	ਪ	—	ਧੁ
ਮ	ਨ	ਸ	ਧਾ	ਰੈ	ਨਹ	ਸੰ	ਫ	ਗ	ਗਾ	ਫ	ਮ
ਸੰ	—	—	ਨ	ਧੁ	ਧੁ						
ਨੀ	ਫ	ਫ	ਫ	ਫ	ਲੋ						

ਰਾਗ ਭੈਰਉ, ਤਾਲ ਯੱਕਾ; ਮਧਮ ਲਯ

ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥
ਲੋਕ ਪਤੀਣੇ ਕਛੁ ਨ ਹੋਵੈ ਨਾਹੀ ਰਾਮੁ ਅਯਾਨਾ ॥ ੧ ॥
ਪੂਜਹੁ ਰਾਮੁ ਏਕੁ ਹੀ ਦੇਵਾ ॥
ਸਾਚਾ ਨਾਵਣੁ ਗੁਰ ਕੀ ਸੇਵਾ ॥ ੧ ॥ ਰਹਾਉ ॥
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੋਡੁਕ ਨਾਵਹਿ ॥
ਜੈਸੇ ਮੋਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥ ੨ ॥
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥
ਹਰਿ ਕਾ ਸੰਤੁ ਮਰੈ ਹਾੜੀਓ ਤ ਸਗਲੀ ਸੈਨ ਤਰਾਈ ॥ ੩ ॥
ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰੁ ਤਹਾ ਬਸੈ ਨਿਰੰਕਾਰਾ ॥
ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥ ੪ ॥

(ਆਸਾ ਸ੍ਰੀ ਕਬੀਰ ਜੀ, ਪੰਨਾ ੪੮੪)

ਅਸਥਾਈ

×	੦	੨	੦	੩	੪	੫	੬	੭	੮	੯
		ਧੁ	ਪ	ਮ	ਗ	ਰੁ	ਸ	—	ਰੁ	ਮੁ
		ਧੁ	ਜਹੁ	ਰਾ	ਫ	ਫ	ਫ	ਫ	ਫ	ਫ
ਗ	—	—	ਮ	ਗ	ਮ	ਪ	—	ਧੁ	ਨ	—
ਮ	ਫ	ਫ	ਮ	ਕ	ਹੀ	ਦੇ	ਫ	ਫ	ਵਾ	ਫ
ਰਾ	ਫ	ਮ	ਏ							
ਸੰ	ਨ	ਧੁ	ਮ	ਗ	ਮ	ਪ	—	ਧੁ	ਨ	—
ਫ	ਫ	ਫ	ਏ	ਕ	ਹੀ	ਦੇ	ਫ	ਫ	ਵਾ	ਫ
ਸੰ	ਨ	ਧੁ	ਪ							
ਫ	ਫ	ਫ	ਫ							

ਅੰਤਰਾ

		ਮ	ਮ	ਮ	ਨ	—	—	ਨ	—	—
		ਅੰ	ਤ	ਰ	ਧੁ	ਫ	ਫ	ਲ	ਫ	ਫ
					ਮੈ					
ਸੰ	—	ਸੰ	ਸੰ	ਸੰ	ਨ	—	—	ਸੰ	—	ਰੁ
ਜੇ	ਫ	ਫ	ਤੀ	ਰ	ਬ	ਫ	ਫ	ਵੈ	ਫ	ਫ

ਸੰ	ਨ	ਧੁ	ਮ	ਗ	ਮ	ਪ	—	ਧ	ਨ	—	ਨ
ੜ	ੜ	ੜ	ਤਿ	ਸ	ਬੈ	ਕੁੰ	ੜ	ੜ	ਠ	ੜ	ਨ
ਸੰ	ਨ	ਧੁ	ਪ								
ਜਾ	ੜ	ਨਾਂ	ੜ								

ਰਾਗ ਭੈਰਉ, ਚਾਰ ਤਾਲ, ਬਿਲੰਬਿਤ

ਮੋਹਨ ਘਰਿ ਆਵਹੁ ਕਰਉ ਜੋਦਰੀਆ ॥

ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥ ੧ ॥ ਰਹਾਉ ॥

ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥

ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥ ੧ ॥

ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥

ਸਾਧ ਸੰਗਤਿ ਕੀ ਭੀਰ ਜਉ ਪਾਈ ਤਉ ਨਾਨਕ ਹਰਿ ਸੰਗਿ ਮਿਰੀਆ ॥ ੨ ॥

(ਸਾਰੰਗ ਮ: ੫, ਪੰਨਾ ੧੨੦੯)

ਅਸਥਾਈ

×	੦	੨	੦	੩	੪
			ਪ	ਪ	ਮਗ
			-ਧੁ	ਨ	ੜ
			ੜਮੋ	ਹ	ੜ
ਨ			ਮ	ਗ	ਰੁ
ਧੁ	—	ਪ	ਗ	ਰੁ	ਗ
ਆ	ੜ	ਵਹੁ	ਕ	ਰਉ	ੜ
ਮ				ਗ	
ਗ	ਰੁ	ਸ	ਸ	ਮ	ਪ
ਦ	ੜ	ਆ	ਮੋ	ਨ	ੜ

ਅੰਤਰਾ

ਮ	—	ਨ	ਨ	ਸੰ	—	ਸ	—	ਸੰ
ਮਾ	ੜ	ਨ	ਕ	ਰਉ	ੜ	ਅ	ੜ	ਭਿ
ਨ	—	ਸੰ	ਰੁੰ	ਰੁੰਸ	ਗੰ	ਸੰ	—	ਨਧੁਪ
ਮਾ	ੜ	ਨੈ	ੜ	ਬੋੜ	ੜ	ਲਉ	ੜ	ੜੜੜ
ਧੁ	—	ਪ	ਪਧੁ	ਪ	ਮਗ	ਮ	ਪ	ਪਧੁ
ਭੂ	ੜ	ਲ	ਚੁੜ	ੜ	ਕ	ੜੜ	ਤੇ	ਪ੍ਰਿਅ
ਸੰ	ਸੰ	ਸੰਨ	ਧੁਪ	ਪਧੁ				
ਚਿ	ਰੀ	ਆੜ	ੜੜ	ੜਮੋ				

ਅੰਤਰਾ

ਸ ਨਿ	ਸ ਕ	— ੜ	ਗ ਮ ਟਿ	— ੜ	ਗਮ ਸੁੜ	ਪ ਨਉ	— ੜ	— ੜ	ਪ ਅ	— ੜ	ਪ ਰੁ
ਮ ਗ ਪੋ	— ੜ	ਰੁ ੜ	ਗ ਖਉ	ਮ ੜ	ਪ ੜ	ਮ ਗ ਨਾ	ਰੁ ੜ	— ੜ	ਸ ਹੀ	— ੜ	— ੜ
ਸ ਭ	ਸ ਰ	— ੜ	ਗ ਮ ਮਿ	— ੜ	ਗਮ ਭੜ	ਪ ਰ	ਪ ਮਿ	— ੜ	ਪ ਦੁ	— ੜ	ਧੁ ਖ
ਸੰ ਭ	ਸੰ ਰੀ	— ੜ	ਸੰਨ ਆੜ	ਧੁਪ ੜੜ	-ਧੁ ੜਮੋ						

ਰਾਗ ਭੈਰਉ, ਤਲਵਾਜ਼ਾ; ਮਧਮ ਲਯ

ਮਨੁ ਮੌਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
 ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥ ੧ ॥
 ਲਾਲ ਬਹੁਗੁਣਿ ਕਾਮਣਿ ਮੋਹੀ ॥
 ਤੇਰੇ ਗੁਣ ਹੋਹਿ ਨ ਅਵਰੀ ॥ ੧ ॥ ਰਹਾਉ ॥
 ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
 ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥
 ਮਧੁਸੂਦਨੁ ਕਰ ਮੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥
 ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥ ੩ ॥
 ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
 ਗਿਆਨਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥ ੪ ॥

(ਆਸਾ ਮ: ੧, ਪੰਨਾ ੩੫੯)

ਅਸਥਾਈ

X				੨				X				੨			
ਪੁ	ਪ	ਮ	ਗ	—	ਗਮ	ਪ	ਮ	ਗ	—	—	—	ਪਪੁ	ਮਪ	—	ਪ
ਗੁ	ਣ	ਫ	ਕਾ	ਫ	ਮਫ	ਫ	ਣਿ	ਰੁ	ਫ	ਦੀ	ਫ	ਫਫ	ਫਫ	ਫ	ਨੁ
ਗ	ਮ	—	ਪ	—	ਪ	—	ਨੁ	ਪੁ	ਪੁ	ਪ	—	—	—		
ਮ	ਣ	ਫ	ਹੋ	ਫ	ਹਿ	ਫ	ਨ	ਅ	ਵ	ਚੀ	ਫ	ਫ	ਫ		

ਅੰਤਰਾ

						ਮ	ਮ	ਮ	—	ਪ	ਨ				
						ਮ	ਨ	ਮੋ	ਸ	ਸ	ਤੀ	—	ਨ	—	—
ਸੰ	—	—	—	—	—	ਨ	—	ਨ	—	—	ਨ	—	ਸੰ	—	ਰੁੰ
ਸ	ਸ	ਸ	ਸ	ਸ	ਸ	ਗਹ	ਸ	ਣਾ	ਸ	ਸ	ਹੋ	ਸ	ਵੈ	ਸ	ਸ
ਸੰ	ਨ	ਧੁ	ਪ	—	—	ਮ	ਗ	*	ਪ	ਪ	ਪ	ਮ	ਪ	ਪ	ਨੁ
ਸ	ਸ	ਸ	ਸ	ਸ	ਸ	ਸ	ਸ	*	ਪਉ	ਣ	ਹੋ	ਵੈ	ਸ	ਸੁ	ਤ
ਧੁ	—	ਪ	—	—	—	ਰੁੰ	—	ਰੁੰ	ਰੁੰ	—	ਗੁੰ	ਰੁੰ	ਸੰ	ਨ	—
ਧਾ	ਸ	ਰੀ	ਸ	ਸ	ਸ	ਖਿ	ਸ	ਮਾ	ਸੀ	ਸ	ਗਾ	ਸ	ਰੁ	ਸ	ਸ
ਸੰ	—	—	—	—	—	ਪ	ਪ	ਪ	ਪ	ਧੁ	ਸੰ	ਨ	ਧੁ	—	ਪ
ਸ	ਸ	ਸ	ਸ	ਸ	ਸ	ਕਾ	ਮਣਿ	ਤ	ਨਿ	ਸ	ਪਹਿ	ਸ	ਰੋ	ਸ	ਸ
ਮ	—	—	—	—	—	ਮ	ਗ	*	ਮ	—	ਨੁ	ਧੁ	ਪ	ਮ	ਪ
ਪ	—	—	—	—	—	ਸ	ਸ	*	ਪ	—	ਵੈ	ਲਾ	ਸ	ਲ	ਪਿ
ਸ	ਸ	ਸ	ਸ	ਸ	ਸ	ਸ	ਸ		ਰਾ	ਸ					
ਮ	ਗ	ਮ	—	—	—										
ਆ	ਸ	ਰੀ	ਸ	ਸ	ਸ										

ਰਾਗ ਭੈਰਉ, ਤਾਲ ਯੱਕਾ, ਮਧਯ ਲਯ

ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥

ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੋ ॥ ੧ ॥

(ਸਿਰੀ ਰਾਗ ਮ: ੫, ਪੰਨਾ ੮੧)

ਅਸਥਾਈ

×		੦		੨		੦		੩		੪	
						ਗ	ਮ	ਪ	ਧੁ	ਪ	ਧੁ
						ਸਾ	ਈ	ਨਾ	ਸ	ਮੁ	ਅ
ਸੰ	—	ਨ	ਪ	ਮ	ਮ	ਗ	ਮ	ਪ	—	ਧੁ	ਪ
ਮੋ	ਸ	ਧੁ	ਸ	ਲ	ਕੀ	ਮ	ਨ	ਕੋ	ਸ	ਈ	ਸ
ਮ	ਗ	ਰੁੰ	ਸ	—	—						
ਜਾ	ਣ	ਦੋ	ਸ	ਸ	ਸ						

ਅੰਤਰਾ

					ਮ	ਪ	ਨ		ਨ	ਨ
					ਜਿ	ਨਾ	ਧੁ	—	ਗ	ਮ
ਸੰ	—	—	—	ਸੰ	ਰੁੰ	ਰੁੰ	ਰੁੰ	—	ਰੁੰ	ਰੁੰ
ਥਾਹਿ	ਫ	ਫ	ਫ	ਸੇ	ਨਾ	ਕ	ਹ	ਰਿ	ਰੰ	ਗ
ਸੰ	ਨ	ਧੁ	ਪ	ਮ	ਮ					
ਮਾ	ਣ	ਦੋ	ਫ	ਫ	ਕੀ					

ਰਾਗ ਭੈਰਉ, ਚਾਰ ਤਾਲ, ਬਿਲੰਬਿਤ

ਘਨਿਹਰ ਬਰਸਿ ਸਗਲ ਜਗੁ ਛਾਇਆ ॥

ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥ ੧ ॥ ਰਹਾਉ ॥

ਮਿਟੇ ਕਲੇਸ ਤ੍ਰਿਸਨ ਸਭ ਬੁਝੀ ਪਾਰਬ੍ਰਹਮੁ ਮਨਿ ਧਿਆਇਆ ॥

ਸਾਧ ਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੁ ਧਾਇਆ ॥ ੧ ॥

ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥

ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥ ੨ ॥

(ਮਲਾਰ ਮ: ੫, ਪੰਨਾ ੧੨੬੮)

ਅਸਥਾਈ

×	੦	੨	੦	੩	੪
			ਪਧੁ	ਮ	ਪ
			ਸਫ	ਗ	ਗ
ਨ	—	ਪ	ਮ	ਗ	ਮ
ਧੁ	ਫ	ਦਿਆ	ਫ	ਗ	ਜ
ਛਾ	ਫ	ਫ	ਘ	ਨਿ	ਫ
ਗ	ਰੁ	ਸ			ਪ
ਬ	ਰ	ਸਿ			ਗ

ਅੰਤਰਾ

ਮ	ਮ	ਨ	ਨ	ਸੰ	ਸੰ
ਭ	ਏ	ਧੁ	ਕ੍ਰਿ	ਪਾ	ਲ
ਨ	ਫ	ਫ	ਫ	ਫ	ਫ
ਧੁ	ਧੁ	ਰੁੰ	ਰੁੰ	ਸੰ	ਨ
ਤ	ਮ	ਪ੍ਰ	ਭ	ਮੇ	ਧੁ

ਸੰ ਅ	ਸੰ ਨ	— ੜ	ਨ ਧੁ ਦ	ਪ ੜ	ਮ ਮ	ਨ ਧੁ ਗ	ਨ ਲ	— ੜ	ਸੰ ਸੁ	— ੜ	ਸੰ ਖ
ਸੰ ਪਾ	— ੜ	ਨ ਧੁ ੜ	ਪ ਇਆ	— ੜ							

*ਸੰਚਾਰੀ

ਸ ਮਿ	— ੜ	— ੜ	ਗ ਮ ਟੇ	— ੜ	ਮ ਕ	ਪ ਲੇ	ਮ ੜ	— ੜ	ਮ ਸ	— ੜ	ਮ ਤ੍ਰਿ
ਨ ਧੁ ਸ	— ੜ	ਧੁ ਨ	ਪ ਸ	— ੜ	ਪ ਭ	ਗ ਬੁ	— ੜ	ਰੁ ੜ	ਸ ਝੀ	— ੜ	— ੜ
ਸ ਪਾ	ਨ ਧੁ ੜ	— ੜ	ਪ ਰ	— ੜ	ਧੁ ਬੁ	ਮ ਹ	ਪ ਮੁ	ਮ ਗ	ਮ ੜ	— ੜ	ਮ ਨਿ
ਗ ਮ	— ੜ	ਰੁ ੜ	ਗ ਨਿ	ਮ ੜ	ਪ ੜ	ਮ ਧਿਆ	ਗ ੜ	ਰੁ ੜ	ਸ ਇਆ	— ੜ	— ੜ

ਅਭੋਗ

ਮ ਸਾ	— ੜ	— ੜ	ਨ ਧੁ ਧ	— ੜ	ਨ ਸੰ	ਸੰ ਗਿ	— ੜ	— ੜ	ਸੰ ਜ	ਸੰ ਨ	ਮ ਮ
ਨ ਧੁ ਮ	ਧੁ ਰ	— ੜ	ਰੁੰ ਨ	— ੜ	ਰੁੰ ਨਿ	ਸੰ ਵਾ	— ੜ	— ੜ	ਨ ਧੁ ਰੇ	— ੜ	ਪ ੜ
ਸੰ ਬਹੁ	— ੜ	— ੜ	ਨ ਧੁ ਰਿ	ਪ ੜ	ਮ ਨ	ਨ ਧੁ ਕ	ਨ ਤ	— ੜ	ਸੰ ਹੁ	— ੜ	— ੜ
ਸੰ ਧਾ	— ੜ	ਨ ਧੁ ੜ	ਪ ਇਆ	— ੜ							

*ਸੰਚਾਰੀ ਅਭੋਗ ਕੱਠੇ ਗਾਓ, ਅਗਲੀਆਂ ਤੁਕਾਂ ਭੀ ਇਨ੍ਹਾਂ ਤੇ ਲਾਓ ।

ਰਾਗ ਭੈਰਉ, ਤਿੰਨ ਤਾਲ, ਮਧਮ ਲਾਜ

ਧਨਿ ਧੰਨਿ ਓ ਰਾਮ ਬੇਨੁ ਬਾਜੈ ॥
ਮਧੁਰ ਮਧੁਰ ਧੁਨਿ ਅਨਹਤ ਗਾਜੈ ॥ ੧ ॥ ਰਹਾਉ ॥
ਧਨਿ ਧਨਿ ਮੇਘਾ ਰੋਮਾਵਲੀ ॥
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥ ੧ ॥
ਧਨਿ ਧਨਿ ਤੂ ਮਾਤਾ ਦੇਵਕੀ ॥
ਜਿਹ ਗ੍ਰਿਹ ਰਮਈਆ ਕਵਲਾਪਤੀ ॥ ੨ ॥
ਧਨਿ ਧਨਿ ਬਨਖੰਡ ਬਿੰਦ੍ਰਾਬਨਾ ॥
ਜਹ ਖੇਲੈ ਸ੍ਰੀ ਨਾਰਾਇਨਾ ॥ ੩ ॥
ਬੇਨੁ ਬਜਾਵੈ ਗੋਧਨੁ ਚਰੈ ॥
ਨਾਮੇ ਕਾ ਸੁਆਮੀ ਆਨਦ ਕਰੈ ॥ ੪ ॥

(ਮਾਲੀ ਗਉੜਾ ਨਾਮਦੇਵ ਜੀ, ਪੰਨਾ ੯੮੮)

ਅਸਥਾਈ

X				੨			੦			੩				
						ਮ	ਗ	ਨ			ਗ	ਮ	ਪ	ਮ
						ਧ	ਨਿ	ਧੁ	ਪੁ	ਰਾ	ਸ	ਮ	ਬੇ	ਨ
ਗ	—	ਗ	—	ਸ	—	ਸ	ਰੁ	ਗ	ਮ	ਪ	ਪ	ਪੁ	ਪ	ਪੁ
ਰੁ	ੜ	ਰੁ	ੜ	ਜੈ	ੜ	ਮ	ਧੁ	ਮ	ਮ	ਰ	ਧੁ	ਨਿ	ਅ	ਨ
ਬਾ														
ਸੰ	ਨ	ਪੁ	—	ਪ	—									
ਹ	ਤ	ਗਾ	ੜ	ਜੈ	ੜ									

ਅੰਤਰਾ

ਸੰ	ਸੰ	—	ਵੰ	ਸੰ	—	—	—	ਮ	ਮ	ਮ	ਮ	ਨ	—	ਨ	—
ਰੰ	ਮਾ	ਫ	ਲੀ	ਫ	ਫ	ਫ	ਫ	ਧ	ਨਿ	ਧ	ਨਿ	ਧ	ਧ	ਧ	ਧ
ਸ	ਨ	ਸ	ਨ	ਪ	ਪ			ਪ	ਨਿ	ਪ	ਨਿ	ਪ	ਧ	ਨ	ਧ
ਫੰ	ਕਾਂ	ਫ	ਬ	ਲੀ	ਫ			ਧ	ਨਿ	ਧ	ਨਿ	ਧ	ਧ	ਧ	ਧ

ਰਾਗ ਭੈਰਉ, ਪੜਤਾਲ, ਢਾਈ ਤਾਲ, ਬਿਲੰਬਿਤ

ਪਰਤਿਪਾਲ ਪ੍ਰਭ ਕਿਪਾਲ ਕਵਨ ਗੁਨ ਗਨੀ ॥

ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥ ੧ ॥ ਰਹਾਉ ॥

ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ॥

ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥ ੧ ॥

ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸੁਾਦ

ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥

ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ

ਗਵਨ ਭਵਨ ਜਾਤੁ ਕਰਨ ਸਗਲ ਫਲ ਪੁਨੀ ॥ ੨ ॥

(ਭੈਰਉ ਮਹਲਾ ੫, ਪੰਨਾ ੧੧੫੩)

ਅਸਥਾਈ

ਸਮ		੨	੩	੪	੫	੬	੭	੮	੯	੧੦	੧੧	੧੨	੧੩	੧੪
ਪ	—	ਪ	ਪ	ਪ	ਪ	ਪ	ਪ	ਪ	ਪ	ਪ	ਪ	ਪ	ਪ	ਪ
ਧੁ	—	ਪੁ	ਪੁ	ਪੁ	ਪੁ	ਪੁ	ਪੁ	ਪੁ	ਪੁ	ਪੁ	ਪੁ	ਪੁ	ਪੁ	ਪੁ
ਪਾ	ੜ	ਲ	ਪ੍ਰ	ਭ	ਕਿ	ਰ	ਪਾ	ੜ	ਲ	ੜ	ਲ	ੜ	ਲ	ੜ
ਨ	ਸ	ਸ	ਨ	—	ਪ	ਗ	ਮ	—	ਪ	ਗ	—	ਸ	—	—
ਮੰ	ਵ	ਨ	ਧੁ	ੜ	ਨ	ਗ	ਨੀ	ੜ	ਮ	ਰ	ੜ	ੜ	ੜ	ੜ
ਕ			ਗੁ											
ਨੁ	ਧੁ	ਨੁ	ਸ	—	—	ਸ	ਗ	—	ਮਪਮ	ਗ	—	ਸ	ਸ	ਸ
ਅ	ਨਿ	ਕ	ਰੰ	ੜ	ੜ	ਗ	ਬਹੁ	ੜ	ਤੜੜ	ਰੁ	ੜ	ੜ	ੜ	ਗ
ਮ	ਗ	ਮ	ਪ	—	ਧੁ	ਰੁੰ	ਸੰ	—	—	ਨ	—	ਪਮਗ	ਮ	ਤਿ
ਸ	ਰ	ਬ	ਕੋ	ੜ	ੜ	ਧ	ਨੀ	ੜ	ੜ	ੜ	ੜ	ਪਰੜ	ਤਿ	

ਅੰਤਰਾ ਯੁੱਕਾ ਮਧਜ

×	○	੨	○	੩	੪
ਮ	ਮ	ਨ	ਧੁ	ਸੰ	ਸੰ
ਅ	ਨਿ	ਕ	ਗਿਆ	ਨ	ਧਿਆ
ਨ	ਨ	ਸੰ	ਸੰ	ਨ	ਧੁ
ਅ	ਨਿ	ਕ	ਜਾ	ਪ	ਧ

ਸੰ ਅ	ਸੰ ਨਿ	ਸੰ ਕ	ਸੰ ਗੁ	ਸੰ ਨਿ	ਨ ਤ	ਧੁ ਧੁ	ਧੁ ਨਿ	ਪ ਤ	ਮ ਲ	ਗ ਲਿ	ਮ ਤ
ਪ ਅ	ਪ ਨਿ	ਪ ਕ	ਧੁ ਧਾ	ਧੁ ਰ	ਰੁੰ ਮੁ	ਸੰ ਨੀ	ਨ ਫ	ਧੁ ਫ	ਪ ਫ	ਮਗ ਪਰ	ਮ ਤਿ

ਸੰਚਾਰੀ

ਸ ਅ	ਸ ਨਿ	ਸ ਕ	ਗ ਮ ਨਾ	— ਫ	ਮ ਦ	ਮ ਅ	ਮ ਨਿ	ਪ ਕ	ਮ ਬਾ	— ਫ	ਮ ਜ
ਗ ਨਿ	ਰੁ ਮ	ਰੁ ਖ	ਗ ਨਿ	ਮ ਮ	ਪ ਖ	ਮ ਅ	ਗ ਨਿ	ਰੁ ਕ	ਸ ਸਾ	— ਫ	ਸ ਦ
ਨ ਅ	ਨ ਨਿ	ਧੁ ਕ	ਨ ਦੋ	— ਫ	ਨ ਖ	ਸ ਅ	ਸ ਨਿ	ਰੁ ਕ	ਸ ਰੋ	— ਫ	ਸ ਗ
ਗ ਰੁ ਮਿ	ਰੁ ਟਹਿ	— ਫ	ਗ ਜ	ਮ ਸ	ਮਪਮ ਸੁਫਫ	ਗ ਰੁ ਨੀ	— ਫ	— ਫ	ਸ ਫ	— ਫ	ਸਸ ਪ੍ਰਤਿ

ਅਭੋਗ

ਮ ਨਾ	ਮ ਨ	ਪ ਕ	ਨ ਧੁ ਸੋ	ਧੁ ਵ	ਨ ਅ	ਸੰ ਪਾ	— ਫ	ਸੰ ਰ	ਸੰ ਦੇ	— ਫ	ਸੰ ਵ
ਰੁੰ ਤ	ਰੁੰ ਟਹਿ	— ਫ	ਰੁੰ ਖ	ਰੁੰ ਟਹਿ	— ਫ	ਸੰ ਬ	ਸੰ ਰ	ਰੁੰ ਸੰ ਤ	ਨ ਧੁ ਪੂ	— ਫ	ਪ ਜਾ
ਨ ਧੁ ਗ	ਧੁ ਵ	ਧੁ ਨ	ਪ ਭ	ਪ ਵ	ਧੁ ਨ	ਪ ਮ ਜਾ	— ਫ	ਪ ਤ੍ਰ	ਮ ਕ	ਗ ਰ	ਮ ਨ
ਗ ਸ	ਰੁ ਗ	ਰੁ ਲ	ਗ ਫ	ਮ ਲ	ਪਮ ਪੁਫ	ਗ ਰੁ ਨੀ	— ਫ	— ਫ	ਸ ਫ	— ਫ	ਸਸ ਪ੍ਰਤਿ

ਭੈਰਉ, ਤਿੰਨ ਤਾਲ

ਨੀਕੀ ਸਾਧ ਸੰਗਾਨੀ ॥ ਰਹਾਉ ॥

ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥ ੧ ॥

ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥ ੨ ॥

ਹਉ ਹਉਰੋ ਤੂ ਨਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥

(ਆਸਾ ਮਹਲਾ ੫, ਪੰਨਾ ੪੦੪)

ਅਸਥਾਈ

×	੨						੦						੩	੪	—	੫
													ਗ	ਮ	ਪ	ਧ
													ਸਾ	ਸ	ਧ	ਸ
ਸੰ	—	—	—	—	ਨ	ਰੁੰ	ਸੰ	ਨ	ਧੁ	ਪ	ਗ	ਮ	ਪ	—	ਧੁ	ਸੰ
ਗਾ	ੜ	ੜ	ੜ	ੜ	ੜ	ਨੀ	ੜ	ਨੀ	ਕੀ	ੜ	ਸਾ	ਸ	ਧ	ੜ	ੜ	ਸੰ
ਸੰ	—	—	ਰੁੰ	ਸੰ	ਨ	ਧੁ	ਪ	—	ਸੰ	—	ਰੁੰ	ਸੰ	ਨ	ਧੁ	ਪ	ਪ
ਗਾ	ੜ	ੜ	ੜ	ਨੀ	ੜ	ੜ	ੜ	ੜ	ਪਹ	ਰ	ਮੁ	ਰ	ਤ	ਪ	ਲ	ਲ
ਮ	—	ਪ	ਪ	ਮ	ਗ	ਰੁ	ਸ	—	ਮ	ਗ	ਮ	ਪ	—	ਪ	ਧੁ	ਧੁ
ਗਾ	ੜ	ਵ	ਤ	ਗਾ	ੜ	ਵ	ਤ	ੜ	ਗੋ	ਵਿੰ	ਦ	ਗੋ	ੜ	ਵਿੰਦ	ਵ	ਵ
ਸੰ	—	—	—	—	ਨ	ਰੁੰ	ਸੰ	ਨ	ਧੁ	ਪ	ਗ	ਮ	ਪ			
ਖਾ	ੜ	ੜ	ੜ	ੜ	ੜ	ਨੀ	ੜ	ਨੀ	ਕੀ	ੜ	ਸਾ	ਸ	ਧ			

ਅੰਤਰਾ

													ਮ	ਮ	ਮ	ਪ
													ਚਾ	ਲ	ਤ	ਧੁ
													ਬੈ	ੜ	ਨ	ਨ
ਸੰ	—	ਸੰ	ਸੰ	ਸੰ	ਸੰ	ਸੰ	ਸੰ	—	ਸੰ	ਰੁੰ	ਰੁੰ	ਰੁੰ	ਰੁੰ	ਰੁੰ	ਰੁੰ	ਰੁੰ
ਸੋ	ੜ	ਵ	ਤ	ਹ	ਰਿ	ਜ	ਸੁ	ੜ	ਮਨਿ	ਤ	ਨਿ	ਚ	ਰੁੰ	ਰੁੰ	ਰੁੰ	ਰੁੰ
ਸੰ	—	—	—	—	ਨ	ਰੁੰ	ਸੰ	ਨ	ਧੁ	ਪ	ਗ	ਮ	ਪ	—	ਧੁ	ਸੰ
ਟਾ	ੜ	ੜ	ੜ	ੜ	ੜ	ਨੀ	ੜ	ਨੀ	ਕੀ	ੜ	ਸਾ	ਸ	ਧ	ੜ	ੜ	ਸੰ

ਭੈਰਉ, ਇਕ ਤਾਲਾ

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ

ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥

ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ

ਖੇਲੁ ਕੀਆ ਆਪਣੈ ਉਛਾਹਿ ਜੀਉ ॥

ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ

ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥

ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥ ੩ ॥

(ਸਵਈਏ ਮਹਲੇ ੪ ਕੇ, ਪੰਨਾ ੧੪੦੨)

ਅਸਥਾਈ

×	੦	੨	੦	੩	੪
ਪੁ ਵਾਹਿ	ਪ ਗੁ	ਮ ਵਾਹਿ	ਗ ਗੁ	ਪ ਵਾ	ਪ ਗੁ
ਸੰ ਵਾ	— ੜ	— ੜ	— ੜ	ਮ ਹਿ	ਪੁ ੜ
ਪੁ ਵਾਹਿ	ਪ ਗੁ	ਮ ਵਾਹਿ	ਗ ਗੁ	ਪ ਵਾ	ਪ ਗੁ
ਪੁ ਸ	— ੜ	ਪੁ ਤਿ	— ੜ	ਪੁ ਚੁ	ਮ ਸਿ
ਗ ਆ	ਰੁ ੜ	ਰੁ ਦਿ	ਗ ਪੁ	ਮ ਖ	ਗ ਸ
ਸ ਵਾਹਿ	ਮ ਗੁ	ਮ ਰੁ	ਮ ਵਾਹਿ	ਮ ਰੁ	ਪ ਵਾ

ਅੰਤਰਾ

ਮ ਪੀ	— ੜ	ਮ ਤ	ਪ ਪੁ ਬ	ਪੁ ਸ	ਪੁ ਨ	ਨ ਕੁੰ	ਸੰ ੜ	ਸੰ ਦ	ਸੰ ਦ	ਸੰ ਸ	ਸ ਨ
ਸੰ ਪ੍ਰਿ	ਰੁੰ ਆ	— ੜ	ਰੁੰ ਸ	ਰੁੰ ਹਿ	ਰੁੰ ਤ	ਸੰ ਕੰ	ਨ ੜ	ਸੰ ਠ	ਨ ਮਾ	ਪੁ ੜ	ਪ ਲ
ਪ ਮੁ	ਪ ਕ	ਪ ਟੁ	ਮ ਸੀ	ਗ ੜ	ਮ ਸਿ	ਪ ਮੋ	— ੜ	ਪ ਰ	ਪ ਪੰ	— ੜ	ਪੁ ਖ
ਸੰ ਚਾ	— ੜ	— ੜ	— ੜ	— ੜ	— ੜ	ਮ ਹਿ	ਮ ਜੀ	ਪ ਉ	ਪੁ ੜ	ਸੰ ੜ	ਨ ੜ
ਪੁ ਵਾਹਿ	ਪ ਗੁ	— ਰੁ	ਮ ਵਾਹਿ								

ਭੈਰਉ, ਤਿੰਨ ਤਾਲ

ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥

ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧ ਸੰਗਤਿ ਜਪਿ ਇਕ ਖਿਨਾ ॥ ੧ ॥ ਰਹਾਉ॥

ਸੁਤ ਸੰਪਤਿ ਬਨਿਤਾ ਬਿਨੋਦ ॥

ਛੋਡਿ ਗਏ ਬਹੁ ਲੋਗ ਭੋਗ ॥ ੧ ॥

ਹੈਵਰ ਗੈਵਰ ਰਾਜ ਰੰਗ ॥

ਤਿਆਗਿ ਚਲਿਓ ਹੈ ਮੂੜ ਨੰਗ ॥ ੨ ॥

ਚੋਆ ਚੰਦਨ ਦੇਹ ਫੁਲਿਆ ॥

ਸੋ ਤਨੁ ਧਰ ਸੰਗਿ ਰੁਲਿਆ ॥ ੩ ॥

ਮੋਹਿ ਮੋਹਿਆ ਜਾਨੈ ਦੂਰਿ ਹੈ ॥

ਕਹੁ ਨਾਨਕ ਸਦਾ ਹਦੂਰਿ ਹੈ ॥ ੪ ॥ ੧ ॥

(ਰਾਗੁ ਗਉੜੀ ਚੋਤੀ ਮ: ੫, ਪੰਨਾ ੨੧੦)

ਅਸਥਾਈ

×	੨	੦	੩	੪	੫	੬	੭
			ਸ	ਸ	ਮ	—	ਪ
			ਸੁ	ਖੁ	ਨਾ	—	ਹੀ
ਧੁ	ਪ	ਪ	ਧੁ	ਪ	ਮ	—	ਰੁ
ਰੇ	ਸ	ਹ	ਭ	ਗ	ਤਿ	—	ਬਿ
ਸ	ਸ	ਸ	ਸ	ਰੁ	ਮ	—	ਪ
ਨਾ	ਸ	ਸ	ਸੁ	ਖੁ	ਨਾ	—	ਹੀ
ਧੁ	ਪ	ਪ	ਧੁ	ਪ	ਮ	—	ਰੁ
ਰੇ	ਸ	ਹ	ਭ	ਗ	ਤਿ	—	ਬਿ
ਸ	ਸ	ਸ	ਸ	ਗ	ਗ	ਮ	ਪ
ਨਾ	ਸ	ਸ	ਜੀ	ਨ	ਮੁ	ਇ	ਹੁ
ਮ	ਰੁ	ਸ	—	ਮ	ਗ	ਮ	ਪ
ਗ	ਮੋ	ਲ	ਸਾ	ਧ	ਸੰ	ਗ	ਤਿ
ਰ	ਤ	ਕੁ	ਧ	ਧ	ਸੰ	ਗ	ਤਿ
ਮ	ਗ	ਮ	ਗ	ਮ	ਪ	ਪ	ਪ
ਗ	ਤ	ਅ	ਧ	ਧ	ਤਿ	ਜ	ਧੁ
ਨ	ਰੁ	—	—	—	—	—	—
ਸੰ	ਸੰ	—	—	—	—	—	—
ਇ	ਕ	—	—	—	—	—	—

ਅੰਤਰਾ

ਸੰ	ਰੁ	ਸੰ	ਰੁ	ਸੰ	ਰੁ	ਸੰ	ਰੁ
ਤਾ	ਨੋ	ਦ	ਛੋ	ਗ	ਏ	ਖੁ	ਨਾ
ਸੰ	ਰੁ	ਸੰ	ਰੁ	ਸੰ	ਰੁ	ਸੰ	ਰੁ
ਲੋ	ਭੋ	ਗ	ਭੋ	ਗ	ਭੋ	ਗ	ਭੋ
ਧੁ	ਪ	ਪ	ਧੁ	ਪ	ਪ	ਧੁ	ਪ
ਰੇ	ਸ	ਹ	ਭ	ਗ	ਤਿ	—	—

ਰਾਗ ਭੈਰਉ, ਪੰਜ ਤਾਲ ਦੀ ਸਵਾਰੀ

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥

ਫਰੀਦਾ ਜੇ ਤੂੰ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥ ੯੫ ॥

(ਸਲੋਕ ਫਰੀਦ ਜੀ, ਪੰਨਾ ੧੩੮੨)

ਅਸਥਾਈ

X	੨				੩				੪		੫	
	ਮ	ਪ	ਧੁ	ਪ	ਗਗ	ਮਪ	ਮਗ	ਰੁਸ	ਸਸ	ਮਮ	ਪਪ	
	ਜੇ	ਤੂੰ	ਮੇ	ਰਾ	ਹੋਂ	ਇਰ	ਹਹਿ	ਸ	ਸਭ	ਜਗ	ਤੇ	ਰਾ
ਧ-	-ਪ	- -										
ਹੋਂ	ਇ	ਸ										

ਅੰਤਰਾ

	ਮਮ ਮਮ ਧੁ- ਨ-				ਸੰ- ਸੰ- ਸੰ- ਸੰ-				ਸੰਰੁ ਰੁਰੁ		ਰੁ- ਰੁਰੁ	
	ਆ	ਪੁ	ਵਾ	ਰਹਿ	ਮੈ	ਸਮਿ	ਲਹਿ	ਸ	ਮੈ	ਮਿਲਿ	ਆ	ਸੁਖੁ
ਸੰ-	-ਨ	ਧੁਪ										
ਹੋਂ	ਇ	ਫਰੀਦਾ										

ਰਾਗ ਅਹੀਰ ਭੈਰਉ

ਵਾਦੀ—ਮ	ਠਾਠ—ਭੈਰਉ	ਸਮਾਂ—ਸਵੇਰੇ
ਸੰਵਾਦੀ—ਸ	ਜਾਤ—ਸੰਪੂਰਣ	

ਪਕੜ—ਧ ਨੁ ਧ ਪ ਮ, ਰੁ ਗ ਮ ਪ, ਗ ਮ ਰੁ ਸ, ਨੁ, ਰੁ ਸ।

ਗ

ਆਰੋਹ—ਸ ਰੁ ਗ ਮ ਪ ਮ, ਧ ਨੁ ਸ।

ਅਵਰੋਹ—ਸੰ ਨੁ ਧ ਪ ਮ ਗ ਰੁ ਸ, ਨੁ ਰੁ ਸ।

ਸੁਰ-ਵਿਸਥਾਰ

੧ ਸ—ਨੁਸ, ਨੁਰੁਸ, ਧਨੁਰੁ—ਸ—ਸਰੁਸਨੁਧ, ਧਨੁਰੁ—ਸ—ਸਰੁਨੁਧਪ—ਧਨੁ, ਧਨੁਰੁ—ਸ—ਰੁਨੁਧਪ

ਮਧਨੁਧਪ—ਧਨੁਰੁਸ।

੨ ਸ—ਰੁਗ, ਰੁਸਨੁ, ਰੁਗਮਰੁ—ਨੁਰੁਸ—ਨੁਧਨੁਰੁ—ਨੁਰੁਸ—ਸਰੁਨੁਸਨੁਧਪ—ਮਧ, ਨੁਧਪ—ਮਧਨੁਸ,

ਧਨੁਰ —ਸ—ਸਰੁਗ, ਰੁਨੁਧ, ਨੁਰੁਗਮ, ਰੁ—ਨੁਰੁਸ—ਸਰੁਗਮਰੁ, ਨੁਧਨੁਰੁ—ਰੁਗਮਪ, ਮ, ਮਰੁ—
ਨੁਰੁਸ ।

੩ ਸ—ਰੁਗਮ—ਰੁਗਮ—ਰੁਗਮਰੁਨੁਰੁਸ—ਗਮ, ਸਰੁਗਮਰੁ, ਰੁਗਮਪ—ਪਮ, ਮਰੁ—ਰੁਗਮਰੁ, ਨੁਰੁਸ—
ਸਰੁਗਮਪਮ—ਮਧ, ਪਮ—ਗਮਪਰੁ—ਰੁਗਮਪ, ਰੁਗਮਰੁ—ਨੁਧਨੁਰੁ—ਸ, ਸਮ, ਗਮ, ਰੁਗਮਪਮ,

ਮਧਨੁ, ਧਪਮ—ਗਮ, ਪਮਗਰੁ—ਸਰੁਗਮ—ਧ, ਨੁਧਪਮ ਮਰੁਨੁਧਪਮ—ਧਨੁਰੁ—ਗਮਰੁ—ਨੁਰੁਸ ।

੪ ਸ—ਗਮਪਮ—ਮਧਨੁ, ਧਪਮ—ਮਧਨੁ, ਸਨੁਧਪਮ, ਗਮਪਗਮਧਨੁਧਪਮ ਗਮਰੁ—ਪਮਗਰੁ—ਨੁਰੁਸ—

ਗਮਧ, ਨੁਧਪ ਪਧਮਗਰੁ—ਗਮਧ, ਨੁਧਪ ਮਧਨੁ, ਸੰ—ਨੁਧਪਮ, ਧ, ਮਗਰੁ—ਨੁ—ਧਪਮਗਰੁ—ਨੁਰੁਸ

—ਮਧਧਨੁ ਧ, ਸੰ, ਨੁਰੁਸ—ਰੁਸੰ ਨੁਧਪਮ, ਨੁ ਧਧਮਗਰੁ—ਨੁਰੁਸ—ਮਧ, ਨੁਧਪਮ ਗਮਪਗਮਰੁ—

ਨੁ.
ਪਮਗਰੁਸ ਧਨੁ.ਰੁ—ਸ ।

੫ ਮ—ਨੁ, ਧਪਮ, ਧਨੁਸੰ—ਨੁਰੁ—ਸੰ—ਰੁੰ ਨੁਧਪਮ, ਧਨੁਰੁ—ਗੰਰੁਸੰ—ਧਨੁਰੁ—ਨੁਧਪਮ, ਨੁਧਪਮਗਰੁ

—ਨੁਰੁਸ, ਸਪ—ਮ, ਧ, ਨੁਧਪਮ, ਸੰਨੁਧਪਮ, ਸਸੰਨੁਧਪਮ, ਧਨੁਰੁ—ਸੰ, ਸੰਰੁਗੰਮਰੁਸੰ—ਸੰ ਨੁ, ਧ, ਪ,

ਧ ਪ ਮ

ਮ, ਗ, ਰੁ ਨੁਰੁਸ—ਗਮਰੁ, ਪਮ, ਧਪਮ, ਨੁਧਪਮ, ਸੰਨੁਧ ਰੁਸੰ—ਗੰਰੁ, ਗੰਮਰੁ—ਨੁਰੁਸੰ—ਗੰਮਪਮਗੰਰੁ

ਗੰ
—ਮੰ, ਗੰਰੁਸੰ—ਨੁਰੁਸੰ—ਸੰਰੁਨੁਸੰਧਨੁਪਧਮਪਗਮਰੁ—ਧਨੁਰੁ—ਸੰ, ਰੁੰਨੁਧ, ਪਧਨੁਧਪਮ ਧਪਮ, ਗਮਪ
ਗਮਰੁ—ਨੁਰੁਸ ।

ਰਾਗ ਅਹੀਰ ਭੈਰਉ, ਤਿੰਨ ਤਾਲ, ਬਿਲੰਬਿਤ

ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥

ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥ ੧ ॥

(ਗੁਜਰੀ ਵਾਰ ਮ: ੫, ਪੰਨਾ ੫੧੯)

ਅਸਥਾਈ

×	੨	੦	੩
		ਰੁਗਮਪ — ਮ ਗ	ਰੁ ਸ ਰੁਨੁ -ਸ
		ਜੀSSS S ਵ ਦਿ	ਆ S Sਨਿ Sਤ
ਗ			
ਰੁ — ਗ -ਗ	ਮ — ਗਮ ਰੁਗ	ਮ ਪ ਪ ਪ	ਪ — ਮ ਪ
ਜਾ S S Sਪੀ	ਐ S SS SS	S ਨਾ ਨ ਕ	ਸਾ S ਚਾ S
	ਧ		
ਧ — — ਧਨੁ	ਪ — ਮ —		
ਨਾ S S SS	ਉ S S S		

ਅੰਤਰਾ

				ਮ	ਮ	ਮ	ਧ
				ਕਾ	ਮ	ਕ੍ਰੋ	ਨੁ ਨੁ -ਨੁ ਧਨੁ
							S ਧ Sਲੋ Sਭ
ਸੰ — — ਨੁਸੰ	ਗ ਰੁ — ਸੰ —	— ਰੁ — ਰੁ	ਰੁ ਰੁ ਰੁ ਰੁਗੰ				
ਛੋ S S ਡੀS	ਐ S S S	S ਦੀ S ਜੈ	ਅ ਗ ਨਿ ਜS				
ਰੁ							
ਸੰ -ਰੁ ਨੁ -ਸੰ	ਧ -ਨੁ ਪ ਮ						
ਲਾ SS S SS	S SS S ਦਿ						

ਰਾਗ ਅਹੀਰ ਭੈਰਉ, ਤਾਲ ਯੱਕਾ, ਮਧਯ ਲਯ

ਜੀਵਉ ਨਾਮੁ ਸੁਨੀ ॥

ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥ ੧ ॥ ਰਹਾਉ ॥

ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥

ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥ ੧ ॥

ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥

ਅੰਧੁਲੇ ਟਿਕ ਨਿਰਧਨ ਧਨੁ ਪਾਇਓ ਪ੍ਰਭ ਨਾਨਕ ਅਨਿਕ ਗੁਨੀ ॥ ੨ ॥

(ਬਿਲਾਵਲੁ ਮ: ੫, ਪੰਨਾ ੮੨੯)

ਅਸਥਾਈ

X		੦	੨	੦	੨	੪	੬	੮	੧੦
				ਮ	ਨੁ	ਧ	ਪ	ਮਗ	-ਮ
				ਜੀ	ੜ	ਵਉ	ਨਾ	ਮੁੜ	ੜਮੁ
ਪ	—	—	ਮਗ	ਰੁਸ	—	ਸ	ਸਰੁ	ਰੁਸ	ਨੁਪਨੁ
ਨੀ	ੜ	ੜ	ੜੜ	ੜੜ	ੜ	ਜਉ	ਸੁੜ	ਪੁੜ	ਸੰੜੜ
ਮ	ਪ					ਗ		ਧ	
ਗ	ਮ	ਗ	ਰੁ	ਸ	—	ਸਸ	ਮ	-ਮ	ਨੁ
ਏ	ਗੁ	ਰ	ਪੂ	ਰੇ	ੜ	ਤਬ	ਮੇ	ੜਰੀ	ਆ
ਸਰੁ	ਸਨੁ	ਧਪ	ਮਗ	ਰੁਸ	—				
ਨੀੜ	ੜੜ	ੜੜ	ੜੜ	ੜੜ	ੜ				

ਅੰਤਰਾ

			ਮ	ਨੁ	ਧ	ਪ	ਮਗ	ਰੁਸ	ਨੁਪਨੁ
			ਪੀ	ਰ	ਗੜ	ਸੰ	—	—	ਨਸੰ
						ਈ	ੜ	ੜ	ੜੜ
ਸੰ	—	—	ਸੰ	ਸੰ	ਸਰੁ	ਗੰ	—	—	ਰੁੰ
ੜ	ੜ	ੜ	ਬਾ	ਧੀ	ਮਨਿ	ਧੀ	ੜ	ੜ	ੜ
ਸੰ	—	—	ਮ	ਨੁ	ਧ	ਸੰ	ਸੰ	—	ਸੰ
ਰਾ	ੜ	ੜ	ਮੋ	ੜ	ਹਿਉ	ਅ	ਨ	ੜ	ਦ
ਸਰੁ	ਸਨੁ	ਧਪ	ਮਗ	ਰੁਸ	—				
ਨੀੜ	ੜੜ	ੜੜ	ੜੜ	ੜੜ	ੜ				

ਰਾਗ ਅਹੀਰ ਭੈਰਉ, ਮੱਲ ਤਾਲ, ੨੧ ਮਾਤਰੇ, ਬਿਲੰਬਿਤ

ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥

ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥ ੧ ॥

ਤੇਰੇ ਗੁਣ ਗਾਵਾ ਦੇਹਿ ਬੁਝਾਈ ॥

ਜੈਸੇ ਸਚ ਮਹਿ ਰਹਉ ਰਜਾਈ ॥ ੧ ॥ ਰਹਾਉ ॥

ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥

ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚੜ੍ਹਾਈ ॥ ੨ ॥

ਕਿਆ ਹਉ ਕਬੀ ਕਬੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥

ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥ ੩ ॥

ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥

ਭਗਤਿ ਹੀਣੁ ਨਾਨਕੁ ਜੋ ਹੋਇਗਾ ਤਾ ਖਸਮੈ ਨਾਉ ਨ ਜਾਈ ॥ ੪ ॥

(ਬਿਲਾਵਲੁ ਮ: ੧, ਪੰਨਾ ੭੬੫)

ਰਾਗ ਅਹੀਰ ਭੈਰਉ, ਇਕ ਤਾਲਾ

ਖੂਬ ਖੂਬ ਖੂਬ ਖੂਬ ਖੂਬ ਤੇਰੇ ਨਾਮੁ ॥
 ਝੂਠ ਝੂਠ ਝੂਠ ਝੂਠ ਦੁਨੀ ਗੁਮਾਨੁ ॥ ੧ ॥ ਰਹਾਉ ॥
 ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥
 ਨਾਮ ਬਿਨਾ ਸਭ ਦੁਨੀਆ ਛਾਰੁ ॥ ੧ ॥
 ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
 ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥ ੨ ॥
 ਨੀਧਰਿਆ ਧਰ ਪਨਹ ਖੁਦਾਇ ॥
 ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥ ੩ ॥
 ਨਾਨਕ ਕਉ ਖੁਦਿ ਖਸਮ ਮਿਹਰਵਾਨ ॥
 ਅਲਹ ਨ ਵਿਸਰੈ ਦਿਲ ਜੀਅ ਪਰਾਨ ॥ ੪ ॥ ੧੦ ॥

(ਭੈਰਉ ਮਹਲਾ ੫, ਪੰਨਾ ੧੧੩੭)

ਅਸਥਾਈ

X		o		२	o		३		४	
ਨੁ.	ਨੁ.	ਸ	ਨੁ.	ਧ	ਸ	—	—	ਸ	—	—
ਖੁ	ੜ	ਬ	ਖੁ	ੜ	ਬ	ੜ	ਬ	ਖੁ	ੜ	ਬ
ਗ	ਗ	ਗ	ਮ	—	ਪ	ਗ	ਰੁ	ਸ	—	—
ਖੁ	ੜ	ਬ	ਕੈ	ੜ	ਕੈ	ਨਾ	ੜ	ਮੁ	ੜ	ੜ
ਪ	—	ਧ	ਧ	ਨੁ	ਨੁ	ਪ	ਧ	ਮ	—	ਮ
ਭੁ	ੜ	ਨੁ	ਭੁ	ੜ	ਨੁ	ੜ	ਨੁ	ਭੁ	ੜ	ਨੁ
ਗ	ਗ	—	ਮ	—	ਪ	ਗ	ਰੁ	ਸ	—	—
ਦੁ	ਨੀ	ੜ	ੜ	ੜ	ਗ	ੜ	ੜ	ਨ	ੜ	ੜ

ਅੰਤਰਾ

ਮ	ਮ	ਮ	ਨੁ	ਧ	ਨੁ	ਸੰ	ਸੰ	—	ਸੰ	—	ਨੁ
ਨ	ਗ	ਜ	ਕੇ	ੜ	ਰੇ	ਬੰ	ਦੇ	ੜ	ੜ	ੜ	ਦੀ
ਗੁੰ	ਗੁੰ	ਗੁੰ	ਗੁੰ	—	ਸੰ	ਨੁ	ਨੁ	—	ਸੰ	—	—
ਦਾ	ੜ	ੜ	ਰ	ੜ	ਅ	ਪਾ	ੜ	ੜ	ਰ	ੜ	ੜ
ਗੁੰ	—	—	ਮੰ	—	ਪੰ	ਮੰ	ਗੰ	ਗੁੰ	ਸੰ	—	—
ਨਾ	ੜ	ੜ	ਮ	ੜ	ਬਿ	ਨਾ	ੜ	ੜ	ਸ	ੜ	ਭ
ਧ	ਧ	—	ਨੁ	—	ਸੰ	ਨੁ	ਧ	ਪ	ਮ	—	—
ਦੁ	ਨੀ	ੜ	ਆ	ੜ	ੜ	ਛਾ	ੜ	ੜ	ਰ	ੜ	ੜ

ਗ	ਗ	—	ਮ	—	ਪ	ਮ	ਗ	ਰੁ	ਸ	—	—
ਦੁ	ਨੀ	ੜ	ਆ	ੜ	ੜ	ਛਾ	ੜ	ੜ	ਰੁ	ੜ	ੜ
ਨੁ	ਨੁ	ਸ									
ਖੁ	ੜ	ਬ									

ਰਾਗ ਅਹੀਰ ਭੇਰਉ, ਤਿੰਨ ਤਾਲ

ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥

ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥

ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥

ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥

ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥

(ਸੋਰਠ ਕੀ ਵਾਰ ਮਹਲਾ ੪, ਪੰਨਾ ੬੫੨)

ਅਸਥਾਈ

×				੨				੦				੩				
					ਨੁ	ਧ	ਨੁ	ਰੁ	ਸ	—	ਰੁ	ਮ	ਧ	ਪ	ਨੁ	
					ਤੂ	ੜ	ਦਾ	ਤਾ	ਤੂ	ੜ	ਦਾ	ਤਾ	ਤੂ	ੜ	ਦਾ	
ਧ	—	—	ਨੁ	ਧ	ਪ	ਮ	—	ਮ	—	—	ਗ	ਗ	ਮ	—		
ਤਾ	ੜ	ੜ	ਦਾ	ਤਾ	ੜ	ਰੁ	ੜ	ੜ	ੜ	ੜ	ਤੇ	ਰਾ	ਦਿ	ੜ	ਤਾ	
ਮ	ਗ	ਰੁ	ਰੁ	ਸ												
ਖਾ	ੜ	ੜ	ਵ	ਣਾ												

ਅੰਤਰਾ

								ਮ	ਨੁ	ਨੁ	ਧ	ਨੁ	ਸੰ	ਰੁ		
								ਰੈ	ਣਿ	ਦਿ	ਨ	ਸ	ਪ	ਰ		
ਸੰ	—	—	—	—	ਸੰ	ਮ	—	ਨੁ	ਨੁ	—	ਧ	ਨੁ	ਸੰ	—	ਰੁ	
ਭਾ	ੜ	ੜ	ੜ	ੜ	ਤਿ	ਰੈ	ੜ	ਣਿ	ਦਿ	ੜ	ਨ	ਸ	ਪ	ੜ	ਰ	
ਸੰ	—	—	—	—	ਸੰ	ਨੁ	—	ਰੁ	—	—	ਸੰ	ਰੁ	ਰੁ	ਗੰ	ਰੁ	
ਭਾ	ੜ	ੜ	ੜ	ੜ	ਤਿ	ਤੂ	ੜ	ਹੈ	ੜ	ੜ	ਹੀ	ੜ	ਗਾ		ਵ	
ਸੰ	—	—	—	—	—	ਧ	—	ਧ	—	—	ਧ	—	ਨੁ	—	ਸੰ	
ਣਾ	ੜ	ੜ	ੜ	ੜ	ੜ	ਤੂ	ੜ	ਹੈ	ੜ	ੜ	ਹੀ	ੜ	ਗਾ	ੜ	ਵ	
ਨੁ	ਧ	ਪ	ਧ	ਮ	—	ਗ	—	ਗ	—	—	ਮ	ਮ	ਮ	—	ਪ	
ਣਾ	ੜ	ੜ	ੜ	ੜ	ੜ	ਤੇ	ੜ	ਰਾ	ੜ	ੜ	ਦਿ	ਤਾ	ਖਾ	ੜ	ਵ	
ਮ	ਗ	ਰੁ	ਰੁ	ਸ	ਨੁ	ਧ	ਨੁ	ਰੁ								
ਣਾ	ੜ	ੜ	ੜ	ੜ	ਤੂ	ੜ	ਦਾ	ਤਾ								

ਰਾਗ ਅਹੀਰ ਭੈਰਉ, ਰੂਪਕ

ਸਭ ਵਡਿਆਈਆ ਹਰਿਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥

ਜਿੰ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥

ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥

ਗੁਰੂ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥

ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥ ੩ ॥

(ਬਿਲਾਵਲ ਕੀ ਵਾਰ ੪, ਪੰਨਾ ੮੫੦)

ਅਸਥਾਈ

×	੨	੩	×	੨	੩
ਧ ਧ ਧਧ	ਧ ਧਧ	ਧ ਨੁ	ਧ ਧ -ਪ	ਮ ਗ	ਰੁਸ ਨੁ.ਧ
ਸਭ ਵ ਟਡਿ	ਆ ਈਆ	ਹ ਰਿ	ਨਾ ਟ ਟਮ	ਵਿ ਚਿ	ਹਰਿ ਟਟ
ਨੁਨੁ ਸ -ਸ	ਰੁ —	ਸਸ -ਸ			
ਗੁਰ ਮੁ ਟਖਿ	ਧਿਆ ਟਟ	ਈਐ ਟਜਿ			

ਅੰਤਰਾ

ਨੁ	—	ਧ	ਪ	ਧ	ਮ	—	ਸ	ਸ	ਸ	ਸ	—	ਗੁੰ	ਗੁੰ
ਪਾ	ੜ	ੜਈ	ਐ	ੜ	ਜੇ	ੜ	ਵਸ	ਤੁ	ੜਮੰਗੀ	ਐ	ੜ	ਸਾ	ਈ
ਰੁੰਸ	ਨੁਧ	ਪਮ	ਗਰੁ	ਸਨੁ	ਸ	—	ਪ	ਨੁ	ਧਨੁ	ਸ	ਗੁੰ	ਸ	ਸ
ਹਾਂੜ	ੜੜ	ੜੜ	ੜੜ	ੜੜ	ੜ	ੜ	ਨਾ	ਮਿ	ਚਿਤੁ	ਲਾ	ੜ	ਈਐ	ੜ

ਰਾਗ ਅਨੰਦ ਭੈਰਵੀ

ਵਾਦੀ—ਮ	ਠਾਠ—ਭੈਰਉ	ਸਮਾਂ—ਸਵੇਰੇ
ਸੰਵਾਦੀ—ਸ	ਜਾਤ—ਉਡਵ-ਸੰਪੂਰਣ	

ਪ੍ਰਕੜ—ਗ ਮ, ਰੁ ਗ, ਪ ਮ, ਗਮ, ਰੁਸ, ਗਮ, ਸਧ, ਪਮ, ਗਮ, ਰੁਸ ।

ਆਰੋਹ—ਸ ਰ ਗ ਮ ਪ ਮ, ਪ ਸੰ ।

ਅਵਰੋਹ—ਸੰ ਨ ਧ, ਪ ਮ ਗ ਮ ਰੁ ਸ।

ਸੁਰ-ਵਿਸਥਾਰ

- ੧ ਸ - ਨ੍ਰਸ, ਧ, ਪੁ—ਸ, ਨ੍ਰਸ - ਨ੍ਰਧ, ਪੁ—ਮਪੁਸ—ਰੁ ਰੁ—ਸ—ਨ੍ਰਸਰੁ—ਗਮ ਰੁ ਰੁਸ ।
- ੨ ਸਨ੍ਰੁਸ—ਸਰੁਗਮ, ਮ ਰੁ ਰੁ ਰੁਗ, ਮ—ਗਮ ਰੁ ਰੁਸ—ਸ, ਗਮ, ਰੁਗਮ—ਪਮ, ਗਮ ਰੁ ਰੁਸ—ਧਪੁ
ਪੁ ਗ ਗ ਗ ਗ ਗ ਗ ਗ ਗ
—ਮਪੁ, ਸ—ਰੁਗਮ ਗਮਪਮ ਰੁ ਰੁਸ—ਨ੍ਰਸਗਮ—ਰੁਗਮਪ—ਗਮ, ਰੁ ਰੁਸ ।
- ੩ ਸ—ਗਮ, ਗਪ—ਪਮ, ਪਧ, ਪਮਗਮ—ਰੁਗਮਪ, ਗਮ ਰੁ ਰੁਸ—ਸਰੁਗਮਪ—ਗ, ਪਧ, ਪ—ਧਪਮਗ,
ਰੁਗਮ—ਗਮਪਗ, ਰੁਸ—ਸਧ, ਨੁਪਮਗਮ, ਪਸ—ਧਨੁਪਮ—ਗਮ, ਗਮਪਮ—ਗਮ ਰੁ ਰੁ ਗਮਪਗਮ
ਮ ਗ ਗ
ਰੁਗਮ, ਰੁ ਰੁਸ ।
- ੪ ਸਰੁਗਮਪਮ—ਧਪਮ, ਗਪਧ, ਪਮ, ਪਸ—ਧਪਗਮ, ਰੁਗਮਪਮ ਸ—ਧ ਪਸ—ਸਰੁਸ—ਧਨੁਪਮਗਮ
ਨ ਗ ਗ ਗ ਗ ਗ ਗ ਗ
—ਧਪਸ—ਨਸ—ਰੁ ਰੁਸ—ਸਨਧਪਮਗਮ ਰੁ—ਗਮਪਗਮ—ਧਧਮ, ਗਮ ਰੁਗਮਪ—ਗਮ, ਰੁ ਰੁਸ—
ਸਧ, ਪਮਗਰੁਗ, ਪਮਗਮ, ਪਸ ਸਰੁਸ ਧਪਮ, ਪਗਮ ਰੁ—ਧ, ਪਮਗਰੁ—ਗਮ ਰੁ ਰੁਸ ।
- ੫ ਸਮ, ਗਮ, ਪਮ, ਧਪਮ, ਧ, ਪਮ, ਰੁਗਮ, ਗਮਪਗਮ, ਪਸ—ਸਰੁਸ—ਗਰੁਸ—ਸਰੁਗਮ—ਰੁ ਰੁਸ—
ਸ ਨ
—ਧਨੁਪ—ਧਪਮ, ਗਮਪ—ਧਗਪ, ਗਮਪਮ, ਪਗਮ, ਧਨੁਪਗਮ, ਰੁਗਮ, ਪਸ ਧਪਮ ਪਸ—ਨਸ
ਮ ਗ ਗ
ਸਰੁਗਮ, ਗਮਪਗਮ, ਰੁ ਰੁਸ ਸਨਧਪਮ, ਸ, ਰੁਸ, ਧਗਮ, ਪਧਮਪਸ—ਸਰੁਗਮ—ਪਮਗਰੁਸ—ਸ
ਸ ਪ ਗ ਗ
ਧ, ਨੁਪ, ਪ ਧਗ, ਗਮ, ਪਗਮਰੁ ਰੁਗਮਪਗਮ, ਰੁ ਰੁਸ ।

ਰਾਗ ਆਨੰਦ ਭੈਰਉ, ਝਪ ਤਾਲ, ਬਿਲੰਬਿਤ

ਜੈਸੀ ਭੂਖੇ ਪ੍ਰੀਤਿ ਅਨਾਜ ॥

ਤ੍ਰਿਖਾਵੰਤ ਜਲ ਸੇਤੀ ਕਾਜ ॥

ਜੈਸੀ ਮੂੜ ਕੁਟੰਬ ਪਰਾਇਣ ॥

ਐਸੀ ਨਾਮੇ ਪ੍ਰੀਤਿ ਨਰਾਇਣ ॥ ੧ ॥

ਨਾਮੇ ਪ੍ਰੀਤਿ ਨਾਰਾਇਣ ਲਾਗੀ ॥

ਸਹਾਜ ਸੁਭਾਇ ਭਇਓ ਬੈਰਾਗੀ ॥ ੧ ॥ ਰਹਾਉ ॥

ਜੈਸੀ ਪਰ ਪੁਰਖਾ ਰਤ ਨਾਰੀ ॥

ਲੋਭੀ ਨਹੁ ਧਨ ਕਾ ਹਿਤਕਾਰੀ ॥

ਕਾਮੀ ਪੁਰਖ ਕਾਮਨੀ ਪਿਆਰੀ ॥
 ਐਸੀ ਨਾਮੇ ਪ੍ਰੀਤਿ ਮੁਰਾਰੀ ॥ ੨ ॥
 ਸਾਈ ਪ੍ਰੀਤਿ ਜਿ ਆਪੇ ਲਾਏ ॥
 ਗੁਰਪਰਸਾਦੀ ਦੁਬਿਧਾ ਜਾਏ ॥
 ਕਬਹੂ ਨ ਤੂਟਸਿ ਰਹਿਆ ਸਮਾਇ ॥
 ਨਾਮੇ ਚਿਤੁ ਲਾਇਆ ਸਚਿ ਨਾਇ ॥ ੩ ॥
 ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥
 ਐਸਾ ਹਰਿ ਸੇਤੀ ਮਨੁ ਰਾਤਾ ॥
 ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥
 ਗੋਬਿੰਦੁ ਬਸੈ ਹਮਾਰੈ ਚੀਤਿ ॥ ੪ ॥

(ਭੈਰਉ ਨਾਮਦੇਵ ਜੀ, ਪੰਨਾ ੧੧੬੪)

ਅਸਥਾਈ

×	੨	੦	੩
ਸ	—	—	—
ਨਾ	ੜ	ੜ	ੜ
ਗ	ਗ	ਪ	ਗ
ਰਾ	ੜ	ਣ	ੜ
ਸ	—	—	—
ਨ	ੜ	ੜ	ੜ
ਸਹਿ	ੜ	ੜ	ੜ
ਸ	—	—	—
ਇਉ	ੜ	ੜ	ੜ

ਅੰਤਰਾ

ਪ	—	—	—	—
ਜੈ	ੜ	ੜ	ੜ	ੜ
ਰੁੰ	ਗ	ਮ	ਪ	ਗ
ਪ੍ਰੀ	ੜ	ੜ	ਅ	ਨਾ
ਸ	—	—	—	—
ਤ੍ਰਿ	ੜ	ੜ	ੜ	ੜ
ਗ	ਗ	ਮ	ਪ	ਗ
ਸੇ	ੜ	ੜ	ੜ	ੜ

ਰਾਗ ਕੌਂਸੀ ਭੈਰਉ

ਵਾਦੀ—ਮ	ਠਾਠ—ਭੈਰਉ	ਸਮਾਂ—ਦਿਨ ਪਹਿਲਾ ਪਹਿਰ
ਸੰਵਾਦੀ—ਸ	ਜਾਤ—ਸੰਪੂਰਣ	ਰ ਧ ਨ ਦੋਵੇਂ ।

ਨ ਨ ਗ
ਪਕੜ—ਸ ਮ, ਧੁ ਧੁ ਨ ਸ, ਰੰ ਨੁ ਧ ਪ ਮ, ਮ ਪ ਰੁ, ਸ ।

ਨ ਨ
ਆਰੋਹ ਸ ਮ ਗ ਮ ਪ ਮ, ਧੁ ਧੁ ਨ ਸ ।

ਗ ਰੁ ਸ
ਅਵਰੋਹ—ਰ ਨੁ ਧ ਪ ਮ ਮ, ਗ ਮ ਪ ਰੁ ਸ, ਧੁ ਨੁ ਸ ਮ ।

ਸੂਰ-ਵਿਸਥਾਰ

ਨ ਨ ਗ ਗ ਰੁ ਨ ਨ ਗ ਗ
੧ ਸ—ਰੁਸ, ਧੁ ਧੁਸ—ਸਮ—ਗਮ, ਰੁ ਰੁਸ—ਧੁ—ਨਸ—ਮੁਪਧੁ—ਧੁਨਸਮ—ਮ, ਪਮ ਰੁ ਰੁਸ ।

ਨ ਗ ਗ ਨ ਨ
੨ ਸ—ਧੁਨਸਮ—ਮਪਮ, ਸਰੁਗਮ, ਮਪਮ, ਗਮਪਰੁ—ਰੁਸ—ਨੁਧਪ—ਮ—ਧੁ ਧੁਨਸ—ਸਮ—ਗਮਪਮ

ਨ ਨ ਗ ਗ ਗ ਗ ਗ ਗ ਗ
—ਗਮ ਧੁ ਧੁਪਮ ਮ, ਗਮਪਮ ਰੁ ਰੁ ਸਮ, ਮਪਰੁ—ਰੁਸ—ਮਪਮ, ਮ, ਰੁਗਮਪਮਗਮ—ਪਮਗਰੁ, ਰੁ ਰੁਸ।

ਨ ਨ ਗ ਗ ਗ ਗ ਨ ਨ
੩ ਸਮ—ਗਮਪਮ ਮ, ਧੁ, ਧੁ, ਨਸ—ਰੰਨੁਧਪਮ, ਮ, ਮਪਮਗਮ—ਮਪਰੁ ਰੁ ਰੁਸ—ਮ, ਧੁ ਧੁਪਮ—

ਗ ਗ ਗ ਨ ਨ ਗ ਗ
ਰੁਗ, ਪਮ ਸਮ—ਪਮਗਰੁ—ਰੁ ਰੁਸ ਧੁ ਨਸਮ—ਗਰੁ, ਗਮਪਮ—ਮ ਧੁ ਧੁਸ—ਧੁਨਸਰੁਸ—ਰੁਰੁਸ

ਨ ਪ ਗ
—ਰੰਨੁਧਪਮ—ਗਮ, ਮਪਮ—ਮ, ਧੁਨਸ—ਨਧੁਨਸਰੁਸ—ਰੰਨੁਧਨੁਧਮਪ, ਨੁਧਮਗਮ—ਰੁਗਮਪਮ—

ਗ ਗ
ਗਮਪਰੁ—ਰੁ ਰੁਸ ।

ਨ ਨ ਨ ਨ ਨ ਨ
੪ ਸਮ—ਗਮਪਮ—ਮਪਮਗਮ ਰੁਗਪਮ—ਧੁ ਧੁਪਮ—ਧੁਨਸ—ਧੁਸ—ਧੁਨਸ—ਮ, ਧੁਨਸ—ਗਮ ਧੁਨਸ

ਗ ਗ ਗ ਨ ਗ ਗ ਨ
—ਸਰੁਸ—ਰੁ ਰੁ—ਧੁਨਸ—ਰੰਨੁਧਪਮ—ਧੁਨਸਮ—ਰੁ ਰੁਸ—ਧੁਨਸਰੁਸ—ਰੰਨੁਧਨੁਧਮਗਮਪਰੁ

ਗ ਗ ਗ ਨ ਨ ਗ ਨ ਨ
ਗਮਪਮ ਮ ਰੁ ਰੁਸ—ਸਮ, ਗਮਪਮ ਧੁ ਧੁਸ—ਰੰਨੁਧਪਮ, ਧੁਪਮਗਮ ਰੁਗਮਪਮ—ਗਮਪਰੁ ਪੁ.ਸਮ, ਧੁਨ

ਗ ਗ ਗ ਗ
ਸਮ ਰੁ ਰੁਸ—ਨੁਧ, ਨਧਮਗਮਪਰੁ ਰੁ ਰੁਸ ।

ਗ ਨ ਨ ਮ ਗ ਗ ਗ ਗ
 ਪ ਮ, ਪਮ, ਨੁਧਪਮ ਮ, ਮ ਧੁ ਧੁਸ, ਸੰਨਰੁਸੰ — ਸੰਰੁਗਮ ਰੁਸ ਰੁ ਰੁਸ ਰੁਨੁਧਪਮ ਮ ਮਧੁਨਸੰਨੁਧਪਮ—
 ਗ ਗ ਗ ਨ
 ਗਮਪਗਮ ਮਰੁਸ ਰੁ ਰੁਸ—ਸਮ —ਸਰੁਨਸਮ —ਮਪਮ, ਗਮਪਮ, ਰੁਗਪਮ, ਨੁਧਪਮਗਮ ਧੁਨਸੰ—ਧੁਨ,
 ਨ ਨ ਗ ਗ ਗ ਨ ਗ ਗ
 ਧੁ ਧੁਸ—ਨਸੰਰੁਨਸੰ—ਸੰਮ, ਗੰਮਪੰਮ ਮ ਰੁ ਰੁਸ— ਧੁਨਸਰੁਨੁਧਪਮ— ਮ, ਮਪਮ, ਮਪਮ ਮ, ਗਰੁਗਮਪਰੁ
 ਗ ਗ ਨ ਗ
 ਰੁ ਰੁਸ ਸ, ਗਮਪਗਮ ਧੁਨਸੰ, ਗੰਮਪੰਮ ਰੁਸ ਰੁਨੁਧਪਮ, ਮਪਮ, ਪਰੁ—ਰੁਸ ।

ਰਾਗ ਕੌਂਸੀ ਭੈਰਉ, ਤਿੰਨ ਤਾਲ, ਮਧਯ ਲਯ

ਹਰਿ ਕੀ ਗਤਿ ਨਹਿ ਕੋਊ ਜਾਨੈ ॥
 ਜੋਗੀ ਜਤੀ ਤਪੀ ਪਚਿਹਾਰੇ ਅਰੁ ਬਹੁ ਲੋਗ ਸਿਆਨੇ ॥ ੧ ॥ ਰਹਾਉ ॥
 ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥
 ਰੀਤੇ ਭਰੇ ਭਰੇ ਸਖਨਾਵੈ ਯਹ ਤਾਕੋ ਬਿਵਹਾਰੇ ॥ ੧ ॥
 ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥
 ਨਾਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥ ੨ ॥
 ਅਗਨਤ ਅਪਾਰੁ ਅਲਖੁ ਨਿਰੰਜਨ ਜਿਹ ਸਭ ਜਗੁ ਭਰਮਾਇਓ ॥
 ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥ ੩ ॥

(ਬਿਹਾਗੜਾ ਮ: ੯, ਪੰਨਾ ੫੩੭)

ਅਸਥਾਈ

×	੨	੦	੩
			ਸ ਰੁ ਧੁ ਨੁਸ ਹ ਰਿ ਕੀ 55
ਮ ਮ ਮ — ਗ ਤ ਨਹਿ 5	ਗ ਰੁ ਗਮ ਪਮ ਕੋ 5 ਉ5 55	ਗ ਰੁ — ਸ — ਜਾ 5 ਨੈ 5	ਸ — ਮ — ਜੋ 5 ਗੀ 5
ਪ ਮ — ਪਮ ਜ ਤੀ 5 ਤ5	ਗ ਰੁ — ਗਮ ਪਮ ਪੀ 5 ਪ5 ਚ5	ਗ ਰੁ — ਸ — ਹਾ 5 ਰੇ 5	ਮ ਮ ਨ ਅ ਰ ਬਹੁ 5
ਸ — ਸ ਰ ਲੋ 5 ਗ ਸਿ	ਨੁ ਧ ਪ ਮ ਆ 5 ਨੇ 5	ਗਮ ਪਰੁ — ਸ 55 55 5	

ਅੰਤਰਾ

ਮ ਮ ਨ ਛਿ ਨ ਮਹਿ 5	ਸ — ਸ ਰ ਚਾ 5 ਉ ਰ	ਨੁ ਧ ਪ 5 ਕ ਕਉ	ਗ ਨ ਮ ਧੁ ਨ ਸ — 5 ਕ ਰ ਈ 5
---------------------	---------------------	------------------	--------------------------------

ਸੰਗੁ	ਗੰਮੰ	ਗੁੰ	ਸੰ	ਰੰ	ਨੁ	ਧ	ਪ	ਗਮ	ਪਰੁ	—	ਸ
ਰਾੜ	ੜੜ	ਉ	ਰੰ	ੜ	ਕ	ਕ	ਰ	ਡਾੜ	ੜੜ	ੜ	ਰੇ

ਰਾਗ ਬੰਗਾਲ ਭੈਰਉ, ਇਕ ਤਾਲਾ

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ

ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥

ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ

ਖੇਲੁ ਕੀਆ ਆਪਣੈ ਉਛਾਹਿ ਜੀਉ ॥

ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ

ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥

ਸਤਿ ਸਾਚੁ ਸ੍ਰੀ ਨਿਵਾਸੁ ਆਇ ਪੁਰਖੁ ਸਦਾ ਤੁਹੀ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

(ਸਵਈਏ ਮਹਲੇ ੪ ਕੇ, ਪੰਨਾ ੧੪੦੨)

ਅਸਥਾਈ

×	੦	੨	੦	੩	੪	—
ਸੰ	ਸੰ	ਸੰ	ਸੰ	ਸੰ	ਸੰ	ਸੰ
ਵਾ	ੜ	ਗੁ	ਵਾ	ਹਿ	ਗੁ	ੜ
ਮ	ਮ	ਮ	ਪ	ਪ	ਪ	ਪ
ਵਾ	ੜ	ਗੁ	ਰੂ	ਵਾ	ਹਿ	ਉ
ਗ	ਮ	ਪ	ਰੁ	ਸ	ਸ	ਸ
ਸ	ੜ	ਤਿ	ਸਾ	ਚੁ	ਰੀ	ਸ
ਸੰ	—	ਰੁੰ	ਰੁੰ	ਸੰ	ਪ	ਗ
ਆ	ੜ	ਦਿ	ਪੁ	ਖੁ	ਦਾ	ੜ

ਅੰਤਰਾ

ਗ	ਮ	ਪੁ	ਪੁ	ਸੰ	ਸੰ	ਸੰ	—	ਰੁੰ	ਰੁੰ	ਰੁੰ	ਸੰ
ਪੀ	ੜ	ਤ	ਬ	ਸ	ਨ	ਕੁੰ	ੜ	ਦ	ਦ	ਸ	ਨ
ਸੰ	ਸੰ	ਰੁੰ	ਗੰ	ਮੰ	ਪੰ	ਪੰ	ਰੁੰ	ਰੁੰ	ਸੰ	—	ਸੰ
ਪ੍ਰਿ	ਆ	ੜ	ਸ	ਹਿ	ਤ	ਕੈ	ੜ	ਠ	ਮਾ	ੜ	ਲ
ਸੰ	—	ਰੁੰ	ਸੰ	—	ਸੰ	ਪੁ	ਪ	ਗ	ਮ	ਰੁ	ਸ
ਮੁ	ਕ	ਟ	ਸੀ	ੜ	ਮਿ	ਮੋ	ੜ	ਰ	ਪੰ	ੜ	ਖ
ਸੰ	—	ਸੰ	ਰੁੰ	ਸੰ	ਸੰ	ਪੁ	ਪ	ਗ	ਮ	ਰੁ	ਸ
ਮੋ	ੜ	ਰ	ਪੰ	ੜ	ਖ	ਚਾ	ਹਿ	ਜੀ	ਉ	ੜ	ੜ

ਰਾਗ ਸਿਵਮਤ ਭੈਰਉ; ਤਿੰਨ ਤਾਲ

ਮਾਥੇ ਤਿਲਕੁ ਹਥਿ ਮਾਲਾ ਬਾਨਾ ॥
 ਲੋਗਨ ਰਾਮੁ ਖਿਲਉਨਾ ਜਾਨਾ ॥ ੧ ॥
 ਜਉ ਹਉ ਬਉਰਾ ਤਉ ਰਾਮ ਤੋਰਾ ॥
 ਲੋਗੁ ਮਰਮੁ ਕਹ ਜਾਨੈ ਮੋਰਾ ॥ ੧ ॥ ਰਹਾਉ ॥
 ਤੋਰਉ ਨ ਪਾਤੀ ਪੂਜਉ ਨ ਦੇਵਾ ॥
 ਰਾਮ ਭਗਤਿ ਬਿਨੁ ਨਿਹਫਲ ਸੇਵਾ ॥ ੨ ॥
 ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥
 ਐਸੀ ਸੇਵ ਦਰਗਹ ਸੁਖੁ ਪਾਵਉ ॥ ੩ ॥
 ਲੋਗੁ ਕਹੈ ਕਬੀਰੁ ਬਉਰਾਨਾ ॥
 ਕਬੀਰ ਕਾ ਮਰਮੁ ਰਾਮ ਪਹਿਚਾਨਾ ॥ ੪ ॥

(ਭੈਰਉ ਕਬੀਰ ਜੀ, ਪੰਨਾ ੧੧੫੮)

ਅਸਥਾਈ

×	੨	੦	੩
	ਗ ਮ	ਨੁ -ਧੁ ਧੁ ਧੁ	ਪ ਗ — ਮ
	ਜਉ ਹਉ	ਬਉ ਟ ਟ ਰਾ ਟ	ਤਉ ਰਾ ਟ ਮ
(ਪ) — (ਮ) —	(ਗੁ) —	ਪ ਨ ਨ ਨ	ਨ ਸੰ ਨ ਸੰ
ਤੋ ਟ ਟ ਟ	ਰਾ ਟ	ਲੋ ਟ ਗੁ ਮ	ਰ ਮੁ ਕ ਹ
	ਰੁ ਸ		
	ਜਉ ਹਉ		
	ਟ ਟ		
(ਨੁ) — (ਧੁ) —	(ਪ) ਟ		
ਜਾ ਟ ਨੋ ਟ	ਮੋ ਰਾ		

ਅੰਤਰਾ

						ਮ	ਪ	ਨ	—	ਨ	ਨ	ਸੰ	ਸੰ	ਸੰ	ਸੰ
						ਮਾ	ਸ	ਬੋ	ਸ	ਤਿ	ਲ	ਕੁ	ਹ	ਸ	ਬਿ
ਨਸੰ	ਮੰਗੁ	ਰੁੰ	ਰੁੰ	ਸੰ	—	ਸੰ	—	ਨ	-ਨ	ਨ	ਨ	ਸੰ	-ਸੰ	ਸੰ	ਸੰ
ਮਾਸ	ਸਸ	ਲਾ	ਸ	ਬਾ	ਸ	ਨਾ	ਸ	ਲੋ	ਸਸ	ਗ	ਨ	ਰਾ	ਸਸ	ਮ	ਖਿ
ਨੁ	-ਨੁ	ਪੁ	-ਪੁ	ਪ	-ਪ										
ਲਉ	ਸਸ	ਨਾ	ਸਸ	ਜਾ	ਸਨਾ										

ਰਾਗ ਪੀਤਾਂਬਰ ਭੈਰਉ, ਇਕ ਤਾਲ

ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ
 ਮੁਕਟ ਸੀਸਿ ਮੋਰ ਪੰਖ ਚਾਹਿ ਜੀਉ ॥
 ਬੇਵਜੀਰ ਬਡੇ ਧੀਰ ਧਰਮ ਅੰਗ ਅਲਖ ਅਗਮ
 ਖੇਲੁ ਕੀਆ ਆਪਣੈ ਉਛਾਹਿ ਜੀਉ ॥
 ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ
 ਸੁਤਹ ਸਿਧ ਰੂਪ ਧਰਿਓ ਸਾਹਨ ਕੈ ਸਾਹਿ ਜੀਉ ॥
 ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥

(ਸਵਦੀਏ ਮਹਲੇ ੪ ਕੇ, ਪੰਨਾ ੧੪੦੨)

ਅਸਥਾਈ

×	੦	੨	੦	੩	੪
ਮ	—	ਗ	ਸ	—	ਸ
ਪ	ੜ	ਰੁ	ਨ	ੜ	ਦ
ਪੀ	ਤ	ਸ	ਕੁੰ	ਦ	ਦ
ਰੁ	—	ਮ	ਮ	—	ਮ
ਗ	ੜ	ਆ	ਹਿ	ੜ	ਠ
ਪ੍ਰਿ	ਮ	ਸ	ਤ	ੜ	ਮਾ
ਮ	ਧ	ਧੁਨ	ਸੰ	—	ਨ
ਮੁ	ਕ	ਸੀ	ੜ	ੜ	ਰ
ਸੰ	—	ਮ	ਮ	—	ਮ
ਮੋ	ੜ	ਪੰ	ਖ	ਹਿ	ਜੀ

ਅੰਤਰਾ

ਮ	ਧ	ਮ	ਧ	ਸੰ	ਸੰ	ਸੰ	ਸੰ	ਰੁੰ	—	ਸੰ
ਬੇ	ੜ	ਵ	ਜੀ	ੜ	ਰ	ਬ	ਡੇ	ਧੀ	ੜ	ਰ
ਗੰ	ਗ	ਮੰ	ਮੰ	ਮੰ	ਮੰ	ਗੁੰ	ਗੁੰ	ਸੰ	—	ਸੰ
ਧ	ਰ	ਮ	ਅੰ	ੜ	ਗ	ਰੁੰ	ਖ	ਗ	ੜ	ਮ
ਸੰ	—	ਨ	ਧ	ਮੰ	ਪ	—	ਮ	ਗ	ਰੁੰ	ਸ
ਖੇ	ੜ	ਲੁ	ਕੀ	ਆ	ੜ	ਆ	ਪ	ਣੈ	ੜ	ੜ
ਸੰ	ਨ	ਧ	ਮੰ	—	ਮ	ਪ	ਪ	ਗ	ਰੁੰ	ਸ
ਆ	ੜ	ਪ	ਣੈ	ੜ	ਉ	ਛਾ	ਹਿ	ਉ	ੜ	ੜ

ਰਾਗ ਨਟ ਭੈਰਉ

ਵਾਦੀ—ਮ		ਠਾਠ—ਭੈਰਉ		ਸਮਾਂ—ਸਵੇਰੇ ।
ਸੰਵਾਦੀ—ਸ		ਜਾਤ—ਸੰਪੂਰਣ		ਧੁ—ਕੋਮਲ—ਕੋਈ ਸੁਰ ਵਰਜਤ ਨਹੀਂ ।

ਪਕੜ—ਸ, ਗਮਪ, ਗਮ, ਧੁ—ਨ, ਧੁਪ, ਮਪ ਗਮ ਗ ਰ ਸ ।

ਆਰੋਹ—ਸ ਰ ਗ ਮ ਪ ਧੁ ਨ ਸੰ ।

ਅਵਰੋਹ—ਸੰ ਨ ਧੁ ਪ ਮ ਗ ਰ ਸ ।

ਸੁਰ-ਵਿਸਥਾਰ

- ੧ ਸ 5 ਰ—ਰਗ—ਗਮਰ—ਰਸ । ਗ—ਮਰ—ਰਗ—ਗਮ—ਮਪਪ ਮਗ—ਰ—ਗਮਪ—ਮਗ—
ਮਰ—ਸਰਸ ।
- ੨ ਗ—ਮਰ—ਰਗ—ਮਰ ਸਰਗ ਗਗਮ—ਮਰ—ਗਮਪ—ਪਮਮਗ—ਮਰ—ਗਰ—ਰਗਮਪ—ਮਗ—
—ਮਰਸ ।
- ੩ ਸ—ਨ੍ਧੁ—ਨ੍ਧੁ—ਪ—ਮਪਧੁ—ਧੁਨ੍ ਨਸ ਧੁਨ੍ਸਰ—ਰਸ ।
- ੪ ਸ—ਰਸਨ੍ਧੁ—ਧੁਨ੍ਸਰ—ਸਨ੍ਧੁ—ਧੁਰ—ਰਗ—ਗਮ ਮਗਰ—ਗਮਪ—ਮਗਰ—ਰਸ ।
- ੫ ਸਰਗ—ਗਰ—ਗਮ—ਮਗ—ਗਰ—ਰਗਮਪ—ਮਗਰ ਸਰਗਮਪ—ਮਗਰ—ਸਨ੍ਧੁਨ੍ਸਰ—ਰਗਮਪ
ਮਗਰ ਧੁ—ਪ—ਮਗਰ—ਰ—ਸ ।
- ੬ ਸਰਗਮਪ—ਪਧੁ ਨਧੁਪ—ਮਪਧੁ—ਨਧੁਪ—ਪਧੁਨ੍ਧੁ ਸੰ—ਨਧੁਪ—ਨ—ਧੁਪ—ਧੁਪ ਮਗਰ—ਰਗ
ਮਪ ਧੁਪ ਮਗਰ ਗਮਰ—ਰਸ ।
- ੭ ਪ—ਧੁ—ਪ—ਮਪਧੁ—ਪ—ਗਮਪਧੁ—ਪ—ਰ—ਗਮਪਧੁਪ ਸਰਗ ਮਪਧੁ—ਪ—ਸਨ੍ਧੁ—ਧੁ—ਪ
—ਪਧੁਨ੍ ਨਧੁਪ—ਪਧੁਨ੍ ਪਧੁ ਮਧੁ—ਪ—ਧੁਪ ਮਗਰ—ਗਮ ਰਗਰ—ਗਮਪ—ਮਗ—ਮਰ—ਰਸ ।
- ੮ ਪਪਧੁ—ਨਸੰ—ਸੰ—ਸੰ—ਸੰਧੁ—ਨਸੰ—ਗਮਪਧੁ—ਨਸੰ ਮਗਰ—ਗਮਧੁ—ਨਸੰ ।
- ੯ ਗਮਪ ਧੁਨ—ਧੁਪ—ਗਮਧੁ—ਨਸੰ—ਸੰ—ਰਸੰ ਸੰਨਧੁਰੰ—ਸੰਨਧੁਰੰ—ਸੰ—ਸੰਰੰ ਗੰਗੰਮ—ਰਸੰ—
ਰੰਗੰਮਰੰਸੰ—ਰੰਸੰ—ਨਧੁ—ਪ—ਪਧੁਸੰ—ਨਧੁਪ ਮਪਗਮਧੁ—ਨਸੰ ।
- ੧੦ ਰਗ ਮਰ ਸਸ ਰਗ ਮਪ ਮਗ ਮਰ ਸਸ—ਰਗ ਮਪ ਧੁਪ ਮਗ ਮਰ ਸਸ—ਰਗ ਮਪ ਨਨ ਧੁਪ ਧੁਪ ਮਗ
ਮਰ ਗਮ ਪਪ ਮਗ ਮਰ ਸਸ—ਰਗ ਮਪ ਧੁਨਸੰ ਨਧੁਪ, ਧੁਪ ਮਗ ਮਰ ਗਮ ਪਪ ਮਗ ਮਰ ਸਸ ।

ਰਾਗ ਨਟ ਭੈਰਉ, ਤਿੰਨ ਤਾਲ

ਕੋਟਿ ਮਨੋਰਥ ਆਵਹਿ ਹਾਥ ॥

ਜਮ ਮਾਰਗ ਕੈ ਸੰਗੀ ਪਾਥ ॥ ੧ ॥

ਗੰਗਾ ਜਲੁ ਗੁਰ ਗੋਬਿੰਦ ਨਾਮ ॥

ਜੋ ਸਿਮਰੈ ਤਿਸ ਕੀ ਗਤਿ ਹੋਵੈ ਪੀਵਤ ਬਹੁਤਿ ਨ ਜੋਨਿ ਭ੍ਰਮਾਮ ॥ ੧ ॥ ਰਹਾਉ ॥

ਪੂਜਾ ਜਾਪ ਤਾਪ ਇਸਨਾਨ ॥

ਸਿਮਰਤ ਨਾਮ ਭਏ ਨਿਹਕਾਮ ॥ ੨ ॥

ਰਾਜ ਮਾਲ ਸਾਦਨ ਦਰਬਾਰ ॥

ਸਿਮਰਤ ਨਾਮ ਪੂਰਨ ਆਚਾਰ ॥ ੩ ॥

ਨਾਨਕ ਦਾਸ ਇਹੁ ਕੀਆ ਬੀਚਾਰੁ ॥

ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥ ੪ ॥

(ਭੈਰਉ ਮ: ੫, ਪੰਨਾ ੧੧੩੭)

ਅਸਥਾਈ

×														
								੦	੧	੨	੩	੪	੫	੬
								ਸੰ	ਨ	ਪੁ	ਪ	ਮਗ	ਰਗ	
								ਗੰ	ਭ	ਗਾ	ਭ	ਮ	ਰ	ਰ
								ਭ	ਭ	ਭ	ਭ	ਜ	ਲੁ	ਗੁ
ਮ	—	ਪ	ਪੁ	ਨ	ਪੁ	ਪ	—	ਪ	ਪੁ	ਸੰ	ਨ	ਰੰ	—	ਰੰ
ਗੋ	ਭ	ਬਿੰ	ਦ	ਨਾ	ਭ	ਮ	ਭ	ਜੋ	ਭ	ਸਿ	ਮ	ਰੈ	ਭ	ਤਿ
ਨ	ਰੰ	ਨ	ਪੁ	ਪੁ	ਪ	ਪ	ਮ	ਮ	ਪ	ਪੁ	ਪ	ਮ	ਰ	ਗ
ਕੀ	ਭ	ਗ	ਤਿ	ਰੋ	ਭ	ਵੈ	ਭ	ਪੀ	ਭ	ਵ	ਤ	ਬ	ਹੁ	ਕਿ
ਪ	ਮ	ਰ	ਗ	ਮ	ਰ	ਸ	—							
ਜੋ	ਭ	ਨਿ	ਭੁ	ਮਾ	ਭ	ਮ	ਭ							

ਅੰਤਰਾ

								ਮ — ਪ ਧੁ ਸੰ — ਸੰ ਸੰ							
								ਕੋ ਭ ਟਿ ਮ ਨੋ ਭ ਰ ਥ							
ਨ	ਰੰ	ਨ	ਧੁ	ਸੰ	ਨ	ਧੁ	ਪ	ਮ	ਪ	ਧੁ	ਪ	ਮ	ਰ	ਗ	ਮ
ਆ	ਭ	ਵ	ਹਿ	ਹਾ	ਭ	ਥ	ਭ	ਜ	ਮ	ਮਾ	ਭ	ਰ	ਗ	ਕੈ	ਭ
ਪ	ਮ	ਰ	ਗ	ਮ	ਰ	ਸ	—								
ਸੰ	ਭ	ਕੀ	ਭ	ਪਾ	ਭ	ਥ	ਭ								

ਰਾਗ ਨਟ ਭੈਰਉ, ਤਿੰਨ ਤਾਲ

ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥
 ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥
 ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥
 ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥
 ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥
 ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥
 ਨਾਮੁ ਦਾਨੁ ਇਸਨਾਨੁ ਦਿਤੁ ਸਦਾ ਕਰਹੁ ਗੁਰ ਕਥਾ ॥
 ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥

(ਮਾਰੂ ਵਾਰ ਮਹਲਾ ੫, ਪੰਨਾ ੧੧੦੧)

ਅਸਥਾਈ

x				੨				੦				੩			
								ਮਪ	ਧੁ	ਪ		ਮ	ਗ	ਰ	ਗ
								ਨੈ	ਨੀ	ਦੇ		ਖਉ	ੜ	ਗੁ	ਰ
ਮ	ਮ	—	ਪ	ਮਪ	ਧੁ	ਪ	—	—	ਮਪ	ਧੁ	ਪ	ਮ	ਗ	ਰ	ਗ
ਦ	ਰ	ੜ	ਸ	ਨੈ	ੜ	ੜ	ੜ	ੜ	ਗੁਰ	ਚ	ਰ	ਣੀ	ੜ	ੜ	ਮ
ਮ	ਗ	ਰ	ਗ	ਸ	—	—	—								
ਥਾ	ੜ	ੜ	ੜ	ੜ	ੜ	ੜ	ੜ								

ਅੰਤਰਾ

												ਪ	ਪ	ਧੁ	ਨ
												ਪੈ	ਰੀ	ਮਾ	ਸੰ
															ਰ
ਸੰਰ	ਰੰ	—	ਸੰ	ਨ	ਪਧੁ	ਨ	ਸੰ	ਸੰ	ਸੰ	ਸੰ	—	ਸੰ	ਨ	ਧੁ	ਪ
ਚੜ	ੜ	ੜ	ਲ	ਦਾ	ੜੜ	ੜ	ੜ	ੜ	ਪ	ੜ	ੜ	ਖਾ	ਫੇ	ੜ	ਰੀ
ਮ	ਗ	ਰ	ਗ	ਮ	—	ਪ	—	ਪ	ਮਪ	ਧੁ	ਪ	ਮ	ਗ		
ਥਾ	ੜ	ੜ	ੜ	ੜ	ੜ	ੜ	ੜ	ੜ	ਨੈੜ	ਨੀ	ਦੇ	ਖਉ	ੜ		

ਰਾਗ ਨਟ ਭੈਰਉ, ਤਿੰਨ ਤਾਲ

ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥

ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥ ੧ ॥

ਭਵਜਲੁ ਬਿਨੁ ਸਬਦੈ ਕਿਉ ਤਰੀਐ ॥

ਨਾਮ ਬਿਨਾ ਜਗੁ ਰੋਗਿ ਬਿਆਪਿਆ ਦੁਬਿਧਾ ਡੁਬਿ ਡੁਬਿ ਮਰੀਐ ॥ ੧ ॥ ਰਹਾਉ ॥

ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥

ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥ ੨ ॥

ਮਨੁ ਰਾਜਾ ਮਨੁ ਮਨ ਤੇ ਮਾਨਿਆ ਮਨਸਾ ਮਨਹਿ ਸਮਾਈ ॥

ਮਨੁ ਜੋਗੀ ਮਨੁ ਬਿਨਸਿ ਬਿਓਗੀ ਮਨੁ ਸਮਝੈ ਗੁਣ ਗਾਈ ॥ ੩ ॥

ਗੁਰ ਤੇ ਮਨੁ ਮਾਰਿਆ ਸਬਦੁ ਵੀਚਾਰਿਆ ਤੇ ਵਿਰਲੇ ਸੰਸਾਰਾ ॥

ਨਾਨਕ ਸਾਹਿਬੁ ਭਰਿ ਪੁਰਿ ਲੀਣਾ ਸਾਚ ਸਬਦਿ ਨਿਸਤਾਰਾ ॥ ੪ ॥

(ਰਾਗ ਭੈਰਉ ਮਹਲਾ ੧, ਘਰੁ ੨ ॥ ਪੰਨਾ ੧੧੨੫)

ਅਸਥਾਈ

੨				੦				੩			
×				ਮ	ਪੁ	ਸ	—	ਪੁਪ	ਮਗ	ਰ	ਗ
				ਬਿ	ਨ	ਸ	ਬ	ਦੈ	ਸ	ਕਿ	ਉ
				ਦੁ	ਬਿ	ਧਾ	ਸ	ਭੁ	ਬ	ਭੁ	ਬ
ਮ	ਮ	ਪ	ਪ	ਮ	ਪੁ	ਪ	—	ਮ	—	ਪੁ	ਨਸ
ਤ	ਰੀ	ਐ	ਸ	ਭ	ਵ	ਜ	ਲੁ	ਨਾ	ਸ	ਮ	ਬਿ
ਮ	ਰੀ	ਐ	ਸ								
ਨਨ	ਪੁਪ	ਮਪ	ਮਗ	ਰਗ	ਮਗ	ਰਸ	ਨਸ	ਨ	ਰ	ਨ	ਪੁ
ਰੈ	ਸ	ਗ	ਬਿ	ਆ	ਪਿ	ਆ	ਸ	ਨਾ	ਸ	ਜ	ਗੁ

ਅੰਤਰਾ

				ਗ	ਮ	ਪੁ	ਨ	ਸ	ਸ	ਸ	ਸ	ਸ
				ਗੁ	ਰ	ਕੈ	ਸ	ਸ	ਬ	ਦਿ	ਤ	
ਸ	—	ਸ	ਨ	ਰ	ਨ	ਪੁ	ਪ	ਪ	ਰ	ਸਨ	ਸ	ਨ
ਰੈ	ਸ	ਮੁ	ਨਿ	ਕੈ	ਸ	ਤੇ	ਸ	ਇ	ਦਾ	ਸ	ਦਿ	ਕ
												ਬੁ
ਨਨ	ਪੁਪ	ਮਪ	ਮਗ	ਰਗ	ਮਗ	ਰਸ	ਨਸ					ਪੁਪ
ਸ	ਸ	ਦਿ	ਤ	ਰੈ	ਸ	ਸ	ਸ					ਹਮਾ

ਤਾਨਾਂ, ਰਾਗ ਨਟ ਭੈਰਉ

×	੨	੦	੩
੧. ਗਮ ਪਧੁ ਪਮ ਗਰ	ਗਮ ਪਮ ਗਰ ਸ		
੨. ਗਮ ਪਧੁ ਨਨ ਧੁਪ	ਮਗ ਰਗ ਮਗ ਰਸ		
ਮਗ ਰਗ ਮ- ਧੁਪ	ਮਗ ਰਗ ਮਗ ਰਸ		੩. ਸੰਨ ਧੁਪ ਮ- ਧੁਪ
੪. ਨਨ ਧੁਨ ਸੰਨ ਧੁਪ ਗਮ ਪਧੁ ਨਸ ਧੁਨ	ਮਗ ਰਗ ਮਗ ਰਸ ਸ- ਧੁਨ ਸ- ਧੁਨ	ਨਸ ਰਗ ਮਪ ਧੁਨ	ਸਰੰ ਸੰਨ ਧੁਪ ਮਗ
ਰਰੰ ਸੰਨ ਧੁਨ ਸਰੰ	ਸੰਨ ਧੁਪ ਮਗ ਰਸ	੫. ਮਗ ਰਗ ਮਗ ਮਪ	ਮਗ ਰਸ ਸੰਨ ਧੁਪ

ਰਾਗ ਨਟ ਭੈਰਉ, ਦਾਦਰਾ

ਹਵਾਇ ਬੰਦਗੀ ਆਵੁਰਦ ਦਰ ਵਜੂਦ ਮਰਾ ॥
 ਵਗਰਨਹ ਜੋਕਿ ਚੁਨੀਂ ਆਮਦਨ ਨਬੂਦ ਮਰਾ ॥
 ਖੁਸ਼ ਅਸਤ ਉਮਰ ਕਿ ਦਰ ਯਾਦ ਬਿਗੁਜਰਦ ਵਰਨਹ,
 ਚਿਹਾਸਿਲ ਅਸਤ ਅਜੀਂ ਗੁੰਬਦੇ ਕਬੂਦ ਮਰਾ ॥
 ਦਰ ਆਂ ਜਮਾਂ ਕਿ ਨਿਆਈ ਬਯਾਦ ਮੇ ਮੀਰਮ,
 ਬਗੈਰ ਯਾਦਿ ਤੇ ਜੀਂ ਜੀਸਤਨ ਚਿਹਸੂਦ ਮਰਾ ॥
 ਫਿਦਾਸਤ ਜਾਨੋਂ ਦਿਲੇ ਮਨ ਬਖਾਕਿ ਮਰਦਮਿ ਪਾਕ,
 ਹਰ ਆਂ ਕਸੇ ਕਿ ਬਸੂਏ ਤੂ ਰਹ ਨਮੂਦ ਮਰਾ ॥
 ਨ ਬੂਦ ਹੋਚ ਨਿਸ਼ਾਂਹਾ ਜਿ ਆਸਮਾਨੋਂ, ਜਮੀ,
 ਕਿ ਸੋਕ ਰੂਇ ਤੋ ਆਵੁਰਦ ਦਰ ਸਜੂਦ ਮਰਾ ॥
 ਬਗੈਰ ਯਾਦਿ ਤੇ "ਗੋਯਾ" ਨਮੋ-ਤਵਾਨਮ ਜੀਸਤ,
 ਬਸੂਇ ਦੋਸਤ ਰਿਹਾਈ ਦਿਹੰਦ ਜੂਦ ਮਰਾ ॥

(ਗਜ਼ਲ ੧ ਭਾਈ ਨੰਦ ਲਾਲ ਜੀ)

ਅਸਥਾਈ

×	੦	×	੦
ਸ ਰ —	ਮ ਪ —	ਮਪ ਧੁ ਪ —	
ਹ ਵਾ S	ਇ ਬੰ S	ਦ ਗੀ ਆ S	
ਪ ਧੁ ਪ ਮ ਗ	ਮ ਰ ਗ	ਮ ਧ ਪ	
ਵ ਰ ਦ ਦ ਰ	ਵ ਜੂ S	ਦ ਮ ਰਾ S	

ਅੰਤਰਾ

ਮਗ	ਰਗ	ਧੁ	ਪ	ਪ	ਧੁ	ਸੰ	ਸੰ	ਸੰ	ਸੰ	ਸੰ	ਨ
ਹਾਂ	ਫ਼ਫ਼	ਖੁਸ਼	ਅ	ਪ	ਤ	ਉ	ਮ	ਰ	ਕਿ	ਦ	ਰ
ਸੰ	ਰੰ	ਰੰ	ਰੰ	ਸੰ	ਨ	ਧੁ	ਪ	ਮ	ਧੁ	ਪ	—
ਯਾ	ਫ਼	ਦਿ	ਬਿ	ਗੁ	ਜੁ	ਰ	ਦ	ਵ	ਰ	ਨ	ਹ
ਪ	—	ਸ	ਰ	ਰ	ਮ	ਪ	ਪ	ਮਪ	ਧੁ	ਪ	—
ਫ਼	ਫ਼	ਚਿ	ਹਾ	ਸਿ	ਲ	ਅ	ਸ	ਤਫ਼	ਅ	ਜੀ	ਫ਼
ਪੁ	ਧੁ	ਪ	ਮ	ਗ	ਮ	ਗ	ਗ	ਮ	ਧੁ	ਪ	—
ਗੁੰ	ਫ਼	ਬ	ਦੇ	ਫ਼	ਕ	ਬੁ	ਫ਼	ਦ	ਮ	ਰਾ	ਫ਼

ਰਾਗ ਬਸੰਤ

ਵਾਦੀ—ਸੰ ਤਾਰ ਸ: ਠਾਠ—ਮਾਰਵਾ ਸਮਾਂ—ਰਾਤ ਚੌਥਾ ਪ: ਜਾਂ ਰੁਤ ਸਮੇਂ
ਸੰਵਾਦੀ—ਪ ਜਾਤ—ਓਡਵ-ਸੰਪੂਰਣ

ਪਕੜ—ਸ ਮ, ਮ ਮ ਗ, ਨ ਧ ਪ, ਮ ਗ, ਸ ਗ, ਮ ਧ ਸ ।

ਆਰੋਹ—ਸ ਗ, ਮ ਧ, ਸ ।

ਅਵਰੋਹ—ਰੁੰ ਨ ਧ, ਪ, ਮ ਗ, ਮ ਗ, ਰੁਸ, ਮ ।

ਸੁਰ-ਵਿਸਥਾਰ

- ੧ ਸਗ—ਮੰਗਰੁਸ—ਮਧਰੁੰ—ਸ—(ਸ) ਨਧਪ, ਮਧਨਧਪ—ਮੰਗ, ਮਧਮਗ, ਮੰਗਰੁਸ ।
- ੨ ਨਸਮ—ਮਮੰਗ, ਨਧਪ—ਮਧ, ਮਨਧਪ—ਮੰਗ, ਮਧਮੰਗ, ਰੁਸ, ਮੰਗ, ਮਧਰੁੰ—ਸ—ਰੁੰ ਨਧਪ—ਮੰਗਮ—ਗ, ਗਮਪਗਮੰਗ—ਮੰਗ, ਧ ਮੰਗ, ਰੁਸ ।
- ੩ ਨਸਗ, ਮਧਸੰ—ਮਧਰੁੰ—ਸਰੁੰ—ਨਧਨ—ਧਪ—ਮੰਗਮੰਗ, (ਪ) ਮੰਗ, ਨਧ, ਪ ਗਮੰਗ—ਗਮਧਗਮੰਗ, ਰੁਗ—ਰੁਸ—ਸਗ—ਮਧਨਮਧਸੰ—ਮਧਰੁੰ—ਸੰ (ਸ) ਰੁੰ ਨਧਪ—ਮਨਧ, ਪ—ਧਮੰਗ, ਗਮਰਗ, ਰੁਗ, ਰੁਸ ।
- ੪ ਸਮ—ਮਮਮੰਗ, ਨਧ, ਪ—ਮੰਗਮੰ, ਗ, ਗਮਧਗ, ਨ ਗ, ਮੰਗਮੰਗ, ਰੁਸ, ਨਸਗ—ਧਮਧਸੰ—ਧਮਧਰੁੰ—ਸੰ—ਨਧ, ਰੁੰ—ਨਧਪ—ਪ (ਪ) ਮੰਗਮੰਗ, ਮਨਧਮੰਗ, ਗਮੰਗ, ਰੁਸ—ਸਮ, ਮਮੰਗ, ਨਧ, ਪ, ਮੰਗ, ਸ ਗ, ਮਧ, ਸ—ਮਧਰੁੰ—ਸੰ—ਰੁੰਸੰ ਨਧਰੁੰਨਧਪ—ਮੰਗ, ਗਮਧਗਮੰਗ, ਗ, ਮਧਗ ਗ ਰਸ ।

੫ ਮਧਸ਼—(ਸ) ਨਧ, ਨਧ, ਪ—ਮਧਸ਼—ਮਧਰੁਸ਼—ਨਧਰੁਨਧਪ, ਮਧਸ਼—ਨਰੁ—ਸ—ਰੁ—ਨਧਪ—
ਮਧਰੁ—ਸ, (ਸ) ਨਧਪ—ਨਧਨਪ, ਮਗਮਗ, ਮਨਨਧਪ, ਮਗ, ਧਮਧਸ਼, ਨਰੁਸ਼—ਗਰੁਸ਼—ਨਧਨ—
ਧਪ—ਮਨਧਮਗ, ਗਮਧਗਮਗ—ਸ—ਮਧਸ਼, ਮਧਰੁ—ਸ, ਪ—ਮਗਮਗ, ਰੁਸ਼—ਨਧਮਧਰੁ—ਸ,
ਰੁ—ਨਧਪ, ਮਗਮਗ, ਮਨਨਧਮਗ, ਗਮਧਗਮਗ, ਮਧਸ਼, ਰੁਨਧਪਮਗ, ਧਗਮਗ, ਗਮਗ, ਰੁਸ਼
ਗ, ਮ, ਧ ਸ ।

ਰਾਗ ਬਸੰਤ, ਤਾਲ ਯੱਕਾ, ਮਧਯ ਲਯ

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥ ੧ ॥
ਭੋਲਿਆ ਹਉਮੈ ਸੁਰਤਿ ਵਿਸਾਰਿ ॥
ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥ ੧ ॥ ਰਹਾਉ ॥
ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥
ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥ ੨ ॥
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥ ੩ ॥
ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥
ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥ ੪ ॥

(ਬਸੰਤ ਮ: ੧, ਪੰਨਾ ੧੧੬੮)

ਅਸਥਾਈ

×	੦	੨	੦	੩	੪
ਸੰ	ਸੰ	ਸੰ	ਸੰ	ਧ	ਧ
ਮਾ	ਹਾ	ਮਾਹ	ਮੁ	ਰ	ਖੀ
ਗ	ਗ	ਮ	ਮ	ਰੁ	ਸ
ਚ	ਤਿ	ਸ	ਬ	ਸ	ਤ
ਸ	ਸ	ਗ	ਗ	ਧ	ਸੰ
ਪਰ	ਫ	ਚਿ	ਤ	ਲਿ	ਸੋ
ਸੰ	ਸੰ	ਸੰ	ਰੁ	ਨ	ਨ
ਸ	ਦਾ	ਦਾ	ਗੋ	ਸ	ਦ

ਅੰਤਰਾ

ਗ	ਗ	ਮ	ਧ	ਧ	ਸੰ	ਸੰ	ਸੰ	—	ਸੰ
ਭੋ	ਲਿ	ਆ	ਹਉ	ਸ	ਮੈ	ਸੁਰ	ਤਿ	ਵਿ	ਸਾ
ਨ	—	ਨ	ਸੰ	ਸੰ	ਰੁ	ਸੰ	ਨ	ਸੰ	ਨ
ਹਉ	ਸ	ਮੈ	ਸੁਰ	ਤਿ	ਵਿ	ਸਾ	ਸ	ਰਿ	ਸ

ਸੰ ਹਉ	ਗੰ ਠ	ਮੈ ਗੰ	ਗੰ ਮਾ	ਗੰ ਰਿ	ਮੰ ਬੀ	ਗੰ ਚਾ	ਰੁੰ ਠ	ਰੁੰ ਰਿ	ਸੰ ਮ	ਸੰ ਨ	— ਠ
ਸੰ ਗੁਣ	ਸੰ ਵਿ	ਸੰ ਚਿ	ਸੰ ਗੁ	ਸੰ ਣ	ਰੁੰ ਲੈ	ਸੰ ਸਾ	ਨ ਠ	ਸੰ ਠ	ਨ ਰਿ	ਮੰ ਠ	ਧ ਠ

ਰਾਗ ਬਸੰਤ, ਤਿੰਨ ਤਾਲ, ਮਧਯ ਲਯ

ਸੁਣਿ ਸਾਖੀ ਮਨ ਜਪਿ ਪਿਆਰ ॥
 ਅਜਾਮਲੁ ਉਧਰਿਆ ਕਹਿ ਏਕ ਬਾਰ ॥
 ਬਾਲਮੀਕੈ ਹੋਆ ਸਾਧ ਸੰਗੁ ॥
 ਧੂ ਕਉ ਮਿਲਿਆ ਹਰਿ ਨਿਸੰਗ ॥ ੧ ॥
 ਤੇਰਿਆ ਸੰਤਾ ਜਾਚਉ ਚਰਨ ਰੇਨ ॥
 ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥ ੧ ॥ ਰਹਾਉ ॥
 ਗਨਿਕਾ ਉਧਰੀ ਹਰਿ ਕਹੈ ਤੋਤ ॥
 ਗਜਇੰਦ੍ਰ ਧਿਆਇਓ ਹਰਿ ਕੀਓ ਮੋਖ ॥
 ਬਿਪ੍ਰ ਸੁਦਾਮੇ ਦਾਲਦੁ ਭੰਜ ॥
 ਰੇ ਮਨ ਤੂ ਭੀ ਭਜੁ ਗੋਬਿੰਦ ॥ ੨ ॥
 ਬਧਿਕੁ ਉਧਾਰਿਓ ਖਮਿ ਪ੍ਰਹਾਰ ॥
 ਕੁਬਿਜਾ ਉਧਰੀ ਅੰਗੁਸਟ ਧਾਰ ॥
 ਬਿਦਰੁ ਉਧਾਰਿਓ ਦਾਸਤ ਭਾਇ ॥
 ਰੇ ਮਨ ਤੂ ਭੀ ਹਰਿ ਧਿਆਇ ॥ ੩ ॥
 ਪ੍ਰਹਲਾਦ ਰਖੀ ਹਰਿ ਪੈਜ ਆਪ ॥
 ਬਸਤ੍ਰ ਛੀਨਤ ਦੋਪਤੀ ਰਖੀ ਲਾਜ ॥
 ਜਿਨਿ ਜਿਨਿ ਸੇਵਿਆ ਅੰਤ ਬਾਰ ॥
 ਰੇ ਮਨ ਸੇਵਿ ਤੂ ਪਰਹਿ ਪਾਰ ॥ ੪ ॥
 ਧੰਨੈ ਸੇਵਿਆ ਬਾਲ ਬੁਧਿ ॥
 ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥
 ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥
 ਰੇ ਮਨ ਤੂ ਭੀ ਹੋਹਿ ਦਾਸੁ ॥ ੫ ॥
 ਜੈਦੇਵ ਤਿਆਗਿਓ ਅਹੰਮੇਵ ॥
 ਨਾਈ ਉਧਰਿਓ ਸੈਨੁ ਸੇਵ ॥
 ਮਨੁ ਡੀਗਿ ਨ ਡੋਲੈ ਕਹੂੰ ਜਾਇ ॥
 ਮਨ ਤੂ ਭੀ ਤਰਸਹਿ ਸਰਣਿ ਪਾਇ ॥ ੬ ॥
 ਜਿਹ ਅਨੁਗ੍ਰਹੁ ਠਾਕੁਰਿ ਕੀਓ ਆਪਿ ॥
 ਸੇ ਤੈ ਲੀਨੇ ਭਗਤ ਰਾਖਿ ॥

ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥
 ਇਹ ਬਿਧਿ ਦੇਖਿ ਮਨੁ ਲਗਾ ਸੇਵ ॥ ੭ ॥
 ਕਬੀਰਿ ਧਿਆਇਓ ਏਕ ਰੰਗ ॥
 ਨਾਮਦੇਵ ਹਰਿ ਜੀਓ ਬਸਹਿ ਸੰਗਿ ॥
 ਰਵਿਦਾਸ ਧਿਆਏ ਪ੍ਰਭ ਅਨੂਪ ॥
 ਗੁਰ ਨਾਨਕ ਦੇਵ ਗੋਵਿੰਦ ਰੂਪ ॥ ੮ ॥

(ਬਸੰਤ ਮ: ੫, ਪੰਨਾ ੧੧੯੨)

ਅਸਥਾਈ

×					੨					੦					੩				
						ਸ	ਨ			ਸ	ਗ	—	ਮਧ		ਮ	ਗ	ਗ	ਰੁ	
						ਤੇ	ਰਿਆ			ਸੰ	ਤਾ	ੜ	ਜਾੜ		ਚਉ	ਚ	ਰ	ਨ	
ਸ	—	—	—	—	ਸ	ਗਮਪ	—			—	ਪ	ਪ	ਪ		ਪ	ਪ	ਮ	ਪ	
ਰੇ	ੜ	ੜ	ੜ	ੜ	ਨ	ਲੇੜੜ	ੜ			ੜ	ਮਸ	ਤ	ਕਿ		ਲਾ	ਵਉ	ਕ	ਰਿ	
ਮ	ਗ	ਮ	ਗ	—	ਰੁ														
ਕਿ	ਰ	ਪਾ	ਦੇ	ੜ	ਨ														

ਅੰਤਰਾ

										ਨ	ਧ	ਨ	ਸ		ਨ	ਧ	ਮ	ਗ	
										ਸੁ	ਣਿ	ਸਾ	ੜ		ਖੀ	ੜ	ਮ	ਨ	
										ਅ	ਜਾ	ਮ	ਲ		ਉ	ਧ	ਰਿਆ	ਕਹਿ	
ਮ	ਧ	ਨ	ਸੰ	—	ਸੰ	ਸੰ	ਸੰ												
ਜ	ਪਿ	ਪਿ	ਆ	ੜ	ਰ	ਪਿਆ	ਰੇ												
						ਪ	—			ਪ	ਪ	—	ਪ		ਪ	—	ਪ	—	
ਏ	ੜ	ਕ	ਬਾ	ੜ	ਰ	ਬਾ	ੜ			ਲ	ਮੀ	ੜ	ਕੈ		ਹੋ	ੜ	ਆ	ੜ	
ਮ	ਗ	ਮ	ਗ	—	ਰੁ	ਗ	ਗ			ਮ	—	ਧ	—		ਨ	ਨ	ਸ	ਨ	
ਸਾ	ੜ	ਧ	ਸੰ	ੜ	ਗੁ	ਪਿਆ	ਰੇ			ਧੂ	ੜ	ਕਉ	ੜ		ਮਿ	ਲਿ	ਆ	ੜ	
ਮ	ਗ	ਮ	ਗ	—	ਰੁ														
ਹ	ਰਿ	ਨਿ	ਸੰ	ੜ	ਗ														

ਰਾਗ ਬਸੰਤ, ਪੜਤਾਲ ਗੀਤ, ਬਿਲੰਬਿਤ

ਮਉਲੀ ਧਰਤੀ ਮਉਲਿਆ ਅਕਾਸੁ ॥
 ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥ ੧ ॥
 ਰਾਜਾ ਰਾਮੁ ਮਉਲਿਆ ਅਨਤ ਭਾਇ ॥
 ਜਹ ਦੇਖਉ ਤਹ ਰਹਿਆ ਸਮਾਇ ॥ ੧ ॥ ਰਹਾਉ ॥

ਦੁਤੀਆ ਮਉਲੇ ਚਾਰਿ ਬੇਦ ॥

ਸਿੰਮ੍ਰਿਤਿ ਮਉਲੀ ਸਿਉ ਕਤੇਬ ॥ ੨ ॥

ਸੰਕਰੁ ਮਉਲਿਓ ਜੋਗ ਧਿਆਨ ॥

ਕਬੀਰ ਕੋ ਸੁਆਮੀ ਸਭ ਸਮਾਨ ॥ ੩ ॥

(ਬਸੰਤੁ ਕਬੀਰ ਜੀ, ਪੰਨਾ ੧੧੯੩)

ਅਸਥਾਈ (ਢਈਆ)

ਸਮ	੨	੩	੦	੨	੩
ਸਿ	ਮ	ਮ	ਗ	ਮ	ਧ
ਮਉ	ਲੀ	ਥ	ਮਉ	ਲਿਆ	ਅ
ਸੰ	—	—	ਸੁ	ਧ	ਮ
ਕਾ	ੜ	ੜ	ਮਉ	ਲੀ	ੜ
ਗ	ਗ	ਗ	ਗਮ	ਗ	ਰੁ
ਧ	ਰ	ਤੀ	ਮਉ	ਲਿਆ	ਅ
ਸ	ਸ	ਸ	—	—	—
ਕਾ	ੜ	ੜ	ੜ	ੜ	ੜ

ਯੱਕਾ

×	੦	੨	੦	੩	੪
ਨ	ਧ	ਨ	ਨ	ਮ	ਗ
ਘ	ਟਿ	ਘ	ਟਿ	ੜ	ਲਿਆ
	ੜ	ੜ	ਮਉ	ੜ	ੜ

ਸੂਲ ਫਾਖਤਾ

×	੦	੨	੩	੪	੫
ਰੁ	ਸ	ਗ	ਗ	ਮ	ਗ
ਤ	ਮ	ਪ	ਰ	ੜ	ੜ

ਅੰਤਰਾ ਸੂਲ

ਗ	ਗ	ਮ	ਧ	ਸ	—	—	ਸ	—	—
ਰਾ	ਜਾ	ਰਾ	ਮ	ਮਉ	ੜ	ੜ	ਲਿਆ	ੜ	ੜ
ਸੰ	ਨ	ਧ	ਮ	ਧ	ਨ	—	ਧ	ਮ	—
ਅ	ੜ	ਨ	ਤ	ਭਾ	ੜ	ੜ	ਇ	ੜ	ੜ
ਮ	ਗ	ਰੁ	—	ਸ	ਨ	ਸ	—	—	—
ਜਹ	ੜ	ਦੇ	ੜ	ਖਉ	ੜ	ਤਹ	ੜ	ੜ	ੜ
ਸੰ	ਨ	ਧ	ਮ	ਧ	ਨ	—	ਧ	ਮ	ਗ
ਰਹਿ	ੜ	ਆ	ਸ	ਮਾ	ੜ	ੜ	ਇ	ੜ	ੜ

ਰਾਗ ਬਸੰਤ, ਝਪ ਤਾਲ ਬਿਲੰਬਿਤ

ਜਿਸੁ ਬੋਲਤ ਮੁਖੁ ਪਵਿਤੁ ਹੋਇ ॥
 ਜਿਸੁ ਸਿਮਰਤ ਨਿਰਮਲੁ ਹੈ ਸੋਇ ॥
 ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
 ਜਿਸ ਕੀ ਸੇਵਾ ਸਭੁ ਕਿਛੁ ਲਹੈ ॥ ੧ ॥
 ਰਾਮ ਰਾਮ ਬੋਲਿ ਰਾਮ ਰਾਮ ॥
 ਤਿਆਗਹੁ ਮਨ ਕੇ ਸ਼ਗਲ ਕਾਮ ॥ ੧ ॥ ਰਹਾਉ ॥
 ਜਿਸ ਕੇ ਧਾਰੇ ਧਰਣਿ ਅਕਾਸੁ ॥
 ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
 ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
 ਅੰਤ ਕਾਇਲ ਫਿਰਿ ਫਿਰਿ ਨ ਰੋਇ ॥ ੨ ॥
 ਸ਼ਗਲ ਧਰਮ ਮਹਿ ਉਤਮ ਧਰਮ ॥
 ਕਰਮ ਕਰਤੂਤਿ ਕੇ ਉਪਰਿ ਕਰਮ ॥
 ਜਿਸ ਕਉ ਚਾਹਹਿ ਸੁਰਿ ਨਰ ਦੇਵ ॥
 ਸੰਤ ਸਭਾ ਕੀ ਲਗਹੁ ਸੇਵ ॥ ੩ ॥
 ਆਦਿ ਪੁਰਖਿ ਜਿਸੁ ਕੀਆ ਦਾਨੁ ॥
 ਤਿਸ ਕਉ ਮਿਲਿਆ ਹਰਿ ਨਿਧਾਨੁ ॥
 ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
 ਨਾਨਕ ਜਨ ਹਰਿ ਹਰਿ ਧਿਆਇ ॥ ੪ ॥

(ਬਸੰਤ ਮ: ੫, ਪੰਨਾ ੧੧੮੨)

ਅਸਥਾਈ

×	੨	੦	੩
ਸ	ਸ ਨ ਧ ਨ ਸ	ਰੁ ਸ ਸ ਸ	ਰੁ ਸ ਸ ਸ
ਰਾ	ਮ ਰਾ ਟ ਮ ਬੋ	ਲਿ ਰਾ ਮ ਰਾਮ	
ਸ	— ਗ —	ਧ ਸ —	—
ਤਿਆ	ਟ ਗਹੁ ਟ	ਨ ਕੇ ਟ ਟ	
ਗ	— ਮ —	ਧ ਮ ਗ —	
ਸ	ਟ ਗ ਟ	ਟ ਮ ਟ	
ਰੁ	ਰੁ ਸ ਨ	ਰੁ	
ਰਾ	ਮ ਰਾ ਟ ਨ ਸ	ਲਿ ਮ ਬੋ	
ਅੰਤਰਾ			
ਗ	ਗ ਮ ਮ ਧ ਸ	— ਸ —	ਸ
ਜਿ	ਸ ਬੋ ਲ ਤ ਮੁ	ਟ ਖੁ ਟ	ਪ

ਸੰ	—	ਨ	ਧ	ਮ	ਧ	ਨ	ਨ	ਧ	ਮ
ਵਿ	ਫ	ਤੁ	ਫ	ਫ	ਹੋ	ਫ	ਇ	ਫ	ਫ
ਸ	ਸ	ਗ	—	ਗ	ਮ	ਧ	ਸੰ	—	ਸੰ
ਜਿ	ਸੁ	ਸਿ	ਫ	ਮ	ਰ	ਤ	ਨਿ	ਫ	ਰ
ਗ	ਗ	ਮ	—	ਨ	ਨ	ਧ	ਮ	ਗ	—
ਮ	ਲ	ਹੈ	ਫ	ਫ	ਸੋ	ਫ	ਇ	ਫ	ਫ

ਰਾਗ ਬਸੰਤ, ਤਿੰਨ ਭਾਲ, ਮਧਯ ਲਯ

ਲੱਭ ਲਹਰਿ ਅਤਿ ਨੀਝਰ ਬਾਜੇ ॥
 ਕਾਇਆ ਡੂਬੈ ਕੇਸਵਾ ॥ ੧ ॥
 ਸੰਸਾਰੁ ਸਮੁੰਦੇ ਭਾਰਿ ਗੁੰਬਿੰਦੇ ॥
 ਤਾਰਿ ਲੈ ਬਾਘ ਬੀਨੁਲਾ ॥ ੧ ॥ ਰਹਾਉ ॥
 ਅਨਿਲ ਬੇੜਾ ਹਉ ਖੇਵਿ ਨ ਸਾਕਉ ॥
 ਤੇਰਾ ਪਾਰੁ ਨ ਪਾਇਆ ਬੀਨੁਲਾ ॥ ੨ ॥
 ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੈ ਕਉ ॥
 ਪਾਰਿ ਉਤਾਰੈ ਕੇਸਵਾ ॥ ੩ ॥
 ਨਾਮਾ ਕਹੈ ਹਉ ਤਰਿ ਭੀ ਨ ਜਾਨਉ ॥
 ਮੈ ਕਉ ਬਾਹ ਦੇਹਿ ਬਾਹ ਦੇਹਿ ਬੀਨੁਲਾ ॥ ੪ ॥ ੨ ॥

(ਬਸੰਤ ਨਾਮਦੇਵ ਜੀ, ਪੰਨਾ ੧੧੯੬)

ਅਸਥਾਈ

×	੨	੦	੩
		ਸੰ — ਸੰ ਸੰ	ਸੰ ਸੰ ਨ ਧ
		ਲੋ ਫ ਭ ਲ	ਹ ਰਿ ਅ ਤਿ
ਨ — ਰੁੰ ਨ ਮ — ਨ —	ਮ — ਨ —	ਮ — ਗ —	ਧ —
ਨੀ ਫ ਝ ਰ ਬਾ ਫ ਜੈ ਫ	ਕਾ ਫ ਇਆ ਫ	ਫੂ ਫ ਬੈ ਫ	
ਸੰ — — —	ਨ ਸੰਰੁ ਨ ਮ ਧ	ਗ ਰੁ ਸ ਨ	ਮ — ਮ —
ਕੀ ਫ ਫ ਫ	ਸਫ ਵਾ ਫ ਫ	ਸੰ ਸਾ ਰੁ ਸ	ਮੁੰ ਫ ਦੇ ਫ
ਗ — ਗ ਮ	ਨ — ਧ ਮ	ਗ ਗ — ਗ	ਧ — ਧ ਧ
ਤਾ ਫ ਰਿ ਗੋ	ਬਿੰ ਫ ਦੇ ਫ	ਫ ਤਾ ਫ ਰਿ	ਲੈ ਫ ਬਾ ਪ
ਸੰ — — —	ਨ ਸੰਰੁ ਨ ਮ ਧ		
ਬੀ ਫ ਫ ਫ	ਫਫ ਲਾ ਫ ਫ		

ਅੰਤਰਾ

				ਗ	ਗ	ਗ	ਮ	—	ਧ	ਮਧ	
				ਅਨਿ	ਲ	ਬੇ	ੜਾ	ੜ	ਹਉ	ੜੜ	
ਸੰ	—	ਸੰ	ਸੰ	ਨ	ਰੁੰ	ਸੰ	ਸੰ	ਗੰ	ਗੰ	ਸੰ	—
ਖੇ	ੜ	ਵਿ	ਨ	ਸਾ	ੜ	ਕਉ	ੜ	ਪਾ	ੜ	ਦਿਆ	ੜ
					ਕਉ	ਤੇ	ਰਾ				
ਸੰ	—	—	—	ਨ	ਸੰਰੁੰ	ਨ	ਮੰ	ਬ			
ਬੀ	ੜ	ੜ	ੜ	ਨੁੜ	ਲਾ	ੜ	ੜ				

ਰਾਗ ਬਸੰਤ, ਤਪ ਤਾਲ, ਬਿਲੰਬਿਤ

ਸਾਹਿਬੁ ਸੰਕਟਵੈ ਸੇਵਕੁ ਭਜੈ ॥
 ਚਿਰੰਕਾਲ ਨ ਜੀਵੈ ਦੋਉ ਕੁਲ ਲਜੈ ॥ ੧ ॥
 ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥
 ਚਰਨ ਕਮਲ ਮੇਰੇ ਹੀਅਰੇ ਬਸੈ ॥ ੧ ॥ ਰਹਾਉ ॥
 ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਡੈ ॥
 ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈ ॥ ੨ ॥
 ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥
 ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥ ੩ ॥

(ਬਸੰਤੁ ਨਾਮਦੇਵ ਜੀ, ਪੰਨਾ ੧੧੯੫)

ਅਸਥਾਈ

×	੨				੦	੩			
ਰੁਸ	ਸ	ਮ	—	ਮ	ਮ	ਗ	ਮ	ਮ	ਮ
ਭੜ	ਗ	ਤਿ	ੜ	ਨ	ਛੋ	ਡਉ	ਤੇ	ੜ	ਭੀ
ਮ	—	ਮ	—	ਗ	ਮੰ	ਧ	ਮਧ	ਸੰ	—
ਲੋ	ੜ	ਗੁ	ੜ	ਹ	ਸੈ	ੜ	ੜੜ	ੜ	ੜ
ਸੰ	ਸੰ	ਨ	ਸੰਰੁੰ	ਸੰ	ਸੰ	ਸੰ	ਸੰ	—	ਸੰ
ਚ	ਰ	ਨ	ੜੜ	ਕ	ਮ	ਲ	ਮੇ	ੜ	ਰੇ
ਸੰ	ਸੰ	ਨ	ਧ	ਧ	ਮੰ	ਧ	ਧਨ	ਸੰਰੁੰ	ਸੰ
ਹੀ	ਅ	ਰੇ	ੜ	ਬ	ਸੈ	ੜ	ਤੇੜ	ੜੜ	ਰੀ
ਸੰ	ਸੰ	ਨ	ਧ	ਧਨਸੰ	ਨ	ਧੰ	ਮ	—	ਮ
ਭ	ਗ	ਤਿ	ੜ	ਨੜੜ	ਛੋ	ਡਉ	ਤੇ	ੜ	ਰੀ

ਅੰਤਰਾ

ਚਾਗ ਬਸੰਤ, ਪੜਤਾਲ; ਗੀਤ ਤਾਲ; ਬਿਲੰਬਿਤ

(ਕਬਿਤ ਭਾ: ਗੁਰਦਾਸ ਜੀ)

ਅਸਥਾਈ

[illegible]

ਸੂਲ, ਮਧਜ ਲਯ

×		੦		੨		੩			
ਨ ਜੈ	ਨ ਸੇ	ਧ ਰੂ	ਨ	ਧ ਅ	ਮ ਨ	ਗ ਰੂ	ਮ ਪ	ਮ ਕੇ	ਮ ਟ ਬਿ
ਰੁ ਮ	ਸ ਲ	ਗ ਜ	ਗ ਲ	ਮ ਛਾ	ਮ ਏ	ਮ ਮ ਹੈ	ਗ ਟ	ਗ ਟ ਸ	ਗ ਟ ਲਿ

ਟੀਤ ਥਿਲੰਥਿਤ

×				
ਮ ਲ	—	ਧ ਮੈ	ਸੰ ਧ	ਸੰ ਰ

ਅੰਤਰਾ, ਸੂਲ

×									
ਗ ਤਾ	ਮ ਹੀ	ਧ ਜ	ਨ ਲ	ਸੰ ਮਾ	ਸੰ ਟੀ	ਸੰ ਕੈ	— ਟ	— ਟ	ਸੰ ਬ
ਬ ਨਾ	ਨ ਈ	ਧ ਘ	ਮ ਟਿ	ਧ ਕਾ	ਨ ਟ	ਨ ਅ	ਧ ਨੇ	ਮ ਟ	ਮ ਕ

ਯੱਕਾ

×									
ਨ ਏ	— ਟ	ਨ ਕੈ	ਧ ਜ	— ਟ	ਧ ਲ	ਗ ਘ	— ਟ	ਗ ਟ	ਮ ਘ ਟ

ਸੂਲ

×									
ਰੁ ਘ	ਸ ਟਿ	ਗ ਕਾ	ਗ ਸ	ਮ ਮਾ	ਮ ਏ	ਮ ਮ ਹੈ	ਗ ਟ	ਗ ਟ ਸ	ਗ ਟ ਲਿ

ਗੀਤ

×				
ਮ ਲ	—	ਧ ਮੈ	ਸੰ ਧ	ਸੰ ਰ

ਬਸੰਤ ਕੀ ਵਾਰ, ਪਉੜੀ

ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥

ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥

ਵਣੁ ਤਿਨੁ ਤਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ ॥

ਮਿਲਿ ਸਾਧੂ ਸੁਖੁ ਉਪਜੈ ਲਬੀ ਸਭ ਛਾਈ ॥

ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥ ੧ ॥

(ਬਸੰਤ ਕੀ ਵਾਰ, ਪੰਨਾ ੧੧੯੩)

×	×	×	×	×	×	×	×
ਸੰ	ਸੰ	ਸੰ	ਸੰ	ਸੰ	-ਸੰ	ਸੰ	ਸੰ
ਹਰਿ	ਕਾ	ਨਾ	ਮੁਧਿ	ਆ	ਏ	ਕੈ	ਓ
ਕਰ	ਮਿਲਿ	ਖੰ	ਤੈ	ਪਾ	ਏ	ਐ	ਓ
ਵਣੁ	ਤਿਨੁ	ਤਿਭ	ਵਣੁ	ਮਉ	ਲਿ	ਆ	ਓ
ਗ	ਗ	ਮੰ	ਧ	ਨ	ਨ-	ਧ	ਮੰ
ਮਿਲ	ਸਾ	ਧੂ	ਸੁਖ	ਉ	ਪ	ਜੈ	ਏ
ਮ	ਗ	—	ਗ	ਮੰ	ਧ	ਮੰ	ਧ
ਮੰ	ਏ	ਏ	ਭਾਈ	ਵਾ	ਏ	ਏ	ਜੀ
ਵਾ	ਏ	ਏ	ਭਾਈ	ਵਾ	ਏ	ਏ	ਜੀ
ਸੰ	ਨ	ਧਮੰ	ਮੰ	ਨ	ਨ-	ਧ	ਮੰ
ਨਾ	ਨਕ	ਸਿਮ	ਰੈ	ਏ	ਕੁ	ਨਾ	ਮ
ਨ	ਧ	ਮੰਗ	ਮੰ	ਗ	ਰੁ	ਸ	—
ਜੀ	ਵੇ	ਏ	ਹਉ	ਵਾ	ਰਿਓ	ਵਾ	ਏ

ਰਾਗ ਬਸੰਤ, ਤਿੰਨ ਤਾਲ

ਸਾਲਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥

ਰਾਮ ਨਾਮੁ ਜਪਿ ਬੇੜਾ ਬਾਧਹੁ ਦਇਆ ਕਰਹੁ ਦਇਆਲਾ ॥ ੧ ॥

ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥

ਕਾਚੀ ਦਹਗਿ ਦਿਵਾਲ ਕਾਹੇ ਗਚੁ ਲਾਵਹੁ ॥ ੧ ॥ ਰਹਾਉ ॥

ਕਰ ਹਰਿਹਰ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ ॥

ਅੰਮ੍ਰਿਤੁ ਸਿੰਚਹੁ ਭਰਹੁ ਕਿਆਰੇ ਤਉ ਮਾਲੀ ਕੇ ਹੋਵਹੁ ॥ ੨ ॥

ਕਾਮੁ ਕ੍ਰੋਧੁ ਦਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥

ਜਿਉ ਗੋਡਹੁ ਤਿਉ ਤੁਮੁ ਸੁਖ ਪਾਵਹੁ ਕਿਰਤੁ ਨ ਮੋਟਿਆ ਜਾਈ ॥ ੩ ॥

ਬਗੁਲੇ ਤੇ ਫੁਨਿ ਹੰਸੁਲਾ ਹੋਵੈ ਜੇ ਤੂ ਕਰਹਿ ਦਇਆਲਾ ॥

ਪ੍ਰਣਵਤਿ ਨਾਨਕੁ ਦਾਸਨਿ ਦਾਸਾ ਦਇਆ ਕਰਹੁ ਦਇਆਲਾ ॥ ੪ ॥ ੧ ॥ ੯ ॥

(ਮਹਲਾ ੧ ਬਸੰਤੁ ਹਿੰਡੋਲ, ਪੰਨਾ ੧੧੭੦)

ਖ			ਗੁੰ	ਗੁੰ	ਗੁੰ	ਸੰ	—	—	—	ਨ	ਧ	ਨ	ਸੰ	—
			ਕ	ਲ	ਰਾ	ਭ	ਭ	ਭ	ਭ	ਵਾ	ਰੀ	ਕਾ	ਹੇ	ਭ
ਸੰ	—	—	ਗੁੰ	ਗੁੰ	ਗੁੰ	ਸੰ	—	—	—	ਨ	ਧ	ਪ	ਮੇ	ਪ
ਭ	ਭ	ਭ	ਕ	ਲ	ਰਾ	ਭ	ਭ	ਭ	ਭ	ਸਿੰ	ਭ	ਚ	ਹੁ	ਭ
ਮ	ਗ	ਗ	—	—	ਨ	—	ਧ	ਪ	ਪ	—	—	ਰੁ	ਸ	—
ਜ	ਭ	ਨ	ਭ	ਭ	ਮ	ਭ	ਗ	ਮ	ਗ	ਭ	ਭ	ਕਾ	ਚੀ	ਭ
ਸ	ਸ	—	ਸ	—	ਮ	—	ਮ	—	—	—	ਪ	ਗ	—	ਗ
ਭ	ਭ	ਭ	ਢ	ਹ	ਗਿ	ਭ	ਦਿ	ਵਾ	ਭ	ਭ	ਭ	ਲ	ਭ	ਕਾ
ਮ	—	ਧ	—	—	ਨ	ਸੰ	—	—	—	ਨ	ਧ	ਨ	ਸੰ	—
ਹੇ	ਭ	ਭ	ਭ	ਭ	ਗ	ਚੁ	ਭ	ਭ	ਭ	ਲਾ	ਵਹੁ	ਕਾ	ਹੇ	ਭ
ਸੰ	—	—	ਗੁੰ	ਗੁੰ	ਗੁੰ	ਸੰ	—							
ਭ	ਭ	ਭ	ਕ	ਲ	ਰਾ	ਭ	ਭ							

ਮ	—	—	—	—	—	ਸ	—	ਮ	—	—	ਮ	—	ਮ	ਪ	ਗ
ੜ	ੜ	ੜ	ੜ	ੜ	ੜ	ਸਾ	ੜ	ਲ	ਗ	ੜ	ਰਾ	ਮ	ਭਿ	ੜ	ਪ
ਮ	—	—	—	—	—	ਧ	—	—	—	—	—	ਧ	—	ਪ	ਪ
ੜ	ੜ	ੜ	ੜ	ੜ	ੜ	ਪੂ	ੜ	ਜ	ਮ	ੜ	ਨਾ	ੜ	ਵਹੁ	ੜ	ੜ
ਮ	ਪ	ਮ	ਮ	—	—	ਸ	ਰੁ	ਗ	ਮ	—	ਗ	—	ਰ	—	—
ੜ	ੜ	ੜ	ੜ	ੜ	ੜ	ਸੁ	ਕ	ਰਿ	ਕੁ	ੜ	ਮ	ਲ	ਸੀ	ੜ	ੜ
ਸ	—	—	—	—	—	ਸੰ	—	—	—	—	—	—	ਸੰ	—	ਰੁੰ
ਮਾ	ੜ	ਲਾ	ੜ	ੜ	ੜ	ਰਾ	ੜ	ਮਾ	ਨਾ	ੜ	ਮ	ੜ	ਜ	ੜ	ਪਿ
ਸੰ	—	—	—	—	—	ਧਨਸੰ	ਸੰ	—	—	—	ਨ	—	ਸੰ	—	ਰੁੰ
ੜ	ੜ	ੜ	ੜ	ੜ	ੜ	ਬੇ	ੜ	ੜਾ	ੜ	ੜ	ਬਾ	ੜ	ਪਹੁ	ੜ	ੜ
ਸੰ	ਰੁੰ	ਸੰ	ਨ	ਧ	—	ਧ	—	ਧ	ਪ	—	ਧ	ਨ	ਸੰ	—	ਰ
ੜ	ੜ	ੜ	ੜ	ੜ	ੜ	ਦਇ	ੜ	ਆ	ਕ	ੜ	ਰਹੁ	ੜ	ੜ	ੜ	ਦਇ
ਸੰ	ਨ	ਸੰ	—	—	—	ਪ	—	ਪ	—	—	ਧ	ਨ	ਸੰ	—	ਰੰ
ਆ	ੜ	ਲਾ	ੜ	ੜ	ੜ	ਦਇ	ੜ	ਆ	ਕ	ੜ	ਰਹੁ	ੜ	ੜ	ਦਇ	ੜ
ਨ	—	ਸੰ	—	—	—	ਨ	—	ਧ	—	—	ਨ	—	ਸੰ	—	—
ਆ	ੜ	ਲਾ	ੜ	ੜ	ੜ	ੜ	ੜ	ਜੀ	ਮੈ	ੜ	ਵਾ	—	ਰੀ	ਕਾ	ਹੇ

ਰਾਗ ਬਸੰਤ, ਚਾਰ ਤਾਲ, ਸੁਲਫਾਕ

ਮਨ ਕਹਾ ਬਿਸਾਰਿਓ ਰਾਮ ਨਾਮੁ ॥
 ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥ ੧ ॥ ਰਹਾਉ ॥
 ਇਹੁ ਜਗੁ ਧੂਏ ਕਾ ਪਹਾਰ ॥
 ਤੈ ਸਾਚਾ ਮਾਨਿਆ ਕਿਹ ਬਿਚਾਰਿ ॥ ੧ ॥
 ਧਨੁ ਦਾਰਾ ਸੰਪਤਿ ਗ੍ਰੇਹ ॥
 ਕਛੁ ਸੰਗਿ ਨ ਚਾਲੈ ਸਮਝ ਲੇਹ ॥ ੨ ॥
 ਇਕ ਭਗਤਿ ਨਾਰਾਇਨ ਹੋਇ ਸੰਗਿ ॥
 ਕਹੁ ਨਾਨਕ ਭਜੁ ਤਿਹ ਏਕ ਰੰਗਿ ॥ ੩ ॥ ੪ ॥

(ਬਸੰਤ ਮ: ੯, ੧੧੮੫)

ਅਸਥਾਈ

×	—	੦	੨	੦	੨	੪
ਪ	—	ਮਪਧਪ	ਗ	ਰੁ	ਸ	ਮ
ਕਹਾ	ੜ	ੜੜੜੜ	ੜ	ੜ	ਬਿ	ਸਾ
ਗ	—	—	ਮ	—	ਮ	ਗ
ਚਾ	ੜ	ੜ	ਮ	ੜ	ਨਾ	ਮੁ
ਪ	ਪ	ਮਪਧਪ	ਗ	ਰੁ	ਸ	ਮ
ਤਨੁ	ਬਿ	ਨੜੜੜ	ਸੈ	ੜ	ਜ	ਮ
ਗ	ਗ	—	ਮ	—	ਮ	ਗ
ਪ	ਹੈ	ੜ	ੜ	ੜ	ਕਾ	ਮੁ

ਅੰਤਰਾ

ਗ	—	—	ਮ	—	ਧ	ਸ	—	ਰੁ	ਸ	—	—
ਇਹੁ	ੜ	ੜ	ਜ	ੜ	ਗੁ	ਧੂ	ੜ	ੜ	ਏ	ੜ	ੜ
ਨ	—	—	ਮ	—	ਧ	ਨ	—	—	ਧ	ਮ	ਧਨ
ਕਾ	ੜ	ੜ	ੜ	ੜ	ਪ	ਹਾ	ੜ	ੜ	ਚ	ੜ	ਤੈੜ
ਗ	—	—	ਗ	—	ਮ	ਗ	—	—	ਸ	—	—
ਸਾ	ੜ	ੜ	ਚਾ	ੜ	ੜ	ਮਾ	ੜ	ੜ	ਨਿਆ	ੜ	ੜ
ਨ	—	—	ਮ	—	ਧ	ਨ	—	—	ਧਮ	ਗਰੁ	ਸਸ
ਕਿਹ	ੜ	ੜ	ੜ	ੜ	ਬਿ	ਚਾ	ੜ	ੜ	ਰਿੜ	ੜੜ	ੜਬਿ
ਮ	—	—	ਮ	—	ਮਮ	ਗ	—	—	ਮ	—	—
ਸਾ	ੜ	ੜ	ਰਿ	ੜ	ੜਉ	ਰਾ	ੜ	ੜ	ਮ	ੜ	ੜ

ਸੁਲਫਾਕ

×	ਗ	ਧ	ਨ	ਸੰ	ਸੰ	ਨ	ਸ
ਗ	ਗ	ਮ	ਧ	ਸ	—	ਰੁ	ਸੰ
ਧ	ਨੁ	ਦਾ	ਧ	ਰਾ	ਧ	ਧ	ਧ
ਨ	—	ਧ	ਧ	ਨ	—	ਧ	ਮ
ਸੰ	ਧ	ਪ	ਤਿ	ਗ੍ਰਹ	ਧ	ਧ	ਕ
ਸੰ	ਗ	ਰੁ	ਸ	ਨ	—	ਧ	—
ਸੰ	ਧ	ਗਿ	ਨ	ਚਾ	ਧ	ਲੈ	ਧ
ਨ	—	ਧ	ਧ	ਨ	—	ਧ	ਮ
ਸ	ਧ	ਮ	ਧ	ਲੋਹ	ਧ	ਧ	ਇ

ਰਾਗ ਬਸੰਤ, ਤਿੰਨ ਤਾਲ

ਪ੍ਰਹਲਾਦ ਪਠਾਏ ਪੜਨਸਾਲ ॥
 ਸੰਗਿ ਸਖਾ ਬਹੁ ਲੀਏ ਬਾਲ ॥
 ਮੋਕਉ ਕਹਾ ਪੜਾਵਸਿ ਆਲ ਜਾਲ ॥
 ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੁਪਾਲ ॥ ੧ ॥
 ਨਹੀ ਛੋਡਉ ਰੇ ਬਾਬਾ ਰਾਮ ਨਾਮ ॥
 ਮੇਰੇ ਅਉਰ ਪੜਨ ਸਿਉ ਨਹੀ ਕਾਮੁ ॥ ਰਹਾਉ ॥
 ਸੰਡੈ ਮਰਕੈ ਕਹਿਓ ਜਾਇ ॥
 ਪ੍ਰਹਲਾਦ ਬੁਲਾਏ ਬੇਗਿ ਧਾਇ ॥
 ਤੂ ਰਾਮ ਕਹਨ ਕੀ ਛੋਡ ਬਾਨਿ ॥
 ਤੁਝ ਤੁਰਤੁ ਛੋਡਾਉ ਮੇਰੇ ਕਹਿਓ ਮਾਨਿ ॥ ੨ ॥
 ਮੋਕਉ ਕਹਾ ਸਤਾਵਹੁ ਬਾਰ ਬਾਰ ॥
 ਪ੍ਰਭਿ ਜਲ ਬਲ ਗਿਰਿ ਧੀਏ ਪਹਾਰ ॥
 ਇਰੁ ਰਾਮੁ ਨ ਛੋਡਉ ਗੁਰਹਿ ਗਾਰਿ ॥
 ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥ ੩ ॥
 ਕਾਇ ਖੜਗੁ ਕੋਪਿਓ ਰਿਸਾਇ ॥
 ਤੁਝ ਰਾਖਨਹਾਰੇ ਮੋਹਿ ਬਤਾਇ ॥
 ਪ੍ਰਭ ਬੰਭ ਤੇ ਨਿਕਸੇ ਕੈ ਬਿਸਥਾਰ ॥
 ਹਰਨਾਖਸੁ ਛੋਦਿਓ ਨਖ ਬਿਦਾਰ ॥ ੪ ॥
 ਓਇ ਪਰਮ ਪੁਰਖ ਦੇਵਾਧਿ ਦੇਵ ॥
 ਭਗਤਿ ਹੇਤ ਨਰਸਿੰਘ ਭੇਵ ॥
 ਕਹਿ ਕਬੀਰ ਕੋ ਲਖੈ ਨ ਪਾਰ ॥
 ਪ੍ਰਹਲਾਦ ਉਧਾਰੇ ਅਨਿਕ ਬਾਰ ॥ ੫ ॥

(ਬਸੰਤੁ ਬਾਣੀ ਕਈਹ ਜੀ, ਪੰਨਾ ੧੧੯੪)

ਅੰਤਰਾ

								ਸ	ਸ	ਸ	ਮ	ਮ	—	ਮ	—
								ਪ੍ਰ	ਲਾ	ਦ	ਪ	ਠਾ	ਏ	ਏ	ਏ
ਗ	ਮ	ਪ	ਮ	ਗ	ਗ	ਮ	—	—	ਧ	ਧ	ਧ	ਧ	—	ਧ	ਧਨ
ਪ	ਭ	ਨ	ਸਾ	ਏ	ਲ	ਏ	ਏ	ਏ	ਸੰ	ਗਿ	ਸ	ਖਾ	ਏ	ਬਹੁ	ਏਏ
ਪ	—	ਧ	ਪ	ਮ	ਗ	ਗ	ਗ	ਮ	—	ਧ	ਧ	ਧ	—	ਮ	ਧ
ਲੀ	ਏ	ਏ	ਬਾ	ਏ	ਲ	ਮੋ	ਕਉ	ਧ	ਏ	ਹਾ	ਪ	ਕ੍ਰਾ	ਏ	ਵ	ਸਿ
ਨ	ਸੰ	ਸੰ	ਸੰ	—	ਸੰ	ਧ	ਨ	ਸੰ	ਰੁੰ	ਗੰ	ਮੰ	ਗ	ਰੁੰ	ਸੰ	ਸੰ
ਆ	ਏ	ਲ	ਜਾ	ਏ	ਲ	ਮੇ	ਰੀ	ਪ	ਟੀ	ਆ	ਏ	ਲਿ	ਖ	ਦੇ	ਹੁ
ਨ	ਸੰ	ਧ	ਨ	ਸੰ	—	ਰੁੰ	ਸੰ	ਨ	ਨ	ਧ					
ਸਿ	ਰੀ	ਏ	ਗੁ	ਪਾ	ਲ	ਨ	ਹੀ	ਛੇ	ਛਉ	ਰੇ					

ਰਾਗ ਬਸੰਤ

ਵਾਦੀ—ਸੰ ਤਾਰ ਸਪ: | ਠਾਠ—ਪੂਰਬੀ | ਸਮਾਂ—ਰਾਤ ਚੌਥਾ ਪਹਿਰ
ਸੰਵਾਦੀ—ਪ | ਜਾਤ—ਖਾਡਵ-ਸੰਪੂ: | ਮਾ—ਦੋਵੇਂ ਰੁ ਵ: ਆਰੋਹ ਵਿਚ ।

ਪਕੜ—ਸ, ਗ, ਮੰਧੁ, ਰੁੰ, ਸੰ, ਰੁੰਨ, ਧੁ, ਪ, ਮੰਗ, ਮੰਗ ।

ਆਰੋਹ—ਸ ਗ, ਮੰਧੁ, ਰੁੰ ਸੰ ।

ਅਵਰੋਹ—ਰੁੰ ਨ ਧੁ, ਪ, ਮੰਗ, ਮੰਗ, ਰੁ ਸ ।

ਸੁਰ-ਵਿਸਥਾਰ

- ਸਗ—ਮੰਧੁਰੁੰ—ਸੰ (ਸੰ) ਨਧੁ, ਪ ਮੰਧੁਰੁੰ—ਨਧੁ, ਪ—(ਪ) ਮੰਗ ਮੰਗ, ਗ—ਰੁਸ ।
- ਨਸਗ—ਮੰਧੁਸੰ, ਮੰਧੁਰੁੰ—ਸੰ ਰੁੰ—ਨਧੁਨਧੁ—ਪ, ਮੰਨਧੁਪ ਮੰਧੁਰੁੰ—ਨਧੁ, ਪ—ਮੰਧੁਸੰ, ਮੰਧੁਰੁੰ—ਸੰ
ਨ
(ਸੰ) ਰੁੰਨਧੁ, ਪ—(ਪ) ਮੰਗ, ਮੰਗ, ਮੰਧੁਨ ਮੰਧੁਰੁੰ—ਨਧੁ, ਪ—ਮੰਧੁਰੁੰ, ਸੰ (ਸੰ) ਨਧੁਪ, ਮੰਧੁ ਮੰਗ ਮੰਧੁ
ਮੰਗਮੰ, ਗ—ਰੁਸ ।
- ਪ—ਮੰਧੁਰੁੰ—ਸੰਨਧੁਪ, ਨਧੁਪ, ਮੰਰੁੰ ਨਧੁਪ—ਮੰਨਧੁ, ਪ ਮੰਨਮੰਧੁਮੰਗਮੰਗ ਗਮੰਧੁਗਮੰਗ, ਗ—ਰੁਸ, ਨਸ
ਰੁ
ਮ—ਮਮੰਮ, ਗ—ਮੰਗਰੁਸ ਸਗ, ਮੰਧੁ ਸੰ—ਮੰਧੁਮੰਧੁਰੁੰ—ਸੰ (ਸੰ) ਧ—ਪ, ਮੰਧੁਸੰ, ਰੁੰਨਧੁਪ ਮੰਗਮੰ—
ਗ, ਧੁਮੰਗ, ਮੰਧੁਰੁੰਨਧੁ ਮੰਗ, ਮੰਨਧੁ, ਪ—(ਪ) ਮੰਗ ਮੰਗ, ਗਮੰਧੁ, ਗਮੰਗ, ਰੁਸ—ਨਸਗ, ਮੰਗ ਮੰਗ
ਰੁਸ ਨਸ ਮ—ਮਮਮੰਮਗ ਮੰਨਧੁਪ, ਮੰਗ, ਮੰਧੁ, ਮੰਗ (ਪ) ਮੰਗਮੰ—ਗ ਗ—ਰੁਸ ।

- ੪ ਮੱਧੁਸੰ—ਨਧੁ, ਪ (ਪ) ਮੱਗ ਮੰ-ਗ—ਮੱਧੁਰੁੰ—ਸੰ, ਰੁੰਨਧੁਪ—ਮੱਗ ਮੱਗ ਰੁਸ, ਨੁਸ, ਮ—ਮੱਗ,
 ਮੱਧੁਸੰ ਮੱਧੁਰੁੰ—ਨਧੁ, ਰੁੰ—ਨਧੁਪ ਮੱਧੁਰੁੰ—ਸੰ—ਨਧੁ—ਪ—ਪਗ, ਮੱਗ ਮੰ-ਗ ਧੁ—ਮੱਗਗਮੱਧੁ—ਗ,
 ਮੱਗ, ਮੱਗਰੁਸ—ਸਗ, ਮੱਧੁਰੁੰ—ਸੰ, ਰੁੰ—ਨਧੁਪ ਮੱਧੁਨਧੁਪ ਧੁਪ, ਪਗ, ਪਗਮੰ—ਗ ਮੰਨ ਨਮੱਗ, ਗ
 —ਰੁਸ—ਸਗ, ਮੰਸ ਧੁੰ ਰੁੰ—ਮੱਰੁੰ, ਨਰੁੰ, ਧੁਰੁੰ, ਮੱਧੁਰੁੰ, ਗ—ਮੱਧੁਰੁੰ ਨ—ਧੁੰ ਪਗ, ਮੱਗ ਮੰ-ਗ,
 ਗਮੱਗ, ਗਮੱਧੁ ਗਮੱਗ ਮੱਗਰੁਸ, ਸੰਸ ਰੁੰਨਧੁਪਮੱਗ ਧੁ ਮੱਗ, ਮੱਗ ਮੱਗਰੁਸ ।

- ੫ ਸ—ਮੱਧੁਸੰ (ਸ) ਨਧੁ ਨ—ਧੁਪ, ਮੱਧੁਸੰ ਮੱਧੁਰੁੰ—ਸੰ ਨਧੁਰੁੰਨਧੁਪ, ਨਧੁਪ ਮੱਧੁਸੰ ਸਰੁੰਸੰ ਨਧੁਧੁਪ (ਪ)
 ਮੱਗ, ਮੱਗ, ਮੱਧੁਨਧੁਮੱਗ, ਮੱਧੁਮੱਗ ਧੁ ਮੱਗ ਮੰ-ਗਰੁਸ ਮੱਧੁ, ਮੱਧੁ, ਨਧੁਪ, ਮੱਧੁਸੰ, ਮੱਧੁਰੁੰ—ਸੰ ਮੰਗ
 ਰੁੰਸੰ, ਨਰੁੰਮੰਗਰੁੰਸੰ, ਪੰ ਮੰਗੰ ਮੰਗਰੁੰਸੰ ਸੰ — ਗਮੱਧੁਗਮੰ ਗੁੰ ਮੰਗਰੁੰਸੰ—ਰੁੰਨਧੁ--ਪ, ਮੱਧੁਨਧੁਰੁੰਨਧੁਪ,
 ਮੱਗ ਮੱਗ ਗਮੱਧੁਗਮੰਗ ਮੱਗਰੁਸ ।

ਰਾਗ ਬਸੰਤ, ਤਿੰਨ ਤਾਲ, ਮਧਯ ਲਯ

ਰੁਤਿ ਆਈਲੇ ਸਰਸ ਬਸੰਤ ਮਾਹਿ ॥
 ਰੰਗਿ ਰਾਤੇ ਰਵਹਿ ਸਿ ਤੇਰੇ ਚਾਇ ॥
 ਕਿਸੁ ਪੂਜ ਚੜਾਵਉ ਲਗਉ ਪਾਇ ॥ ੧ ॥
 ਤੇਰਾ ਦਾਸਨਿ ਦਾਸਾ ਕਹਉ ਰਾਇ ॥
 ਜਗ ਜੀਵਨ ਜੁਗਤਿ ਨ ਮਿਲੈ ਕਾਇ ॥ ੧ ॥ ਰਹਾਉ ॥
 ਤੇਰੀ ਮੂਰਤਿ ਏਕਾ ਬਹੁਤੁ ਰੂਪ ॥
 ਕਿਸੁ ਪੂਜ ਚੜਾਵਉ ਦੇਉ ਧੂਪ ॥
 ਤੇਰਾ ਅੰਤੁ ਨ ਪਾਇਆ ਕਹਾ ਪਾਇ ॥
 ਤੇਰਾ ਦਾਸਨਿ ਦਾਸਾ ਕਹਉ ਰਾਇ ॥ ੨ ॥
 ਤੇਰੇ ਸਨਿ ਸੰਬਤ ਸਭਿ ਤੀਰਥਾ ॥
 ਤੇਰਾ ਸਚੁ ਨਾਮੁ ਪਰਮੇਸਰਾ ॥
 ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥
 ਅਣਜਾਣਤ ਨਾਮੁ ਵਖਾਣੀਐ ॥ ੩ ॥
 ਨਾਨਕੁ ਵੇਚਾਰਾ ਕਿਆ ਕਹੈ ॥
 ਸਭੁ ਲੋਕੁ ਸਲਾਹੇ ਏਕਸੈ ॥
 ਸਿਰੁ ਨਾਨਕ ਲੋਕਾ ਪਾਵ ਹੈ ॥
 ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥ ੪ ॥

ਅਸਥਾਈ

x				o				o				o					
								ਮੱ	ਧੁ	ਨਸ	(ਸੰ)	ਨ	ਧੁ	ਪ	ਪ	ਮੱ	ਗ
								ਰੁ	ਤਿ	ਆ	ਫ	ਈ	ਲੇ	ਸ	ਰ	ਸ	ਬ
ਮੱ	ਧੁ	ਨ	ਸੰ	ਸੰ	—	ਮੱ	ਧੁ	ਨ	(ਸੰ)	ਨ	ਧੁ	ਪ	—	ਨ	—	ਨ	ਸ
ਸੰ	ਫ	ਤ	ਮਾ	ਹਿ	ਫ	ਰੁ	ਤ	ਆ	ਫ	ਈ	ਲੇ	ਫ	ਫ	ਰੁ	ਰੁ	ਗ	ਗ
ਧੁ	—	ਗ	ਮੱ	ਗ	ਰੁ	ਸ	—	ਨ	—	ਮ	ਗ	ਮੱ	—	ਧੁ	ਧੁ		
ਮੱ	ਫ	ਤੇ	ਫ	ਰ	ਫ	ਵਹਿ	ਫ	ਰਾ	ਫ	ਤੇ	ਫ	ਰ	ਫ	ਵਹਿ	ਧੁ	ਧੁ	ਸਿ
ਰੁ	ਸੰ	ਸੰ	ਸੰ	ਨ	ਧੁ												
ਤੇ	ਫ	ਰੇ	ਚਾ	ਫ	ਇ												

ਅੰਤਰਾ

								ਧੁ	—	ਮੱ	ਗ	ਮੱ	—	ਧੁ	ਮੱਧੁ
								ਮੱ	ਫ	ਜ	ਚ	ਫ	ਫ	ਵਉ	ਫਫ
								ਪੂ	ਫ	ਸ	ਨ	ਦਾ	ਫ	ਸਾ	ਫਫ
								ਦਾ	ਫ	ਸ	ਨ	ਦਾ	ਫ	ਸਾ	ਫਫ
ਸੰ	ਸੰ	—	ਸੰ	—	ਸੰ	ਧੁ	ਨ	ਰੁੰ	ਗੰ	ਗੰ	ਮੱ	ਗੰ	ਰੁੰ	ਸੰ	ਸੰ
ਲ	ਗਉ	ਫ	ਪਾ	ਫ	ਇ	ਜ	ਗ	ਜੀ	ਫ	ਵ	ਨ	ਜੁ	ਗ	ਤਿ	ਨ
ਕ	ਹਉ	ਫ	ਰਾ	ਫ	ਇ										
ਸੰ	ਸੰ	—	ਸੰ	ਨ	ਧੁ										
ਮਿ	ਲੇ	ਫ	ਕਾ	ਫ	ਇ										

ਰਾਗ ਬਸੰਤ, ਝਪ ਤਾਲ, ਬਿਲੰਬਿਤ

ਮਉਲੀ ਧਰਤੀ ਮਉਲਿਆ ਅਕਾਸੁ ॥
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥ ੧ ॥
ਰਾਜਾ ਰਾਮੁ ਮਉਲਿਆ ਅਨਤ ਭਾਇ ॥
ਜਹ ਦੇਖਉ ਤਹ ਰਹਿਆ ਸਮਾਇ ॥ ੧ ॥ ਰਹਾਉ ॥
ਦੁਤੀਆ ਮਉਲੇ ਚਾਰਿ ਬੇਦਿ ॥
ਸਿੰਮ੍ਰਿਤਿ ਮਉਲੀ ਸਿਉ ਕਤੇਬ ॥ ੨ ॥
ਸੰਕਰੁ ਮਉਲਿਓ ਜੋਗ ਧਿਆਨ ॥
ਕਬੀਰ ਕੇ ਸੁਆਮੀ ਸਭ ਸਮਾਨ ॥ ੩ ॥

(ਬਸੰਤੁ ਕਬੀਰ ਜੀ, ਪੰਨਾ ੧੧੯੩)

ਅਸਥਾਈ

੨	੩	੪	੫	੬	੭	੮	੯	੧੦	
ਸੰ	ਸੰ	ਨ	ਧੁ	ਪ	ਪ	—	ਮੰਗ	ਮੰ	ਗ
ਰਾ	ਜਾ	ਰਾ	ੜ	ਮ	ਮਉ	ੜ	ਲਿਆ	ੜ	ੜ
ਮੰ	ਧੁ	ਸੰ	—	ਰੁੰ	ਸੰ	—	ਨ	ਮੰ	ਧੁ
ਅ	ੜ	ਨ	ੜ	ਤ	ਭਾ	ੜ	ਇ	ੜ	ੜ
ਸੰ	—	ਮ	—	—	ਮ	—	ਮੰ	ਮ	—
ਜਹ	ੜ	ਦੇ	ੜ	ੜ	ਖਉ	ੜ	ਤਹ	ੜ	ੜ
ਗ	—	ਗ	—	ਮੰ	ਨ	—	ਨ	ਧੁ	ਪ
ਰਹਿ	ੜ	ਆ	ੜ	ਸ	ਰੁੰ	ੜ	ਇ	ੜ	ੜ

ਅੰਤਰਾ

ਮੰ	ਧੁ	ਸੰ	—	—	ਸੰ	ਸੰ	—	—
ਮਉ	ੜ	ਲੀ	ੜ	ੜ	ਧ	ਰ	ਤੀ	ੜ
ਨ	—	ਸੰ	—	ਰੁੰ	ਸੰ	ਨਧੁ	ਨ	ਧੁ
ਮਉ	ੜ	ਲਿਆ	ੜ	ਅ	ਕਾ	ੜੜ	ਸ	ੜ
ਨ	ਰੁੰ	ਗੰ	—	ਮੰ	ਗੰ	ਰੁੰ	ਸੰ	—
ਘ	ਟਿ	ਘ	ੜ	ਟਿ	ਮਉ	ੜ	ਲਿਆ	ੜ
ਸੰ	ਸੰ	ਸੰ	—	ਰੁੰ	ਸੰ	ਸੰ	ਨ	ਮੰ
ਤ	ਮ	ਪ	ੜ	ਰ	ਗਾ	ੜ	ਸੁ	ੜ

ਰਾਗ ਬਸੰਤ, ਤਾਲ ਯੱਕਾ, ਮਧਜ ਲਯ

ਮਾਹਾ ਰੁਤੀ ਮਹਿ ਸਦ ਬਸੰਤੁ ॥
 ਜਿਤੁ ਹਰਿਆ ਸਭੁ ਜੀਅ ਜੰਤੁ ॥
 ਕਿਆ ਹਉ ਆਖਾ ਕਿਰਮ ਜੰਤੁ ॥
 ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥ ੧ ॥
 ਤੈ ਸਾਹਿਬ ਕੀ ਕਰਹਿ ਸੇਵ ॥
 ਪਰਮ ਸੁਖ ਪਾਵਹਿ ਆਤਮ ਦੇਵ ॥ ੧ ॥ ਰਹਾਉ ॥
 ਕਰਮੁ ਹੋਵੈ ਤਾਂ ਸੇਵਾ ਕਰੈ ॥
 ਗੁਰ ਪਰਸਾਦੀ ਜੀਵਤ ਮਰੈ ॥
 ਅਨਦਿਨੁ ਸਾਚੁ ਨਾਮੁ ਉਚਰੈ ॥
 ਇਨ ਬਿਧਿ ਪ੍ਰਾਣੀ ਦੁਤਰੁ ਤਰੈ ॥ ੨ ॥

ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥
 ਸੰਸਾਰ ਬਿਰਖ ਕਉ ਦੁਇ ਫਲ ਲਾਏ ॥
 ਆਪੇ ਕਰਤਾ ਕਰੇ ਕਰਾਏ ॥
 ਜੋ ਤਿਸੁ ਭਾਵੈ ਤਿਸੈ ਖਵਾਏ ॥ ੩ ॥
 ਨਾਨਕ ਜਿਸ ਨੋ ਨਦਰਿ ਕਰੇਇ ॥
 ਅੰਮ੍ਰਿਤ ਨਾਮੁ ਆਪੇ ਦੇਇ ॥
 ਬਿਖਿਆ ਕੀ ਬਾਸਨਾ ਮਨਹਿ ਕਰੇਇ ॥
 ਆਪਣਾ ਭਾਣਾ ਆਪਿ ਕਰੇਇ ॥ ੪ ॥

(ਬਸੰਤ ਮ: ੩, ਪੰਨਾ ੧੧੭੨)

ਅਸਥਾਈ

×	—	੦	੨	੦	੩	੪	੫	੬	੭	੮	੯
ਸੰ	—	ਨ	ਪੁ	ਪ	ਪ	ਪ	ਮੱ	ਮੱ	—	ਕ	ਕ
ਤੈ	ੜ	ਸਾ	ਹਿ	ਬ	ਕੀ	ਕ	ਰਹਿ	ੜ	ਸੇ	ੜ	ਕ
ਪ	ਪੁ	ਨ	ਨ	ਸੰ	ਸੰ	ਰੁੰ	ਰੁੰ	ਸੰ	ਨ	ਸੰ	ਸੰ
ਪਰ	ਮ	ਸੁ	ਖ	ਪਾ	ਵਹਿ	ਆ	ਤ	ਮ	ਦੇ	ੜ	ਕ
ਨਸੰ	ਰੁੰਸੰ	ਨਪੁ	ਪੁਨ	ਸੰਨ	ਪੁਪ	ਮੱਪ	ਪੁਪ	ਮੱਗ	ਗਮ	ਪਮ	ਕ
ਤੈੜ	ੜੜ	ਸਾੜ	ੜੜ	ਹਿੜ	ਬੜ	ਕੀੜ	ੜੜ	ਕੜ	ਰਹਿ	ਕੜ	ਕ
ਸ	ਸ	ਗ	ਗ	ਮੱ	ਪੁ	ਮੱਪੁ	ਨਸੰ	ਰੁੰ	ਸੰਰੁੰ	ਨਸੰ	ਸੰ
ਪਰ	ਮ	ਸੁ	ਖ	ਪਾ	ੜ	ਵਹਿ	ੜੜ	ਆ	ਤਮ	ਦੇੜ	ਵ

ਅੰਤਰਾ

ਮੱ	ਮੱ	ਪੁ	ਸੰ	—	ਸੰ	ਸੰ	ਸੰ	ਸੰ	ਸੰ	—	ਸੰ
ਮਾ	ਹਾ	ਰੁ	ਤੀ	ੜ	ਮਹਿ	ਸ਼	ਦ	ਭ	ਸੰ	ੜ	ਤੁ
ਸੰ	ਸੰ	ਸੰ	ਰੁੰ	—	ਸੰ	ਨ	ਸੰ	ਨ	ਪੁ	ਨ	ਪੁ
ਜਿ	ਤੁ	ਹ	ਰਿ	ੜ	ਆ	ਸ	ਭੁ	ਜੀ	ਅ	ਜੰ	ਤੁ
ਮੱ	ਪੁ	ਨ	ਮੱ	—	ਪੁ	ਗ	ਗ	ਮੱ	ਗ	ਰੁ	ਸ
ਕਿਆ	ੜ	ਹਉ	ਆ	ੜ	ਖਾ	ਕਿ	ਰ	ਮ	ਜੰ	ੜ	ਤੁ
ਸੰ	ਗੰ	ਰੁੰ	ਮੱ	ਗੰ	ਰੁੰ	ਸੰ	ਸੰ	—	ਨ	ਮੱ	ਪੁ
ਤੈ	ਰਾ	ਕਿ	ਨੈ	ਨ	ਪਾ	ਇਆ	ਆ	ੜ	ਦਿ	ਅੰ	ਤੁ

ਰਾਗ ਬਸੰਤ ਹਿੰਡੋਲ

ਵਾਦੀ—ਧ		ਠਾਠ—ਮਾਰਵਾ		ਸਮਾਂ—ਰਾਤ ਚੌਥਾ ਪ: ਜਾਂ ਰੁਤ ਸਮੇਂ
ਸੰਵਾਦੀ—ਗ		ਜਾਤ—ਖਾਡਵ		ਮ ਦੋਵੇਂ

ਮੱ ਨ

ਪਕਤ—ਸ ਮ, ਮ ਮ ਗ ਧ ਮ ਧ, ਮ ਗ ਰੁ ਸ ।

ਆਰੋਹ—ਸ ਨ ਰੁ ਸ, ਸ ਗ, ਮ ਧ ਸ ।

ਅਵਰੋਹ—ਸ ਨ ਰੁ ਨ ਧ, ਮ ਗ ਮ ਗ ਰੁ ਸ ।

ਸੁਰ-ਵਿਸਥਾਰ

- ੧ ਸ — ਰੁਸ — ਨਧ, ਸਨਰੁਸ — ਸਗ, ਮੰਗ, ਮੰਗ, ਰੁਸ — ਨਧ, ਸਰੁ ਸ — ਧਸਗ, ਗਮੰਗ, ਮੰਗਰੁ — ਸ ।
- ੨ ਸਮ — ਮਮ, ਗ — ਸਰੁਸਗ — ਮੰਗਮ, ਗ ਮੰਗਰੁ ਸ — ਨਧਨਰੁ ਗ, ਸਗ — ਮਧਮੰਗ, ਮੰਗਰੁਸ — ਨਸਮ
ਨ
— ਮਗ, ਮੰਗਰੁਸ — ਸਗ, ਮਧ, ਨਮਧ, ਸੰ — ਧ — ਮ, ਗ, ਮੰਗਰੁਸ ।
- ੩ ਸ — ਨਸਰੁਨਸਮ — ਮਮੰਮੰ ਨ, ਮੰਨ, ਧ, ਮੰਗ, ਮਧ — ਨਮਧਸੰ — ਰੁਸੰ — ਨਧ — ਨਮਧ, ਮੰਗ, ਧ —
ਮ
ਗ, ਮੰਗਰੁਸ — ਗ, ਮ, ਧ — ਮੰਗ — ਧ, ਮਧਨਮਧਸੰ — ਨਰੁਸੰ — ਨਧ, ਮੰਗ, ਗਮਧੰਗ ਮੰਗਰੁਸ —।
- ੪ ਨਸਮ — ਮਮ, ਮੰਗ, ਨਧ, ਮ, ਗ, ਸ ਗ, ਧਮਧ, ਸੰ — ਨਧਮਧ, ਸੰ, ਨਸੰਨਧ, ਮੰਗ, ਮਧ, ਮੰਗ,
ਮੱ ਧ ਨ
ਮੰਗਰੁਸ — ਗ, ਮ, ਧ, ਮਧਸੰ — ਨਰੁਸੰ, ਨਧ, ਨਧਮੰਗ ਸ, ਗਮਧਸੰ — ਰੁਨਸੰਨਧਮੰਗ ਮੰਨਧਮੰਗ, ਮਧ,
ਨਮਧ, ਮੰਗ, ਮੰਗਰੁਸ ਨਸਮਮੰਗ, ਮਧਮੰਗ, ਮਧਨਸੰਰੁਸੰ — ਨਧਮੰਗ, ਮੰਗਰੁਸ ।
- ੫ ਨ ਨ
ਸਧ, ਧ, ਮਧ, ਮੰਗ, ਮਧਨਮਧਸੰ — ਗੰ — ਰੁਸੰ — ਨਧ — ਮਧਸੰਗ — ਮੰਗ, ਮੰਗਰੁਸੰ — ਨਸੰਨਧਮਧਸੰ,
ਸ ਨ
ਨਰੁਸੰ — ਗੰ, ਮੰਗਰੁਸੰ — ਸਰੁਸੰ, ਨਧ, ਨਮਧ, ਸਮ — ਮਮੰਗ, ਮੰਗਰੁਸ, ਧ — ਮੰਗਮਧਸੰ — ਧ, ਮੰਗ, ਸੰ,
ਗੰ, ਨਸੰਗ, ਮੰਗ, ਸੰ — ਸਰੁਸੰ ਨਸੰਨ, ਧਨਧ, ਮੰਗ, ਮਧਨਸੰਰੁਨਸੰਨਧ, ਨਮਧਸੰ — ਨਧ, ਮੰਗ,
ਗਮੰਗ, ਧ, ਮੰਗ, ਨਧ, ਮੰਗ, ਧ, ਮੰਗ, ਗਮੰਨਧਮੰਗ, ਗਮੰਗ, ਮੰਗਰੁਸ — ਨਸਮ, ਮਮੰਗ ਨ, ਧ,
ਮੰਗ; ਰੁਸ ।

ਰਾਗ ਬਸੰਤ ਹਿੰਡੋਲ, ਛੋਟੀ ਤਿੰਨ ਤਾਲ, ਮਧਯ ਲਯ

ਸਾਹੁਰਤੀ ਵਬੁ ਸਭੁ ਕਿਛੁ ਸਾਝੀ ਪੇਵਕਤੈ ਧਨ ਵਖੇ ॥
ਆਪਿ ਕੁਚਜੀ ਦੋਸੁ ਨ ਦੇਉ ਜਾਣਾ ਨਾਹੀ ਰਖੇ ॥ ੧ ॥
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥
ਅਖਰ ਲਿਖੇ ਸੋਈ ਗਾਵਾ ਅਵਰ ਨ ਜਾਣਾ ਬਾਣੀ ॥ ੧ ॥ ਰਹਾਉ ॥
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ਹ ਜਾਣਹੁ ਨਾਰੀ ॥
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥ ੨ ॥
ਜੇ ਤੂੰ ਪਤਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥
ਪ੍ਰਣਵਤਿ ਨਾਨਕੁ ਏਕੁ ਲੰਘਾਏ ਜੇ ਕਰਿ ਸਚਿ ਸਮਾਵਾਂ ॥ ੩ ॥

(ਬਸੰਤ ਮ: ੧, ਪੰਨਾ ੧੧੭੧)

ਅਸਥਾਈ

੨	੩	੦	੧	੨	੩	੦	੧	੨	੩
ਧ	ਮੱ	—	ਮੱ	ਗ	ਮੱ	—	ਧ	ਮੱ	—
ਮੇ	ਰੇ	ੜ	ਸਾ	ਹਿ	ਬਾ	ੜ	ਹਉ		
ਧ	ਮੱ	—	ਗ	ਮੱ	ਗਮੱ	ਧ	ਮੱ		
ੜ	ੜ	ੜ	ਭ	ਰ	ਮਿੜ	ੜ	ਭੁ		
ਗ	ਰੁ	ਸ	—	—	—	ਨ	ਸ	ਗ	—
ਲਾ	ੜ	ਣੀ	ੜ	ੜ	ੜ	ਆ	ੜ	ਪੋ	ੜ
ਸੰ	—	—	ਨ	ਸੰ	ਨ	ਧ	—	ਮੱ	—
ੜ	ੜ	ੜ	ਲਾ	ਣੀ	ਮੇ	ਰੇ	ੜ	ੜ	ੜ
								ਸਾ	ਹਿ
									ਬਾ
									ੜ
									ਹਉ

ਅੰਤਰਾ

					ਧ	—			ਧ	ਨ	—	ਸੰ	—	ਸੰ	ਰੁੰ	ਸ
					ਸਾ	ੜ			ਹੁ	ਰ	ੜ	ਤੀ	ੜ	ਵ	ੜ	ਨ
ਸੰ — — —	— —	ਸੰ ਸੰ			ਸੰ	ਸੰ	ਸੰ	ਸੰ	—	ਨ	—	ਸੰ	—	ਸੰ	ਰੁੰ	ੜ
ਥ ੜ ੜ ੜ	ੜ ੜ	ਸ ਭ			ਕਿ	ਛ	ੜ		ਸਾ	ੜ	ਝੀ	ੜ		ਝੀ	ੜ	ੜ
ਸੰ — ਨ —	ਧ —	ਨ ਸੰ			ਨ	ਧ	ਧ	ਮੱ	ਧ	ਨ	ਸੰ	—		ਧ	ਨ	ੜ
ੜ ੜ ੜ ੜ	ੜ ੜ	ਪੋ ੜ			ਵ	ੜ	ਕ	ਝੀ	ੜ	ਧ	ਧ	ਨ		ਧ	ਨ	ੜ
ਸੰ — — ਨ	ਸੰ ਨ	ਧ —			ਮੱ	—		ਗ	ਗਮੱ	ਗ	ਮੱ	—		ਧ		
ੜ ੜ ੜ ਵ	ਥੇ ਮੇ	ਰੇ ੜ			ੜ	ੜ	ੜ	ੜ	ਸਾੜ	ਹਿ	ਬਾ	ੜ		ਹਉ		

ਰਾਗ ਬਸੰਤ ਬਹਾਰ

ਵਾਦੀ—ਸੰ ਤਾਰ ਸਪ:		ਠਾਠ—ਪੂਰਵੀ		ਸਮਾਂ—ਰਾਤ ਤੀਜਾ ਪ:
ਸੰਵਾਦੀ—ਪ		ਜਾਤ—ਖਾਡਵ-ਸੰਪੂਰਣ		

ਪਕੜ—ਮ, ਪ ਗੁ ਮ, ਨੁ ਧ ਨ ਸੰ, ਰੁੰ ਨ ਧੁ ਪ, ਮੱਗ ਮੱਗ, ਰੁ ਸ ।

ਆਰੋਹ—ਨਸ, ਮ, ਪ ਨੁ ਪ, ਮ ਪ ਗੁ ਮ, ਨੁ ਧ ਨ ਸੰ ।

ਅਵਰੋਹ—ਸੰ ਰੁੰ ਨ ਧੁ ਪ, ਮੱਗ, ਮੱਗ, ਮੱਧੁ ਮੱਗ, ਰੁ ਸ ।

ਸੁਰ-ਵਿਸਥਾਰ

- ੧ ਸ—ਗ, ਮੱਧੁਸੰ—ਮੱਧੁਰੁੰ—ਸੰ ਨ ਧੁ ਪ—ਮੱਗ ਮੱਗ, ਮੱਧੁ ਰੁੰ—ਸੰ, ਧੁਨਸੰਰੁੰਨਸੰ—ਨਧੁਪ, ਮੱਗ ਮੱਗ, ਮੱਧੁਮੱਗ, ਰੁ ਸ ।
- ੨ ਨਸ, ਮ—ਮਪ, ਨੁ ਪ, ਮਪ ਗੁ ਮ ਧ, ਨਸੰ—ਨਧੁਪ—ਧੁਗ ਮੱਧੁਸੰ—ਧੁਰੁੰ—ਸੰ, ਸੰਧੁਸੰ—ਰੁੰਨਧੁ, ਪ—(ਪ) ਮੱਗ, ਨ—ਮੱਗ, ਧੁਗ, ਮੱਗਰੁਸ ।
- ੩ ਨਸਮ—ਮਪਗੁਮ—ਨੁਨੁਪਮ, ਧੁ—ਨਸੰ—ਮੱਧੁਰੁੰ—ਸੰ, ਨਧੁਰੁੰਨਧੁਪ—ਮੱਗ, ਪਗ, ਗਮੱਧੁਗ, ਮੱਧੁਸੰ—ਨਰੁੰਸੰ—ਨਧੁਨਸੰਰੁੰਨਸੰਨਧੁ, ਪ—ਮੱਗ, ਨ—ਮੱਗ ਮੱਗਰੁਸ—ਮੱਧੁਰੁੰ—ਧੁਰੁੰ—ਮੱਧੁਨਸੰਰੁੰਨਧੁ, ਪ—(ਪ) ਮੱਗ, ਮੱਧੁਮੱਗ, ਨਨਧੁਪ, ਮੱਗਮੱਗ, ਮੱਗਰੁਸ ।
- ੪ ਸ—ਮ—ਗਮਪਗੁ—ਮ, ਮਨੁਧ (ਨੁ) ਪਮਪਗੁ—ਮ—ਨੁਧਨਸੰ—ਨੁਧਨਸੰਨੁਪ ਮਪ ਗੁ—ਮ, ਨੁਧਨਸੰ—ਰੁੰਨਸੰ, ਧੁਰੁੰ—ਸੰ, ਨਰੁੰਨਧੁਪ—ਮੱਧੁਸੰਰੁੰਨਧੁਪ ਮੱਧੁਨਧੁਪ—ਧੁਪ—ਮੱਗ ਮੱਗ, ਗਮੱਧੁਗਮੱਗ ਗ, ਮੱਗਰੁਸ—ਗਮੱਧੁਸੰ, ਮੱਧੁਰੁੰ—ਸੰ, ਸੰਰੁੰਸੰ—ਨਰੁੰਨਧੁਪ, ਨਧੁਨ—ਧੁਪ—(ਪ) ਮੱਗਮੱਗ, ਮੱਧੁਮੱਗ, ਗਮੱਧੁਗਮੱਗ, ਗ, ਮੱਗਰੁਸ ।
- ੫ ਸਮ—ਗਮਮਮੱਗ, ਨ—ਧੁ, ਪ—ਨਰੁੰਨਧੁਪ—(ਪ) ਮੱਗ ਮੱਗ ਮੱਧੁਸੰ, ਮੱਧੁਰੁੰ—ਸੰ ਗੰ, ਮੱਗੰਰੁੰਸੰ—ਪੰ—(ਪੰ) ਮੱਗੰਮੱਗੰ, ਗੰਮੱਧੁਗੰਮੱਗੰ, ਮੱਗੰਰੁੰਸੰ ਨਧੁ, ਨਰੁੰਨਧੁਪ, ਨਧੁ ਨਧੁ, ਮੱਧੁਨਰੁੰਨਧੁਪ—ਮੱਗ ਮਨਨਧੁਮੱਗ, ਪਗ ਗਮੱਧੁਗਮੱਗ, ਗ, ਮੱਗਰੁਸ ਸਮ—ਮਪਗੁ-ਮ, ਗੁਮਪਗੁ-ਮ, ਗੁਮਨੁਧਨੁਪ—ਮਪਨੁਨੁਪ ਮਪਗੁਮ, ਧਧਨਸੰ—(ਨੁ) ਪ, ਮਪਗ ਮਨੁਧਨਸੰਰੁੰਨਧੁਪ—ਮੱਧੁਸੰ—ਮੱਧੁਰੁੰ—ਸੰ, ਮੱਧੁਨਰੁੰਗੰ, ਮੱਗੰਮੱਗੰ ਰੁੰ ਗੰ, ਮੱਗੰਰੁੰਸੰ—ਨਧੁ-ਪ, ਪ (ਪ) ਮੱਗਮੱਗ, ਗਮੱਧੁਰੁੰ—ਸੰ—ਮੱਗੰਰੁੰਸੰ—(ਸੰ) ਨਧੁਪ—ਮੱਗਮੱਗ—ਮੱਧੁਮੱਗ, ਗਮੱਧੁਗਮੱਗ, ਮੱਗਰੁਸ ।

ਰਾਗ ਬਸੰਤ ਬਹਾਰ, ਪੜਤਾਲ ਚਾਰ ਤਾਲ, ਬਿਲੰਬਿਤ

ਦੇਖੁ ਫੂਲ ਫੂਲ ਫੂਲੇ ॥ ਅਹੰ ਤਿਆਗਿ ਤਿਆਗੇ ॥
 ਚਰਨ ਕਮਲ ਪਾਗੇ ॥ ਤੁਮ ਮਿਲਹੁ ਪ੍ਰਭ ਸਭਾਗੇ ॥
 ਹਰਿ ਚੇਤਿ ਮਨ ਮੇਰੇ ॥ ਰਹਾਉ ॥
 ਸਘਨ ਬਾਸੁ ਕੂਲੇ ॥ ਇਕਿ ਰਹੇ ਸੂਕਿ ਕਠੂਲੇ ॥
 ਬਸੰਤ ਰੁਤਿ ਆਈ ॥ ਪਰਫੂਲਤਾ ਰਹੇ ॥ ੧ ॥
 ਅਬ ਕਲੂ ਆਇਓ ਰੇ ॥ ਇਕੁ ਨਾਮੁ ਬੋਵਹੁ ਬੋਵਹੁ ॥
 ਅਨ ਰੁਤਿ ਨਾਹੀ ਨਾਹੀ ॥ ਮਤੁ ਭਰਮਿ ਭੂਲਹੁ ਭੂਲਹੁ ॥
 ਗੁਰ ਮਿਲੇ ਹਰਿ ਪਾਏ ॥ ਜਿਸੁ ਮਸਤਕਿ ਹੈ ਲੇਖਾ ॥
 ਮਨ ਰੁਤਿ ਨਾਮ ਰੇ ॥ ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥ ੨ ॥

(ਬਸੰਤ ਮ: ੫, ਪੰਨਾ ੧੧੮੫)

ਅਸਥਾਈ

×	੦	੨	੦	੩	੪	ਸਸ ਦੇਖੁ
ਮ	—	ਮ	ਮ	ਮ	ਸ	—
ਫੂ	ੜ	ਲ	ਫੂ	ਲ	ੜ	ੜ
ਸ	ਮ	—	ਨ	ਪ	ਮੰਗ	—
ਅ	ਹ	ੜ	ਤਿਆ	ਗਿ	ਤਿਆ	ੜ
ਸ	ਸ	ਸ	ਗ	ਗ	ਮੰ	—
ਚ	ਰ	ਨ	ਕ	ਲ	ਪਾ	ੜ
ਸੰ	ਸੰ	—	ਨ	ਨ	ਪ	ਸਸ
ਮਿ	ਲਹੁ	ੜ	ਪ੍ਰ	ਭ	ਭਾ	ਹਰਿ
ਮ	—	ਮ	ਨ	ਧ	ਸੰ	—
ਚੇ	ੜ	ਤ	ਮ	ਨ	ਮੇ	ੜ
ਸੰ	ਸੰ	ਸੰ	ਨ	ਧ	ਨ	—
ਸ	ਘ	ਨ	ਬਾ	ਸੁ	ਕੂ	ਸਸੰ ਇਕਿ
ਗੰ	—	ਗੁੰ	ਸੰ	ਧੁ	ਪ	—
ਰ	ੜ	ਹੇ	ਸੂ	ਕ	ਨੂ	ੜ

ਅੰਤਰਾ ਤਾਲ ਯੱਕਾ

×		੦		੨		੦		੩		੪	ਮਧ ਬੜ
ਸੰ	—	ਸੰ	ਸੰ	—	ਸੰ	ਨ	ਗੁੰ	—	ਸੰ	—	ਸੰਸੰ
ਸੰ	ੜ	ਤ	ਰੁ	ੜ	ਤਿ	ਆ	ੜ	ੜ	ਈ	ੜ	ਪਰ
ਗੰ	—	ਗੰ	ਗੰ	—	ਮੰ	ਗੰ	—	ਗੁੰ	ਸੰ	—	—
ਵੁ	ੜ	ਲ	ਤਾ	ੜ	ਰ	ਹੇ	ੜ	ੜ	ੜ	ੜ	ੜ

ਤਿੰਨ ਤਾਲ

×			੨		੦		੩	ਮ ਅ	ਪ ਬ	ਗੁ ਕ	—	ਮ ਲੂ
ਨੁ	—	ਧ	—	ਨ	—	ਸੰ	ਨ	ਸੰ	—	—	ਰੰ	ਸੰ
ਆ	ੜ	ੜ	ੜ	ਇਓ	ੜ	ੜ	ੜ	ਰੇ	ੜ	ੜ	ਇ	ਮੁ
ਸੰ	ਨ	ਸੰ	—	—	ਨੁ	ਧ	ਨੁ	ਪ	—	—	ਮ	ਧ
ਬੋ	ੜ	ਵਹੁ	ੜ	ੜ	ਬੋ	ੜ	ੜ	ਵਹੁ	ੜ	ੜ	ਅ	ਤਿ
ਨ	—	ਨ	—	ਸੰ	—	ਨ	ਸੰ	—	—	—	ਰੰ	ਰੰ
ਨਾ	ੜ	ਹੀ	ੜ	ਨਾ	ੜ	ੜ	ਹੀ	ੜ	ੜ	ੜ	ਮ	ਮਿ
ਸੰ	ਨ	ਸੰ	—	ਨੁ	ਧ	ਨੁ	ਪ	—	—	—	ਰੰ	ਰੰ
ਵੁ	ੜ	ਲਹੁ	ੜ	ਨੁ	ੜ	ੜ	ਲਹੁ	ੜ	ੜ	ੜ	—	—

ਸੂਲ ਫਾਕ

×		੦		੨		੩	ਸੰ ਨ	ਗੁੰ	ਸੰ	—
ਸੰ	ਸੰ	ਸੰ	ਸੰ	ਸੰ	ਸੰ	ਸੰ	ਪਾ	ੜ	ਏ	ੜ
ਗੁ	ਰ	ਮਿ	ਲੇ	ਹ	ਰਿ	ਨ	—	—	—	—
ਸ	—	ਮ	—	ਮ	ਮ	ਮ	—	—	—	—
ਮ	ਸੁ	ਮ	ਸੁ	ਤ	ਕਿ	ਹੈ	ੜ	ੜ	ੜ	ੜ
ਜਿ	—	ਗ	—	—	—	—	—	—	ਮੰ	ਧ
ਲੇ	ੜ	ਖਾ	ੜ	ੜ	ੜ	ੜ	ੜ	ੜ	ੜ	ੜ
ਸੰ	ਸੰ	ਸੰ	ਸੰ	ਨ	—	ਗੁੰ	ਸ	—	—	—
ਮ	ਨ	ਰੁ	ਤਿ	ਨਾ	ੜ	ਮ	ਰੇ	ੜ	ੜ	ੜ

ਸੰ	ਸੰ	ਗੰ	ਗੰ	ਮੰ	ਗੰ	ਰੁੰ	ਸੰ	ਸੰ	—
ਗੁ	ਨ	ਕ	ਹੁੰ	ਸ	ਨਾ	ਸ	ਨ	ਕ	ਸ
ਨ									
ਰੁੰ	ਨ	ਪੁ	ਪ	—	ਮੰਗ	ਮੰਗ	ਰੁ	ਸ	ਸਮ
ਹ	ਰਿ	ਹ	ਰੇ	ਸ	ਹਸ	ਰਿ	ਹ	ਰੇ	ਦੇਖੁ

ਰਾਗ ਸਾਰੰਗ

ਵਾਦੀ—ਰ ਠਾਠ—ਕਾਫੀ ਸਮਾਂ—ਦਿਨ ਦੂਜਾ ਪਹਿਰ (ਦੁਪੈਰ)
ਸੰਵਾਦੀ—ਪ ਜਾਤ—ਓਡਵ ਇਸ ਨੂੰ ਬਿੰਦਰਾਬਨੀ ਸਾਰੰਗ ਭੀ ਕਹਿੰਦੇ ਹਨ।

ਪਕੜ—ਨੁ ਸ ਰ, ਮ ਰ, ਪ ਮ ਰ, ਸ।

ਆਰੋਹ—ਨੁ ਸ, ਰ, ਮ ਪ, ਨ ਸੰ।

ਅਵਰੋਹ—ਸੰ ਨੁ ਪ ਮ ਰ, ਸ।

ਸੁਰ-ਵਿਸਥਾਰ

੧ ਸ—ਰਨੁ—ਸ—(ਸ) ਨੁ—ਪ, ਨੁ—ਸ—ਨੁਸਨੁਪ—ਪਨੁ—ਸ—ਪਨੁਸਰ—(ਸ) ਨੁ—ਪ—ਮੁ ਪ

ਪ
ਨੁ—ਸ—ਨੁਸਨੁਸਰ—ਸਰਮਰ—ਮ—ਰ ਨੁ—ਸ।

੨ ਰ—ਰਸਨੁਸ—ਨੁ—ਪ, ਨੁ—ਸ—ਪਨੁਸ—ਪਨੁਸਰ—ਰ—ਮ, (ਮ)—ਰ, ਮਰਸਰ—ਨੁ—ਨੁ—ਮ

ਪਨੁ—ਸ, ਪਨੁਸਰਨੁ—ਪ, ਨੁਨੁਪਮਪਮ—ਸਰ—ਮ, ਰ—ਸ—ਪਨੁਸਰਮ ਰ—ਮ ਰ, ਨੁ—ਪ

ਪੁ ਮ
ਨੁਮਪਨੁਸ—ਰ—ਮ—ਰਨੁ, ਸ।

੩ ਪਨੁਸ ਰ—ਮ—ਰ, ਮਰਸਰ—ਨੁ—ਪ ਨੁ. ਸਰ—ਰੇ—ਮ—ਰ, ਰਮਪਰ—ਮਪਰ—ਰਮਪਰ ਮਪਮਰ

—ਮਰਸਨੁਸਰ—ਰਮਪਮਰ—ਨੁ—ਸ—ਨੁ ਰ ਰ ਮ ਪ ਮ, (ਪ) ਰ—ਮਰਸਰ—ਮਰ, ਪਮਰ—

ਮ ਪ
ਰ ਮਪ—ਮਪ, ਮਪਨੁਪ—ਰਮਪਨੁਮਪ—ਮ (ਪ) ਮਰ—ਮਪ ਰ, ਰਮਪ ਰ—ਮਰਨੁਸ—ਸਰ—ਮਮਰ

ਸਰਮਪਨੁ—ਪ, ਨੁਨੁਪਮਪਮਰ—ਰਮਪਰ—ਨੁ—ਸ—।

- ੪ ਨਸਰਮਪਨੁ—ਪ—ਨੁਨੁਪਮਪਮਰਮਪ—ਮਪਨੁਮਪ ਨੁ—ਪ, ਨੁਨੁਪਮਪਮਪਨੁਪਮਰ—ਨੁ—ਪਮਰ—ਨਸ
ਰਮਪਨੁ—ਪਨਸੰਨੁਪ—ਮਪਨੁਮਪਨ—ਸੰ, (ਸੰ) ਨੁ—ਪ, ਨੁਨੁਪਮਨਸੰ ਨੁ—ਪ, ਮਪਨੁਮਪਨੁਪਮਰ—
ਰਮਪਨੁ—ਪਨੁਪਮਰ—ਨਸ—ਨਸਰਮਪਨੁਮ ਪਨ—ਸੰ ਪਨਸੰਪ ਨਸਪਨੁ—ਪ, ਨੁਨੁਪਮਰਮਪਨੁ—ਪ,
ਮਪਨਸੰਰੰਨਸੰ—(ਸੰ) ਨੁ—ਪ, ਮਪਨਸੰਨੁਪ ਰਮਪਨੁ—ਪ, ਰਮਪਨੁਪਨੁਪਮਰ—ਮਮਰਸਰਮਪਨੁਪਮਰਨਸ।
- ੫ ਮ ਪਨ—ਸੰ, ਨਸ—ਪਨਸੰਪਸੰ, ਪਨਸੰਰੰਨ (ਸੰ) ਨੁ—ਮਪਨੁਮਪਨ—ਸੰ—ਨੁਪਮਰ ਰਮਪਨੁਮਪਨ—
ਸੰ, ਨੁ—ਮਪਨਸੰਰੰਨਸੰ—ਪਨਸੰਰੰਨਸੰ—ਪਨੁ—ਮਪਨਸੰਰੰ—(ਸੰ) ਨੁ—ਪ, ਮਪਨੁਮਪਸੰ—ਰੰਰੰਸੰਨੁਪਨਸੰ
—ਨਸੰਰੰ—ਰੰ—ਸੰ, ਰੰਰੰਸੰਨਸੰ—ਪਨਸੰਰੰ, ਮੰ—ਰੰ, ਮੰਮਰੰਸੰਰੰ—ਨਸੰ, ਪਨੁਮ ਪਸੰ—ਨਸੰਰੰਸੰਨ
(ਸੰ) ਨੁ—ਪ, ਮਪਨੁਮਪਨ ਸੰਰੰਨਸੰ—ਸਨੁਪਨਸੰਰੰਨਸੰ—ਮਪਨਸੰਰੰਸੰ—ਰੰ—ਨੁ—ਪਮਰ—ਰਸਮਰੰਸੰਰੰ
ਮੰ
ਮੰਮਰੰਸੰਨਸੰਨੁ—ਪ, ਮਪਨ—ਸੰ, ਨਸੰ ।

ਰਾਗ ਸਾਰੰਗ, ਪੜਤਾਲ, ਛੋਟੀ ਤਿੰਨ ਤਾਲ, ਮਧਯ ਲਯ

ਸਭ ਦੇਖੀਐ ਅਨਭੈ ਕਾ ਦਾਤਾ ॥

ਘਟਿ ਘਟਿ ਪੂਰਨ ਹੈ ਅਲਿਪਾਤਾ ॥

ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥

ਹਰਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਬੀਆ ॥

ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤ ਸੰਗਿ ਪ੍ਰਭੁ ਜਾਤਾ ॥

ਨਾਨਕ ਦਰਸਿ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਭੈ ਕਾ ਦਾਤਾ ॥ ੧ ॥

(ਸਾਰੰਗ ਛੰਤ ਮ: ੫, ਪੰਨਾ ੧੨੩੬)

ਅਸਥਾਈ

×	੨				੦				੩			
									ਮਪ	ਮਰ	ਮ	—
									ਸS	ਭS	ਦੇ	S
ਨ	—	ਸੰ	—	—	—	ਸੰਨ	ਰਸ	ਨੁ	ਪ	—	ਨ	ਸੰ
ਐ	S	S	S	S	S	S	S	S	S	S	ਅ	ਨ
ਮ	—	—	—	—	—	ਰ	ਰ	—	—	—	ਮ	ਪ
ਦਾ	S	S	S	S	S	ਤਾ	S	S	S	S	ਘ	ਟਿ
ਨ	—	—	—	—	—	ਨ	ਸੰ	—	—	—	ਸੰ	ਰੰ
S	S	S	ਪੂ	S	S	ਰ	ਨ	S	S	S	ਹੈ	S

ਸੰ — ਨੁ — | ਪ ਮ ਪ ਸੰ | ਨੁ ਪ — ਮ | ਰ ਮ — ਪ
ਪਾ ਟ ਟ ਟ | ਟ ਟ ਟ ਟ | ਤਾ ਟ ਟ ਸ | ਭ ਦੇ ਟ ਖੀ

ਅੰਤਰਾ ਯੱਕਾ

×	੦	੨	੦	੩	੪
ਮ	—	ਮ	—	—	ਪ
ਘ	ਟ	ਘ	ਟਿ	ਪੂ	ਰ
ਨ	—	ਨ	ਪ	ਰ	—
ਕ	ਟ	ਬਿ	ਸ	ਥੀ	ਰ
ਮ	—	ਮ	ਮ	ਰ	ਸਨੁ
ਜ	ਟ	ਲ	ਤ	ਗ	ਜਿ
ਰ	ਰ	ਰ	ਪ	ਰ	ਸ
ਰ	ਚ	ਨੁ	ਕੀ	ਆ	ਸ
ਮ	—	ਨ	ਨ	—	—
ਹ	ਟ	ਰ	ਸ	ਮਾ	ਲੇ
ਨ	ਸੰ	ਸੰ	ਰੰ	ਸੰਨ	ਨੁ
ਭੋ	ਟ	ਗ	ਘ	ਟਾਟ	ਲੇ
ਮ	—	ਮ	ਮ	ਰ	—
ਆ	ਟ	ਨ	ਨ	ਥੀ	ਆ
ਰ	—	ਪ	ਰ	ਮ	ਮ
ਕੋ	ਟ	ਥੀ	ਆ	ਸ	ਭ

ਰਾਗ ਸਾਰੰਗ, ਪੜਤਾਲ, ਚਾਰ ਤਾਲ, ਬਿਲੰਬਿਤ

ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨ ਮੋਹਨ ਸਿਉ ਪ੍ਰੀਤਿ ਲਾਗੀ
ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ ॥ ੧ ॥ ਰਹਾਉ ॥
ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ
ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨਾ ਜਾਤਿ ॥
ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ
ਤੂ ਆਪੇ ਹੀ ਜਾਨਹਿ ਆਪਨੀ ਭਾਤਿ ॥ ੧ ॥
ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ
ਤੇ ਹਰਿ ਕੇ ਜਨ ਸਾਧੂ ਹਰਿ ਭਗਤ ॥
ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ
ਜਨ ਨਾਨਕ ਸਲਲੈ ਸਲਲ ਮਿਲਾਤਿ ॥ ੨ ॥

ਅਸਥਾਈ

×		੦		੨		੦		੩		੪	
ਨ	—	ਸੰ	—	ਸੰਪ	ਪਨਸੰਰੰ	ਸੰ	ਨੁ	ਪ	ਰ	—	ਰ
ਜ	ੜ	ਪਿ	ੜ	ਮੜ	ਨੜੜੜ	ਜ	ਗੰ	ੜ	ਨਾ	ੜ	ਥ
ਮ	ਮ	ਰ	ਰ	ਸ	—	ਰ	ਮਪ	ਮ	ਰ	—	ਸ
ਜ	ਗ	ਦੀ	ੜ	ਰੋ	ੜ	ਜ	ਗੜ	ਜੀ	ਵ	ੜ	ਨੋ
ਸਸ	ਸ	ਮਰ	ਮਮ	ਪ	ਮਮ	ਪਪ	ਪ	ਨਨ	-ਨ	ਨ	ਨਨ
ਮਨ	ਮੋ	ਹਨ	ਸਿਉ	ਪ੍ਰੀ	ਤਿਲਾ	ੜਗੀ	ਸੈਂ	ਹਰਿ	ੜਹ	ਰਿ	ਹਰਿ
-ਨ	ਸੰਸੰ	ਸੰਸੰ	ਸੰਸੰ	ਸਸੰ	ਨੁਨੁ	ਪਪ	ਮੰਮ	ਰੰਸੰ	ਨੁਨੁ	ਮਪ	ਰਰ
ੜਟੇ	ੜਕ	ਸਭ	ਦਿਨ	ਸਸ	ਭਰਾ	ੜਤਿ	ਸਭ	ਦਿਨ	ਸਸ	ਭਰਾ	ੜਤਿ

ਅੰਤਰਾ

ਮ	ਮ	ਪ	ਨੁਪ	ਨ	—	ਸੰ	ਸੰ	ਸੰ	ਸੰ	ਸੰ	ਸੰ
ਹ	ਰਿ	ੜ	ਕੀੜ	ੜ	ੜ	ਉ	ਪ	ਮਾ	ਅ	ਨਿ	ਕ
ਨ	ਨ	ਨ	ਨ	ਸੰ	ਸੰ	ਰੰ	ਸੰ	ਨੁ	—	ਮ	ਪ
ਅ	ਨਿ	ਕ	ਅ	ਨਿ	ਕ	ਗੁ	ਨ	ਗਾ	ੜ	ਵ	ਤ
ਮ	ਰ	ਰ	—	ਰ	ਰ	ਸ	—	ਸ	—	ਸ	ਸ
ਸੁ	ਕ	ਨਾ	ੜ	ਰ	ਦ	ਬ੍ਰਹ	ੜ	ਮਾ	ੜ	ਦਿ	ਕ
ਰਰ	ਮਮ	ਪਪ	ਨ	ਨਸੰ	ਰੰਸੰ	ਨੁ	ਪਪ	ਨਸੰ	ਰੰਸੰ	ਨੁ	ਪਪ
ਤਵ	ਗੁਨ	ਸੁਆ	ਮੀ	ਗਨਿ	ਨਨ	ਜਾ	ੜਤਿ	ਗਨਿ	ਨਨ	ਜਾ	ੜਤਿ

ਤਿੰਨ ਤਾਲ ਦੁਰਤ ਲਯ

×				੨				੦				੩				
						ਪ	—	ਪ	ਸੰ	ਨ	ਸੰ	—	ਨੁ	ਨੁ	ਪ	
						ਤੂ	ੜ	ਹ	ਰਿ	ਬੇ	ਅੰ	ੜ	ਤ	ਤੂ	ੜ	
ਮ	ਰ	ਮ	ਮ	ਪ	ਪ	ਪ	—	ਮ	ਰ	ਮ	—	ਰ	—	—	ਸ	
ਹ	ਰ	ਬੇ	ਅੰ	ੜ	ਤੂ	ਤੂ	ੜ	ਹ	ੜ	ਰਿ	ੜ	ਸੁਆ	ੜ	ੜ	ਮੀ	
ਸ	—	ਮ	ਰ	ਮ	—	ਪ	—	ਨੁ	ਪ	ਨ	—	ਸੰ	—	—	—	
ਤੂ	ੜ	ਆ	ੜ	ਪੇ	ੜ	ਹੀ	ੜ	ਜਾ	ੜ	ੜ	ੜ	ਨਹਿ	ੜ	ੜ	ੜ	
ਨ	ਸੰ	ਰੰ	ਸੰ	ਨੁ	ਪ	ਪ	—	ਪ	ਸੰ	ਨ	ਸੰ	—	ਨੁ	ਨੁ	ਪ	
ਅ	ਪ	ਨੀ	ਭਾਂ	ੜ	ਤਿ	ਤੂ	ੜ	ਹ	ਰਿ	ਬੇ	ਅੰ	ੜ	ਤ	ਤੂ	ੜ	

ਸੂਲ ਦੁਰਤ ਲਯ

×	੦	੨	੩	੪	੫
ਸੰ	ਸੰ	—	ਮ	—	—
ੳ	ਰਿ	ੳ	ਕ	ਪ	ਨਿ
ਮ	ਰ	—	—	ਸ	—
ਕ	ੳ	ੳ	ੳ	ਰਿ	ੳ
ਰ	ਰ	—	ਰ	—	—
ਕ	ਟ	ੳ	ਸ	ੳ	ੳ
ਮ	ਰ	ਮ	ਪ	ਪ	—
ਤੇ	ੳ	ਰਿ	ੳ	ਜ	ੳ
ਨ	—	—	ਸੰ	ਸੰ	—
ਸਾ	ੳ	ੳ	ਰਿ	ਭ	ਗਾ
ਮ	—	ਪ	—	ਨ	—
ਤੇ	ੳ	ਰਿ	ੳ	ਜ	ੳ
ਨ	ਸੰ	ਸੰ	ਸੰ	ਪ	ਪ
ਹ	ਰਿ	ਉ	ਲ	ਮਿ	ਜੈ
ਮ	ਰ	ਮ	ਪ	ਪ	—
ਜ	ਨ	ਨਕ	ਲਿ	ਲੈ	ੳ
ਨ	ਸੰ	ਰੰ	—	ਨ	—
ਸ	ਲ	ਮਿ	ੳ	ੳ	ਪ

ਰਾਗ ਸਾਰੰਗ, ਪੜਤਾਲ ਯੱਕਾ, ਮਧਯ ਲਯ

ਐਸੀ ਹੋਇ ਪਰੀ ॥ ਜਾਨਤੇ ਦਇਆਰ ॥ ੧ ॥ ਰਹਾਉ ॥
 ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥
 ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥ ੧ ॥
 ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥
 ਗੁਰਿ ਮੋਕਉ ਉਪਦੇਸਿਆ ਨਾਨਕ ਸੋਵਿ ਏਕ ਹਰੀ ॥ ੨ ॥

(ਸਾਰਗ ਮ: ੫, ਪੰਨਾ ੧੨੩੦)

ਅਸਥਾਈ

×		੦		੨		੦		੩		੪	
ਮ	ਪ	ਨ	ਨ	ਸੰ	—	ਸੰ	ਨ	ਪ	ਮ	ਪ	ਰ
ਐ	ਸੀ	ਹੋਇ	ਪ	ਰੀ	ੜ	ਐ	ਸੀ	ਹੋ	ੜ	ਇ	ਪ
ਮ	—	—	—	ਨੁ	ਪ	ਮ	ਰ	—	ਸ	—	—
ਰ	ੜ	ੜ	ੜ	ਹੋਇ	ਪ	ਰੀ	ੜ	ੜ	ੜ	ੜ	ੜ
ਨੁ	ਸ	—	—	ਰ	ਪ	ਮ	ਰ	—	ਸ	—	—
ਜਾ	ੜ	ੜ	ੜ	ਨ	ਤੇ	ਦਇਆ	ੜ	ੜ	ਰ	ੜ	ੜ

ਅੰਤਰਾ ਤਾਲ ਗੀਤ

×			੨			੩			੦			੨			੩		
ਸ	ਰ	ਰ	ਮ	ਮ	ਮ	—	ਪ	—	ਪ	ਪ	—	ਪ	ਪ	ਪ	ਪ	ਪ	ਪ
ਮਾ	ਤ	ਰ	ਪਿ	ਤ	ਰ	ੜ	ਤਿਆ	ੜ	ਗਿ	ਕੈ	ੜ	ਮ	ਨੁ				
ਮ	ਪ	ਮ	ਮਪ	ਨੁ	ਪ	ਪ	ਮ	—	—	ਮ	ਰ	—	—				
ਸੰ	ਤ	ਨ	ਪਾੜ	ੜ	ਹਿ	ਬੇ	ਚਾ	ੜ	ਇ	ਓ	ੜ	ੜ	ੜ				
ਮ	—	ਪ	ਨੁ	ਪ	ਨ	ਨ	ਸੰ	—	ਨ	ਸੰ	—	—	ਸੰ				
ਜਾ	ੜ	ਤਿ	ਜ	ਨਮ	ਕੁ	ਲ	ਖੋ	ੜ	ਈ	ਐ	ੜ	ੜ	ਹਉ				
ਨ	ਸੰ	ਨ	ਸੰ	ਰੰ	—	—	ਸੰ	ਨ	ਸੰ	ਨੁ	ਪ	ਮ	ਪ				
ਗਾ	ੜ	ੜ	ਵਉ	ੜ	ੜ	ੜ	ਹ	ੜ	ੜ	ਰ	ੜ	ੜ	ਹ				
ਸੰ	—	—	ਨੁ	ਪ	ਮ	ਪ	ਮ	ਰ	—	ਸ	—	—	—				
ਰੀ	ੜ	ੜ	ੜ	ੜ	ੜ	ੜ	ੜ	ੜ	ੜ	ੜ	ੜ	ੜ	ੜ				

ਯੱਕਾ, ਬਿਲੰਬਿਤ

ਨ	ਨ	ਨ	ਨ	ਸੰ
ਐ	ਸੀ	ਹੋਇ	ਪ	ਰੀ

ਰਾਗ ਸਾਰੰਗ, ਤਾਲ ਦਾਦਰਾ, ਬਿਲੰਬਿਤ

ਸੁਭ ਬਚਨ ਬੋਲਿ ਗੁਨ ਅਮੋਲ ॥

ਕਿੰਕਰੀ ਬਿਕਾਰ ॥ ਦੇਖੁ ਰੀ ਬੀਚਾਰ ॥

ਗੁਰ ਸਬਦੁ ਧਿਆਇ ਮਹਲੁ ਪਾਇ ॥

ਹਰਿ ਸੰਗਿ ਰੰਗ ਕਰਤੀ ਮਹਾ ਕੋਲ ॥ ੧ ॥ ਰਹਾਉ ॥

ਸੁਪਨ ਰੀ ਸੰਸਾਰੁ ॥ ਮਿਥਨੀ ਬਿਸਥਾਰੁ ॥

ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥ ੧ ॥

ਸਰਬ ਰੀ ਪ੍ਰੀਤਿ ਪਿਆਰੁ ॥ ਪ੍ਰਭੁ ਸਦਾ ਰੀ ਦਇਆਰੁ ॥

ਕਾਇ ਆਨ ਆਨ ਰੁਚੀਐ ॥ ਹਰਿ ਸੰਗਿ ਸੰਗਿ ਖਚੀਐ ॥

ਜਉ ਸਾਧ ਸੰਗ ਪਾਏ ॥ ਕਹੁ ਨਾਨਕ ਹਰਿ ਧਿਆਏ ॥

ਅਬ ਰਹੇ ਜਮਹਿ ਮੇਲ ॥ ੨ ॥

(ਸਾਰਗ ਮ: ੫, ਪੰਨਾ ੧੨੨੯)

ਅਸਥਾਈ

×			°			×			°		
					ਮਪ ਸੁਭ	ਨ ਬ	ਨ ਚ	ਨ ਨ	ਸ ਬੋ	— ਫ	ਸ ਲਿ
ਨ	ਸ	ਰਸੰ	ਨ	ਪਪ	ਪ	ਮ	—	ਰ	ਰਮ	ਪਨੁ	ਪਪ
ਗੁ		ਅਫ	ਮੋ	ਫਲ	*	ਕਿੰ	ਫ	ਕ	ਰੀਫ	ਫਫ	ਫਬਿ
ਮ	—	ਰ	ਸ	—	—	ਮ	—	ਪ	ਨ	—	ਨ
ਕਾ	ਫ	ਫ	ਰ	ਫ	ਫ	ਦੋ	ਫ	ਖੁ	ਰੀ	ਫ	ਬੀ
ਸੰ	—	—	ਰਸੰ	ਨੁਪ							
ਚਾ	ਫ	ਫ	ਰਫ	ਫਫ							

ਅੰਤਰਾ

					ਸਸੰ ਗੁਰ	ਮ ਸ	ਮ ਬ	ਪ ਦੁ	ਨ ਧਿਆ	— ਫ	ਨ ਇ
ਸੰ	ਸੰ	ਸੰ	ਸੰ	ਸੰ	ਸੰ	ਰੰ	ਰੰ	ਰੰ	ਰੰ	ਰੰ	ਸੰ
ਮ	ਹ	ਲੁ	ਪਾ	ਇ	ਹਰਿ	ਸੰਗਿ	ਰੰ	ਗ	ਕ	ਰ	ਤੀ
ਨਸੰ	ਨਸੰ	ਰਸੰ	ਨੁ	ਪਪ							
ਮਹਾ	ਫਫ	ਫਫ	ਕੇ	ਫਲ							

ਰਾਗ ਸੁਧ ਸਾਰੰਗ

ਵਾਦੀ—ਰ ਠਾਠ —ਕਾਫੀ ਜਾਂ ਕਲਿਆਣ ਸਮਾਂ—ਦਿਨ ਦੂਜਾ ਪਹਿਰ (ਦੁਪਹਿਰ)
ਸੰਵਾਦੀ—ਪ ਜਾਤ—ਓਡਵ-ਖਾਡਵ ਮਾ, ਨੀ, ਦੋਵੇਂ ।

ਰ ਸ
ਪਕੜ—ਸ ਰਮਰ, ਪ, ਮੱਪ, ਪਨ, ਧਮੱਪ, ਮ ਰ ਨ, ਸ ।

ਪ ਪ ਧ
ਆਰੋਹ—ਸ ਰ ਮੱ ਮੱ ਪ, ਮੱ ਪ ਨ ਨ ਸੰ ।

ਮ ਧ
ਅਵਰੋਹ—ਸੰ ਨ ਧਮੱ ਪ ਮ ਰ, ਨ ਨ ਸ ।

ਸੁਰ-ਵਿਸਥਾਰ

ਸ ਧ ਧ ਸ ਧ ਧ ਧ
੧ ਸ—ਨੁ—ਨੁਸ—ਰਸਨ, ਨੁਸ—ਸਰਮਰ—ਨੁਸ—ਨੁ ਨੁਸ—ਰਸਨ—ਪ, ਪਨੁ ਨੁਸ—ਰ, ਮਰਸ
ਨੁ—ਪ,ਪਨੁ ਨੁਸ— ।

੨ ਸਨੁ, ਪੁ—^ਨਮੰਪਨੁਸ—^ਮਸੁਨੁਨੁਪਮੰਪ, ਮਰ, ਮਰਪਮੰਪਪਸ—^ਮਸਰ, ਮਮਰ, ਰਮੰ ਮੰਪ—^ਪਪਧਮੰਪਮਰ—

ਰਮਰ ਸ—^ਮਸਰਮਰ, ਰਸਨੁ ^ਧਪੁ—^ਧਨੁਪ, ਮੰਪਧਪੁਨੁ ^ਮਨੁਸ—^ਮਨਸਰਮਰ, ਰ ਰਮੰਪ—^ਮਮਧਮੰਪਮਰ—^ਮਰਮੰਪਰ

^ਮਮੰਪ ਰ, ਮਮਰਸਰਨੁਸ ।

੩ ਸਨੁ, ਪੁ—^ਧਪੁਨੁਸਰ—^ਪਨੁਸਰਮਰ—^ਮਰਮਰਮੰ ਮੰਪ—^ਮਮੰਧਪਮਰ—^ਮਰ ਰਮੰਪਨ, ਧਮੰਪ—^ਮਮੰਧਪਮਰ—

ਰਮੰ, ਪਧਪਮਰ—^ਧਮਰਸਨੁ ਨੁਸ—^ਧਰਸ ਨੁਸ, ਪ, ਮੰਪਧਮੰਪਨੁ ਨੁਸ—^ਪਸਰਮੰ ਮੰਪ—^ਪਮੰਧਪ—^ਪਨਧਮੰਪ,

ਧਮੰਪਮਰ, ਨੁਸਰਮੰਪ, ਰ, ਧਪਮੰਪ, ਰ, ਪੁ ਰ ਮੰ ਮੰਪਮਰ—^ਮਰਮੰਪਨੁਪ, ਮੰਪ, ਮੰਧਪ, ਨ ਧਮੰਪਮੰਪਮਰ

—^ਸਰਮੰਪਨਸੰ—^ਸਨ, ਧਮੰਪ—^ਸਨ, ਧਮੰਪ, ਧਮੰਪਮਰ, ਨੁ ਨੁਸ ।

੪ ਸਰਮੰ ਮੰਪ—^ਪਮੰਧਪ, ਮੰਪਧਮੰਪਮਰ—^ਮਮੰਪ ਰ—^ਮਰਮੰਪਨ—^ਧਨਸੰ—^ਧਨਸੰਨ ਮੰਪ—^ਮਨੁਪਮਰ—^ਪਮੰਮੰਪਨ

—^ਧਨਸੰ—^ਧਸੰਰਸੰ—^ਧਸੰਰਨ—^ਮਸੰਨ ਮੰਪ ਮੰਧ ਪ, ਧਮੰਪਮਰ—^ਧਰਮੰਪ ਪਮਰ—^ਮਨੁਪ, ਮੰਪਧਮੰਪਰ—^ਮਨੁ

ਨੁਸ, ਰਮੰਪਧਮੰਪਨ, ਨਸੰ—^ਧਸੰਰੰ ਸੰ—^ਧਸੰਨੁਪ ਮੰਪਨ—^ਧਨਸੰ—^ਧਰੰਸੰ, ਨਸੰਨ ਮੰਪ, ਮੰਪਨੁਨੁਪਮਰ—

ਮੰਪਮਰ—^ਸਮੰਪ ਧਮੰਪਮਰ—^ਸਨੁ ਨੁਸ ।

੫ ਰਮਰ, ਮੰਪਧਮੰਪਨ—^ਧਮੰਪਨ, ਨਸੰ—^ਧਸੰਰੰ ਸੰ—^ਨਸੰਰਮੰਰੰ, ਰਮੰ ਪੰਮੰਰੰ, ਮੰਰੰਸਨ, ਨਸੰ ਸੰਨ ਮੰਪ—

ਪਮੰਨੁਪਮਰ—^ਮਰਮੰਪਨੁਮੰਪਮੰਧਪਮਰ, ਰਮਪ ਰ ਮਰ ਨੁ ਨੁਸ—^ਧਰ ਸ, ਮਰ ਸ, ਮੰਧਪਮਰ, ਨ ਮੰਪ, ਰੰਸੰ

ਮੰਰੰ ਸੰ, ਮਰ ਸੰ, ਰਮੰਪਧਮੰਪਨਸੰਰੰ, ਮਰ, ਰ ਮੰਪਨੁਪਮਰ—^ਮਰਮੰਪ, ਰ, ਮਮਰਸਰਸਨੁ ਨੁਸ—^ਧਰਮੰਪਨਸੰਰੰ

ਨਸੰ, ਨੁਮੰਪਮਰ, ਮੰਪਧਮੰਪਮਰ, ਮੰਪਧਮੰਪਨਸੰਰੰਮੰਰੰ—^ਧਨਸੰਨ ਮੰਪਧਮੰਪਮਰ, ਮਮਰ, ਰਸਨੁ ਨੁਸ ।

ਰਾਗ ਸ਼ੁਧ ਸਾਰੰਗ, ਤਿੰਨ ਤਾਲ, ਮਧਯ ਲਯ

ਕੈਸੇ ਕਹਉ ਮੋਹਿ ਜੀਅ ਬੇਦਨਾਈ ॥

ਦਰਸਨ ਪਿਆਸ ਪ੍ਰਿਅ ਪ੍ਰੀਤਿ ਮਨੋਹਰ ਮਨੁ ਨ ਰਹੈ ਬਹੁ ਬਿਧਿ ਉਮਕਾਈ ॥੧॥ਰਹਾਉ॥

ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥

ਜਤਨ ਕਰਉ ਇਹੁ ਮਨੁ ਨਹੀ ਧੀਰੈ ਕੰਊ ਹੈ ਰੇ ਸੰਤੁ ਮਿਲਾਈ ॥ ੧ ॥

ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥
 ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥ ੨ ॥
 ਕਰਉ ਨਿਹੋਰਾ ਬਹੁਤੁ ਬੇਨਤੀ ਸੇਵਉ ਦਿਨੁ ਰੈਨਾਈ ॥
 ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥ ੩ ॥
 ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥
 ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥ ੪ ॥

(ਸਾਰਗ ਮ: ੫, ਪੰਨਾ ੧੨੦੬)

ਅਸਥਾਈ

x																
	੨				੦				੩							
					ਨਸ	ਰਮ	ਰ	ਰਮ	ਪਥ	ਪ	ਨਥ	ਨਸ				
					ਕੈ	ਭ	ਸੇ	ਕ	ਹਉ	ਮੋਹਿ	ਜੀਅ	ਬੇਦ				
ਨ —	ਮ	ਪ	ਰ	ਮ	ਰ	ਸ	—	ਰਮ	ਰ	ਸ	ਨ	ਸ	ਸ	ਮਰ		
ਨਾ ਭ	ਭ	ਭ	ਭ	ਭ	ਭ	ਈ	ਭ	ਦਰ	ਸ	ਨ	ਪਿਆ	ਭ	ਸ	ਪ੍ਰਿਅ		
ਰਮ ਪਥ	ਮ	ਪ	ਰ	ਮ	ਰ	ਸ	ਨ	ਸ	ਮ	ਰ	ਮ	—	ਪ	—		
ਪ੍ਰਿਭ ਭਭ	ਤਿ	ਮ	ਨੋ	ਭ	ਹ	ਰ	ਮ	ਨ	ਨ	ਰ	ਹੈ	ਭ	ਬਹੁ	ਭ		
ਧਨ ਪਥ	ਧਪ	ਮਪ	ਰ	ਮ	ਰ	ਸ										
ਬਿਭ ਧਿਭ	ਉਭ	ਮਭ	ਕਾ	ਭ	ਭ	ਈ										

ਅੰਤਰਾ

								ਮ	ਰ	ਰ	ਮ	ਮ	ਪ	—	
								ਚਿਤ	ਵ	ਨਿ	ਕਿਤ	ਵਉ	ਪ੍ਰਿਅ	ਭ	
ਧਨ ਸੰ	ਸੰ	ਸੰ	ਸੰ	—	—	—	—	ਸੰ	ਸੰ	ਨ	ਧ	ਨ	ਸੰ	ਰ	
ਪ੍ਰਿਭ ਭ	ਤਿ	ਭੈ	ਰਾ	ਭ	ਗੀ	ਭ	ਭ	ਕਦ	ਪਾ	ਵਉ	ਹ	ਰਿ	ਦ	ਰ	
ਨ ਸੰ	ਧਪ	ਮਪ	ਰ	ਮ	ਰ	ਸ	—	ਰਮ	ਰ	ਸ	ਨ	ਸ	ਮ	ਰ	
ਸਾ ਭ	ਭਭ	ਭਭ	ਭ	ਭ	ਭ	ਈ	ਭ	ਜਤ	ਨ	ਕ	ਰਉ	ਭ	ਇ	ਹੁ	
ਰਮ ਪਥ	ਮ	ਪ	ਰ	ਮ	ਰ	ਸ	ਨ	ਸ	ਮ	ਰ	ਮ	—	ਪ	ਪ	
ਮਭ ਨਭ	ਨ	ਹੀ	ਧੀ	ਭ	ਰੈ	ਭ	ਕੈ	ਉ	ਹੈ	ਰੈ	ਸੰ	ਭ	ਤੁ	ਮਿ	
ਧਨ ਸੰਨ	ਧਪ	ਮਪ	ਰ	ਮ	ਰ	ਸ									
ਲਾਭ ਭਭ	ਭਭ	ਭਭ	ਭ	ਭ	ਭ	ਈ									

ਰਾਗ ਸੁਧ ਸਾਰੰਗ, ਤਿੰਨ ਤਾਲ, ਮਧਯ ਲਯ

ਕੋਉ ਹਰਿ ਸਮਾਨਿ ਨਹੀ ਰਾਜਾ ॥
 ਏ ਭੂਪਤਿ ਸਭ ਦਿਵਸ ਚਾਰਿ ਕੇ ਝੁਠੇ ਕਰਤ ਦਿਵਾਜਾ ॥ ੧ ॥ ਰਹਾਉ ॥

ਤੇਰੇ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥

ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥ ੧ ॥

ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥

ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧੂ ਪ੍ਰਹਿਲਾਦ ਨਿਵਾਜਾ ॥ ੨ ॥

(ਬਿਲਾਵਲੁ ਕਬੀਰ ਜੀ, ਪੰਨਾ ੮੫੬)

ਅਸਥਾਈ

X																
									ਰਮ	ਪਧ	ਪ		ਮ	ਰ	ਨ	ਸ
									ਕੋ	ਯ	ਉ		ਹ	ਰ	ਸ	ਮਾ
ਨ	ਨ	ਪ	ਪ	ਨਧ	ਸਨ	ਰਸ	ਸ	—	ਰਮ	ਰ	ਰ		ਨ	ਸ	ਮ	ਰ
ਯ	ਨਿ	ਨ	ਹੀ	ਰਾ	ਯ	ਯ	ਜਾ	ਯ	ਏ	ਯ	ਭੂ		ਪ	ਤਿ	ਸ	ਭ
ਮ	ਪ	ਧ	ਪ	ਮ	ਰ	ਸ	—	ਮ	ਪ	ਨ	ਧ		ਨ	ਸ	ਸ	ਸ
ਦਿ	ਵ	ਸ	ਚਾ	ਯ	ਰਿ	ਕੋ	ਯ	ਭੂ	ਯ	ਠੇ	ਯ		ਕ	ਰ	ਤ	ਦਿ
ਧਨ	ਸੰਨ	ਧਪ	ਮੱਪ	ਰਮ	ਪਮ	ਰਮ	ਰਸ	ਨਸ								
ਵਾ	ਯ	ਯ	ਯ	ਜਾ	ਯ	ਯ	ਯ	ਯ								

ਅੰਤਰਾ

									ਮੱਪ	ਮ	ਪ		ਮ	ਰ	ਮ	ਪ
									ਤੇਰੇ	ਜ	ਨੁ		ਹੋ	ਯ	ਇ	ਯ
ਧਨ	ਸੰ	ਸੰ	ਸੰ	ਸੰ	—	ਸੰ	—	—	ਨਰ	ਸੰ	ਨ		ਧ	ਨ	ਧ	ਪ
ਸੋ	ਇ	ਕ	ਤ	ਡੋ	ਯ	ਲੈ	ਯ	ਯ	ਤੀ	ਨਿ	ਭ		ਵ	ਨ	ਪ	ਰ
ਧਨ	ਸੰਨ	ਧਪ	ਮੱਪ	ਰਮ	ਪਮ	ਰਮ	ਰਸ	ਨਸ								
ਛਾ	ਯ	ਯ	ਯ	ਜਾ	ਯ	ਯ	ਯ	ਯ								

ਰਾਗ ਸੁਧ ਸਾਰੰਗ, ਤਲਵਾੜਾ, ਮਧਯ ਲਯ

ਦੇਵ ਪੁਰੀ ਮਹਿ ਗਯਉ ਆਪਿ ਪਰਮੇਸ਼ੁਰ ਭਾਯਉ ॥

ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥

ਰਹਸੁ ਕੀਅਉ ਸੁਰ ਦੇਵ ਤੋਹਿ ਜਸੁ ਜਯ ਜਯ ਜੰਪਹਿ ॥

ਅਸੁਰ ਗਏ ਤੇ ਭਾਗਿ ਪਾਪ ਤਿਨੁ ਭੀਤਰਿ ਕੰਪਹਿ ॥

ਕਾਏ ਸੁ ਪਾਪ ਤਿਨੁ ਨਰਹੁ ਕੇ ਗੁਰੁ ਰਾਮਦਾਸੁ ਜਿਨੁ ਪਾਇਯਉ ॥

ਛਤ੍ਰੁ ਸਿੰਘਾਸਣੁ ਪਿਰਥਮੀ ਗੁਰੁ ਅਰਜੁਨ ਕਉ ਦੇ ਆਇਯਉ ॥ ੨ ॥

(ਸਵਈਏ ਮਹਲੇ ਪੰਜਵੇਂ ਕੇ ਪ, ਪੰਨਾ ੧੪੦੬)

ਅਸਥਾਈ

×	ਰਮੰ	ਪਧ	ਪ	×	ਮ	ਰ	-ਸ	-ਨ	×	ਸ	-ਸ	ਰਰ	ਸਨ	×	ਨਸ	ਸਨ	ਸਰ	ਰਰ
	ਦੇ	ਵ	ਪੁ		ਰੀ	ਸ	ਮਹਿ	ਗ		ਯਉ	ਆ	ਪਿ	ਪਰ		ਮੰ	ਸਰ	ਭਾ	ਯਉ
-ਰ ਮਰ	ਮੰਪ	ਨਸੰ		ਨਧ	-ਪ	ਮੰਧ	ਪਮ		ਰਮ	ਰਸ	ਨ	ਸ	ਰ	—	ਰਮੰ	ਪਧ	ਪ	
ਸਹ ਰਸਿੰ	ਘਾ	ਸਣੁ		ਦੀਅਉ	ਸਿ	ਰੀ	ਗੁਰ		ਤਾ	ਹਿਬੈ	ਠਾ	ਯਉ		ਸ	ਦੇ	ਵ	ਪੁ	

ਅੰਤਰਾ

-ਮੱ ਧਪ ਮਰ ਮੱਮ	ਪ ਪਪ ਪਨ ਨਨ	ਨਨ ਨਧ ਨਰੰ ਸੰ	-ਨ ਰੰਸੰ ਨਧ ਮੱਪ
ਡਰਹ ਸੁਕੀ ਅਉ ਸੁਰ	ਦੇ ਵਤੋ ਹਿਡ ਜਸੁ	ਜਯ ਜਯ ਜੰਡ ਪਹਿ	ਡਅਸੁ ਰਗ ਏਡ ਤੇਡ
ਮਰ ਰਰ -ਪ ਮੱਪ	ਰਮ ਰਸ ਨੁਸ ਰ	—	
ਭਾਡ ਗਿਪਾ ਡਪ ਤਿਨ	ਭੀਡ ਤਰਿ ਕੰਡ ਪਹਿ	ਡ	

ਰਾਗ ਸੁਧ ਸਾਰੰਗ, ਤਲਵਾੜਾ, ਮਧਮ ਲਯ

ਧੰਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥

ਸੋਹੇ ਬੰਕ ਦਯਾਰ ਸਗਲਾ ਬਨੁ ਹਰਾ ॥

ਹਰਾ ਹਰਾ ਸੁਆਮੀ ਸੁਖਹਰਾਮੀ ਅਨੰਦ ਮੰਗਲ ਰਸੁ ਘਣਾ ॥

ਨਵਲ ਨਵਤਨ ਨਾਹੁ ਬਾਲਾ ਕਵਨ ਰਸਨਾ ਗੁਨ ਭਣਾ ॥

ਮੇਰੀ ਸੇਜ ਸੋਹੀ ਦੇਖਿ ਮੇਰੀ ਸਗਲ ਸਹਸਾ ਦੁਖੁ ਹਰਾ ॥

ਨਾਨਕੁ ਪਇਅੰਧੈ ਮੋਰੀ ਆਸ ਪੂਰੀ ਮਿਲੇ ਸੁਆਮੀ ਅਪਰੰਪਰਾ ॥ ੫ ॥

(ਬਿਲਾਵਲੁ ਮ: ੫, ਪੰਨਾ ੮੪੭)

ਅਸਥਾਈ

×	੨	×	੨
ਸ	ਰ	—	ਪ
ਧ	ਭ	ਧ	ਨ
ਨਸੰ ਧਨ	ਮੰ	ਰਪ ਮਧ	ਪ
ਭਾਭ ਭਭ	ਘ	ਦਿਆ ਭਭ	ਭ
ਸ	ਗ	ਭਭ ਭਭ	ਭ
ਸ	ਰ	—	ਪ
ਚਾ	ਭ	ਭ	ਭ
ਚੰ	ਮੰ	—	ਪ
ਨਸੰ ਧਨ	ਘ	ਭ	ਭ
ਆਭ ਭਭ	ਘ	ਭ	ਭ

ਅੰਤਰਾ

[illegible]

ਰਾਗ ਸੁਧ ਸਾਰੰਗ ਤਿੰਨ ਤਾਲ

ਕਹਾ ਨਰ ਅਪੰਨੋ ਜਨਮੁ ਗਵਾਵੈ ॥

ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥ ੧ ॥ ਰਹਾਉ ॥

ਇਹੁ ਸੰਸਾਰੁ ਸਗਲ ਹੈ ਸੁਪਨੇ ਦੇਖਿ ਕਹਾ ਲੋਭਾਵੈ ॥

ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥ ੧ ॥

ਮਿਥਿਆ ਤਨ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥

ਜਨ ਨਾਨਕ ਸੋਢਿ ਜਨ ਮੁਕਤਾ ਰਾਮ ਭਜਨ ਚਿਤੁ ਲਾਵੈ ॥ ੨ ॥

(ਸਾਰੰਗ ਮ: ੯, ਪੰਨਾ ੧੨੩੧)

ਅਸਥਾਈ

X				੨				੦			੩			
ਸ	—	—	ਪ	ਨ	-ਧ	ਜ	ਨ	ਰ	ਸ	—	ਰ	ਰ	—	ਸ
ਨ	ਫ	ਫ	ਫ	ਫ	ਫ	ਫ	ਫ	ਫ	ਵੈ	ਫ	ਕ	ਮ	ਪ	ਗ
ਵਾ	ਫ	ਫ	ਫ	ਫ	ਫ	ਫ	ਫ	ਫ	ਫ	ਫ	ਹਾ	ਰ	ਮ	ਫ
ਪ	—	ਪ	—	ਰਮ	ਪਧ	ਪ	ਪ	ਰ	-ਰ	—	ਰ	ਰ	—	ਸ
ਰ	ਫ	ਫ	ਫ	ਫਫ	ਫਫ	ਅ	ਪ	ਮ	ਫ	ਫ	ਮ	ਨ	ਫ	ਗ
				<u>ਫਫ</u>	<u>ਫਫ</u>			ਨੋ	ਫ	ਫ	ਜ	ਮੁ		

ਅੰਤਰਾ

ਸੰ	—	ਸੰ	—	ਪ	ਸੰ	ਰੰ	(ਸੰ)	—	—	ਪ	ਪ	ਨ	ਸੰ	ਨ
ਮ	ੜ	ੜ	ੜ	ੜ	ੜ	ੜ	ਦਿ	ੜ	ੜ	ਮਾ	ਦਿ	ਆ	ੜ	ੜ
										ਸੰ		ਮੰ		
										ਨ	ਸੰ	ਰੰ	—	ਮੰ
										ਬਿ	ਖਿ	ਆ	ੜ	ੜ

ਮੰ ਰੰ — ਸੰ ਸ ਰ ਟ ਟ ਟ	ਸੰ ਨ — ਸੰ ਸ ਸਿ ਟ ਰ ਚਿ	ਪ ਨੁ -ਪ — ਰ ਓ ਟ ਟ ਰਾ	ਪ ਮੰ ਪ — ਨ ਟ ਮ ਟ ਸ
ਸੰ ਸੰ ਨੁ ਪ ਰ ਨਿ ਨ ਹੀ	ਰਮ ਪਧ ਪਮ ਪ ਆ ਟ ਟ ਟ ਟ	ਰਮ ਰ — ਰ ਟ ਟ ਵੈ ਟ ਜ	ਰ ਰ ਨ — ਸ ਨ ਮੁ ਟ ਗ
ਸ ਨ ਵਾ			

ਅਸਥਾਈ ਦੀਆਂ ਤਾਨਾਂ

×	੨	੦	੩
੧.	ਨਸ ਰਮ ਪਨ ਸੰਨ	ਧਪ ਮਰ ਨਸ ਜ	ਨ ਮੁ ਟ ਗ
੨.	ਰਮ ਪਨ ਸੰਨ ਪਮ	ਰਮ ਰਸ ਨਸ ਜ	
੩.	ਰਮ ਪਨ ਸੰਨ ਧਪ	ਮਮ ਰਸ ਨਸ ਜ	
੪.	ਰਸ ਨਸ ਨਸ ਰਮ	ਪਨ ਸਰੰ ਸੰਨ ਧਪ	ਮਮ ਰਸ ਨਸ ਜ
੫.	ਰੰਰੰ ਸੰਨ ਧਪ ਨੁਨੁ	ਪਮ ਰਮ ਪਮ ਰਮ	ਨਸ ਰਮ ਪਮ ਰਮ
੬.	ਸੰਨ ਧਪ ਮਪ ਨਸ	ਰਮ ਰਮ ਰਸ ਨਸ	ਰਮ ਪਧ ਮਪ ਨਨ
	ਰੰਰੰ ਰੰਰੰ ਸੰਨ ਧਪ	ਮਮ ਰਸ ਨਸ ਜ	ਧਪ ਮਪ ਨਸ ਰੰਰੰ

ਅੰਤਰੇ ਦੀਆਂ ਤਾਨਾਂ

੧.	ਨਸ ਰੰਰੰ ਸੰਨ ਧਪ	ਮਪ ਨ- ਸ- ਮਾ	ਇ ਆ ਟ ਟ
੨.	ਰੰਰੰ ਸੰਨ ਪਮ ਪ,ਰ	ਮਰ ਸਨੁ ਸ- ਰਮ	ਪਨ ਸਰੰ ਨਸ ਮਾ
੩.	ਧਪ ਮਪ ਰਮ ਪਧ	ਮਪ ਰਮ ਰਸ ਨਸ	ਰਮ ਪਨ ਸ ਮਾ
੪.	ਰੰਰੰ ਰੰਰੰ ਪਮ ਰੰਰੰ	ਨਸ ਨਸ ਨਨ ਰੰਰੰ	ਨਧ ਮਪ ਰਮ ਪਧ
ਰਮ ਪਨ ਸ- ਰਮ	ਪਨ ਸ- ਰਮ ਪਨ	ਸ — — ਮਾ	ਮਪ ਰਮ ਰਸ ਨਸ

ਰਾਗ ਸੂਧ ਸਾਰੰਗ, ਤਲਵਾੜਾ, ਮਧਯ ਲਯ

ਕਸੇ ਬਹਾਲਿ ਗ਼ਰੀਬਾਨਿ ਪਾਰਸਾ ਨਾ ਰਸਦ ॥
 ਰਸੀਦਹ ਏਮ ਬਜਾਏ ਕਿ ਬਾਦਸ਼ਾਹ ਨ ਰਸਦ ॥ ੧ ॥
 ਹਜ਼ਾਰ ਖੁਲਦ ਬਰੀਂ ਰਾ ਬ ਨੀਮ ਜੋ ਨ ਖਿਰੰਦ ॥
 ਅਜਾਂ ਕਿ ਹੋਚ ਬਦਾਂ ਕੂਏ ਦਿਲ ਰੁਬਾ ਨ ਰਸਦ ॥ ੨ ॥
 ਤਬੀਬਿ ਇਸ਼ਕ ਚੁਨੀਂ ਗੁਫਤਹ ਅਸਤ ਮੇ ਗੋਇੰਦ ॥
 ਬਹਾਲਿ ਦਰਦ ਗ਼ਰੀਬਾਂ ਬ ਜੁਜ਼ ਖੁਦਾ ਨ ਰਸਦ ॥ ੩ ॥
 ਬਰਾਏ ਰੋਸ਼ਨੀਏ ਚਸ਼ਮਿ ਦਿਲ ਅਗਰ ਖਾਹੀ ॥
 ਬ ਖਾਕਿ ਦਰ ਰਾਹੇ ਓ ਹੋਚ ਕੀਮਿਯਾ ਨ ਰਸਦ ॥ ੪ ॥
 ਬ ਯਾਦਿ ਦੋਸਤ ਤ੍ਵਾ ਉਮਰ ਰਾ ਬਸਰ ਬੁਰਦਨ ॥
 ਕਿ ਦਰ ਬਰਾਬਰੇ ਆ ਹੋਚ ਕੀਮੀਆਂ ਨ ਰਸਦ ॥ ੫ ॥
 ਤਮਾਮ ਦੌਲਤੇ ਗੋਤੀ ਫ਼ਿਦਾਏ ਖ਼ਾਕ ਦਰਸ ॥
 ਕਿ ਤਾ ਫ਼ਿਦਾਸ਼ ਨ ਗ਼ਰਦਦ ਕਸੇ ਬਜਾ ਨ ਰਸਦ ॥ ੬ ॥
 ਫ਼ਿਦਾਏ ਖ਼ਾਕ ਦਰਸ ਮੇ ਸ਼ਵਦ ਅਜਾਂ ਗੋਇਆ ॥
 ਬਹਰ ਕਿ ਖ਼ਾਕ ਨ ਗ਼ਰਦਦ ਕਸੇ ਬਜਾ ਨ ਰਸਦ ॥ ੭ ॥

(ਭਾ: ਨੰਦ ਲਾਲ, ਗਜ਼ਲ ਨੰ: ੨੯)

ਅਸਥਾਈ

×	੨	×	੨
	ਸ ਨੁ — ਸ	ਰ ਮੁ — —	ਪ ਸੰ ਨ —
	ਕ ਸੇ S	ਬ ਹਾ S S S	ਲਿ ਗ ਰੀ S
	ਰਸੀਦਹ.....		
— — ਨ ਸੰ	ਨ ਧ — ਪ ਮੁ — —	ਪ ਧ ਪ —	
S S ਬਾ S	ਨਿ ਪਾ S ਰ ਸਾ S S S	ਨਾ ਰ ਸ S	
ਮ — ਰ —			
ਦ S S S			

ਅੰਤਰਾ

	ਪ ਨ — ਸੰ	ਰੰ ਰੰ — —	ਸੰ ਮੰ ਰੰ —
	ਹ ਜਾ S	ਰ ਖੁ ਲ S S	ਦ ਬ ਰੀਂ S
ਰੰ — — —	ਪ ਨ — ਸੰ	ਰੰ ਰੰ — —	ਸੰ ਮੰ ਰੰ —
ਹਾਂ S S S	ਹ ਜਾ S	ਰ ਖੁ ਲ S S	ਦ ਬ ਰੀਂ S
— — ਰੰ ਮੰ	ਰੰ ਸੰ — ਰੰ	ਸੰ ਨ — —	ਸੰ ਰੰ ਸੰ —
S S ਰਾ S	ਬ ਨੀ S ਮ ਜੋ S S S	ਨ ਖਿ ਰੰ S	
ਨ — — ਨ	ਸ ਨੁ — ਸ		
S S S ਦ	ਅ ਜਾਂ ਕਿ		

ਰਾਗ ਸਾਮੰਤ ਸਾਰੰਗ, ਤਿੰਨ ਤਾਲ

ਵਾਦੀ—ਪ	ਠਾਠ—ਕਾਫੀ	ਸਮਾਂ—ਦਿਨ ਦੂਸਰਾ ਪਹਿਰ ਤੇ ਦੁਪੈਰਰ
ਸੰਵਾਦੀ—ਰ	ਜਾਤ—ਓਡਵ	ਨੀ ਦੋਨੋਂ ਧਗ - ਵਰਜਤ

ਪਕੜ—੫, ਮ੫, ਨੁ੫ ਮਰ, ਸ ਰ, ਮਰ ਨੁ੫੫ ।

ਆਰੰਭ—ਸ ਰ ਮ ਪ ਨ ਸੰ ।

ਅਵਰੋਹ—ਸੰ ਨੁ ਪ ਮ ਰ ਸ ।

ਉਇ ਸੁਖ ਕਾ ਸਿਉ ਬਰਨਿ ਸੁਨਾਵਤ ॥

ਅਨੰਦ ਬਿਨੋਦ ਪੋਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤੁ ॥ ੧ ॥ ਰਹਾਉ ॥

ਬਿਸਮ ਭਈ ਪੋਖਿ ਬਿਸਮਾਦੀ ਪੁਰਿ ਰਹੇ ਕਿਰਪਾਵਤ ॥

ਪੀਓ ਅੰਮਿਤ ਨਾਮੁ ਅਮੋਲਕ ਜਿਉ ਚਾਖਿ ਗੁੰਗਾ ਮੁਸਕਾਵਤ ॥ ੧ ॥

ਜੈਸੇ ਪਵਨੁ ਬੰਧ ਕਰਿ ਰਾਖਿਓ ਬੁਝ ਨ ਆਵਤ ਜਾਵਤ ॥

ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥ ੨ ॥

ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥

ਅਚਿੰਤ ਲਾਲੂ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥ ੩ ॥

ਨਿਰਗੁਣ ਨਿਰੰਕਾਰ ਅਬਿਨਾਸੀ ਅਤਲੋ ਤਲਿਓ ਨ ਜਾਵਤ ॥

ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥ ੪ ॥ ੯ ॥

(ਸਾਰੰਗ ਮ: ੫, ਪੰਨਾ ੧੨੦੫)

ਅਸਥਾਈ

[illegible]

ਅੰਤਰਾ

								ਮ	ਪ	ਪ	ਪ	ਸ	—	ਸ	ਸ
								ਬਿ	ਸ	ਨ	ਨ	ਦੀ	ੜ	ੜ	ਪੇ
ਸ	ਸ	ਰ	ਸ	ਨੁ	ਧ	ਪ	ਪ	ਨ	ਸ	ਰ	ਸ	ਨਸ	ਰਸ	ਨੁ	ਪ
ਨ	ਖਿ	ਬਿ	ਸ	ਮਾ	ੜ	ਦੀ	ੜ	ਪੂ	ੜ	ਰਿ	ਰ	ਹੇੜ	ੜੜ	ਕਿ	ਰ
ਨੁ	ਧ	ਪ	ਪ	ਰ	ਮ	ਪ	ਪ								
ਪਾ	ਵ	ਤ	ੜ	ੜ	ੜ	ੜ	ੜ								
			ਉ	ਇ	ਸੁ	ਖ	ਕਾ								

ਰਾਗ ਲੰਕਾ ਦਹਨ ਸਾਰੰਗ, ਝਪ ਤਾਲ

ਵਾਦੀ—ਪ	ਠਾਠ—ਕਾਫੀ	ਸਮਾਂ—ਦਿਨ ਦੂਸਰਾ ਪਹਿਰ ਤੇ ਦੁਪਹਿਰ
ਸੰਵਾਦੀ—ਰ	ਜਾਤ—ਖਾਡਵ	ਗੁ ਨੁ ਕੋਮਲ ਧ ਵਰਜਤ

ਪਕੜ—ਰਮ, ਰ ਗੁ, ਰ ਮ ਪ ਮ ਪ ਨ ਸ ।

ਨੁ ਪ ਮ ਪ ਗੁ ਮ ਰ ਨੁ ਸ ।

ਆਰੋਹੀ—ਸ ਚ ਗੁ ਮ ਰ ਮ ਪ ਨ ਸ ।

ਅਵਰੋਹੀ—ਸ ਨੁ ਪ ਗੁ ਮ ਰ ਨੁ ਸ ।

ਆਪਿ ਉਪਾਏ ਨਾਨਕਾ ਆਪੇ ਰਖੇ ਵੇਕ ॥

ਮੰਦਾ ਕਿਸ ਨੋ ਆਖੀਐ ਜਾ ਸਭਨਾ ਸਾਹਿਬੁ ਏਕੁ ॥

ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥

ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥

ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਬਾਰ ॥

ਨਾਨਕ ਹੁਕਮੁ ਨ ਜਾਣੀਐ ਅਗੈ ਕਾਦੀ ਕਾਰ ॥ ੧ ॥

(ਸਾਰੰਗ ਕੀ ਵਾਰ ਮ: ੨, ਪੰਨਾ ੧੨੩੭)

[illegible]

ਰਾਗ ਲੋਕ ਦਹਨ ਸਾਰੰਗ, ਤਿੰਨ ਤਾਲ

ਵਾਦੀ—ਪ	ਠਾਠ—ਕਾਫੀ	ਸਮਾਂ—ਦਿਨ ਦੂਸਰਾ ਪਹਿਰ ਤੇ ਦੁਪੈਰ
ਸਵਾਦੀ—ਰ	ਜਾਤ—ਖਾਡਵ	ਗ ਨ ਕੌਮਲ ਧ ਵਰਜਤ

ਪਕੜ—ਰਮ, ਰ ਗੁ, ਰ ਮ ਪ ਮ ਪ ਨ ਸੰ ।

ਨੁ ਪ ਮੁ ਪ ਗੁ ਮ ਰ ਨੁ ਸੁ ।

ਆਰੋਗੀ—ਸ ਰ ਗ ਮ ਰ ਮ ਪ ਨ ਸੰ ।

ਅਵਰੋਹੀ—ਸੰ ਨ ਪ ਗ ਮ ਰ ਨ ਸ ।

ਨਾਮ ਭਗਤਿ ਮਾਗ ਸੰਤ ਤਿਆਗਿ ਸਗਲ ਕਾਮੀ ॥ ੧ ॥ ਰਹਾਉ ॥

ਪੀਤਿ ਲਾਇ ਹਰਿ ਧਿਆਇ ਗੁਨ ਗੋਬਿੰਦ ਸਦਾ ਗਾਇ ॥

ਹਰਿ ਜਨ ਕੀ ਰੇਨ ਬਾਂਛੈ ਦੈਨਹਾਰ ਸਆਮੀ ॥ ੧ ॥

ਸਰਬ ਕਸਲ ਸਖ ਬਿਸਾਮ ਆਨੰਦਾ ਆਨੰਦ ਨਾਮ

ਜਮ ਕੀ ਕਛ ਨਾਹਿ ਤਾਸ ਸਿਮਰਿ ਅੰਤਰਜਾਮੀ ॥

ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥

ਨਾਵ ਰੁਪ ਸਾਧ ਸੰਗ ਨਾਨਕ ਪਾਰਗਰਾਮੀ ॥ ੨ ॥

(ਸਾਰਗ ਮਹਲਾ ੫, ਪੰਨਾ ੧੨੩੦)

ਅਸਥਾਈ

×	੨				੦				੩			
	ਸ	ਮ	ਰ	ਪ	ਸ	ਮ	ਰ	ਪ	ਸ	ਮ	ਰ	ਪ
	ਨਾ	ਮ	ਭਗ	ਤਿ	ਨਾ	ਮ	ਭਗ	ਤਿ	ਮਾ	ਗੁ	ਸੰ	ਤ
ਗੁ ਮ ਰ ਸ	ਨੁ	ਪ	ਨ	ਸ								
ਤਿਆ -ਗਿ ਸ ਗਲ	ਕਾ	ਭ	ਮੀ	ਭ								

ਮੰਤਰਾ

ਗੁੰ	ਮੰ	ਰੰ	ਸੰ	ਨੁ	ਪ	ਗੁਮ	ਰਸ	ਮ	ਪ	ਨੁ	ਪ	ਨ	ਸੰ	ਨ	ਸੰ
ਗੁ	ਨਗੁ	ਬਿੰ	ਦ	ਸ	ਦਾ	ਗਾ	ਏ	ਹ	ਰਿ	ਜਨ	ਕੀ	ਰੇ	ਰਿਧਿ	ਆ	ਇ
ਗੁ	ਮ	ਰ	ਸ	ਨੁ	ਪ	ਨੁ	ਸ								
ਦੁ	ਨ	ਹਾ	ਰ	ਸਆ	ਸ	ਮੀ	ਸ								

ਰਾਗ ਨੂਰ ਸਾਰੰਗ ਤਿੰਨ ਤਾਲ

ਵਾਦੀ—ਰ	ਠਾਠ—ਕਾਫੀ	ਸਮਾਂ—ਦੁਪਹਿਰ
ਸੰਵਾਦੀ—ਪ	ਜਾਤ—ਖਾਡਵ	ਮੰ ਨੁ ਦੋਨੋਂ ਗ ਵਰਜਤ

ਮੇਰੈ ਮਨਿ ਸਬਦੁ ਲਗੋ ਗੁਰ ਮੀਠਾ ॥

ਖੁਲ੍ਹਿਓ ਕਰਮੁ ਭਇਓ ਪਰਗਾਸਾ ਘਟਿ ਘਟਿ ਹਰਿ ਹਰਿ ਡੀਠਾ ॥ ੧ ॥ ਰਹਾਉ ॥

ਪਾਰਬ੍ਰਹਮ ਆਜੋਨੀ ਸੰਭਉ ਸਰਬ ਥਾਨ ਘਟ ਬੀਠਾ ॥

ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥ ੧ ॥

ਸਤ ਸੰਗਤਿ ਕੀ ਰੇਣੁ ਮੁਖਿ ਲਾਗੀ ਕੀਏ ਸਗਲ ਤੀਰਥ ਮਜਨੀਠਾ ॥

ਕਹੁ ਨਾਨਕ ਰੰਗਿ ਚਲੁਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥ ੨ ॥

(ਸਾਰਗ ਮਹਲਾ ੫, ਪੰਨਾ ੧੨੧੨)

ਅਸਥਾਈ

੨				੩				੪			
ਖ	ਗ	ਘ	ਙ	ਚ	ਛ	ਜ	ਝ	ਟ	ਠ	ਡ	ਢ
ਰ	ਮ	ਪ	—	ਮ	ਮ	ਰ	ਰ	ਮ	—	ਪ	—
ਮੀ	ਫ	ਠਾ	ਫ	ਖੁ	ਲਿ	ਓ	ਫ	ਕ	ਰ	ਮੁ	ਭ
ਨੁ	ਧ	ਪ	—	ਮ	ਪ	ਨੁ	ਧ	ਪ	ਮ	ਰ	ਨੁ
ਗਾ	ਫ	ਸਾ	ਫ	ਘ	ਫ	ਟਿ	ਫ	ਘ	ਫ	ਟਿ	ਫ
ਰ	ਮ	ਪ	—								
ਡੀ	ਫ	ਠਾ	ਫ								

ਅੰਤਰਾ

ਨ	ਸੰ	ਨੁ	ਧ	ਮ	—	ਰ	ਮੰ	ਪ	ਪ	ਨੁ	ਧ	ਨ	—	ਸੰ	—
ਸੰ	ਫ	ਭ	ਉ	ਪਾ	ਫ	ਰ	ਬੂ	ਰ	ਹ	ਮ	ਆ	ਜੋ	ਫ	ਨੀ	ਫ
ਨ	ਸੰ	ਨੁ	ਧ	ਸੰ	ਸੰ	ਰੰ	—	ਰੰ	ਪੰ	ਮੰ	ਰੰ	ਰੰ	ਸੰ	ਨ	ਸੰ
ਸੰ	ਫ	ਭ	ਉ	ਸ	ਫ	ਰ	ਫ	ਬ	ਫ	ਫ	ਫ	ਥਾ	ਨ	ਘ	ਟ
(ਸੰ)	ਨੁਧ	ਪ	—	ਮੰ	ਪ	ਨੁ	ਧ								
ਬੀ	ਫਫ	ਠਾ	ਫ	ਮੋ	ਰੈ	ਮ	ਨਿ								

ਰਾਗ ਗੌਂਡ ਸਾਰੰਗ

ਵਾਦੀ—ਗ		ਠਾਠ—ਕਲਿਆਣ		ਸਮਾਂ—ਦਿਨ ਦੇ ੧੨ ਵਜੇ (ਦੁਪਹਰ)
ਸੰਵਾਦੀ—ਧ		ਜਾਤ—ਸੰਪੂਰਣ		ਵਿਸ਼ੇਸ਼—ਪ੍ਰ ਰ ਦੀ ਸੁਰ ਸੰਗਤ

ਪਕੜ—ਸ, ਗ ਰ ਮ ਗ, ਪ ਰ ਸ ।

ਆਰੋਹ—ਸ, ਗ ਰ ਮ ਗ, ਪ ਮੱਧ ਪ, ਨ ਧ ਸ ।

ਅਵਰੋਹ—ਸੰ ਧ ਨ ਪ, ਧ ਮੱਧ ਗ, ਮ ਰ, ਪ, ਰ ਸ ।

ਸੁਰ-ਵਿਸਥਾਰ

- ੧ ^ਮ ਸ S S S ਗਰ ਮਗ, ਗ—ਪ—ਪ (ਪ) ਮ—ਗ, ਗਮ ਗਰ ਮਗ S S ਪ S ਰ S ਸ S, ਨ੍ਰਸ ਗਰ ਮਗ, ਪ—ਮੱਧ, ਧਪ—ਗਮਗ S ਰਮਗ, ਪ—ਰ—ਸ, ਨ੍ਰਸ ਗਰ ਮਗ, ਪਧਮੱਧਗਮਗ—ਰ ਮ ਗ, ਪ—ਰ—ਸ, ਸ—ਗਰ ਮਗ, ਪ—ਮੱਧ, ਧਪ—ਮਗ, ਰਗਰ ਮਗ, ਪਰ—ਸ ।
- ੨ ਸ—ਗਰ ਮਗਪ, ਪ (ਪ) ਮ—ਗ, ਮੱਧਮੱਧਗਮਗਰਮਗ, ਪ (ਪ) ਮ—ਗ, ਰਗਰਮਗ, ਸਗਰਮਰ—ਗ, ਪਰ—ਸ—ਨ੍ਰਸਗਰਮਗ, ਗਮੱਧ ਮੱਧਗਮਗਰਮਗ, ਪਰ—ਸ—ਨ੍ਰਸ ਗਰ ਮਗ ।
- ੩ ਨ੍ਰਸਗਰਮਗ, ਪਧਮੱਧਮ—ਗ, ਰਗਰ ਮਗ, ਪ—ਮੱਧਨਧਪ, ਪ (ਪ) ਗਮਗਰਮਗ, ਪਰ—ਸ, ਨ੍ਰਸਗਰ ਮਗ, ਮੱਧਨਧਮੱਧਗ ਮਗ ਰਮਗ, ਪਰ—ਸਨ੍ਰਸਗਰ ਮਗ, ਪ (ਪ) ਮਗ, ਮਗਰ ਮਗ ਪਰ—ਸ ।
- ੪ ਸ—ਗਰਮਗ, ਪ—ਮੱਧਪਮ—ਗ, ਰਗਰਮਗ, ਪਮੱਧਪ ਨਧਨ ਪਧਮੱਧ ਗਮਰਮਗ, ਪਰ—ਸ ਨ੍ਰਸਗਰਮਗ, ਸ—ਮਗ ਪਮੱਧਪਸ, ਸੰ (ਸੰ) ਧ—ਪ, ਮੱਧ ਧਨ ਧਪ, ਪ (ਪ) ਗਮਗਰ ਮਗ ਪਰ—ਸ ।
- ੫ ਸ—ਰਸ, ਗਰਮਗ, ਪਰ—ਸ ਨ੍ਰਸਗਰ ਮਗ, ਗਰ ਮਗ ਪਮੱਧਪ ਧਗ—ਮਗਰ ਮਗ, ਪਧਮੱਧਸ, ਸੰ (ਸੰ)—ਧ—ਨਮੱਧ—ਮ—ਗ, ਰਗਰਮਗ, ਸੰ—ਧਪਮ—ਗ, ਮਗਰਮਗ, ਪ—ਰਸ, ਨ੍ਰਸਗਰ—ਮਗ ।
- ੬ ਸ—ਮਗਪ—ਸੰ, ਸਰੰਸੰ, ਸੰ (ਸੰ) ਧ—ਨਪ—ਮੱਧਮ—ਗਮਰ ਮਗ, ਪਸੰ—ਰੰਸੰ, ਗਰੰਸੰ, ਸਰੰਸੰ—ਧ—ਪ, ਗਮਗਰਮਗ, ਪਮੱਧਪਨਧਸ—ਗ—ਮਗਰ ਮਗ, ਪਰ—ਸ ਨ੍ਰਸ—ਗਰ ਮਗ ।

- ੭ ਪ (ਪ) ਸ, ਸਰੰਸ, ਗਰੰਮਗ—ਰੰਸ, ਸ (ਸ) ਧ—ਪ ਗਮਗਰਮਗ, ਸ—ਮਗ, ਪਸ—ਰੰਸ, ਗਰੰਸ, ਸਰੰਸ—ਧ—ਪ ਗਮਗਰ ਮਗ, ਮਪਧਨਸਰੰਸ (ਸ) ਨਸ, ਪ (ਪ) ਗਮਗਰਮਗ ਪਰਸ ।
- ੮ ਸ—ਮਗ ਪ—ਸ—ਸਰੰਸ, ਗਰੰਸ, ਗੰਮਗਰੰਮਗ—ਪ—ਰ—ਸ, ਨਸਗੰਰੰਮਗ, ਪ (ਪ) ਗੰਮਗਰੰਮਗ, ਪ ਰੰ ਸ, ਸ (ਸ) ਧ—ਪ ਮਪ ਧਨ ਧਪ, ਪ (ਪ) ਗਮਗਰਮਗ, ਧਨ, ਪਧ ਮ ਪਗ ਮਗ ਰਮਗ, ਪ—ਰ—ਸ ।

ਰਾਗ ਗੌਂਡ ਸਾਰੰਗ, ਤਿੰਨ ਤਾਲ

ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥
 ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥
 ਸੋਈ ਜਪੁ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਉ ॥ ੧ ॥
 ਅੰਮ੍ਰਿਤੁ ਨਾਮੁ ਤੇਰਾ ਸੋਈ ਗਾਵੈ ॥
 ਜੋ ਸਾਹਿਬ ਤੇਰੈ ਮਨਿ ਭਾਵੈ ॥
 ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨੁ ਮਾਨਾ ਜੀਉ ॥੨॥
 ਤੂੰ ਸੰਤਨ ਕੀ ਕਰਹਿ ਪ੍ਰਤਿਪਾਲਾ ॥
 ਸੰਤ ਖੇਲਹਿ ਤੁਮ ਸੰਗਿ ਗੋਪਾਲਾ ॥
 ਅਪੁਨੇ ਸੰਤ ਤੁਧੁ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਉ ॥੩॥
 ਉਨ ਸੰਤਨ ਕੇ ਮੇਰਾ ਮਨੁ ਕੁਰਬਾਨੇ ॥
 ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥
 ਤਿਨ ਕੇ ਸੰਗਿ ਸਦਾ ਸੁਖੁ ਪਾਇਆ ਹਰਿਰਸ ਨਾਨਕ ਤ੍ਰਿਪਤਿ ਅਘਾਨਾ ਜੀਉ ॥੪॥

(ਮਾਝ ਮਹਲਾ ੫, ਪੰਨਾ ੧੦੦)

ਅਸਥਾਈ													
੨				੦				੩					
ਗ ਮ ਧ ਪ				ਰ ਰ ਸ —				ਨ — ਗ ਰ					
ਤੂੰ				ਤ ਨ ਕਾ				ਸ — ਤ ਤ					
ਸ ਮ ਗ ਪ				ਪ ਪ ਪ ਪ				ਪ ਮ ਪ ਧ ਨ					
ਸੰ				ਹਿ ਬ ਮ ਨੁ				ਮਾ ਸ ਨਾ					

ਮ	ਪ	ਮ	ਗ	ਮ	ਗ	ਪ	ਪ	ਮ	ਪ	ਧਨ	ਸਰੰ	ਸੰਨ	ਧਪ	ਮਗ	ਮਰ
ਜੀ	ੜ	ਉ	ੜ	ਸੰ	ੜ	ਤ	ਸਾ	ਹਿ	ਬ	ਮੜ	ਨੁੜ	ਮਾੜ	ੜੜ	ਨਾੜ	ੜੜ
ਗਮ	ਪ	ਰ	ਸ												
ਜੀੜ	ੜ	ਉ	ੜ												

ਅੰਤਰਾ

				ਪ	ਪ	ਪ	ਪ	ਨ	ਧ	ਨ	ਨ	—	ਸੰ	ਸੰ	ਸੰ
				ਸਿ	ਫ	ਤਿ	ਸਾ	ਲਾ	ਹਣੁ	ਤੇ	ਰਾ	ਹੁ	ਕ	ਮੁ	ਰ
ਸੰ	ਰੰ	ਸੰ	—	ਸੰ	ਧ	ਧ	ਧ	ਸੰ	—	ਸੰ	—	ਸੰ	ਰੰ	ਨ	ਸੰ
ਜਾ	ੜ	ਈ	ੜ	ਸੰ	ੜ	ਗਿਆ	ਨੁ	ਧਿਆ	ੜ	ਨੁ	ੜ	ਜੋ	ੜ	ਤੁ	ਧੁ
ਧ	ਨ	ਮ	ਪ	ਪ	ਪ	ਪ	ਪ	ਰ	—	ਸ	ਸ	ਨੁ	—	ਗ	ਰ
ਭਾ	ੜ	ਈ	ੜ	ਸੰ	ੜ	ਈ	ੜ	ਜ	ੜ	ਪੁ	ਜੋ	ਪੁ	ਭ	ਜੀ	ਉ
ਮ	ਮ	ਗ	—	ਮ	ਗ	ਪ	ਪ	ਮ	ਪ	ਧਨ	ਸਰੰ	ਸੰਨ	ਧਪ	ਮਗ	ਮਰ
ਭਾ	ੜ	ਵੈ	ੜ	ਭਾ	ੜ	ਣੈ	ੜ	ਪੁ	ੜ	ਰੜ	ਗਿੜ	ਆੜ	ੜੜ	ਨਾੜ	ੜੜ
ਗਮ	ਪ	ਰ	ਸ												
ਜੀੜ	ੜ	ਉ	ੜ												

ਰਾਗ ਮਲਾਰ

ਵਾਦੀ—ਮ	ਠਾਠ—ਖਮਾਜ	ਸਮਾ—ਬਰਖਾ ਰੁਤ
ਸੰਵਾਦੀ—ਸ	ਜਾਤ—ਸੰਪੂਰਣ	ਚ ਪ ਦੀ ਸੁਰ ਸੰਗਤਿ

ਗ ਗ ਨੁ
ਪਕੜ—ਸ ਰ ਗ ਮ, ਮ ਰ ਪ, ਧ ਨੁ ਪ, ਯ ਰ ਸ।

ਗ ਗ
ਆਰੋਹ—ਸ ਰ ਰ ਗ ਮ, ਮ ਰ ਪ, ਨੁ ਧ ਨ ਸੰ।

ਮ ਰ
ਅਵਰੋਹ—ਸੰ ਧ ਨੁ ਪ ਮ, ਗ ਮ ਰ, ਰ ਨੁ ਸ।

ਸੁਰ-ਵਿਸਥਾਰ

ਸ ਰ ਗ
੧ ਸ—ਰਨੁਸ—ਧਨੁਪ—ਪੁਸ—ਨੁਸਧਨੁ.ਪਮ—ਨੁ.ਧਨੁਸ—ਸਰ—ਰਗਮਰਸ।

੨ ਸ—ਧਨੁਪ—ਪਸ—ਸਰ—ਰਗਗਮ, ਗਮਰਨਸ—ਰਗਮ, ਰਪ—ਮਗ, ਮਰ—ਰਨਸ—ਰਗਮਪਮਗਮ

ਰਪ—ਧ, ਨੁਪਮਗ, ਮਰਨਸਮਗ, ਮਰ ਰਨਸ ।

੩ ਸ ਰਗਮਪ—ਪਨੁ ਮਪ—ਪਧ, ਨੁਪਮਗਮਰ, ਰਪ—ਗਮਰਸ—ਨਸਮਗ, ਮਰਪ—ਨੁਧਨਸ—ਨੁਪ,

ਮਗਮਰ, ਪ—ਧਨੁਪਮਗਮਰਗਮਪਮਗ, ਮਰ ਰਨਸਮਗਮਰਸ—ਰਪ, ਮਗਮਰ, ਪ—ਧਪ, ਮਪਮਗ ਮਰ

—ਰਪ—ਧਨਸ—ਸਨੁਪਮਗ, ਰਪ—ਧ, ਪਮਗਮਰਨਸ ।

੪ ਰਗਮਪਮਗਮਰ ਸ—ਰਪ—ਨੁਧਨਸ—ਸਰਨਸ—ਸੰ ਸੰਧਮਗਮਰ—ਰਗਮਪਗਮਰ, ਰ ਰਪਮਗਮਰ—

ਰ ਰ ਸ—ਸ—ਪ—ਪਮਗ ਗਮ—ਮਪਧਸ—ਧਨਸਰਨਸ—ਧਨੁਪ—ਧ, ਧਪਮਪਮਗ, ਮਰਸ—ਰਗ

ਮਪ—ਰ ਰਪ—ਮਪਧਨੁਪ ਮਨੁਧਸ—ਸਰਸ—ਮਰ—ਰਨਸ—ਸਰਨਸ—ਸਨੁਪਮਰ ਰਗਮਪਮਗਮ ਰਨਸ ।

੫ ਮ ਮ ਮ ਮ ਸੰ ਮ ਮ
ਰਪ—ਮਗਮਰ ਰ ਰਸ—ਮਪਨੁਧਨਸ—ਧਪਮਗਮਰਪ, ਧਨਸਰਨਸ—ਨੁਪਮਗਮਰ—ਰ ਰਪ—ਨੁਧਨਸ

—ਨਸ ਧਨੁਪ ਸ—ਸਰਸ—ਮਰ—ਰਨਸ—ਸਰਨਸ ਧਨੁਪ—ਸਰਗਮਪ—ਗਮਰਸ—ਸਰਨਸ

ਧਨੁਪ—ਮਗਮਰ—ਰ ਰਪ—ਪਸ—ਰਗਮਪ—ਗਮਰ ਰਨਸ—ਨੁਪਮਗ ਰਪਨੁਧਨਸ—ਧਨੁਪਮਗਮਰ,

ਮ ਮ
ਰ ਰਨਸ—।

ਰਾਗ ਮਲਾਰ, ਪੜਤਾਲ, ਤਿੰਨ ਤਾਲ, ਮਧਯ ਲਯ

ਹਰਿ ਜਨ ਬੋਲਤ ਸ੍ਰੀ ਰਾਮ ਨਾਮਾ ਮਿਲਿ ਸਾਧ ਸੰਗਤਿ ਹਰਿ ਤੋਰ ॥ ੧ ॥ ਰਹਾਉ ॥

ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸ ਲਾਗਤ ਹੈ ਨਹੀ ਚੋਰ ॥ ੧ ॥

ਚਾਤ੍ਰਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥ ੨ ॥

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥ ੩ ॥

ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥ ੪ ॥

(ਮਲਾਰ ਮ: ੪, ਪੰਨਾ ੧੨੬੫)

ਅਸਥਾਈ

×	੨	੦	੩
	ਰ ਗ ਮ ਪ	ਗ ਮ ਰ ਸ	ਰ ਨ ਸ —
	ਹ ਰਿ ਜ ਨ	ਬੋ ਟ ਲ ਤ	ਸਿ ਰੀ ਰਾ ਟ
ਮ ਗ — ਮ	ਰ ਗ ਮ ਪ	ਪ — ਪ ਪ	ਧਨ ਸੰ ਨੁ ਪ
ਮ ਨਾ ਟ ਮਾ	ਹ ਰਿ ਮਿ ਲਿ	ਸਾ ਟ ਧ ਸੰ	ਗਾ ਟਿ ਹ ਰਿ
	ਟ		
ਮ ਗ — ਮ			
ਤੋ ਟ ਟ ਰ			

ਅੰਤਰਾ, ਯੱਕਾ

X		੦		੨		੦		੩		੪	
ਰ	ਰ	—	ਮ	—	ਮ	ਪ	ਪ	—	ਪ	—	—
ਹ	ਰਿ	ੜ	ਧ	ੜ	ਨੁ	ਬ	ਨ	ੜ	ਜਹੁ	ੜ	ੜ
ਜੋ	ੜ	ੜ	ਬੋ	ਲ	ਤ	ਹੈ	ੜ	ੜ	ਮਿ	ੜ	ਗ
ਨ	ਸੰ	—	ਨੁ	ਪ	ਪ	ਮ	ਪਧ	ਪ	ਮ	ਗ	ਮ
ਹ	ਰਿ	ੜ	ਧ	ੜ	ਨੁ	ਸੰ	ੜੜ	ੜ	ਚਹੁ	ੜ	ੜ
ਮੀ	ੜ	ੜ	ਨ	ੜ	ਪੰ	ਖੇ	ੜੜ	ੜ	ਰੂ	ੜ	ਸੁ
ਮ	—	ਮ	ਰ	ਸ	ਸ	ਰ	—	ਨੁ	ਸ	—	ਰ
ਜਿ	ੜ	ਸੁ	ਲਾ	ਗ	ਤ	ਹੈ	ੜ	ੜ	ਨ	ੜ	ਹੀ
ਬਿ	ੜ	ਨੁ	ਹ	ੜ	ਰਿ	ਜਾ	ਪ	ਤ	ਹੈ	ੜ	ਨਹੀ
ਪ	—	—	—	ਮ	ਗ	ਮ	ਰ	—	ਸ	—	—
ਚੋ	ੜ	ੜ	ੜ	ੜ	ੜ	ਰ	ੜ	ੜ	ੜ	ੜ	ੜ
ਹੋ	ੜ	ੜ	ੜ	ੜ	ੜ	ਰ	ੜ	ੜ	ੜ	ੜ	ੜ
ਮ	—	ਪ	ਨੁ	ਧ	ਨ	ਸੰ	—	ਸੰ	ਸੰ	ਸੰ	—
ਨਾ	ੜ	ੜ	ਨ	ੜ	ਕ	ਜ	ੜ	ਨ	ਹ	ਰਿ	ੜ
ਸੰ	—	—	—	ਰੰ	ਸੰ	ਨ	—	ਸੰ	ਨੁ	ਪ	—
ਕੀ	ੜ	ੜ	ੜ	ਰ	ਤਿ	ਗਾ	ੜ	ੜ	ਈ	ੜ	ੜ
ਮ	ਰ	ਮ	ਮ	ਪ	—	ਮ	ਪ	ਸੰ	—	ਨੁ	ਪ
ਛੁ	ੜ	ਟਿ	ਗ	ਇਓ	ੜ	ਜ	ਮ	ਕਾ	ੜ	ਸ	ਭ

ਤਿੰਨ ਤਾਲ

X							
ਮ	—	ਗ	ਮ	ਰ	ਗ	ਮ	ਪ
ਸੋ	ੜ	ੜ	ਰ	ਹ	ਰਿ	ਜ	ਨ

ਰਾਗ ਮਲਾਰ, ਝਪ ਤਾਲ

ਨਾਗਰ ਜਨਾ ਮੇਰੀ ਜਾਤਿ ਬਿਖਿਆਤ ਚੰਮਾਰੰ ॥

ਰਿਦੈ ਰਾਮ ਗੋਬਿੰਦ ਗੁਨ ਸਾਰੰ ॥ ੧ ॥ ਰਹਾਉ ॥

ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥

ਸੁਰਾ ਅਪਵਿਤ੍ਰੁ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥ ੧ ॥

ਤਰ ਤਾਰਿ ਅਪਵਿਤ੍ਰੁ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥

ਭਗਤਿ ਭਾਗਉਤੁ ਲਿਖੀਐ ਤਿਹ ਉਪਰੇ ਪੂਜੀਐ ਕਰਿ ਨਮਸਕਾਰੰ ॥ ੨ ॥

ਮੇਰੀ ਜਾਤਿ ਕੁਟਬਾਂਦਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ ॥

ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥ ੩ ॥ ੧ ॥

(ਮਲਾਰ ਬਾਣੀ ਭਗਤ ਰਵਿਦਾਸ ਜੀ, ਪੰਨਾ ੧੨੯੩)

ਢਾਈ ਤਾਲ

×			੨		੩		×			੨		੩	
ਮ	ਪ	ਪ	ਨੁ	ਪ	ਪ	—	ਪ	—	—	ਧਨੁਧ	ਨਸੰ	ਨੁ	ਪ
ਜਨ	ਸੰ	ਗਿ	ਰਾ	ਸ	ਤੇ	ਸ	ਦਿ	ਨ	ਸੁ	ਰਾ	ਸ	ਤੇ	ਪ
													ਇਕ
ਗ	ਗ	ਗਮ	ਰ	ਗ	ਮ	ਪ	ਨੁ	ਪ	ਮਗ	ਮ	ਰ	ਸਨੁ	ਸ
ਨਿ	ਮ	ਖ	ਵਾਂ	ਸ	ਵਾਂ	ਇਕ	ਨਿ	ਮ	ਖ	ਮ	ਨਹੁ	ਜੀ	ਨ
ਗ	—	ਮ	ਧ	—	ਨੁਧ	ਪਮ	ਪ	—	—	ਰ	ਗ	ਮ	ਪ
ਵੀ	ਸ	ਸ	ਰੈ	ਸ	ਸਸ	ਸਸ	ਸ	ਸ	ਸ	ਹਾਂ	ਸ	ਸ	ਇਕ
ਨੁ	ਪ	ਮਗ	ਮ	ਰ	ਸਨੁ	ਸ	ਨ	—	ਨ	ਨ	ਨ	ਨ	ਸੰ
ਨਿ	ਮ	ਖ	ਮ	ਨਹੁ	ਜੀ	ਗੋ	ਪਾ	ਸ	ਲ	ਗੁ	ਣ	ਨਿ	ਧਿ
							ਨਾ	ਨ	ਕ	ਪ੍ਰੀ	ਤ	ਮ	ਕਿਰ
ਰੰ	ਸੰ	—	—	—	ਨੁ	ਪ	ਗ	ਗ	ਗਮ	ਰ	ਗ	ਮ	ਪ
ਸ	ਦਾਂ	ਸ	ਸੰ	ਸ	ਗੋ	ਸ	ਸ	ਰ	ਬ	ਵਾਂ	ਸ	ਵਾਂ	ਵਾਂ
ਪਾ	ਸ	ਲ	ਸ	ਦ	ਹੂੰ	ਕਿਨੈ	ਕੋ	ਸ	ਟਿ	ਵਾਂ	ਸ	ਵਾਂ	ਸ
ਨੁ	ਪ	ਮਗ	ਮ	ਰ	ਸਨੁ	ਸ	ਗ	—	ਮ	ਧ	—	ਨੁਧ	ਪਮ
ਸ	ਰ	ਬ	ਗੁ	ਣ	ਜ	ਗ	ਦੀ	ਸ	ਸ	ਰੈ	ਸ	ਸ	ਸ
ਕੋ	ਸ	ਟਿ	ਮ	ਸ	ਧੋ	ਸ	ਜਾ	ਸ	ਸ	ਤੇ	ਸ	ਸ	ਸ
ਪ	—	—	ਰ	ਗ	ਮ	ਪ	ਨੁ	ਪ	ਮਗ	ਮ	ਰ	ਸਨੁ	ਸ
ਸ	ਸ	ਸ	ਹਾਂ	ਸ	ਸ	ਸ	ਸ	ਰ	ਬ	ਗੁ	ਣ	ਮ	ਨੁ
ਸ	ਸ	ਸ	ਹਾਂ	ਸ	ਸ	ਕਿਨੈ	ਕੋ	ਸ	ਟਿ	ਮ	ਸ	ਧੋ	ਸ
ਮ	—	ਗ	ਪ	—	ਪ	—	ਪ	ਪ	ਪ	ਧਨੁਧ	ਨਸੰ	ਨੁ	ਪ
ਮੋ	ਸ	ਹਿ	ਲੀ	ਸ	ਨਾਂ		ਚ	ਰ	ਨ	ਸੰਸ	ਸਸ	ਗੋ	ਸ
ਗ	ਗ	ਗਮ	ਰ	ਗ	ਮ	ਪ	ਨੁ	ਪ	ਮਗ	ਮ	ਰ	ਸਨੁ	ਸ
ਨਾਂ	ਸ	ਮਸ	ਵਾਂ	ਸ	ਵਾਂ	ਵਾਂ	ਨਾਂ	ਸ	ਮ	ਰ	ਸਿ	ਜ	ਨ
ਗ	—	ਮ	ਧ	—	ਨੁਧ	ਪਮ	ਪ	—	ਪ	ਰ	ਗ	ਮ	ਸ
ਮਾਂ		ਸ	ਤੇ	ਸ	ਸ	ਸ	ਹਾਂ	ਸ	ਸ	ਹਾਂ	ਸ	ਸ	ਸ
ਨੁ	ਪ	ਮਗ	ਮ	ਰ	ਸਨੁ	ਸ							
ਨਾਂ	ਸ	ਮ	ਰ	ਸਿ	ਜ	ਨ							

ਤਿੰਨ ਤਾਲ

ਗ	ਗ	—	—	ਰ	ਪ	ਮ
ਜਾਂ	ਸ	ਸ	ਸ	ਸ	ਸ	ਤੇ

ਰਾਗ ਗੋਂਡ ਮਲਾਰ

ਵਾਦੀ—ਮ		ਠਾਠ—ਖਮਾਜ		ਸਮਾਂ—ਬਰਖਾ ਰੁਤ ਯਾ ਅੱਧੀ ਰਾਤ
ਸੰਵਾਦੀ—ਸ		ਜਾਤ—ਸੰਪੂਰਣ		ਨ ਅਲਪ ।

ਪਕੜ—ਰ ਗ ਰ ਮ ਗ ਰ ਸ, ਪ ਮ ਪ ਧ ਸ, ਧ ਪ ਮ, ਗ ਮ ਰ ਸ ।

ਆਰੋਹ—ਰ ਗ ਰ ਮ ਗ ਰ ਸ, ਰ ਪ ਮ ਪ, ਧ ਸ ।

ਅਵਰੋਹ—ਸ ਧ ਨੁ ਪ ਮ ਗ ਮ ਰ ਸ ।

ਸੂਰ-ਵਿਸਥਾਰ

੧ ਰ ਸ ਸ ਰ
ਸ—ਸ, ਧ—ਨੁਪ—ਧਸ—ਸਰਸ—ਰਗਮ, ਮ—ਗ, ਗਰ ਗਰਸ—ਸਨੁਪਨੁਸ—ਸਰਗਮਗਮ—

ਰਗਰਮਗਰਸ— ।

੨ ਗ ਰ ਸ ਨੁ ਸ ਗ
ਸ—ਰਗ—ਮ, ਗਮ, ਮਗਰਮਗਰ ਗਰਸ—ਸ, ਧ, ਪ—ਮਪ ਧਸ, ਰਗਮ—ਰਗਮ, ਗਰਮਗਰਸ—
ਗ
ਸਗ, ਗਮ, ਮਪਮਗ—ਰਮਗਰਸ ਸਰਗਮਗਮ—ਰਗਮ—ਪ, ਪਮਗਰਗਸਰਗਮ—ਮਪਮ, ਧਧਮਪ,
ਮਗਰਮਗਰਸ— ।

੩ ਗ ਮ
ਸ—ਸਗ—ਗਮ, ਮ, ਮਪ—ਮਪਧਨੁਪ ਮ, ਨੁ—ਪ, ਮਪਮਗ—ਰਗਮਗਮ ਸਰ ਮ—ਰਪ—ਮਪਧਸ
ਗ ਰ
—ਧਪਮ, ਪਧਸ—ਧਪਮ, ਸ—ਧ—ਨੁ—ਪਮਪਮਗ—ਰਗਰਮਗਰਸ—ਰਗਮ—ਮ ਗਪਮ—ਗਪਮਗ
ਮ
ਗਰਮਗ ਰਪ—ਮਪਧਸ—ਧਨੁਪ—ਧਨੁਪਧਮਪਮਗਰਮਗਰਸ— ।

੪ ਮ ਰ ਗ ਮ
ਸ—ਗ, ਗਮ—ਰਗਮ ਸਰ—ਗ—ਗਮ—ਰਪਮਗਰਮਗਰਸ—ਸਰ, ਰਗ, ਗਮ, ਰਪ—ਪਧਸ—
ਨ ਧ ਮ ਮ ਮ
ਧਪਮ, ਪਧਨਸਰੰਸ—ਧਪਮ—ਪਧਸ—ਧਨੁਪ ਗਪਮ—ਰਗਮ, ਗਰਮਗਰਸ—ਸ ਗਮ, ਰ ਰਪਮਪ—
ਸ ਰ ਪ ਗ
ਮਪ ਧਸ—ਪਧਸ—ਧਪਮ, ਮਰ—ਰਪ—ਮਪਧ, (ਨੁ) ਪ—ਧਗਪਮ—ਮਗਪਮ—ਰਪ—ਮਪਧ(ਨੁ)
ਧ ਗ ਮ ਸ ਸ
ਪ, ਗਪਮ, ਰਮਗ ਰਪ—ਧਸ—ਧਨਸ—ਧਨੁਪ—ਮਪਨਸ—(ਸ) ਧਨੁਪ—ਧਪਮਪਮਗ, ਮਪਮਗ,
ਗ ਮ ਮ
ਰਗਰਗਮਪਮਗ, ਰ ਰ ਰਪ, ਮਪਮ, ਮਪਧਸ—ਧਨੁਪਮਪਮਗ, ਰਗਰਮਗਰਸ ।

੫ ਮ ਗ
ਸਰਗਮ, ਰਪ—ਮਪਧਸ—ਨਸ—ਸਰਸ—ਸਰੰਗਮ—ਮੰਮਰੰਸ ਸ—(ਸ) ਧਨੁਪਮਪਸ—ਧਨੁਪ—ਧਸ
ਸ
ਰੰਗਰੰਗਰੰਸ—ਰੰਗਰੰਗਮਪਮਗ, ਰੰਮਗਰੰਸ—ਸਧਨੁਪਧਗਪਮ, ਮਪ ਧਸ ਗੰਰੰਗਰੰਸ—ਰੰਗਮਪਮ
ਗੰਰੰਗਰੰਸ—ਸ-ਧ, ਨੁਪ ਧਗਪਮਗ, ਧਪਮਗਰਗਸਰਗਮ—ਮਪਧਸਧਪਮ—ਮਪਮਗ—ਰਮਗਰਸ ।

ਰਾਗ ਗੌਂਡ ਮਲਾਰ, ਤਿੰਨ ਤਾਲ, ਮਧਯ ਲਯ

ਬਾਗੋ ਕਾਪੜ ਬੋਲੈ ਬੈਣ ॥
 ਲੰਮਾ ਨਕੁ ਕਾਲੇ ਤੇਰੇ ਨੈਣ ॥
 ਕਬਹੂੰ ਸਾਹਿਬੁ ਦੇਖਿਆ ਭੈਣ ॥ ੧ ॥
 ਉਡਾਂ ਉਡਿ ਚੜਾਂ ਅਸਮਾਨਿ ॥
 ਸਾਹਿਬ ਸੰਮ੍ਰਿਥ ਤੇਰੈ ਤਾਣਿ ॥
 ਜਲਿ ਥਲਿ ਡੂੰਗਰਿ ਦੇਖਾਂ ਤੀਰ ॥
 ਬਾਨ ਥਨੰਤਰਿ ਸਾਹਿਬੁ ਬੀਰ ॥ ੨ ॥
 ਜਿਨਿ ਤਨੁ ਸਾਜਿ ਦੀਏ ਨਾਲਿ ਖੰਡ ॥
 ਅਤਿ ਤ੍ਰਿਸਨਾ ਉਡਣੈ ਕੀ ਡੰਡ ॥
 ਨਦਰਿ ਕਰੇ ਤਾਂ ਬੰਧਾਂ ਧੀਰ ॥
 ਜਿਉ ਵੇਖਾਲੇ ਤਿਉ ਵੇਖਾਂ ਬੀਰ ॥ ੩ ॥
 ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਡ ॥
 ਪਉਣੈ ਪਾਣੀ ਅਗਨੀ ਕਾ ਸਨਬੰਧ ॥
 ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥
 ਸਚਿ ਸਮਾਵੈ ਏਹੁ ਸਰੀਰੁ ॥ ੪ ॥

(ਮਲਾਰ ਮ: ੧, ਪੰਨਾ ੧੨੫੭)

ਅਸਥਾਈ

×	—	ਮ	ਰ	੨	—	ਮ	ਪ	੦	ਧਨ	ਸੰ	ਧ	ਪ	੩	ਮ	ਪ	ਮਗ	ਮ
ਸ	—	ਮ	ਰ	ਪ	—	ਮ	ਪ	ਧਨ	ਸੰ	ਧ	ਪ	ਮ	ਪ	ਮਗ	ਮ		
ਬਾ	ੜ	ਗੋ	ੜ	ਕਾ	ੜ	ਪ	ੜ	ਬੋੜ	ੜ	ਲੈ	ੜ	ਬੈ	ੜ	ਣੜ	ੜ		
						ਸੰ											
ਗ	ਮ	ਪ	ਨ	ਸੰ	ਸੰ	ਧ	ਪ	ਮ	ਪ	ਮ	ਗ	ਰਗ	ਮਗ	ਗਮ	ਪ		
ਲੰ	ੜ	ਮਾ	ੜ	ਨ	ਕੁ	ਕਾ	ੜ	ਲੇ	ੜ	ਤੇ	ਰੇ	ਨੈੜ	ੜੜ	ਣੜ	ੜ		

ਅੰਤਰਾ

ਮ	—	ਪ	—	ਨ	ਧ	ਨ	ਨ	ਸੰ	—	ਸੰ	ਸੰ	ਸੰਨ	ਰੰ	ਸੰ	—
ਉ	ੜ	ਡਾਂ	ੜ	ਉ	ੜ	ਡਿ	ਚ	ਡਾਂ	ੜ	ਅ	ਸ	ਮਾੜ	ੜ	ਨਿ	ੜ
ਨ	ਸੰ	ਧ	ਧ	ਧਨ	ਸੰ	ਨਸੰ	ਰੰ	ਸੰ	—	ਨ	ਸੰ	ਸੰ	ਨੁ	ਪ	—
ਸਾ	ੜ	ਹਿ	ਬ	ਸੰੜ	ਮਿ	ਰੜ	ਬ	ਤੇ	ੜ	ਰੈ	ੜ	ਤਾ	ੜ	ਣਿ	ੜ
ਗੰ	—	ਗੰ	ਮੰ	ਗੰ	ਰੰ	ਸੰ	—	ਨ	ਸੰ	ਨ	ਸੰ	ਧਪ	ਮਗ	ਮਗ	ਚ
ਲੰ	ੜ	ਮਾ	ੜ	ਨ	ਕੁ	ਕਾ	ੜ	ਲੇ	ੜ	ਤੇ	ਰੇ	ਨੈੜ	ੜੜ	ਣੜ	ੜ
ਸ	ਸ	ਮ	ਰ	ਰ	—	ਮ	ਪ	ਮਪ	ਧਨ	ਸਰੰ	ਨਸੰ	ਧਪ	ਮਪ	ਰਗ	ਮਪ
ਕ	ਬ	ਹੂੰ	ੜ	ਸਾ	ੜ	ਹਿ	ਬੁ	ਦੇੜ	ੜੜ	ੜੜ	ਖਿਆ	ਭੈੜ	ੜੜ	ਣੜ	ੜੜ

ਰਾਗ ਮੀਆਂ ਮਲਾਰ

ਵਾਦੀ—ਸ | ਠਾਠ—ਕਾਫੀ | ਸਮਾਂ—ਅੱਧੀ ਰਾਤ, ਬਰਖਾ ਰੁਤ ਵਿਚ ਕਿਸੇ ਵੇਲੇ
ਸੰਵਾਦੀ—ਪ | ਜਾਤ—ਸੰਪੂਰਣ-ਖਾਡਵ | ਨੀ ਦੋਵੇਂ ਪਾਸ ਪਾਸ ਲਗਦੀਆਂ ਹਨ ।

ਪਕੜ—ਰ ਮ ਰ ਸ, ਨੁ ਪ ਮ ਪ ਨੁ ਧ ਨੁ ਸ, ਪ, ਗੁ ਮ ਰ, ਸ ।

ਆਰੋਹ—ਸ ਰ ਪ, ਨੁ ਨ ਸੰ ।

ਅਵਰੋਹ—ਸੰ ਨੁ ਪ, ਮ ਪ, ਗੁ ਮ ਰ ਸ ।

ਸੁਰ-ਵਿਸਥਾਰ

੧ ਸ—ਰਨੁਸ, ਨੁ—ਪ, ਮਪ—ਨੁਧ, ਨੁ—ਸ—ਸਰਨੁਸਨੁ, ਨੁ ਮਪ—ਪਨੁ—ਧਨੁਸ (ਸ) ਧ ਨੁ—ਪ

—ਪ ਨੁਧਨੁਸ—ਨੁਸ, ਨੁ—ਨੁ—ਸ, ਮਪਨੁ—ਧਨੁ—ਸ, ਰ—ਸ, ਸਰ ਗੁ, ਗੁ ਮਰ—ਸ, ਨੁਨੁ—

ਧਨੁ—ਨੁਸ ।

੨ ਰਮਰਸ ਰਨੁਨੁ—ਧਨੁਸ, ਨੁ—ਪ, ਮਪ ਨੁਧ, ਨੁਧ ਨੁ—ਸ—ਰਸ—ਨੁਧ, ਨੁਸ, ਪ—ਗੁ—ਗੁ—

ਮਰ—ਸ, ਰਮਰਸ ਨੁ—ਪਮਪਨੁਧਨੁਧਨੁ—ਸ, ਸਰਪ ਗੁ—ਗੁ—ਮ (ਮ) ਰਨੁ ਸ—ਨੁਧਨੁਸ, ਰਮਰਸ,

ਨੁਪ, ਮਪ—ਨੁਧ, ਨੁਸ—ਪ—ਗੁ—ਮਰ—ਸ, ਨੁ—ਪ ਮਪਨੁਧ, ਨੁਸ—ਰਮਰਸ ਨੁਪਮਪ ਨੁਧ, ਨੁਸ,

ਰ—ਸ, ਨੁਪਮਪਨੁਧ, ਨੁਸ ।

੩ ਸਰ ਧ ਮਪ ਪਨੁ—ਨੁਸ—ਸਰਪ ਗੁS ਗੁS ਗੁS ਮਰ, ਸ—ਸ ਰਪ, ਪ ਮਪ ਗੁ ਗੁ—ਰਪ, ਪਨੁ

ਨੁ ਮ ਮ ਮ ਪ ਮਪ, ਗੁ ਗੁ ਮ (ਮ) ਰ—ਸ, ਨੁਸ—ਰਮਰਸ, ਨੁ—ਪਮਪਨੁਧਨੁਸ—ਰਪ ਗੁ—ਮਰ—ਸ, ਸ ਨੁਧ

ਨੁਧ ਨੁਸ, ਰਪ, ਗੁ—ਗੁ ਗੁ—ਮਰ—ਸ, ਨੁ—ਨੁ—ਪਮਪ ਨੁ—ਨੁ—ਨੁਸ, ਮਪ ਧ ਧਨੁਪ ਮਪ ਗੁ

ਸੰ —	—	—	ਨੁ	ਪ	ਮ	ਗੁ	ਗੁ	ਗੁ	ਮ	ਰ	—	ਸ	ਸ	ਮ	ਰ
ਨਾ	ਫ	ਫ	ਫ	ਫ	ਫ	ਫ	ਘਣਿ	ਵ	ਰ	ਸਹਿ	ਫ	ਰੁ	ਤਿ	ਆ	ਫ
ਪ —	—	ਮਪ	ਨਸੰ	ਰੁਮੰ	ਰਸੰ	ਨਸੰ	ਰਸੰ	ਨੁਪ	ਪ	ਨੁ					
ਫ	ਫ	ਫ ਆਫ	ਫਫ	ਫਫ	ਫਫ	ਫਫ	ਫਫ	ਫਫ	ਫ	ਫ					

ਅੰਤਰਾ

ਸੰ —	ਸੰ —	ਨੁ	ਧ	ਨ	ਸੰ	ਮ	ਰ	ਪ	ਪ	ਨ	ਧ	ਨ	—		
ਭਾ	ਵੈ	ਪਿਆ	ਫ	ਰਾ	ਫ	ਨ	ਸੰ	ਗੁ	ਮੰ	ਤ	ਨਿ	ਸਹੁ	ਫ		
ਨ —	ਸੰ	ਰੰ	ਨ	ਸੰ	ਨੁ	ਪ	ਮ	ਗੁ	ਗੁ	ਮ	ਰ	—	ਸ	ਸ	ਮ
ਧਾ	ਫ	ਫ	ਫ	ਫ	ਫ	ਫ	ਘਣਿ	ਵ	ਰ	ਸਹਿ	ਫ	ਰੁ	ਤਿ	ਆ	
ਰ ਪ	—	ਮਪ	ਨਸੰ	ਰੁਮੰ	ਰਸੰ	ਨਸੰ	ਰਸੰ	ਨੁਪ	ਪ	ਨੁ					
ਫ	ਫ	ਫ ਆਫ	ਫਫ	ਫਫ	ਫਫ	ਫਫ	ਫਫ	ਫਫ	ਫ	ਫ					

ਰਾਗ ਮੀਆਂ ਮਲਾਰ, ਤਾਲ ਯੱਕਾ, ਮਧਯ ਲਯ

ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ॥

ਬਰਸੁ ਪਿਆਰੇ ਮਨਹਿ ਸਧਾਰੇ ਹੋਇ ਅਨਦੁ ਸਦਾ ਮਨਿ ਚਾਉ ॥ ੧ ॥ ਰਗਾਉ ॥

ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥

ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥ ੧ ॥

ਬਿਨਉ ਸੁਨਿਓ ਜਬ ਨਾਕੁਰ ਮੇਰੇ ਬੇਗਿ ਆਇਓ ਕਿਰਪਾ ਧਾਰੇ ॥

ਕਹੁ ਨਾਨਕ ਮੇਰੇ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥ ੨ ॥

(ਮਲਾਰ ਮ: ੫, ਪੰਨਾ ੧੨੬੭)

ਅਸਥਾਈ

×	੦	੨	੦	੩	੪	੪	੪	੪	੪	੪	੪	੪	੪	੪	੪
ਰਮ	ਪਮ	ਗੁਮ	ਰ	ਸ	—	ਰ	ਸ	ਨੁ	ਨੁ	ਮੁ	ਪੁ				
ਮੇਫ	ਫਫ	ਫਫ	ਘ	ਜੀ	ਫ	ਤਿ	ਲੁ	ਬਿ	ਲ	ਮੁ	ਨ				
ਨੁ	—	—	ਨੁ	ਨੁ	—	ਸ	—	—	ਪੁ	ਨੁ	ਧ				
ਲਾ	ਫ	ਫ	ਫ	ਫ	ਫ	ਉ	ਫ	ਫ	ਬਰ	ਸੁ	ਪਿ				

ਨੁ	ਸ	—	ਰ	ਸ	—	—	—	—	ਸ	ਰ	ਪ
ਆ	ਫ	ਫ	ਰੇ	ਫ	ਫ	ਫ	ਫ	ਫ	ਮ	ਨਹਿ	ਸ
ਮ	—	ਮ	ਰ	—	ਸ	—	—	—	ਦੁਹਰਾਓ	ਬਰਸ	ਪਿ:
ਗੁ	ਫ	ਫ	ਰੇ	ਫ	ਫ	ਫ	ਫ	ਫ	ਫ	ਫ	ਫ
ਧਾ	ਫ	ਫ	ਰੇ	ਫ	ਫ	ਫ	ਫ	ਫ	ਫ	ਫ	ਫ
ਨੁਧ	ਨਸ	ਨੁ	ਪ	ਮਪ	ਨੁਪ	ਗੁ	ਮ	ਰ	ਸ		
ਦਾਫ	ਫਫ	ਮ	ਨਿ	ਚਾਫ	ਫਫ	ਉ	ਫ	ਫ	ਬ		

ਅੰਤਰਾ

ਪ	ਪ	ਪ	ਨੁ	—	ਧ	ਨ	—	ਸੰ	ਸੰ	—	—
ਹ	ਮ	ਤੇ	ਫ	ਫ	ਫ	ਰੀ	ਫ	ਧ	ਰ	ਫ	ਫ
ਨ	ਸੰ	ਨਸ	ਰੰ	—	ਰੰ	ਸੰਨ	ਸੰ	ਨੁ	ਪ	—	—
ਸੁ	ਆ	ਮੀਫ	ਫ	ਫ	ਆ	ਮੇਫ	ਫ	ਰੇ	ਫ	ਫ	ਫ
ਮ	—	—	ਮ	—	—	ਰ	ਪ	—	ਪ	—	ਪ
ਤੁ	ਫ	ਫ	ਕਿਉ	ਫ	ਫ	ਮ	ਫ	ਫ	ਨਹੁ	ਫ	ਬਿ
ਨੁਧ	ਨਸ	ਨੁ	ਪ	ਮਪ	ਨੁਪ	ਗੁ	ਮ	ਰ	ਸ		
ਸਾਫ	ਫਫ	ਫ	ਫ	ਰੇਫ	ਫਫ	ਫ	ਫ	ਫ	ਬ		

ਰਾਗ ਮੀਆਂ ਮਲਾਰ, ਤਿੰਨ ਤਾਲ, ਮਧਯ ਲਯ

ਹਰਿ ਜਨ ਬੋਲਤ ਸ੍ਰੀ ਰਾਮ ਨਾਮਾ ਮਿਲਿ ਸਾਧ ਸੰਗਤਿ ਹਰਿ ਤੋਰ ॥ ੧ ॥ ਰਹਾਉ ॥

ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥ ੧ ॥

ਚਾਤ੍ਰਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥ ੨ ॥

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥ ੩ ॥

ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥ ੪ ॥

(ਮਲਾਰ ਮ: ੪, ਪੰਨਾ ੧੨੬੫)

ਅਸਥਾਈ

×			੨			੦			੩		
									ਮ		
									ਪ	—	ਨੁ
									ਚਾ	ਫ	ਤ੍ਰਿ
									ਫ	ਫ	ਫ
ਨ	—	—	—	ਨ	ਸੰ	ਨਸ	ਰੰਸ	ਨੁ	ਪ	—	ਪ
ਸੰ	ਫ	ਫ	ਫ	ਫ	ਫ	ਫਫ	ਫਫ	ਰ	ਫ	ਫ	ਫ
ਮੋ	ਫ	ਫ	ਫ	ਫ	ਫ	ਫਫ	ਫਫ	ਫ	ਫ	ਫ	ਫ

ਨ ਮ ਮ ਪ ਮ ਮ ਨ ਮ ਮ ਪ
ਸ—ਸਰਸ—ਸਰਮਰ, ਰਨ੍ਹਸਨ੍ਹਨ੍ਹਸ—ਸ ਰਪ, ਨੁਪਮਰਪ, ਰਮ ਨ੍ਹਰਸਸ, ਸਰਪ, ਨੁਮਪ, ਨੁਮਪ, ਰਪ ਨੁ,

ਧ ਮ ਮ ਮ ਨ
ਨੁਪ ਰ ਰ ਰ ਸ ।

੩ ਮ ਪ ਮ ਮ ਮ ਮ ਮ ਪ ਧ ਮ ਮ
ਸ, ਰਮਰ, ਸ ਨ੍ਹਪ, ਨ੍ਹਸ, ਰ ਰਮ ਰਪ—ਰਮ ਰ, ਸ—ਰ, ਰਮਰਸਨ੍ਹਪ, ਨ੍ਹਪ, ਨ੍ਹਨ੍ਹ—ਸ, ਸ ਰ ਰ

ਮ ਮ ਮ ਮ ਮ ਮ ਮ ਪ
ਰਮਰਸ—ਰਮ, ਰਪ—ਰਮ, ਰਸ, ਰ ਰਪਮਰ, ਸ—ਸ ਰਪ, ਨੁਪਮਰਪ, ਰਮ, ਰ ਰਪ, ਰਮਰ ਨ੍ਹ—ਪ,

ਮ ਮ ਮ ਮ ਮ ਮ ਮ
ਨ੍ਹਸ—ਰਮਰਪ—ਨੁਮਪ, ਨੁਮਪ ਰਪ, ਮਪਸ—ਨੁਪ—ਨੁਨੁਪਮਰ, ਰ ਰਪ, ਰਮ, ਰ ਰ, ਸ ।

੪ ਮ ਮ ਮ ਮ ਮ ਮ ਮ ਪ
ਸਮਰਪ—ਨੁਪ, ਨੁਮਪ ਰ, ਰਪ, ਮਪ, ਨਸ—ਸਨ੍ਹ ਮਪ, ਨੁਮਪ ਰਮ ਨ੍ਹਰਸ ਰਪ, ਰ, ਰ, ਮਪ ਨੁ(ਨੁ) ਪ,

ਪ ਧ ਪ ਮ ਮ ਮ ਮ ਮ
ਨੁ, ਨਸ—ਰਸ, ਨੁਨੁਪਮਪ, ਨਸ—ਨੁਪ, ਨੁਪਮਰ, ਰ ਰਪ, ਰ ਰਮ, ਰ, ਨਸ—ਨੁਪਸ, ਰਪ,

ਪ ਨੁ ਨਸ—ਸਨ੍ਹਨਸ—ਮਰਪ, ਨੁਨਸ—ਰਮਰਸ—ਰਨਨਸ—ਸਨ੍ਹ ਮਪ, ਪਨੁ ਨੁਸ ਰਪ ਰਮ ਨ੍ਹਰਸ—

ਧ ਮ ਨ ਨ ਪ ਨੁ ਨੁ ਮ ਮ ਮ ਨ
ਮਰਪ, ਪਨੁਨਸ—ਸਸਰਨਸ—ਸ ਰ, ਮਰ ਸ—ਰਸ ਨੁਪ—ਮਪਸ, ਪਨੁਮਪ, ਰ ਰਮ, ਰ ਸ ।

੫ ਨੁ ਮ ਪ ਪ ਪ ਧ ਪ ਮ ਮ
ਰ ਰਸ, ਮਰਸ ਨੁਪਸ—ਰਸਮਰਪ—ਨੁਪ, ਨੁ ਨੁਮਪਨਸ—ਨਸਰਮਰਸ, ਨੁਪ, ਸ—ਨੁਪ, ਰ ਰਮਰਸ—

ਧ ਮ ਮ ਮ ਮ ਪ ਧ ਪ ਮ ਮ ਮ ਪ
ਮਪਨੁਨਸ—ਸਰ, ਰ ਰ ਮ, ਰ ਰਸ—ਨੁ (ਨੁ) ਪ, ਨੁਮਪ ਰ, ਰ, ਪ, ਨਸ—ਨਸ ਰ, ਨਸ ਨੁਪ,

ਮ ਮ ਮ ਮ ਮ ਸ ਪ ਮ ਮ ਮ ਮ
ਮਪਨਸਰਮ ਰ ਰਪ, ਰ ਰਮ, ਰਮਰਸ—ਨਸਰਨਸ ਨੁਪ, ਮਪਸ—ਨੁਮਪ ਰਪ, ਰ ਰ ਨ੍ਹਸ ।

ਰਾਗ ਮੇਘ ਮਲਾਰ, ਸੂਲ ਤਾਲ, ਮਧਯ ਲਯ

ਘੰਟਕਾ ਬਿਰਾਜੈ ਰੁਣ ਭੁਣ ਬਾਜੈ ਭ੍ਰਮ ਭੈ ਭਾਜੈ ਸੁਨਤ ਸੁਰੇ ॥

ਕੋਕਲ ਸੁਨ ਲਾਜੈ ਕਿਲਾਬਿਖ ਭਾਜੈ ਸੁਖ ਉਪਰਾਜੈ ਮਧ ਉਰੇ ॥

ਦੁਰਜਨ ਦਲ ਦੋਭੈ ਮਨ ਤਨ ਰਿਭੈ ਸਭੈ ਨ ਭੋਜੈ ਰੋਹ ਰਣੇ ॥

ਜੈ ਜੈ ਹੋਸੀ ਮਹਾਸੁਰ ਮਰਦਨ ਚੰਡ ਚਕ੍ਰਦਨ ਆਦਿ ਗੁਰੇ ॥ ੧੩ ॥

(ਪਾਤਸ਼ਾਹੀ ੧੦ ਅਕਾਲ ਉਸਤਤ)

ਅਸਥਾਈ

×	੦	੨	੪
			ਪ ਨੁ ਘੰ
			ਮ ੜ
			ਪ ਨੁ ਘੰ
			ਮ ੜ
ਨ ਕਾ	— ੜ	ਨ ਬਿ	— ੜ
ਨ ਕਾ	— ੜ	ਨ ਬਿ	— ੜ
ਮ ਰੁ	ਮ ਣ	ਮ ਰ ਬਾ	ਪ ਰ ੜ
ਮ ਰੁ	ਮ ਰ ਮ	— ੜ	ਨੁ ੜ
ਰੰ ਸੁ	ਰੰ ਨ	ਰੰ ਸੁ	ਸੰ ੜ

ਅੰਤਰਾ

ਮ ਕੋ	ਮ ਕਲ	ਪ ਸੁ	ਪ ਨ	— ੜ	ਸੰ ਜੈ	— ੜ	— ੜ	— ੜ
ਨ ਕਿ	ਸੰ ਲ	ਰੰ ਬਿ	ਰੰ ਖ	ਸੰ ੜ	ਨੁ ਜੈ	ਪ ੜ	— ੜ	— ੜ
ਮ ਰੁ	ਮ ਰ ਖ	ਮ ਉ	ਮ ਪ	— ੜ	ਨੁ ਜੈ	— ੜ	ਪ ੜ	— ੜ
ਰੰ ਮ	— ੜ	ਰੰ ਧ	ਰੰ ਉ	ਸੰ ੜ	— ੜ	— ੜ	— ੜ	— ੜ

ਰਾਗ ਦੇਸ ਮਲਾਰ, ਤਿੰਨ ਤਾਲ

ਘਨਿਹਰ ਬਰਸਿ ਸਗਲ ਜਗੁ ਛਾਇਆ ॥

ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ ॥ ੧ ॥ ਰਹਾਉ ॥

ਮਿਟੇ ਕਲੇਸ ਤ੍ਰਿਸਨ ਸਭ ਬੂਝੀ ਪਾਰਬ੍ਰਹਮੁ ਮਨਿ ਧਿਆਇਆ ॥

ਸਾਧ ਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੁ ਧਾਇਆ ॥ ੧ ॥

ਮਨੁ ਤਨੁ ਨਾਮਿ ਨਿਰੰਜਨਿ ਰਾਤਉ ਚਰਨ ਕਮਲ ਲਿਵ ਲਾਇਆ ॥

ਅੰਗੀਕਾਰੁ ਕੀਓ ਪ੍ਰਭਿ ਅਪਨੈ ਨਾਨਕ ਦਾਸ ਸਰਣਾਇਆ ॥ ੨ ॥

(ਮਲਾਰ ਮ: ੫, ਪੰਨਾ ੧੨੬੮)

ਅਸਥਾਈ

x				੨				੦				੩			
								ਮ	ਮ						
								ਰ	ਰ	ਮ	ਰੋ	(ਪ)	—	ਮ	ਪ
								ਘ	ਨਿ	ਹ	ਰ	ਬ	ਰ	ਸਿ	ਸ
ਨ	ਸੰ	ਸੰ	ਨੁ	ਧ	ਮ	ਗ	ਰ	—	ਮ	ਰ	ਮ	ਪ	ਨ	ਨ	ਸੰਰੰ
ਗ	ਲ	ਜ	ਗੁ	ਛਾ	ਇ	ਆ	ਯ	ਯ	ਭ	ਏ	ਕਿ	ਰ	ਪਾ	ਯ	ਲਯ ਪ੍ਰੀਯ
ਨੁ	ਧ	ਮ	ਮ	ਪ	ਨੁ	ਧ	ਪ	ਮ	ਮ	ਮ	ਮ	(ਪ)	ਪ	ਮ	ਪ
ਤ	ਮ	ਪ੍ਰ	ਭ	ਮੇ	ਯ	ਰੋ	ਯ	ਅ	ਨ	ਦ	ਮੰ	ਗ	ਲ	ਸੁ	ਖ
ਨ	ਸੰ	—	ਨੁ	ਧ	ਮ	ਗ	ਰ	—							
ਪਾ	ਯ	ਯ	ਇ	ਆ	ਯ	ਯ	ਯ	ਯ							

ਅੰਤਰਾ

								ਮ	ਮ	ਮ	ਪ	ਪ	ਨੁ	ਧ	ਪ
								ਮਿ	ਟੇ	ਯ	ਕ	ਲੇ	ਯ	ਸ	ਤ੍ਰਿ
ਨ	ਨ	ਸੰ	ਸੰ	ਨ	ਸੰ	(ਸ)	—	ਨ	ਸੰ	ਰੰ	ਮੰ	ਗੰ	ਗੰ	ਨ	ਸ
ਸ	ਨ	ਸ	ਭ	ਬੂ	ਯ	ਭੀ	ਯ	ਪਾ	ਯ	ਰ	ਬੂ	ਹ	ਮੁ	ਮ	ਨਿ
ਨ	ਨ	(ਸ)	—	ਨੁ	ਧ	ਮ	ਪ								
ਧਿਆਇਯ	ਯ	ਯ	ਯ	ਆ	ਯ	ਯ	ਯ								

ਰਾਗ ਜਯੰਤ ਮਲਾਰ, ਤਿੰਨ ਤਾਲ

ਅਬ ਅਪਨੇ ਪ੍ਰੀਤਮ ਸਿਉ ਬਨਿ ਆਈ ॥

ਰਾਜਾ ਰਾਮੁ ਰਮਤ ਸੁਖੁ ਪਾਇਓ ਬਰਸੁ ਮੇਘ ਸੁਖਦਾਈ ॥ ੧ ॥ ਰਹਾਉ ॥

ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ ॥

ਉਦੋਤੁ ਭਇਓ ਪੂਰਨ ਭਾਵੀ ਕੋ ਭੋਟੇ ਸੰਤ ਸਹਾਈ ॥ ੧ ॥

ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥

ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥ ੨ ॥

(ਮਲਾਰ ਮ: ੫, ਪੰਨਾ ੧੨੬੮)

ਅਸਥਾਈ

×	੨	੦	੩
		ਰਪ ਗੁਮ ਮ ਰ ਅਫ ਬਫ ਅਪ ਨੇ	ਸ ਸ ਧ ਨ ਪ੍ਰੀ ਫ ਤ ਮ
		ਬਫ ਫਫ ਰਫ ਸ	ਮੋ ਫ ਘ ਫ
ਗ			
ਰ ਰ ਗ ਰ	ਰਗ ਮਪ ਗ ਮ	ਮ ਰ ਪ ਪ	ਨ ਧ ਨ ਸ
ਸਿਉ ਫ ਬ ਨਿ	ਆਫ ਫਫ ਈ ਫ	ਰਾ ਫ ਜਾ ਫ	ਰਾ ਫ ਮੁ ਰ
ਮੋ ਘ ਸੁ ਖ	ਦਾ ਫਫ ਈ ਫ		
ਨੁ ਪ ਮ ਪ	ਗੁ ਮ ਰ ਸ		
ਮ ਤ ਸੁ ਖ	ਪਾਇ ਫ ਓ ਫ		

ਅੰਤਰਾ

		ਮ ਰ ਪ ਪ	ਨੁ ਧ ਨ ਸ
		ਇ ਕ ਪ ਲੁ	ਬਿ ਸ ਰ ਤ
ਸ ਸ ਨ ਸ	ਧ ਨੁ ਰੰ ਰੰ	ਰੰ ਗੰ ਮੰ ਗੰ	ਰੰ ਗੁੰ ਰੰ ਸੰ
ਨ ਹੀ ਸੁ ਖੁ	ਸਾ ਫ ਗ ਰੁ	ਨਾ ਫ ਮੁ ਨ	ਵੈ ਫ ਨਿ ਧਿ
ਨੁ ਪ ਮ ਪ	ਗੁ ਮ ਰ ਸ		
ਪਾ ਫ ਫ ਫ	ਈ ਫ ਫ ਫ		

ਰਾਗ ਸੂਰਦਾਸੀ ਮਲਾਰ, ਤਿੰਨ ਤਾਲ

ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥

ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਉ ਪ੍ਰੀਤਿ ਹਮਾਰੀ ਲਾਗੀ ॥ ੧ ॥ ਰਹਾਉ ॥

ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥

ਸੁਨਿ ਉਪਦੇਸੁ ਭਏ ਮਨ ਨਿਰਮਲ ਗੁਨ ਗਾਏ ਰੰਗਿ ਰਾਗੀ ॥ ੧ ॥

ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ ॥

ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥ ੨ ॥

(ਮਲਾਰ ਮ: ਪ, ਪੰਨਾ ੧੨੬੭)

ਅਸਥਾਈ

×	੨	੦	੩
		ਰਮ ਪਨੁ ਪ ਮ	ਰ ਸ ਨ ਸ
		ਪ੍ਰ ਭ ਫ ਮੋ	ਰੇ ਓ ਇ ਬੈ
ਸੰ — — ਸੰ	ਨੁ ਧ ਮ ਪ	ਮ ਮ	
ਰਾ ਫ ਫ ਗੀ	ਤਿਆ ਫ ਗੀ	ਰ ਰ ਪ ਪ	ਰਮ ਪਨੁ ਧ ਪ
		ਇ ਕੁ ਖਿ ਨੁ	ਤਿਫ ਸੁਫ ਬਿ ਨੁ

ਮਪ	ਨਸੰ	ਰੰ	ਰੰ	ਸੰਨੁ	ਪਮ	ਰਸ	ਨਸ	ਰਮ	ਪਨੁ	ਪ	ਮ	ਰ	ਸ	ਨ	ਸ
ਰਹਿ	SS	ਨ	ਸ	ਕਉ	SS	SS	SS	ਪ੍ਰੀ	SS	ਤਿ	ਹ	ਮਾ	S	ਗੀ	S
ਸੰ	—	—	ਸੰ	ਨੁ	ਧ	ਮ	ਪ								
ਲਾ	S	S	S	ਗੀ	S	S	S								

ਅੰਤਰਾ

								ਮ	ਰ	ਪ	ਪ	ਨ	ਧ	ਨ	ਨ
								ਉ	ਨ	ਕੈ	S	ਸੰ	ਗਿ	ਮੋ	ਹਿ
ਸੰ	ਸੰ	—	ਸੰ	ਸੰ	ਰੰ	ਸੰ	—	ਨਸ	ਰਮ	ਰੰ	ਸੰ	ਨ	ਸੰ	ਨੁ	ਪ
ਪ੍ਰ	ਭੁ	ਚਿ	ਤਿ	ਆ	S	ਵੈ	S	ਸੰ	SS	ਤ	ਪ੍ਰ	ਸਾ	ਦਿ	ਮੋ	ਹਿ
ਮਪ	ਨਸੰ	ਰੰ	—	ਸੰਨੁ	ਪਮ	ਰਸ	ਨਸ								
ਜਾ	SS	S	S	ਗੀ	SS	SS	SS								

ਰਾਗ ਕਾਨੜਾ

ਵਾਦੀ—ਪ ਠਾਠ—ਕਾਢੀ ਸਮਾਂ—ਰਾਤ ਦੁਜਾ ਪਹਿਰ
ਸੰਵਾਦੀ—ਸ ਜਾਤ—ਖਾਡਵ ਰ ਪ ਸੁਰ ਸੰਗਤਿ ਨੀ ਦੋਵੇ ।

ਮ ਮ
ਪਕੜ—ਸ, ਰਨੁਸ, ਰਪ ਗੁ, ਮ, ਨੁਪ, ਮਪਸੰ, ਨੁਪ, ਮਪ, ਗੁਮ ਰਸ ।

ਆਰੋਹ—ਸ ਰ ਗੁ ਮ ਪ ਨ ਸੰ ।

ਅਵਰੋਹ—ਸੰ ਨੁ ਪ ਮ ਪ ਗੁ ਮ ਰ ਸ ।

ਸੁਰ-ਵਿਸਥਾਰ

੧ ਪ ਪ ਪ ਮ ਮ
ਸ—ਨੁਸ, ਰਨੁਸ—ਨੁਪ—ਪਸ—ਸਰਨੁਸ, ਨੁਪ—ਮਪ—ਮਪ ਨੁਪ—ਮਪਸ—ਸਰ ਗੁ ਗੁਮਰਸ ।

੨ ਮ ਮ ਪ ਮ ਮ
ਸਰਨੁਸ—ਰਪ ਗੁ—ਗੁਮਰਸ—ਨੁਸ—ਨੁਸਰ—ਰਨੁਸ—ਨੁਪ—ਮਪਨੁਪ—ਮਪਸ—ਰ, ਗੁ ਗੁਮਰ,

ਮ ਮ
ਸ—ਰਨੁਸ—ਰਪ ਗੁ, ਨੁਪ—ਮਪ ਗੁ—ਮਰਸ ।

੩ ਮ ਮ ਸ ਮ ਮ ਮ ਸ ਮ ਪ ਮ
ਸਰ ਗੁ ਗੁਮ ਰਸ—ਰਪ—ਨੁਨੁਪਮਪ ਗੁ ਗੁਮ ਰਸ—ਰਨੁਸ—ਰਪ ਗੁ—ਮਪ ਨੁਪ—ਮਪ ਗੁ—

ਪ ਮ ਮ ਮ ਮ ਸ ਮ
ਨੁਪਮਪਨੁਮਪ ਗੁ—ਪ ਗੁ—ਮਰ—ਸ, ਸਰ—ਰਸਨੁਸ, ਨੁਪਨੁਪਰ ਗੁ ਗੁਮ ਰਸ—ਰਪ ਗੁ ਗੁਮਪ,

ਮ ਮ ਮ ਨੁ ਮ ਮ ਮ
ਗੁਮਰਸ ਨੁਸ, ਰਸ, ਰਪ, ਗੁ ਗੁ ਮਨੁਪ, ਮਪ ਗੁ, ਮਪਨੁਪਸ, ਨੁਪਮਪ ਗੁ, ਗੁਮਰਸ ।

੪ ਨੁਸ, ਰਸ, ਰਮਰਸ, ਰਪ ਗੁ—ਮਰਸ, ਮ, ਮਪ, ਪ ਨੁਪ—ਸ, ਨੁਪਮ, ਪਗੁਮ ਪ ਗੁਮਰਸ—ਸ, ਨੁਸ—

ਮ ਮ ਮ ਮ ਮ ਰੰ ਪ ਮ ਮ ਸ ਰੰ
ਰਪ ਪ ਗੁ, ਗੁ ਗੁਮਨੁਪ, ਨਸ—ਨਸ—ਨੁਪ, ਮਪਨੁਪਮਪ ਗੁ ਗੁਮ ਰਸ—ਮਪਨੁਪਸ—ਨਸ— ਰੰਰੰ
ਰੰਨੁਸ—ਨੁਪ, ਮਪਨੁਪਸ—ਸੰਰੰਨਸ—ਸੰਰੰ ਗੁਮਰੰਸੰਨੁਪਮ, ਮਪਨੁਪਮਪਸ—ਸ, ਨੁਪਮਪ ਗੁ—ਗੁਮ
ਸ
ਰ, ਸ— ।

੫ ਮਪਨੁਪ ਨ, ਸ—ਨਸ, ਰੰ—ਗੁ ਗੁਮਰੰਸ—ਰੰਰੰਸੰਨਸ—ਪ, ਨੁਪ ਮਪਸ—ਨੁਪਮਪਨੁਪ ਗੁ—ਗੁਮਰਸ
ਨੁ ਪ ਮੰ ਸੰ
ਮਪਨੁਪ, ਸੰਪਨੁਪ, ਰੰਨਸ—ਪਨੁਪ, ਮਪਨੁਪਸ—ਨੁਪਮਪਸ—ਨੁਮਪਸ—ਸੰਰੰਨਸ—ਰੰਪ ਗੁ—ਮੰ ਰੰ,
ਪ ਪ ਪ ਮ ਮ ਸ ਪ ਮ
ਸ, ਰੰਨੁਸ ਨੁਪ—ਨੁਮਪ, ਸ—ਨੁਨੁਪ, ਮਪ, ਗੁ—ਮ, ਪਗੁ—ਮ, ਰਸ—ਮਪ—ਨੁਪ, ਨੁਪਮ ਗੁ—
ਪ ਪ ਪ ਮੰ ਮੰ ਪ
ਨੁਪ, ਮਪਸ—ਨੁ ਨੁਪ, ਰੰਸ, ਨੁਪ, ਮਪਸ—ਰੰਮ ਗੁਰੰਸ—ਨਸਰੰਨਸ, ਰੰਪ ਗੁ—ਗੁਮਰੰਸ—ਨੁਪ
ਪ ਮ ਮ ਮ
—ਸ, ਨੁਪਮਪ ਗੁ—ਮ, ਪਗੁ—ਗੁਮਰਸ ।

ਰਾਗ ਕਾਨੜਾ, ਪੜਤਾਲ, ਚਾਰ ਤਾਲ, ਬਿਲੰਬਿਤ

ਮਨ ਜਾਪਹੁ ਰਾਮ ਗੁਪਾਲ ॥ ਹਰਿ ਰਤਨ ਜਵੇਹਰ ਲਾਲ ॥

ਹਰਿ ਗੁਰਮੁਖਿ ਘੜਿ ਟਕਸਾਲ ॥ ਹਰਿ ਹੋ ਹੋ ਕਿਰਪਾਲ ॥ ੧ ॥ ਰਹਾਉ ॥

ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ

ਰਾਮ ਰਾਮ ਰਾਮ ਰਾਮ ਲਾਲ ॥

ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ

ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥ ੧ ॥

ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ

ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥

ਜਾ ਕੇ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੇ ਗੁਰਮਤਿ

ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥

(ਕਾਨੜਾ ਮ: ੪, ਪੰਨਾ ੧੨੬੬)

ਅਸਥਾਈ

×	੦	੨	੦	੩	੪	੫
					ਸ	ਰ
					ਮ	ਨ
ਮ	—	ਮ	ਮ	ਰ	ਸ	—
ਗੁ	ੜ	ੜ	ਜਾ	ੜ	ਪਹੁ	ਰਾ
ਰੇ	ੜ	ੜ	ੜ	ੜ	ੜ	ੜ
ਪ	—	—	—	ਮ	ਪ	ਮਪ
ਪਾ	ੜ	ੜ	ੜ	ੜ	ੜ	ੜੜ
ਮ	—	ਮ	ਮ	ਰ	ਸ	ਰ
ਗੁ	ੜ	ੜ	ਜਾ	ੜ	ਪਹੁ	ਰਾ
ਰ	ੜ	ੜ	ੜ	ੜ	ੜ	ੜ
ਮ	ਮ	—	ਮ	ਗੁ	ਮ	ਨਸੰ
ਰ	ੜ	ੜ	ਨ	ੜ	ਜ	ਵੇੜ
ਪ	—	—	ਮ	ਨੁ	ਪ	ਸੰ
ਲਾ	ੜ	ੜ	ੜ	ੜ	ੜ	ੜੜ

ਅੰਤਰਾ

ਮਮ	ਮ	ਮ	ਪਨੁ	ਪ	ਨ	ਨ	ਸੰ	—	ਸੰ	—	ਸੰ
ਹਰਿ	ਗੁ	ਰ	ਮੁੜ	ੜ	ਖਿ	ਘ	ੜਿ	ੜ	ਟ	ੜ	ਕ
ਸੰ	—	ਰੇ	—	ਮੰ	ਮੰ	ਰੇ	ਸੰ	—	ਨ	ਸੰ	ਸੰ
ਸਾ	ੜ	ੜ	ੜ	ਗੁ	ੜ	ਲ	ੜ	ੜ	ਹ	ੜ	ਰਿ
ਨੁ	—	—	ਪ	ਮ	—	ਗੁ	ਮ	ਪ	—	ਨੁ	ਪਮ
ਹੋ	ੜ	ੜ	ਹੋ	ੜ	ੜ	ਹ	ਰਿ	ਨਸੰ	ਹੋੜ	ੜ	ਕਿਰ
ਪ	—	—	ਮ	ਨੁ	ਪ	ਸੰ	ਨੁਪ	ਮ	—	ਮਰ	ਸਰ
ਪਾ	ੜ	ੜ	ੜ	ੜ	ੜ	ੜ	ੜੜ	ਲ	ੜ	ੜਮ	ੜਨ

ਅੰਤਰਾ ਦੂਜਾ, ਤਾਲ ਯੱਕਾ, ਚਾਰ ਤਾਲ, ਦੁਰਤ ਲਯ

×	੦	੨	੦	੩	੪
ਨੁ	ਧ	ਧ	ਪ	ਪ	ਮ
ਰੁ	ਮ	ੜ	ਗੁ	ਨ	ਅ
	ਸੰ	ਧ	ਪ	ਮ	ਗਮ
	ਨੁ	ੜ	ਨ	ਅ	ਗੋ
	ਰੇ	ੜ	ਗੁ	ਚ	ਮ

ਰ	—	ਰ	ਰ	—	ਰ	ਰ	ਰ	ਪ	ਮ	—	ਮ
ਏ	ੜ	ਕ	ਜੀਹ	ੜ	ਕਿਆ	ਕ	ਬੈ	ਬਿ	ਗੁ	ੜ	ਰੀ
ਪ	—	ਪ	ਪ	ਮ	ਪ	ਮ	—	ਮ	ਰ	ਸ	ਰ
ਰਾ	ੜ	ਮ	ਰਾ	ੜ	ਮ	ਰਾ	ੜ	ਮਾ	ਰਾ	ੜ	ਮ
ਪ	—	—	—	—	—	ਮ	—	ਮ	ਰ	ਸ	—
ਲਾ	ੜ	ੜ	ੜ	ੜ	ੜ	ਗੁ	ੜ	ੜ	ੜ	ੜ	ੜ
ਮ	ਪ	ਨੁ	ਪ	ਨ	—	ਸੰ	ਸੰ	—	ਸੰ	ਸੰ	—
ਤੁ	ਮ	ਰੀ	ੜ	ਜੀ	ੜ	ਅ	ਕ	ਬ	ਕ	ਬਾ	ੜ
ਸੰ	—	ਸੰ	—	ਰੰ	ਰੰ	ਸੰ	ਨ	ਸੰ	ਨੁ	ਪ	ਪ
ਤੁ	ੜ	ਤੁ	ੜ	ਤੁ	ਹੀ	ਜਾ	ੜ	ੜ	ਨਹਿ	ੜ	ਹਉ
ਮ	—	ਗੁ	ਮ	—	ਮ	ਰ	—	—	ਸ	—	ਸ
ਗੁ	ੜ	ਰਿ	ਜ	ੜ	ਪਿ	ਭ	ੜ	ੜ	ਈ	ੜ	ਨਿ
ਰੰ	—	—	ਰੰ	—	ਰੰ	ਸੰ	ਨ	ਸੰ	ਨੁ	ਮ	ਪ
ਹਾ	ੜ	ੜ	ਲ	ੜ	ਨਿ	ਹਾ	ੜ	ੜ	ਲ	ੜ	ਨਿ
ਸੰ	—	—	—	ਨੁ	ਪ	ਮ	—	ਮ	ਰ	ਸ	ਰ
ਹਾ	ੜ	ੜ	ੜ	ੜ	ੜ	ਗੁ	ੜ	ੜ	ਮ	ੜ	ਨ

ਅੰਤਰਾ ਤੀਜਾ ਯੱਕਾ

ਨੁ	ਧ	ਸੰ	ਧ	ਪ	ਪ	ਪ	—	ਪ	ਮ	ਗੁ	ਮ
ਹ	ਮ	ਨੁ	ੜ	ਹ	ਰਿ	ਪ੍ਰਾ	ੜ	ਨ	ਸ	ਖਾ	ੜ
ਪ	—	ਪ	—	ਪ	ਪ	ਪ	—	ਨੁ	—	ਪ	ਪ
ਸੁਆ	ੜ	ਮੀ	ੜ	ਹ	ਰਿ	ਮੀ	ੜ	ਤਾ	ੜ	ਮੇ	ਰੇ
ਮ	ਪ	ਮ	ਗੁ	ਮ	—	ਰ	ਰ	ਰ	ਰ	ਰ	ਰ
ਮ	ਨਿ	ਤ	ਨਿ	ਜੀਹ	ੜ	ਹ	ਰਿ	ਹ	ਰੇ	ਹ	ਰੇ
ਮ	—	ਗੁ	—	ਮ	ਮ	ਰ	—	—	ਸ	—	—
ਗੁ	ੜਮ	ਨਾ	ੜਮ	ਧ	ਨੁ	ਮਾ	ੜ	ੜ	ਲ	ੜ	ੜ
ਰਾ	—	—	ਪ	ਨ	—	ਸੰ	—	ਸੰ	ਸ	—	ਸੰ
ਜਾ	ੜ	ੜ	ਕਉ	ੜ	ੜ	ਭਾ	ੜ	ਗੁ	ਤਿ	ੜ	ਨਿ

ਨ	ਸੰ	ਨ	ਸੰ	ਰੰ	ਰੰ	ਸੰਨ	ਸੰ	—	ਨੁ	ਪ	—
ਲੀ	ਓ	ਫ	ਰੀ	ਫ	ਸੁ	ਹਾਫ	ਫ	ਫ	ਗੁ	ਫ	ਫ
ਮ	ਮ	ਮ	ਮ	ਮ	ਨੁ	—	ਨੁ	ਨੁ	—	ਨੁ	ਨੁ
ਹ	ਰਿ	ਹ	ਰਿ	ਹ	ਰੋ	ਫ	ਹ	ਰੋ	ਫ	ਗੁ	ਨ
ਨੁ	—	ਨੁ	—	ਸੰ	ਨੁ	ਪ	—	ਪ	—	ਪ	—
ਗਾ	ਫ	ਵੈ	ਫ	ਗੁ	ਰ	ਮ	ਫ	ਤਿ	ਫ	ਹਉ	ਫ
ਮ	—	—	ਪ	ਨ	ਨ	ਸੰ	—	—	ਸੰ	ਨ	ਸੰ
ਬ	ਫ	ਫ	ਲਿ	ਫ	ਬ	ਲੇ	ਫ	ਫ	ਹਉ	ਫ	ਫ
ਰੰ	—	ਮੰ	ਰੰ	—	ਸੰ	ਮੰ	—	—	—	ਨੁ	ਪ
ਬ	ਫ	ਫ	ਲਿ	ਫ	ਬ	ਲੇ	ਫ	ਫ	ਫ	ਜ	ਨ
ਮ	ਗੁ	ਗੁ	ਗੁ	ਮ	—	ਰ	ਰ	—	ਸ	ਸ	ਸ
ਗੁ	ਨ	ਕ	ਹ	ਰਿ	ਫ	ਜ	ਪਿ	ਫ	ਭ	ਈ	ਨਿ
ਨਾ	—	—	ਰੰ	—	ਰੰ	ਸੰ	ਨ	ਸੰ	ਨੁ	ਮ	ਪ
ਰੰ	ਫ	ਫ	ਲ	ਫ	ਨਿ	ਹਾ	ਫ	ਫ	ਲ	ਫ	ਨਿ
ਹਾ	—	—	—	ਨੁ	ਪ	ਮ	—	ਮ	ਰ	ਸ	ਰ
ਸੰ	ਫ	ਫ	ਫ	ਫ	ਫ	ਗੁ	ਫ	ਫ	ਮ	ਫ	ਨ
ਹਾ	ਫ	ਫ	ਫ	ਫ	ਫ	ਲ	ਫ	ਫ	ਮ	ਫ	ਨ

ਰਾਗ ਕਾਨੜਾ, ਪੜਤਾਲ, ਢਾਈ ਤਾਲ, ਬਿਲੰਬਿਤ

ਤਿਖ ਬੁਝਿ ਗਈ ਗਈ ਮਿਲਿ ਸਾਧ ਜਨਾ ॥

ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ

ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥ ੧ ॥ ਰਹਾਉ ॥

ਜੈਸੀ ਕਰੀ ਪ੍ਰਭ ਮੇ ਸਿਉ ਮੇ ਸਿਉ ਐਸੀ ਹਉ ਕੈਸੇ ਕਰਉ ॥

ਹੀਉ ਤੁਮਾਰੇ ਬਲਿ ਬਲੇ ਬਲਿ ਬਲੇ ਬਲਿ ਗਈ ॥ ੧ ॥

ਪਹਿਲੇ ਪੈ ਸੰਤ ਪਾਇ ਧਿਆਇ ਧਿਆਇ ਪ੍ਰੀਤਿ ਲਾਇ ॥

ਪ੍ਰਭ ਥਾਨੁ ਤੇਰੇ ਕੇਹਰੇ ਜਿਤੁ ਜੰਤਨ ਕਰਿ ਬੀਚਾਰੁ ॥

ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥

ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥

ਏਕ ਤੁਹੀ ਤੁਹੀ ਤੁਹੀ ॥ ੨ ॥

(ਕਾਨੜਾ ਮ: ਪ, ਪੰਨਾ ੧੩੦੫)

ਅਸਥਾਈ

ਸਮ	੨	੩	ਸਮ	੨	੩
ਮਪ	ਸੰ	ਸੰ	ਸੰ	ਨੁ	ਪਮ
ਤਿਖ	ਬੂ	ਝਿ	ਝਿ	ਈ	ਝਿ
ਮ	ਮ	ਮ	ਮ	ਮ	ਮ
ਗੁ	—	—	ਗੁ	—	ਗੁ
ਈ	ਝ	ਝ	ਈ	ਝ	ਝ

ਅੰਤਰਾ

ਸ	—	ਸ	ਰ	—	ਮ	—	ਪ	—	—	ਨੁ	—	ਪ	—
ਪੰ	ਝ	ਚ	ਭਾ	ਝ	ਗੇ	ਝ	ਚੋ	ਝ	ਝ	ਰ	ਝ	ਝ	ਝ
ਮ	ਮ	ਪ	ਨ	—	—	—	ਸੰ	—	ਰੰ	ਸੰ	—	ਨੁ	ਪ
ਸਹ	ਜੇ	ਸੁ	ਖੈ	ਝ	ਝ	ਝ	ਨੋ	ਝ	ਹ	ਰੇ	ਝ	ਝ	ਝ
ਰੰ	ਰੰ	ਰੰ	ਰੰ	—	ਸੰ	ਰੰ	ਮੰ	—	ਮ	ਰੰ	—	ਸੰ	—
ਗਾ	ਵ	ਤੀ	ਗਾ	ਝ	ਵ	ਤੀ	ਗਾ	ਝ	ਵ	ਤੀ	ਝ	ਝ	ਝ
ਸੰ	ਸੰ	—	ਨੁ	ਪਮ	ਮਪ	ਨੁਪ	ਮ	—	ਮ	ਰ	—	ਸ	ਮਪ
ਦ	ਰ	ਝ	ਸ	ਝ	ਝ	ਝ	ਗੁ	ਝ	ਝ	ਰਿ	ਝ	ਝ	ਤਿਖ

ਅੰਤਰਾ ਦੂਜਾ, ਯੱਕਾ ਦੁਰਤ ਲਯ

×	੦	੨	੦	੩	੪
ਸ	ਸ	ਰ	ਮ	ਪ	ਪ
ਜੈ	ਸੀ	ਰੀ	ਪ੍ਰ	ਭ	ਸਿਉ
ਮ	ਮ	ਨ	ਨ	ਸੰ	ਨ
ਐ	ਸੀ	ਹਉ	ਕੈ	ਸੇ	ਕ
ਰੰ	ਰੰ	ਰੰ	ਸੰ	ਰੰ	ਮੰ
ਹੀ	ਉ	ਤੁ	ਮਾ	ਰੇ	ਬ
ਸੰ	ਸੰ	ਨੁਪ	ਮਪ	ਨੁਪ	ਮ
ਬ	ਲਿ	ਲੇ	ਝ	ਝ	ਗੁ

ਅੰਤਰਾ ਤੀਜਾ

ਸ	ਸ	ਸ	ਸ	—	ਸ	ਰ	—	ਰ	ਰ	ਸ	ਰ
ਪਹਿ	ਲੋ	ਪੈ	ਸੰ	ਝ	ਤ	ਪਾ	ਝ	ਇ	ਧਿਆ	ਝ	ਇ

ਮ ਗੁ ਧਿਆ	— ੜ	ਗੁ ਇ	ਗੁ ਪ੍ਰੀ	— ੜ	ਮ ਤਿ	ਰ ਲਾ	— ੜ	— ੜ	ਸ ਇ	ਸ ੜ ਪ੍ਰ	ਸ ੜ ਭ
ਰ ਥਾ	— ੜ	ਰ ਨੁ	ਮ ਭੇ	— ੜ	ਮ ਰੋ	ਪ ਕੇ	ਪ ਹ	— ੜ	ਪ ਰੋ	ਪ ਜਿ	ਪ ਤੁ
ਪ ਜੰ	ਪ ਤ	ਪ ਨ	ਪ ਕ	ਪ ਰਿ	ਪ ਬੀ	ਮਪ ਚਾੜ	ਨੁ ੜ	ਪ ੜ	ਮ ਗੁ ਰੁ	— ੜ	ਮ ੜ
ਮ ਅ	ਮ ਨਿ	ਮ ਕ	ਪ ਦਾ	ਨ ੜ	ਨ ਸ	ਸੰ ਕੀ	— ੜ	— ੜ	ਸੰ ਰ	ਸੰ ਤਿ	— ੜ
ਨ ਕ	ਸੰ ਰਹਿ	ਨ ੜ	ਸੰ ੜ	ਰੰ ੜ	ਰੰ ਤੁ	ਸੰਨ ਹਾੜ	ਸੰ ੜ	— ੜ	ਨੁ ਰੀ	ਪ ੜ	— ੜ
ਰੰ ਸੋ	ਰੰ ਈ	ਰੰਰੰ ਮਿਲਿ	ਰੰ ਓ	ਸੰ ੜ	ਰੰ ਜੋ	ਮੰ ਗੁ ਭਾ	— ੜ	ਮੰ ਵ	ਰੰ ਤੋ	ਸੰ ਜ	ਸੰ ਨ
ਸੰ ਨਾ ਏ	ਸੰ ਨ ੜ	ਸੰ ਕ ਕ	ਨੁਪ ਠਾ ਤੁੜ	ਮਪ ਕੁੜ ਹੀੜ	ਨੁਪ ਰੜ ੜੜ	ਮ ਗੁ ਰ ਤੁ	ਗੁ ਹਿਓ ਹੀ	ਮ ਸ ਤੁ	ਰ ਮਾ ਹੀ	ਸ ਇ ੜ	— ੜ ਮਪ ਤਿਖ

ਰਾਗ ਕਾਨੜਾ, ਪੜਤਾਲ, ਸੂਲ ਤਾਲ, ਮਧਯ ਲਯ

ਇਕ ਘੜੀ ਦਿਨਸੁ ਮੋਕਉ ਬਹੁਤੁ ਦਿਹਾਰੇ ॥

ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥ ੧ ॥

ਇਕੁ ਪਲੁ ਦਿਨਸੁ ਮੋਕਉ ਕਬਹੁ ਨ ਬਿਹਾਰੈ ॥

ਦਰਸਨ ਕੀ ਮਨਿ ਆਸ ਘਨੇਰੀ

ਕੋਈ ਐਸਾ ਸੰਤੁ ਮੋਕਉ ਪਿਰਹਿ ਮਿਲਾਵੈ ॥ ੧ ॥ ਰਹਾਉ ॥

ਚਾਰਿ ਪਹਰ ਚਹੁ ਜੁਗਹ ਸਮਾਨੇ ॥

ਰੈਣਿ ਭਈ ਤਬ ਅੰਤੁ ਨ ਜਾਨੇ ॥ ੨ ॥

ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥

ਭ੍ਰਮਿ ਭ੍ਰਮਿ ਰੋਵੈ ਹਾਥ ਪਛੋੜੀ ॥ ੩ ॥

ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥

ਆਤਮੁ ਚੀਨ੍ਹਿ ਪਰਮ ਸੁਖੁ ਪਾਇਆ ॥ ੪ ॥

(ਆਸਾ ਮ: ੫, ਪੰਨਾ ੩੭੪)

ਅਸਥਾਈ

×	੦	੨	੩	੪	੫
				ਸ	ਸ
				ਦਿ	ਕ
ਸੰ	ਸੰ	ਪ	ਪ	ਮ	ਰਸ
ਘ	ੜੀ	ਦਿ	ਸੁ	ਗੁ	ਕਉ
	ੜੀ	ਨ	ਮੋ	ਕਉ	ੜੀ
ਮ	—	ਸ	—	—	—
ਗੁ	—	ਦਿ	—	—	—
ਬਹੁ	ੜੀ	ਰ	ਸ	ਰੋ	ੜੀ
	ੜੀ	ਗ	—	—	—
ਰ	ਰ	ਮ	ਪ	ਪ	—
ਮ	ਨ	ਰ	ੜੀ	ਸੋ	ੜੀ
ਰੰ	ਰੰ	ਰੰ	ਸੰ	ਨੁ	—
ਮਿ	ਲਉ	ਪਿ	ੜੀ	ਰੋ	ੜੀ
	ੜੀ	ਆ	—	—	—

ਅੰਤਰਾ, ਚਾਰ ਤਾਲ, ਬਿਲੰਬਿਤ

×	੦	੨	੦	੩	੪
ਮ	—	ਪ	ਨ	ਸੰ	ਸੰ
ਇ	ੜੀ	ਪ	ੜੀ	ਨ	ਸੁ
ਦ	ੜੀ	ਸ	ਨ	ੜੀ	ੜੀ
ਨੁ	ਪ	ਨ	ਰੰ	ਸੰ	—
ਕਬ	ੜੀ	ਨ	ਬਿ	ਹਾ	ੜੀ
ਆ	ੜੀ	ਸ	ਘ	ਨੋ	ੜੀ
	ੜੀ	ੜੀ	ੜੀ	ੜੀ	ੜੀ

ਤਾਲ ਚੰਚਲ, ਮਧਯ ਲਯ

×	੨	੦	੩	੪
ਪ	ਪ	ਪ	ਪ	ਪ
ਐ	ਸਾ	ਸੰ	ਮੋ	ਕਉ
	ੜੀ	ੜੀ	ੜੀ	ੜੀ
ਸੰ	ਨੁ	ਮ	ਮ	ਮ
ਪਿ	ਰਹਿ	ਲਾ	ਗੁ	ਕਉ
	ੜੀ	ੜੀ	ੜੀ	ੜੀ

ਰਾਗ ਕਾਨੜਾ, ਚਾਰ ਤਾਲ; ਬਿਲੇਬਿਤ

ਐਸੀ ਕਉਨਬਿਧੇ ਦਰਸਨ ਪਰਸਨਾ ॥ ੧ ॥ ਰਹਾਉ ॥

ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥ ੧ ॥

ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥

ਹਰਿ ਸੰਤਨਾ ਕੀ ਰੇਨ ॥

ਹੀਉ ਅਰਪਿ ਦੇਨ ॥

ਪ੍ਰਭ ਭਏ ਹੈ ਕਿਰਪੇਨ ॥

ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥ ੨ ॥

(ਕਾਨੜਾ ਮ: ੫, ੧੩੦੫)

ਅਸਥਾਈ

×	੦	੨	੦	੩	੪
			ਮਪ ਐੜ	ਸੰ ਸੀ	ਨੁ ਕਉ
			—	—	—ਮ —ਪ ੜਨ ੜਬਿ
ਨੁ ਧੋ	ਪ ੜ	ਮ ਗੁ ੜ	ਮਪ ਐੜ	ਸੰ ਸੀ	ਨੁ ਕਉ
	—	—	—	—	—ਮ —ਪ ੜਨ ੜਬਿ
ਨੁ ਧੋ	ਪ ੜ	ਸ ਦ	ਮ ਸ	—	ਪ ਪ
	—	—	—	—	—
ਰੰ ਪ	ਰੰ ਰ	ਸੰ ਨਾ	ਨੁ ੜ	—	—

ਅੰਤਰਾ

ਮ ਆ	—	—	ਪ ਸ	—	ਨਨ ੜਪਿ	ਸੰ ਆ	—	—	ਸੰ ਸ	—	—
	ੜ	ੜ	—	ੜ	—	—	ੜ	ੜ	—	ੜ	ੜ
ਸੰ ਸ	ਰੰ ਫ	—	ਮੰ ਗੁ ਲ	—	ਮੰ ੜ	ਰੰ ਮੂ	—	—	ਸੰ ਰ	—	ਸੰ ਤਿ
	ੜ	ੜ	—	ੜ	—	—	ੜ	ੜ	—	ੜ	—
ਮ ਉ	ਮ ਮ	ਮ ਗਿ	ਮ ਹੀ	—	ਮ ਉ	ਪ ਤ	—	—	ਨੁ ਸ	—	ਪ ੜ
	—	—	—	—	—	—	—	—	—	—	—
ਰੰ ਤ	ਸੰ ਰ	ਰੰ ਸ	ਸੰ ਨਾ	—	ਨੁ ੜ	—	—	—	—	—	—

ਅੰਤਰਾ ਦੂਜਾ, ਯੱਕਾ ਦੁਰਤ ਲਯ

×	—	ਸ	ਮ	—	ਮ	ਪ	—	ਪ	ਪ	—	ਪ
ਸ	ੜ	ਨ	ਲੀ	ੜ	ਨ	ਪਿਆ	ੜ	ਸ	ਮੀ	ੜ	ਨ
ਦ											
ਪ	—	ਪ	ਪ	ਪ	ਪ	ਮਪ	ਨੁ	ਪ	ਮ	ਗੁ	ਮ
ਸੰ	ੜ	ਤ	ਨਾ	ਹ	ਰਿ	ਸੰੜ	ੜ	ਤ	ਨਾ	ੜ	ੜ
										ਹ	ਰਿ
ਮ	—	ਪ	ਨ	—	ਨ	ਸੰ	—	—	ਸੰ	—	—
ਸੰ	ੜ	ਤ	ਨਾ	ੜ	ਕੀ	ਰੇ	ੜ	ੜ	ਨ	ੜ	ੜ
ਨ	—	ਨ	ਨ	ਸੰ	ਰੰ	ਸੰਨ	—	—	ਨੁ	ਪ	ਪ
ਹੀ	ੜ	ਉ	ਅ	ਰ	ਪਿ	ਦੇੜ	ੜ	ੜ	ਨ	ਪ੍ਰ	ਭ
ਰੰ	ਰੰ	—	ਰੰ	ਸੰ	ਰੰ	ਮੰ	—	ਮੰ	ਰੰ	ਸੰ	—
ਭ	ਏ	ੜ	ਹੈ	ਕਿ	ਰ	ਗੁੰ	ੜ	ੜ	ਨ	ੜ	ੜ
						ਪੰ					
ਨ	—	ਨ	ਸੰ	ਸੰ	—	ਨੁ	ਪ	ਪ	ਮ	ਮ	ਪ
ਮਾ	ੜ	ਨੁ	ਮੋ	ਹੁ	ੜ	ਤਿਆ	ੜ	ਗਿ	ਛੇ	ਡਿਉ	ਤਉ
ਮ	ਗੁ	ਗੁ	ਗੁ	ਗੁ	ਮ	ਰ	—	ਰ	ਸ	—	—
ਗੁ	ਨ	ਕ	ਹਰਿ	ਜੀ	ਉ	ਭੇ	ੜ	ਟ	ਨਾ	ੜ	ੜ
ਨਾ											

ਚਾਰ ਤਾਲ

×	—	ਰੰ	ਸੰ	—	ਨੁ
ਰੰ	ੜ	ਟ	ਨਾ	ੜ	ੜ
ਭੇ					

ਰਾਗ ਕਾਨੜਾ, ਪਉੜੀ, ਮਾਤਰੇ ਚਾਰ

ਤੂ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥
 ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥
 ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥
 ਸਤ ਸੰਗਤਿ ਸਤਿਗੁਰ ਧੰਨੁ ਧਨੁ ਧੰਨ ਧਨੁ
 ਜਿਤੁ ਮਿਲਿ ਹਰਿ ਬੁਲਗ ਬੁਲਗੀਆ ॥
 ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ
 ਹਰਿ ਬੋਲਤ ਸਭਿ ਪਾਪ ਲਹੋਗੀਆ ॥ ੧ ॥

(ਕਾਨੜੇ ਕੀ ਵਾਰ ਮ: ੪, ਪੰਨਾ ੧੩੧੩)

X				X				X				X			
			ਨ ਤੂੰ	ਨ ਆ	ਨ ਪੇ	ਨ ਹੀ	ਨ ਸਿਧ	ਨ ਸਾ	ਨ ਧਿਕੇ	ਸੰ S	ਰੰ ਤੂ	ਸੰ ਆ	ਸੰ ਪੇ	ਨੁ ਹੀ	ਪ S
—	ਰੰ	ਸੰ	ਰੰ	ਨ	ਸੰ	ਨੁ	ਪ	ਮ	—	—	—	ਮ	—	—	ਨੁ
S	ਵਾ	ਵਾ	ਤੂ	ਆ	ਪੇ	ਹੀ	S	ਵਾ	S	S	S	ਵਾ	S	S	ਤੂ
ਨੁ	ਪ	ਮ	ਮ	ਮ	ਮਪ	—		ਬਾਕੀ ਤਿੰਨ ਤੁਕਾਂ ਇਸੇ ਤੇ ਲਾਓ ।							
ਆ	ਪੇ	ਹੀ	ਜੁਗ	ਜੋ	ਗੀਆ	S									
							ਨ ਸਭਿ	ਨ ਕਹਹੁ	ਨ SM	ਨ ਖਹੁ	ਨ ਹਰਿ	ਨ ਹਰਿ	ਨ ਹਰੇ	ਸੰ S	ਨ ਹਰਿ
ਨ	ਨ	ਸੰ	ਰੰ	ਸੰ	ਸੰ	ਨੁ	ਪ	—	ਰੰ	ਸੰ	ਰੰ	ਨ	ਸੰ	ਨੁ	ਪ
ਹਰਿ	ਹਰੇ	S	ਹਰਿ	ਬੋ	ਲਤ	ਬੋ	ਲਤ	S	ਵਾ	ਵਾ	ਹਰਿ	ਬੋ	ਲਤ	ਬੋ	ਲਤ
ਮ	—	—	—	ਮ	—	—	ਨੁ	ਨੁ	ਪ	ਮ	ਮ	ਮ	ਪ	—	ਰ
ਵਾ	S	S	S	ਵਾ	S	S	ਬੋ	ਲਤ	ਸਭਿ	ਪਾ	ਪਲ	ਹੋ	ਗੀਆ	S	ਲ
ਮ	ਮ	—	ਸ	ਰ	ਰ	ਸ	ਸੰ	ਮੰ	ਰੰ	ਸੰ	-ਸੰ	ਨੁ	ਪ	ਮ	ਮ
ਹੋ	ਗੀਆ	S	ਲ	ਹੋ	ਗੀਆ	S	ਹੋ	ਤੇ	ਰਾ	ਨਾ	SM	ਸ	ਚ	ਹੋ	ਹੋ
ਰ	ਰ	ਸ	—	ਸ											
ਵਾ	ਰਿਓ	ਵਾ	S	ਵਾ											

ਰਾਗ ਨਾਇਕੀ ਕਾਨੜਾ, ਇਕ ਤਾਲਾ

ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥

ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥ ੧ ॥ ਰਹਾਉ ॥

ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥

ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥ ੧ ॥

ਸਰਬ ਨਿਵਾਸੀ ਘਟਿ ਘਟਿ ਵਾਸੀ ਲੋਪੁ ਨਹੀ ਅਲਪਹੀਅਉ ॥

ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥ ੨ ॥

(ਜੋਤਸਰੀ ਮਹਲਾ ੫, ਪੰਨਾ ੭੦੦)

ਅਸਥਾਈ

X		੦	੨		੦	੩		੪		
ਸੰ	—	—	ਨੁ	ਪ	ਪ	ਪ	ਪ	ਗੁ	ਰਸ	ਰ
ਦੇ	S	S	ਹੁ	S	ਸੰ	ਦੇ	S	ਸ	SS	S
ਗੁ	ਗੁ	ਗੁ	ਗੁ	ਗੁ	ਮ	ਰ	ਰ	ਸ	—	—
ਕ	ਹੀ	ਅ	ਉ	ਪ੍ਰਿ	ਅ	ਕ	ਹੀ	ਅਉ	S	S

ਸ	ਸ	—	ਮ	—	ਮ	ਪ	—	—	—	—	—
ਬਿ	ਸ	ੜ	ਮੁ	ੜ	ਭ	ਈ	ੜ	ੜ	ਮੈ	ੜ	ੜ
ਰ	ਰ	—	ਰ	—	ਰ	ਮ	—	—	ਨੁ	ਪ	—
ਬ	ਹੁ	ੜ	ਬਿ	ੜ	ਧਿ	ਸੁ	ਨ	ੜ	ਤੇ	ੜ	ੜ
ਸੰ	—	—	ਨੁ	ਪ	—	ਮ	ਪ	ਪ	ਗੁ	ਰਸ	ਰ
ਕ	ਹ	ੜ	ਹੁ	ੜ	ਸੁ	ਹਾ	ੜ	ੜ	ਗ	ੜ	ਨਿ
ਗੁ	—	—	—	ਗੁ	ਮ	ਰ	—	—	ਸ	—	—
ਸ	ਹੀ	ਅ	ਉ	ਪ੍ਰਿ	ਅ	ਕ	ਹੀ	ੜ	ਅਉ	ੜ	ੜ

ਅੰਤਰਾ

ਮ	—	—	ਪ	—	—	ਨ	—	—	ਸ	—	—
ਕੋ	ੜ	ੜ	ਕ	ਹ	ੜ	ਤੋ	ੜ	ੜ	ਸ	ੜ	ਭ
ਰੰ	—	—	ਗੁ	—	ਮੰ	ਰੰ	—	—	ਸੰ	—	—
ਬਾ	ੜ	ੜ	ਹ	ੜ	ਰਿ	ਬਾ	ੜ	ੜ	ਹ	ੜ	ਰਿ
ਸੰ	—	—	ਨੁ	ਪ	—	ਮ	ਪ	ਪ	ਗੁ	ਰਸ	ਰ
ਕੋ	ੜ	ੜ	ਕ	ਹ	ੜ	ਤੋ	ੜ	ੜ	ਸ	ੜ	ਭ
ਗੁ	—	—	—	ਗੁ	ਮ	ਰ	—	—	ਸ	—	—
ਮ	ਹੀ	ਅ	ਉ	ੜ	ੜ	ਮ	ਹੀ	ੜ	ਅ	ਉ	ੜ

ਰਾਗ ਨਾਇਕੀ ਕਾਨੜਾ, ਤਿੰਨ ਤਾਲ

ਪ੍ਰਥਮੇ ਗਰਭ ਵਾਸ ਤੇ ਟਰਿਆ ॥
 ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥
 ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥
 ਸਰਪਰ ਗਵਨੁ ਕਰਹਿਗੇ ਬਪੁਰੇ ॥ ੧ ॥
 ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥
 ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥ ੧ ॥ ਰਹਾਉ ॥
 ਇੰਦ੍ਰਪੁਰੀ ਮਹਿ ਸਰਪਰ ਮਰਣਾ ॥
 ਬ੍ਰਹਮਪੁਰੀ ਨਿਹਚਲੁ ਨਹੀ ਰਹਣਾ ॥
 ਸਿਵਪੁਰੀ ਕਾ ਹੋਇਗਾ ਕਾਲਾ ॥
 ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥ ੨ ॥
 ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥
 ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥
 ਦਿਨਸੁ ਰੈਣਿ ਬਰਤ ਅਰੁ ਭੇਦਾ ॥
 ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥ ੩ ॥

ਤੀਰਥ ਦੇਵ ਦੇਹੁਰਾ ਪੋਥੀ ॥
 ਮਾਲਾ ਤਿਲਕੁ ਸੋਚ ਪਾਕ ਹੋਤੀ ॥
 ਧੋਤੀ ਡੰਡਉਤਿ ਪਰਸਾਦਨ ਭੋਗਾ ॥
 ਗਵਨੁ ਕਰੈਗੋ ਸਗਲੋ ਲੋਗਾ ॥ ੪ ॥
 ਜਾਤਿ ਵਰਨ ਤੁਰਕ ਅਰੁ ਹਿੰਦੂ ॥
 ਪਸੁ ਪੰਖੀ ਅਨਿਕ ਜੋਨਿ ਜਿੰਦੂ ॥
 ਸਗਲ ਪਾਸਾਰੁ ਦੀਸੈ ਪਾਸਾਰਾ ॥
 ਬਿਨਸਿ ਜਾਇਗੋ ਸਗਲ ਆਕਾਰਾ ॥ ੫ ॥
 ਸਹਜ ਸਿਫਤਿ ਭਗਤਿ ਤਤੁ ਗਿਆਨਾ ॥
 ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥
 ਤਹਾ ਸੰਗਤਿ ਸਾਧ ਗੁਣ ਰਸੈ ॥
 ਅਨਭਉ ਨਗਰੁ ਤਹਾ ਸਦ ਵਸੈ ॥ ੬ ॥
 ਤਹ ਭਉ ਭਰਮਾ ਸੋਗੁ ਨ ਚਿੰਤਾ ॥
 ਆਵਣੁ ਜਾਵਣੁ ਮਿਰਤੁ ਨ ਹੋਤਾ ॥
 ਤਹ ਸਦਾ ਅਨੰਦ ਅਨਹਤ ਆਖਾਰੇ ॥
 ਭਗਤ ਵਸਹਿ ਕੀਰਤਨ ਆਧਾਰੇ ॥ ੭ ॥
 ਪਾਰਬ੍ਰਹਮ ਕਾ ਅੰਤ ਨ ਪਾਰੁ ॥
 ਕਉਣੁ ਕਰੈ ਤਾਕਾ ਬੀਚਾਰੁ ॥
 ਕਹੁ ਨਾਨਕ ਜਿਸੁ ਕਿਰਪਾ ਕਰੈ ॥
 ਨਿਹਚਲ ਥਾਨੁ ਸਾਧ ਸੰਗਿ ਤਰੈ ॥ ੮ ॥ ੪ ॥

(ਗਉੜੀ ਮਹਲਾ ੫, ਪੰਨਾ ੨੩੭)

ਅਸਥਾਈ

×	੨				੦				੩			
					ਪ	ਪ	ਮ	ਪ	ਮ	ਮ	ਰ	ਨੁ.ਸ
					ਨੁ	ਵਨੁ	ਅ	ਸ	ਗੁ	ਨੁ	ਜੋ	SS
					ਕ				ਥਾ			
ਸੰ	—	ਪ		ਮ			ਗ		ਮ			
ਕ	ਬ	ਨੁ	ਪ	ਗੁ	ਮ	ਰ	ਸ	ਰਪ	ਪ	ਮ	ਮ	ਪ
		ਹੁ	ਨ	ਟ	ੜ	ਰੈ	ੜ	ਕ	ਵ	ਨੁ	ਸ	ਤੁ
ਨ				ਪ		ਗੁ						ਮ
ਨੁ	ਪ	ਸੰ	ਸੰ	ਨੁ	ਪ	ਮ	ਮ	ਰਸ	ਸ	ਨੁ.ਸ	ਸ	ਮ
ਦੁ	ਰ	ਮ	ਤਿ	ਹ	ੜ	ਰੈ	ੜ	ਕੜ	ਵ	ਨੁੜ	ਸ	ਮ
												ਪ
ਸੰ	ਸੰ	ਮ		ਮ		ਰ	ਸ					ਪ
ਦੁ	ਰ	ਮ	ਤਿ	ਹ	ੜ	ਰੈ	ੜ					ਤੁ

ਅੰਤਰਾ

×	੨								੦	੩							
									ਸੰ					ਸੰ			
									ਮ	ਮ	ਪ	ਨੁ	ਸੰ	ਸੰ	ਸੰ	ਸੰ	ਨ
									ਪ੍ਰ	ਥ	ਮੋ	ਫ	ਗ	ਰ	ਭ	ਫ	ਫ
ਸੰ	ਸੰ	ਰੰ	ਸੰ	ਰੰਨ	ਨ	ਸੰ	ਸੰ	ਨ	ਸੰ	ਰੰ	ਨੁ	ਸੰ	ਮੰ	ਮੰ	ਸੰ	ਰੰ	ਨ
ਵਾ	ਸ	ਤੋ	ਫ	ਟਫ	ਰਿ	ਆ	ਫ	ਪ੍ਰ	ਤ	ਰ	ਕ	ਲ	ਗੁਮੰ	ਤ	ਰ	ਕੁ	ਕੁ
ਸੰ	ਸੰ	ਪ	ਪ	ਮ	ਪ	ਗੁ	ਫ	ਮ	ਰਪ	—	ਗੁ	ਪ	ਪ	ਪ	ਮ	ਪ	ਪ
ਟੈ	ਬ	ਸੰ	ਗਿ	ਜੁ	ਰਿ	ਆ	ਫ	ਭੋ	ਫ	ਜ	ਨੁ	ਅ	ਨਿ	ਕ	ਪਰ		
ਸੰ	ਸੰ	ਮ	ਮ	ਮ	ਰ	ਨ	—	ਸ	ਨੁ	ਨੁ	ਸ	ਰਪ	ਗੁਮ	ਮ	ਪ		
ਕਾ	ਰ	ਗੁ	ਗੁ	ਕ	ਪ	ਰੋ	ਫ	ਸ	ਰ	ਪ	ਰ	ਗ	ਵ	ਨੁ	ਕ		
ਸੰ	ਸੰ	ਪ	ਪ	ਮ	ਮ	ਰ	ਸ	ਪ	ਨੁ	ਪ	ਮ	ਪ					
ਰ	ਹਿ	ਗੋ	ਫ	ਥ	ਪ੍ਰ	ਰੋ	ਫ	ਕ	ਵਨ	ਅ	ਸ						

ਰਾਗ ਰੇਵੜੀ ਕਾਨੜਾ, ਤਿੰਨ ਤਾਲ

ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥

ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥ ੧ ॥ ਰਹਾਉ ॥

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਉ ਤੇਉ ਗਹੇ ਰਹੇ ਅਟਕਾਇ ॥

ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥ ੧ ॥

ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥

ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥ ੨ ॥

(ਕਾਨੜਾ ਮ: ੫, ਪੰਨਾ ੧੩੦੨)

ਅਸਥਾਈ

×	੨								੦	੩							
ਸੰ	—	ਧ	ਨੁ	ਪ	ਮ	ਪ	ਗੁ	ਮ	ਰ	ਸ	—	ਸ	ਰ	ਪ	ਗੁ		
ਪ੍ਰੀ	ਫ	ਤ	ਮੁ	ਬਿ	ਸ	ਰਿ	ਨ	ਜਾ	ਫ	ਇ	ਫ	ਤ	ਨ	ਮ	ਨ		
ਮ	ਪ	ਗੁ	ਮ	ਰ	—	ਰ	—	ਸ	—	ਸ	—	ਸੰ	ਧ	ਨੁਪਮ	ਪ		
ਗ	ਲ	ਤ	ਭ	ਏ	ਫ	ਤਿ	ਹ	ਸੰ	ਫ	ਗੋ	ਫ	ਮੋ	ਹ	ਨੀਫ	ਫ		
ਸੰ	—	ਧ	ਨੁ	ਪ	ਮ	ਪ	ਗੁ	ਮ	ਰ	ਸ	—						
ਮੋ	ਫ	ਹਿ	ਰ	ਹੀ	ਫ	ਮੋ	ਗੀ	ਮਾ	ਫ	ਇ	ਫ						

ਅੰਤਰਾ

												ਮ	ਰ	—	ਮ
												ਜੈ	ਭ	ਜੈ	ਪਹਿ
ਪ	ਧ	ਮ	ਪ	ਸੰ	—	ਸੰ	ਸੰ	ਗੁ	ਮੰ	ਰੰ	ਸੰ	ਧ	ਨੁ	ਪ	ਮ
ਕ	ਭ	ਹਉ	ਬਿ	ਥਾ	ਭ	ਹ	ਉ	ਅ	ਪੁ	ਨੀ	ਭ	ਭ	ਉ	ਭ	ਉ
ਪ	ਮ	ਗੁ	ਮ	ਰ	—	ਗੁ	ਮ	ਰ	ਰ	ਸ	—				
ਗ	ਭ	ਹੇ	ਰ	ਹੇ	ਭ	ਅ	ਟ	ਕਾ	ਭ	ਇ	ਭ				

ਰਾਗ ਦਰਬਾਰੀ ਕਾਨੜਾ

ਵਾਦੀ—ਰ ਠਾਠ—ਆਸਾਵਰੀ ਸਮਾਂ—ਅੱਧੀ ਰਾਤ
ਸੰਵਾਦੀ—ਪ ਜਾਤ—ਸੰਪੂਰਣ-ਖਾਡਵ ਗੁ ਧੁ ਤੇ ਅੰਦੋਲਨ

ਪਕੜ—ਨੁ ਸ ਰ, ਗੁ ਮ ਰ ਸ, ਨੁ ਸ ਰ ਧੁ, ਨੁ ਸ ।

ਆਰੋਹ—ਨੁ ਸ, ਰ ਗੁ, ਰ ਸ, ਮ ਪ, ਧੁ ਨੁ ਸੰ ।

ਅਵਰੋਹ—ਸੰ ਧੁ, ਨੁ ਪ, ਗੁ, ਮ ਰ ਸ ।

ਸੁਰ-ਵਿਸਥਾਰ

੧ ਸ—ਨੁਸ, (ਸ) ਧੁ—ਧੁ ਨੁਸ—ਨੁਸਰ—ਨੁਸ, ਰਧੁ ਧੁਨੁਪ—ਮਧਧੁ ਧੁ ਧੁ ਨੁਸ—ਮਪ ਧੁ—ਨੁਸ ।

੨ ਨੁਸਰਨੁਸ—ਧੁ—ਨੁ—ਪ—ਮਪ ਧੁ—ਧੁ—ਨੁਸ—ਸ ਰ—ਗੁਸ ਨੁਰ—ਸ, ਰਧੁ—ਨੁਪ—ਮਪਧੁ

ਨੁਪ—ਧੁ ਧੁ ਨੁਰਸ—ਨੁਸਰ ਰ ਗੁਗੁਗੁ, ਰ ਗੁ—ਧੁ—ਨੁਸ ।

੩ ਸ—ਨੁਰ—ਸ, ਨੁਸਨੁਸਰਧੁ—ਨੁ—ਪ ਮਪ ਧੁ ਧੁ ਨੁਸ—ਧੁਨੁਸਰ—ਮਪਧੁਨੁਸਰ—ਰਰਸਨੁਧੁਨੁਸਰ

—ਰ—ਸ, ਨੁਸਰਧੁ—ਨੁਪ—ਧੁ ਧੁ ਨੁਸਰ—ਸਰ ਗੁ—ਗੁ—ਰਸ ਧੁ—ਗੁ—ਧੁ ਧੁ ਨੁਸ ਸਰ ਗੁ

ਮ ਨੁ ਸ
—ਗੁ—ਮ, ਰਸਨੁਸਰ—ਧੁ—ਨੁਰ—ਸ, ਮ—ਰਸਨੁਸਰ ਸਧੁ—ਨੁ—ਪ—ਮਪ੍ਰਨੁਸਰਗੁ—

ਮ
ਧੁ—ਧੁ—ਨੁਰ—ਸ ।

੪ ਨੁਸਰਗੁ—ਰਸਨੁਧੁਨੁਰ—ਸ, ਰਰਸਨੁ ਧੁਨੁਸਰਗੁ—ਰਸ ਧੁ—ਨੁ ਰ—ਸ, ਧੁਨੁਸਰ ਗੁ—ਮ, ਰ—ਸ,

ਨੁ (ਸ) ਧੁ—ਨੁ—ਪ—ਮਪ੍ਰਨੁਸਰਗੁ—ਗੁ—ਮਪ—ਮਪ—ਮਪ ਗੁ—ਰ—ਸ, ਨੁਸਰ—ਧੁ ਸਰ—

ਮ ਮ ਨੁ ਨੁ ਮ ਸ ਨੁ ਸ ਰ ਨੁ ਮ
ਸ, ਸਰ ਗੁ ਗੁ ਮਪ—ਧੁ ਧੁਨੁਪ—ਮਪ ਗੁ—ਮ, ਰ—ਧੁ—ਨੁਸ—(ਸ)ਧੁ—ਪ—ਮਪ੍ਰਨੁਸਰਗੁ—

ਮ ਪ ਮ ਸ
ਮਪ ਮਪਮਪਨੁ—ਗੁ—ਮਪ ਗੁ—ਮ ਰ—ਸ ।

੫ ਪ ਨੁ ਨੁ ਸ ਨੁ ਨੁ
ਮਪ—ਧੁ—ਨੁਸ—ਧੁ—ਨੁਸ—ਨੁਸਰ—ਸ, ਰ—ਧੁ—ਨੁ-ਪ ਮਪ ਧੁ—ਧੁ—ਨੁਸ—ਰਸ—ਰ—

ਨੁ ਨੁ ਮ ਸ ਨੁ ਨੁ
ਧੁ—ਨੁਰ—ਸ, ਨੁਸਨੁਸਰਸ, ਨੁਸਰ ਧੁ—ਧੁਨੁਪ—ਮਪਸ—ਗੁ—(ਮ) ਰ—ਸ, ਮਪ ਧੁ ਧੁਨੁਪ

ਸ ਨੁ ਨੁ ਨੁ ਸ ਨੁ ਮ ਸ
ਨੁਸਰ ਧੁ—ਧੁ—ਨੁ—ਪ, ਮਪ—ਧੁ—ਗੁ—ਮ ਰ—ਸਨੁਰਸ ਮ, ਪ, ਧੁ ਨੁਸ—ਨੁਸਰਗੁ—ਰ—ਸ,

ਮ ਸ ਮ ਸ ਨੁ ਨੁ ਪ ਨੁ
ਗੁ—ਮ—ਰ—ਸ, ਨੁਸਰਗੁ—ਰ—ਸ ਨੁਸਰ ਧੁ—ਧੁ—ਨ-ਪ—ਮਪਸ—ਨੁ—ਪ ਮਪ ਧੁ—ਗੁ

ਮ ਸ
ਮਪਗੁ ਰ—ਸ ।

ਰਾਗ ਦਰਬਾਰੀ ਕਾਨੜਾ, ਤਿੰਨ ਤਾਲ, ਮਧਯ ਲਯ

ਹਉ ਢੁਢੇਂਦੀ ਸਜਣਾ ਸਜਣੁ ਮੈਡੈ ਨਾਲਿ ॥

ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥ ੧ ॥

(ਕਾਨੜੇ ਕੀ ਵਾਰ ਮ: ੪, ਪੰਨਾ ੧੩੧੮)

ਅਸਥਾਈ

X	੨				੦				੩			
	ਮੁਸ	ਰ	ਸ	ਪੁ	ਮੁਸ	ਰ	ਸ	ਪੁ	ਮੁਸ	ਰ	ਸ	ਪੁ
ਮੁਸ	—	—	ਮ	ਰ	—	ਸ	—	—	ਮ	—	ਪ	ਸ
ਨਾ	ੜ	ੜ	ੜ	ੜ	ੜ	ਲਿ	ੜ	ੜ	ਹਉ	ੜ	ਫੁੰ	ੜ
ਮੁਸ	—	—	ਮ	ਰ	—	ਸ	—					
ਸ	ੜ	ੜ	ਮ	ਰ	ੜ	ੜ	ੜ					

ਅੰਤਰਾ

ਸ	—	—	ਸ	ਸ	—	—	—	ਮ	ਮ	ਮ	ਪ	ਨੁ	ਪੁ	ਪੁ	ਨੁ	ਨੁ
ਲ	ੜ	ੜ	ਖੀ	ਐ	ੜ	ੜ	ੜ	ਜਨ	ਨਾ	ਨ	ਕ	ਅ	ਲ	ਲ	ਖੁ	ਨ
ਸ	—	—	ਸ	ਰ	—	ਸ	—	—	ਰ	ਰ	ਰ	ਰ	ਰ	ਰ	ਸ	ਰ
ਗੁ	—	—	ਮ	ਰ	—	ਸ	—	—	ਗੁਰ	ਮੁ	ਪਿ	ਦੇ	ਹਿ	—	ੜ	ਦਿ
ਖਾ	ੜ	ੜ	ੜ	ੜ	ੜ	ਲਿ	ੜ	ੜ	ਹਉ	ੜ	ਵੈ	ਵੈ	ੜ	ੜ	ਦੀ	ਪ

ਰਾਗ ਦਰਬਾਰੀ ਕਾਨੜਾ, ਤਾਲ ਧਮਾਰ, ਬਿਲੰਬਿਤ

ਨਾਰਾਇਨ ਨਰਪਤਿ ਨਮਸਕਾਰੈ ॥

ਅੰਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥ ੧ ॥ ਰਹਾਉ ॥

ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥

ਲਾਖ ਲਾਖ ਲਾਖ ਕਈ ਕੌਰੇ ਕੋ ਹੈ ਅੰਸੋ ਬੀਚਾਰੈ ॥

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥

ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੁੰਗਾ ਮੁਸਕਾਰੈ ॥ ੨ ॥

(ਕਾਨੜਾ ਮ: ੫, ਪੰਨਾ ੧੩੦੧)

ਅਸਥਾਈ

X		੨		੦		੩		੫
	ਸ		ਸ	ਸ	ਰ	ਰ	ਨੁ.	ਪ
	ਨਾ		ਰਾ	ਦਿਨ	ਪ	ਤਿ	ਪੁ.	ਮਪ
	—			ਨਰ			—	ਮਸ
	S						S	S

ਸ ਕਾ	— S	ਸ ਰੈ	ਮ ਐ	ਪ S	ਨੁ. ਧੁ. ਸੋ	ਨੁ. S	ਨੁ. ਗੁ	ਸ ਰ	ਸ S	— S	— S	ਸ ਕਉ	— S
ਸ ਬ	ਸ ਲਿ	— S	— S	— S	ਸ ਬ	ਰ ਲਿ	ਰ ਜਾ	ਨੁ. ਧੁ. S	— S	— S	— S	— S	ਨੁ. S
ਨੁ. ਈਐ	ਪ S	— S	ਮ ਆ	— S	ਮ ਪਿ	ਮ ਮੁ	ਮ ਕ	ਪ ਤੁ	— S	ਮਪ SS	ਸੰ S	ਨੁ. ਮੰ	ਪ ਹਿ
ਮ ਗੁ ਤਾ	— S	ਮ ਰੈ	ਰ ਨਾ	— S	ਸ ਰਾ	ਸ ਇਨ							

ਅੰਤਰਾ

			ਮ ਕ	ਮ ਵ	ਨੁ. ਧੁ. ਨ	ਨੁ. S	ਨੁ. ਕ	ਸੰ ਵ	— S	— S	— S	ਸੰ ਨ	ਸੰ ਕ
ਨੁ. ਧੁ. ਵ	ਧੁ. ਨ	— S	ਨੁ. S	— S	ਰੰ ਗੁ	ਸੰ ਨ	ਨੁ. ਸੰ ਕਹੀ	— S	— S	ਨੁ. ਧੁ. ਐ	— S	— S	ਨੁ. S
ਨੁ. S	ਪ S	— S	ਮ ਅੰ	— S	ਮ ਤੁ	ਮ ਨ	ਮ ਹੀ	ਪ S	— S	ਮਪ SS	ਸੰ S	ਨੁ. S	ਪ ਕਿਛੁ
ਮ ਗੁ ਪਾ	— S	ਮ ਰੈ	ਰ ਨਾ	— S	ਸ ਰਾ	ਸ ਇਨ							

ਰਾਗ ਦਰਬਾਰੀ ਕਾਨੜਾ, ਗਯਾਰਾਂ ਮਾਤਰੇ ਬਿਲੰਬਿਤ

ਸਹਜ ਸੁਭਾਏ ਆਪਨ ਆਏ ॥

ਕਛੁ ਨ ਜਾਨੈ ਕਛੁ ਦਿਖਾਏ ॥

ਪ੍ਰਾਤੁ ਮਿਲਿਓ ਸੁਖ ਬਾਲੇ ਭੋਲੇ ॥ ੧ ॥ ਰਹਾਉ ॥

ਸੰਜੋਗਿ ਮਿਲਾਏ ਸਾਧ ਸੰਗਾਏ ॥

ਕਤਹੂ ਨ ਜਾਏ ਘਰਹਿ ਬਸਾਏ ॥

ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥ ੧ ॥

ਚਰਨ ਲੁਭਾਏ ਆਨ ਤਜਾਏ ॥

ਥਾਨ ਬਨਾਏ ਸਰਬ ਸਮਾਏ ॥

ਰਸਕਿ ਰਸਕਿ ਨਾਨਕੁ ਗੁਨ ਬੋਲੈ ॥ ੨ ॥

(ਕਾਨੜਾ ਮ: ੫, ਪੰਨਾ ੧੩੦੭)

ਅਸਥਾਈ

×			੨				੩		੪	
									ਰਰ	ਸਰ
									ਸਹ	ਜਸੁ
ਮ	ਗੁਮ	ਰ	ਮ	ਰ	ਸ	ਨੁ.ਸ	ਨੁ.ਰ	ਸ	ਸਸ	ਨੁਸ
ਭਾ	SS	ਏ	ਆ	ਪ	ਨ	ਆS	SS	ਏ	ਕਛੁ	ਨ
ਰ	—	ਰ	ਸ	ਨੁਸ	ਨੁ	ਪ	—	ਪ	ਸਸੰ	ਰੰ
ਜਾ	S	ਨੋ	ਕ	ਛੁS	ਦਿS	ਖਾ	S	ਏ	ਪ੍ਰਭੁ	ਮਿ
ਰੰ	ਸੰ	—	ਨੁਸ	ਨੁ	ਪਮ	ਮਪ	ਮਪਨੁਪ	ਮਗੁਰਸ	ਰਰ	ਸਰ
ਲਿ	ਓ	S	ਸੁਖ	ਬਾS	ਲੇS	ਭੋS	SSSS	ਲੇSSSS	ਸਹਿ	ਜਸੁ

ਅੰਤਰਾ

									ਮ	ਪਪ
									ਸੰਜੋ	ਗਿਮਿ
ਨੁ	ਧੁਨੁ	ਪ	ਸੰ	ਸੰ	ਸੰ	ਰੰ	ਨੁ	ਸੰ	ਰੰਰੰ	ਸੰਰੰ
ਲਾ	SS	ਏ	ਸਾ	ਧ	ਸੰ	ਗਾ	S	ਏ	ਕਤ	ਹੁਨ
ਮੰ	ਗੁਮੰ	ਰੰ	ਰੰਸੰ	ਸੰਨੁ	ਨੁਸੰ	ਨੁਧੁ	ਧੁਨੁ	ਪ	ਪ	ਮਪ
ਜਾ	SS	ਏ	ਘS	ਰਹਿ	ਬS	ਸਾS	SS	ਏ	ਗੁ	ਨਨਿ
ਸੰ	—	ਸੰ	ਨੁਸੰ	ਨੁ	ਪਮ	ਮਪ	ਮਪਨੁਪ	ਮਗੁਰਸ	ਰਰ	ਸਰ
ਧਾ	S	ਨੁ	ਪ੍ਰਗ	ਟਿਓ	ਇਹ	ਚੋS	SSSS	ਲੈSSS	ਸਹਿ	ਜਸੁ

ਰਾਗ ਦਰਬਾਰੀ ਕਾਨੜਾ, ਇੰਦ੍ਰ ਤਾਲ, ਮਧਯ ਲਯ

ਕੁਚਿਲ ਕਠੋਰ ਕਪਟ ਕਾਮੀ ॥

ਜਿਉ ਜਾਨਹਿ ਤਿਉ ਤਾਰਿ ਸੁਆਮੀ ॥ ੧ ॥ ਰਹਾਉ ॥

ਤੂ ਸਮਰਥੁ ਸਰਨਿ ਜੋਗੁ ਤੂ ਰਾਖਹਿ ਅਪਨੀ ਕਲ ਧਾਰਿ ॥ ੧ ॥

ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥

ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥ ੨ ॥

(ਕਾਨੜਾ ਮ: ੫, ਪੰਨਾ ੧੩੦੧)

X	ਅਸਥਾਈ		ਅੰਤਰਾ		ਨਿਰਾਸ਼ਾ	
	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
1	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
2	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
3	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
4	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
5	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
6	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
7	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
8	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
9	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ
10	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ	ਸਥਾਨ

ਰਾਗ ਕੌਂਸੀ ਕਾਨੜਾ

ਵਾਦੀ—ਮ	ਠਾਠ—ਕਾਫ਼ੀ	ਸਮਾਂ—ਔਂਧੀ ਰਾਤ
ਸੰਵਾਦੀ—ਸ	ਜਾਤ—ਸੰਪੂਰਣ	ਬਾਗੋਸ਼ੀ ਅੰਗ ।

ਮ ਮ
ਪਕੜ—ਨੁਸ, ਗੁਮ ਪਮਪਧ ਗੁਮ, ਰਸ ।

ਮ
ਆਰੋਹ—ਰ ਨੁਸ, ਗੁ ਮ, ਧ ਨੁ ਸ ।

ਮ
ਅਵਰੋਹ—ਸ ਨੁ ਪ, ਮ ਪ ਧ ਗੁ ਮ, ਰ ਸ ।

ਸੁਰ-ਵਿਸਥਾਰ

ਰ ਸ ਪ ਸ ਮ ਮ ਸ
੧ ਸ—ਨੁ ਨੁਸ—ਨੁਸ, ਰਨੁਪ—ਨੁਪਮ, ਧਨੁ ਨੁਸ—ਨੁਸ—ਨੁਸ, ਗੁ ਗੁਮ, ਰਸ—।

ਸ ਸ ਮ ਮ ਮ ਸ ਮ
੨ ਸ—ਰਨੁਪ, ਮਧ, ਨੁਪ, ਨੁ ਨੁਰਸ—ਰਨੁਸ, ਗੁ ਗੁਮਨੁਪ ਗੁਮ ਰਸ ਨੁਸ, ਗੁਗੁਮਪ ਗੁਮ, ਰਸ—ਮ, ਪ,

ਮ ਮ ਮ ਮ ਮ ਸ
ਗੁਮ, ਰਸ—ਰਨੁਸ—ਗੁ ਗੁਮਪ, ਧਨੁਪ—ਮਪ ਗੁਮਧ, ਨੁਪ, ਮਪਧ ਗੁ ਗੁਮ, ਰਸ ।

ਮ ਰ ਮ ਮ ਨੁ
੩ ਗੁਮ, ਮਧ, ਨੁਧ, ਮਪ, ਗੁਮਧ, ਨੁਪ, ਮਪ ਗੁਮ, ਰਸ—ਨੁ ਸ—ਗੁ ਗੁਮ ਧਨੁਪ, ਮਧਨੁਰੰ ਸ—ਨੁਪ,

ਮ ਪ ਮ ਮ ਸ ਮ
ਨੁਨੁਪਮਪ ਗੁਮ, ਮਪਧ ਗੁ ਗੁਮ ਰਸ—ਗੁਮਧਨੁਰੰਸ—ਪ, ਨੁਪ ਮਪਸ—ਨੁਪ, ਮਪ ਗੁਮਪ ਗੁਮਰਸ—
ਮ ਮ ਮ
ਗੁ ਗੁਮਨੁਪ—ਮਧ ਨੁ ਨੁਰੰਸ—ਨੁਸਰੰਸ—ਰਨੁਸੰਨੁਪ ਨੁਪ ਗੁਮ, ਰਸ ।

ਨੁ ਰ ਨੁ ਪ
੪ ਮ, ਨੁਪ, ਨੁਮਪਸ—ਸ, ਨੁਸ—ਨੁਪ, ਨੁਨੁਪ, ਮ, ਮਧਨੁਰੰ ਸ—ਨੁ—ਪ—ਮਪਗੁਮਨੁਪ, ਸੰਨੁਪਮਗੁਮ

ਨੁ ਰੰ ਸ ਮ ਮ ਸ
ਪਸੰ ਸ—ਨੁਸਰੰਸ, ਨੁ, ਨੁਸ—ਨੁਪ—ਮਪਗੁਮਧ, ਨੁਧਨੁਪ—ਨੁਨੁਪ, ਮਪਧ, ਗੁ ਗੁਮ ਰਸ—ਮਪਸ—

ਮ ਸੰ ਸ ਮ ਨੁ ਮ ਮ
ਨੁਪ, ਨੁਮਪ ਗੁਮ, ਮਧ, ਨੁ ਨੁਰੰਸ—ਨੁਸੰਨੁਪ—ਗੁਮਧਨੁਰੰ ਸ, ਰੰਨੁਸੰਨੁਪ, ਨੁਨੁਪਮਪਧ ਗੁ—ਗੁਮ

ਸ
ਰਸ—।

੫ ਗੁਮਨੁਪ—ਸੰ, ਨੁਪਮਗੁਮਪਸੰ—ਸੰ, ਨੁ ਨੁਧਨੁਪ—ਮਪਨੁਪ, ਮਧਨੁਰੰਸ—ਨੁਸੰ—ਗੁੰ—ਮੰਰੰਸ—ਰੰਨੁਸੰ
 ਧਨੁਪ—ਮਪ ਗੁਮਧ, ਨੁਰੰਸ—ਨੁਸਰੰਸ, ਗੁੰ ਗੁੰ, ਗੁ ਗੁ, ਮਧਨੁਰੰ ਸੰ—ਨੁਪ, ਨੁਨੁਪ, ਮਪਸੰ—ਰੰਨੁਸੰ,
 ਮ ਮ ਸ ਮ ਮ ਮੰ ਮੰ ਮੰ ਮੰ ਨੁ
 ਗੁ ਗੁਮ, ਰਸ—ਨੁਸ, ਗੁਮ, ਧ, ਨੁਰੰਸ—ਨੁਸੰ ਗੁੰ ਗੁੰਮਰੰਸ—ਨੁਪ, ਨੁਮਪਨੁਪ, ਗੁ ਗੁ ਮਧਨੁਰੰ ਸੰ
 ਮੰ ਸੰ ਮ ਮ ਮ ਮ ਸ
 ਗੁੰਮ, ਰੰਸ—ਰੰਸੰਨੁਸੰ—ਧਨੁਪ, ਨੁਪਮਪ ਗੁ, ਮਧਨੁਰੰਸ—ਪ, ਪਨੁਮਪ ਮਪਧ ਮਪ ਗੁ ਗੁਮ ਰਸ— ।

ਰਾਗ ਕੌਂਸੀ ਕਾਨੜਾ, ਚਾਰ ਤਾਲ, ਬਿਲੰਬਿਤ

ਬਿਸਰਿ ਗਈ ਸਭ ਤਾਤਿ ਪਰਾਈ ॥

ਜਬ ਤੇ ਸਾਧ ਸੰਗਤਿ ਮੋਹਿ ਪਾਈ ॥ ੧ ॥ ਰਹਾਉ ॥

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥ ੧ ॥

ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥ ੨ ॥

ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥ ੩ ॥

(ਕਾਨੜਾ ਮ: ੫, ਪੰਨਾ ੧੨੯੯)

ਅਸਥਾਈ

×	੦	੨	੦	੩	੪
	ਸ	ਮ	ਗੁ	ਮ	ਪ
	ਬਿ	ਸ	ਸ	ਰਿ	ਧ
ਮ	—	—	—	—	—
ਗੁ	ਸ	ਸ	ਸ	ਤਿ	ਸ
ਈ	ਸ	ਸ	ਤਾ	ਤਿ	ਪ
ਰ	—	—	—	—	—
ਰਾ	ਸ	ਸ	ਜ	ਬ	ਸ
ਪ	—	—	—	—	—
ਸਾ	ਸ	ਸ	ਧ	ਤਿ	ਧ
ਮ	—	—	—	—	—
ਗੁ	ਸ	ਸ	ਸ	—	—
ਪਾ	ਸ	ਈ	ਸ	—	—

ਅੰਤਰਾ

ਮ	—	—	ਪਨੁ	ਪ	ਨ	ਸੰ	—	—	ਸੰ	—	—
ਨਾ	ਸ	ਸ	ਕੋ	ਸ	ਸ	ਬੈ	ਸ	ਸ	ਰੀ	ਸ	ਸ

ਨੁ	ਨੁ	ਧ	—	ਨੁ	ਰੰ	ਸੰ	—	—	ਨੁਧ	ਨੁ	ਪ
ਨ	ਹੀ	ਫ	ਫ	ਫ	ਬਿ	ਗਾ	ਫ	ਫ	ਨਾਫ	ਫ	ਫ
ਮ	ਮ	—	ਮ	ਗੁ	ਮ	ਮ	ਧ	—	ਧ	—	ਨੁ
ਸ	ਗ	ਫ	ਲ	ਫ	ਫ	ਸੰ	ਗਿ	ਫ	ਹ	ਫ	ਮ
ਸੰ	ਮੰ	ਮੰ	ਮੰ	ਰੰ	ਸੰ	ਨੁ	ਪ	—	ਰੰ	—	ਸੰ
ਕਉ	ਫ	ਫ	ਬ	ਫ	ਨਿ	ਫ	ਫ	ਫ	ਬ	ਫ	ਨਿ
ਮ	—	ਮ	ਰ	—	ਸ						
ਗੁ	ਫ	ਫ	ਈ	ਫ	ਫ						
ਆ											

ਰਾਗ ਕਲਿਆਨ

ਵਾਦੀ—ਗ | ਠਾਠ—ਕਲਿਆਨ | ਸਮਾਂ—ਰਾਤ ਪਹਿਲਾ ਪਹਿਰ
ਸੰਵਾਦੀ—ਨ | ਜਾਤ—ਸੰਪੂਰਣ

ਪਕੜ—ਨਰਗ -ਰ ਸ, ਪਮੰਗ, ਰ ਸ ।

ਆਰੋਹ—ਸ ਰ ਗ, ਮੰ ਪ, ਧ, ਨਸੰ ।

ਅਵਰੋਹ—ਸੰ ਨ ਧ, ਪ, ਮੰਗ, ਰ ਸ ।

ਸੁਰ-ਵਿਸਥਾਰ

- ਸ—ਨਰਸ—ਸ ਨਰਗ ਨਗ—ਰਸ—ਨਰਗ ਰਸ—ਨਰਨਧਪ—ਧਪ ਨਧਪ ਧਨਰਸ— ।
- ਸ—ਨਰਗ ਰਗ—ਰਸ ਨਰਨਧਪ ਧਪ ਮੰਧਨਰਸ ਨਧਪ ਮੰਧ ਨਰਗ—ਨਰਗ, ਰਮੰਗ—ਰਗਰਸਨਧਪ
ਧ ਪ ਗ
—ਨਨ ਨਰਗਮੰਗ ਮੰਗ ਰ—ਗਰਨਰਸ—ਨਧਨਧਪ ਮੰਧਧਪਨਧਪ ਨਧਨ ਰਗ—ਰਗਰ ਨਰਗਮੰਧ
ਮੰਗ, ਰਗਮੰਗ—ਨਰਸ ਗ ਰਨਰਸ ।
- ਸ (ਸ) ਨਧਪ (ਪ) ਨਧਪ (ਪ) (ਧ) (ਨ) ਰਸਨਧਪ ਨਧਨ ਨਸਰ—ਰਸਰਗ—(ਗ) ਪਮੰਗਰਗਰਸ
ਸ ਗ ਗ ਸ ਗ ਮੰ ਗ
—ਨਰਗ—ਰਗ—ਰਗਮੰਗ ਨ ਰ ਗ ਮੰਗ ਨਰਸਗਰਮੰਗ—ਰਗਰਸ (ਪ) ਮੰਗ ਮੰਪਮੰਗ ਰਗ ਰਸ
ਨਰਸ— ।
- ਨਰਸਗਰਮੰਗ—ਰਗਸਪਮੰਗ—ਮੰਧਮੰਗ—ਰਗਮੰਧਗ—ਰਗਰ, ਸਰਗ, ਨਰਗਮੰਧਰਸ—ਨਰਗ—ਰਗ
ਗ ਸ ਗ ਗ ਗ ਗ ਪ ਸ ਗ ਮੰ ਪ
—ਰਗ ਨ ਰਗ—ਰਮੰਗ, ਰਗ ਰ ਰ ਗ, ਮੰ, ਪ, ਮੰਗ, ਰਨਰਸ—ਨ ਰ ਗ ਮੰਪ—ਧਪ, ਮੰਧਪ,

ਪ ਧ
ਨਧਪ, ਮੰਨਮਪ ਮੱ ਪ ਨਧਪ—ਮੰਗ ਰਗਰਨਰਸ—ਨਰਗਮੱਪ—(ਪ) ਧਪ ਨਧਪ ਮੱਧਨਧਪ ਸੰਨਧਪ
ਗ ਗ
ਮੱਧਮੰਨਧਪ—(ਸ) ਨਧਪ (ਪ) ਮੰਗ—ਰਗ ਰ ਪਚਸ ।

ਮ ਪ ਧ ਸ ਸ ਗ ਮੱ ਪ ਧ ਨ ਸ
ਪ ਪਗ, ਪਧ, ਪਸ—ਨਰੰਸ ਮੰ ਨਰੰਸ—ਮੱਧ ਨਰੰਸ (ਸ) ਨਧਪ ਮੰਗ ਰ ਨ ਰ ਗ ਮੱ ਪ ਧ ਨ ਰੰਸ ਨਰੰਸ
ਸੰ ਗ ਗ ਸੰ ਗ ਮੱ ਪ
ਨਰੰਸ—ਨਧ ਨ ਰੰਗ—ਰੰਸ ਨਧਨ ਰੰਗ—ਗ—ਗੰਰੰਸ ਨਰੰਗ ਮੰ ਗ ਰੰਗ ਰੰਨਰੰਸ—ਨ ਰੰ ਗ ਮੱ ਪ
ਮ ਸ
ਮੰ ਗ ਗੰਰੰਸ—ਨਧਪ—ਮੱਧਨਰੰਨਧਪ ਮੱਧਨਧ (ਪ) ਪਮੰਗ ਪਰ ਗ ਮੰਗਰ ਨਰਗਰਸ ।

ਰਾਗ ਕਲਿਆਨ, ਤਾਲ ਧਮਾਰ, ਬਿਲੰਬਿਤ

ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥
ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥
ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥
ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥
ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥
ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥ ੧ ॥

(ਤੁਖਾਰੀ ਛੰਤ ਮ: ੫, ਪੰਨਾ ੧੧੧੭)

ਅਸਥਾਈ

×					੨					੦					੩
	ਧ		ਪ		ਧ		ਪ			ਪ					
ਨ	ਨਸੰ	ਨਧ	ਮੱ	ਪ	ਨਸੰ	ਨਧ	ਮੱ	ਪ	ਰ	ਗ	—	ਮੱ	ਪ		
ਭੀ	SS	SS	ਨਾ	S	ਜੀS	SS	ਮੇ	ਰਾ	S	ਮ	S	S	ਨੁ		
	ਧ		ਪ												
ਨ	ਨਸੰ	ਨਧ	ਮੱ	ਪ	—	ਪਪ	ਗ	ਗ	—	ਗ	—	—	ਗਰ		
ਭੀ	SS	SS	ਨਾ	S	S	ਸੁਣਿ	ਸ	ਬ	S	ਦੁ	S	S	Sਤੁ		
							ਪ								
ਗ	—	ਰ	ਸ	—	—	—	ਮੱ	ਪ	ਰ						
ਮਾ	S	S	ਰਾ	S	S	S	ਮੇ	ਰਾ	S						

ਅੰਤਰਾ

			ਗ	ਗ	ਪ	ਪਧ	ਸੰ	—	—	ਸੰ	—	—	—
			ਇ	ਹੁ	S	ਮਨ	ਭੀ	S	S	ਨਾ	S	S	S
—	—	—	ਨ	—	—	ਧਨ	ਸੰ	—	ਸੰਨਧ	ਨ	—	—	ਧਨ
S	S	S	ਜਿਉ	S	S	ਜਲ	ਮੀ	S	SSS	ਨਾ	S	S	SS

ਧ	—	—	ਸੰ	—	ਸੰ	—	ਨ	ਨ	—	ਨ	—	ਧ	ਨ
ਪ	—	—	ਲਾ	—	ਗਾ	—	ਰੰ	ਗੁ	—	ਰੰ	—	ਗੁ	ਮੁ
ੜ	ੜ	ੜ	ੜ	ੜ	ੜ	ੜ	ੜ	ੜ	ੜ	ੜ	ੜ	ੜ	ੜ
ਸੰ	—	ਸੰ	ਪ	—	ਧ	—	ਪ	—	ਪ	—	ਪ	—	ਰ
ਰਾ	ੜ	ੜੜ	ਰਾ	ੜ	ੜੜ	ੜੜ	ਮੇ	ਰਾ	ੜ	—	—	—	—

ਰਾਗ ਸੁਧ ਕਲਿਆਨ

ਵਾਦੀ—ਗ	ਠਾਠ—ਕਲਿਆਨ	ਸਮਾਂ—ਰਾਤ ਪਹਿਲਾ ਪਹਿਰ
ਸੰਵਾਦੀ—ਧ	ਜਾਤ—ਓਡਵ-ਸੰਪੂਰਣ	ਮੰ ਨ ਅਲਪ ਅਵਰੋਹ ਵਿਚ

ਪਕੜ—ਗ, ਰਸ, ਨਧਪ, ਸ, ਗਰ, ਪਰ, ਸ ।

ਆਰੋਹ—ਸ ਰਗ, ਪਧਸੰ ।

ਅਵਰੋਹ—ਸੰਨਧ, ਪ, ਮੰਗ ਰ, ਸ ।

ਸੁਰ-ਵਿਸਥਾਰ

- ਰ ਗ

੧ ਸ—ਗ—ਰਸ, ਰਸਨਧਪ, ਸ—ਰਗ—ਗਰ ਪਰ—ਸ—ਸਗ—ਪਗ—ਰਸ ਰਸਨਧਨਧਪ, ਸ—

ਪ ਸ ਪ

ਗਰ ਪਗ, ਗਪ ਗ—ਰਗ—ਪਗ ਰ—ਸ ।
- ਪ ਸ

੨ ਸਰਸ, ਸਰਸਗ, ਗ ਸਰਗਪ—ਰ ਸ—ਰਗ—ਪ—ਗ, ਧਪਗ—ਰਗ—ਪਗਧਪਗ, ਰਪ—ਰ ਗ ਰਸ,

ਪ ਪ ਸ

ਰਸਨਧਪ ਗਪਧਪਸ ਗਰਸ, ਰਗ—ਰ ਗ—ਰਗ, ਰਪਗ—ਰਸਨਧਪ ਪਧਸ ਰਗਰਸ, ਸਰਗ—

ਮ ਪ

ਰਗ—ਪ—ਗ—ਰਸ, ਧਸਰਸ, ਪਗਧਪਗ—ਰਸ, ਰਗਰ, ਰ—ਸਰਸ ।
- ੩ ਸਰ—ਸ, ਸਰਗਪ—ਰ—ਸ, ਪਗ—ਧਪਗ—ਰ ਪਰ—ਸ ਪਧਗਪਗ ਧਪਗਪਰ—ਸ, ਨਧ—ਪ

ਰ ਗ

ਧਪਗ, ਰਗਪਗ—ਰਗਪਧ, ਪਗ—ਗਰਪਗ, ਧਪਗ—ਸਰਗਪਗ, ਪਰ—ਸ, ਰ—ਗ, ਰਪਗ (ਪ) ਗ

ਰਪ—ਸਰਸ, ਗ—ਰਗ, ਪਗ, ਰਸ, ਧ—ਸਰਸ, ਗ—ਰਪ—ਰ—ਸ, ਗਰਸ, ਨਧਪ ਸ, ਗਰਪਰ

—ਸ, ਧਪਗਪਰ—ਸ ਪਗਧਪਗ—ਰਗ—ਰਸ, ਨਧਨਧਪਗ ਰਗਪਰ—ਸਰਗਪ—ਰਸ ਸੰ—ਨਧਪ

ਧਪਗਪ, ਗਪਧਪ, ਨਧਪ, ਸੰ—ਨਧਨਧਪ ਧਪਗ, ਪਰ—ਸ ।

ਨ ਪ

ਪਧਪਸੰ ਧ—ਸੰ—ਰਸੰ, (ਸੰ) ਨਧਨਧਪ, ਪ (ਪ) ਗ, ਧਪਗ ਰਗਰ ਪਰ—ਸ ਗ—ਪਸੰ, ਸੰਰ—ਸੰ

ਸੰ ਨ

ਪਧਪਸੰ ਧਸੰ, ਸੰ—ਰਸੰ ਗੰ—ਰਸੰ, ਰਸੰ—ਨਧਨਧ—ਧਸੰ ਧਸੰਰਸੰ, ਰਸੰਨਧਪ, ਪਧਪਸੰ ਧਸੰਰਸੰ,

ਸਰੰਗਰੰਸ—ਰੰ—(ਸੰ) ਨਧਨਧਪ, ਪਗ—ਪਰ—ਸ, ਗ, ਪ, ਧ, ਸ, ਗ—ਸਰੰਗਰੰਸ, ਧਪ, ਸ
 ਨ ਮ
 (ਸੰ) ਧਪ, ਗ—ਰ—ਸ— ।

- ੪ ਪ ਧਸ, ਸਰੰਸ, ਸਰੰਗੰਗਰੰਸ, ਸਰੰਗਪਰੰ—ਸੰ ਪ—ਗੰ ਪਰੰ—ਸੰ ਗਰੰਸ ਸਰੰਸ, ਗੰ—ਰੰਪ, ਗੰ—
 ਸ
 ਰੰਗਰੰਸ, ਧਸਰੰਸ, ਪਧਸ, ਧਸਰੰਸ, (ਸੰ) ਨਧਪ (ਪ) ਗ ਰਪ—ਰਸ, ਗਪਸ ਪਗ—ਧਪਗ, ਪਧਪਸ,
 ਰੰਸ, ਸਰੰਗਪਰੰਸ, ਸਰੰਸ, ਰੰਗਰੰ, ਗੰਪਗ, ਪਰੰ—ਸੰ ਰੰਗਪਗ ਪਰੰ—ਸੰ (ਸੰ) ਨਧਨਧਪ, ਪਗ—
 ਪਰ, ਨਧਪਮ ਪਰ, ਰਗਰਪਗਪਰ—ਸਰਸ ।

ਰਾਗ ਸੁਧ ਕਲਿਆਨ, ਤਿੰਨ ਤਾਲ, ਮਧਯ ਲਯ

ਕਵਨ ਸੰਜੋਗ ਮਿਲਉ ਪ੍ਰਭ ਅਪਨੇ ॥
 ਪਲੁ ਪਲੁ ਨਿਮਖ ਸਦਾ ਹਰਿ ਜਪਨੇ ॥ ੧ ॥
 ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥
 ਕਵਨ ਸੁਮਤਿ ਜਿਤੁ ਪ੍ਰੀਤਮੁ ਪਾਵਉ ॥ ੧ ॥ ਰਹਾਉ ॥
 ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥
 ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥ ੨ ॥

(ਬਿਲਾਵਲੁ ਮ: ੫, ਪੰਨਾ ੮੦੬)

ਅਸਥਾਈ

×	੨	੦	੩
		ਸੰ ਸੰ ਧ ਪ	ਮ ਗ ਰ ਸ ਰ
		ਪ ਲੁ ਪ ਲੁ	ਨਿ ਮ ਖ ਸ
ਪ — ਗ ਗ	ਗਰ ਸਰ ਗ	ਸ ਰ ਗ ਰ	ਸ — ਸ ਸ
ਦਾ ਟ ਹ ਰਿ	ਜਟ ਪਟ ਨੇ	ਕ ਵ ਨ ਸੰ	ਜੋ ਟ ਗ ਮਿ
ਰ			
ਗ — ਪ ਧ	ਸੰਨ ਧਪ ਗਰ	ਸ	
ਲਉ ਟ ਪ ਭ	ਅਟ ਪਟ ਨੇਟ	ਟ	

ਅੰਤਰਾ

		ਗ ਗ ਗ ਗ	ਪ ਪ ਧ ਪਧ
		ਚ ਰ ਨ ਕ	ਮ ਲ ਪੁ ਭਟ
ਸੰ — ਸੰ ਸੰ	ਸੰ — ਸੰ ਸੰ	ਸੰ ਰੰ ਗੰ ਰੰ	ਸੰ ਨ ਧ ਪ
ਕੇ ਟ ਨਿ ਤ	ਧਿਆ ਟ ਵ ਉ	ਕ ਵ ਨ ਸੁ	ਮ ਤਿ ਜਿ ਤੁ
ਪ — ਪ ਧ	ਸੰਨ ਧਪ ਗਰ	ਸ	
ਪ੍ਰੀ ਟ ਤ ਮੁ	ਪਾਟ ਟਟ ਵਉਟ	ਟ	

ਰਾਗ ਪੂਰੀਆ ਕਲਿਆਨ

ਵਾਦੀ—ਸ	ਠਾਠ—ਮਾਰਵਾ	ਸਮਾ—ਦਿਨ ਚੌਥਾ ਪਹਿਰ
ਸੰਵਾਦੀ—ਪ	ਜਾਤ—ਸੰਪੂਰਣ	ਪ ਅਲਪ ਅਵਰੋਹ ਵਿਚ

ਪਕੜ—ਨਰੁ, ਗਮਪ, ਧਨਧ, ਮੰਗਰੁਸ ।

ਆਰੋਹ—ਸਰੁ ਗਮਪ, ਧਨਧਸ ।

ਅਵਰੋਹ—ਸੰਨਧਪ ਮੰ ਗ ਰੁ ਸ ।

ਸੁਰ-ਵਿਸਥਾਰ

੧ ਸ—ਨਰੁਸ—ਨਰੁਗ—ਰੁ ਨਰੁਸ, ਨਰੁਨਧ, ਨਰੁਸ, ਨਰੁਗ—ਮੰਗ ਮੰਰੁਗ ਰੁਸ—ਰੁਨਧ, ਮੰਧਪ
ਮੰਧਨਧਨਰੁਸ— ।

੨ ਸ—ਨਰੁਗ—ਰੁਗ, ਮੰਰੁਗ, ਮੰਪ—ਮੰਗ, ਰੁਗਮੰਪ, ਮੰਰੁਗ—ਰੁਸ, ਨਰੁਗ ਗਮਪ, ਮੰਧਪ, ਪਧ, ਮੰ ਮੰਗ
ਮੰ
ਰੁਗ ਮੰਪ ਮੰਗਮੰਧ ਪ (ਪ) ਧਮੰਗਰੁ. ਨਰੁਗ, ਰੁਸ ਨਰੁਗ, ਮੰਪ, ਮੰਗ, ਮੰਧਪ, ਮੰਧਨਧ, ਮੰਪ ਧਮੰਗ,
ਮ
ਰੁਗ, ਰੁਸ ।

੩ ਨਰੁਗਮੰਪ—ਮੰਗਮੰਧਪ, ਮੰਨਨਧਪ—ਮੰਧਮੰਗ—ਮੰਪ, ਧਨਧਮੰਗ ਰੁਗ—ਮੰਧਨਰੁਨਧਮੰਪ, ਮੰ, ਗ, ਰੁ,
ਗ
ਨ, ਰੁਸ, ਨਰੁਨ, ਰੁਗਰੁ, ਗਮੰਗ, ਮੰਪ—ਧਨਧ, ਮੰਗਮੰਪ—ਧਮੰਗ, ਮੰਰੁਗ, ਮੰਪ (ਪ) ਮੰਗ, ਮੰਗਰੁਗ
ਰੁਸ, ਨਰੁਗਮੰਪਧਨਧ, ਮੰਪ, ਮੰਧਮੰਗ, ਮੰਰੁਗ ਰੁਸ ।

੪ ਨਰੁਨਧ, ਨਰੁਗਮੰਪ—ਮੰਧਨਧਨਧਪ—ਧਮੰ ਮੰਪਮੰਗ ਮੰਨਨਧਮੰਗ, ਰੁਗਮੰਪ ਧਮੰਗ, ਰੁਗ ਰੁਸ,
ਨਰੁਗਮੰਪ, ਧਨਧਸ—ਨਰੁਸ—ਨਰੁਨਧਪ—ਮੰਗ, ਮੰਧਮੰ, ਗਮੰਪਮੰਗ—ਮੰਗਰੁਸ—ਨਰੁਨਰੁਗਮੰਪ—
ਮੰਧਪ—ਮੰਧਨ ਧਸ—ਸੰਨਰੁਨਧ ਪ—ਮੰਧਨ ਮੰਧਨਧ ਮੰਪ—ਪਧਪਮੰਗ ਰੁਗ ਰੁਸ—ਨਰੁਗਮੰਧਨਰੁ
ਸੰ—ਨਰੁਨਧਪ, ਮੰਧਨਸੰ, ਨਧਮੰਪ, ਰੁਨਧਮੰਪ—ਗੰਰੁਸੰ—ਰੁਨਧਪ—ਮੰਧਪ—ਧਨਧਸੰ—ਨਰੁਗੰਰੁਸੰ
ਨਰੁਗੰਮੰ ਗੰ ਰੁਗੰਮੰਪਮੰ ਗੰ ਰੁਗੰਰੁਸੰ—ਰੁਨਧਮੰਪ ਮੰਧਨਧਮੰਪ—ਧਮੰਗ, ਰੁਗਮੰਪ—ਧਨਧਮੰਗ ਮੰਰੁਗ
—ਰੁਸ— ।

੫ ਨਰੁਗਮੰਪ, ਧਨਧਨਰੁਸੰ—ਨਰੁਗੰਰੁਸੰ—ਨਰੁਗੰਮੰ ਗੰ, ਮੰ ਪਮੰ ਗੰ ਰੁਗੰ—ਰੁਨਰੁਸੰ (ਸੰ) ਨਧ ਪ—ਸੰਨਧ
ਮੰਪ, ਨਰੁਨਧਮੰਪ ਮੰਧਪ—ਧਮੰਗ ਰੁਗਮੰਪਮੰਗਰੁ, ਗਰੁ, ਨਰੁ ਨਰੁਨਰੁਸ, ਗਰੁਸ, ਮੰਗ, ਰੁਗ, ਧਪ
ਧ ਨ
ਨਧਮੰਪ ਮੰ ਧਸੰ, ਨਰੁਸੰ—ਗੰਰੁਸੰ, ਮੰ ਗੰ ਪਮੰ ਗੰ ਮੰਰੁਗੰ ਰੁਸੰ—(ਸੰ) ਰੁਨਧਪ ਧਮੰਗ, ਮੰਨਨਧਮੰਗ,
ਮੰਰੁਗ, ਰੁਸ ।

ਰਾਗ ਪੂਰੀਆ ਕਲਿਆਨ, ਇੰਦ੍ਰ ਤਾਲ, ਮਧਯ ਲਯ

ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥
 ਅਪਨੇ ਸੁਖ ਸਿਉ ਹੀ ਜਗੁ ਫਾਇਓ ਕੋ ਕਾਹੂ ਕੋ ਨਾਹੀ ॥ ੧ ॥ ਰਹਾਉ ॥
 ਸੁਖ ਮੈ ਆਨਿ ਬਹੁਤੁ ਮਿਲਿ ਬੈਠਤੁ ਰਹਤ ਚਹੂ ਦਿਸਿ ਘੇਰੈ ॥
 ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥ ੧ ॥
 ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥
 ਜਬ ਹੀ ਹੰਸ ਤਜੀ ਇਹ ਕਾਂਦਿਆ ਪ੍ਰੇਤ ਪ੍ਰੇਤ ਕਰਿ ਭਾਗੀ ॥ ੨ ॥
 ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥
 ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥ ੩ ॥

(ਸੋਰਠਿ ਮ: ੯, ਪੰਨਾ ੬੩੪)

ਅਸਥਾਈ

×	੨	੩	੪	੫	੬
				ਨੁ ਰੁ	ਗ ਮ
				ਪ੍ਰੀ ਟ	ਤ ਮ
ਪ — ਪ	— ਪ ਮ ਗ	— ਮ ਧ ਮ	ਗ ਰੁ ਸ —	ਨੁ ਰੁ	ਗ ਮ
ਜਾ ਟ ਨਿ	ਟ ਲੇ ਹੁ ਟ	ਟ ਮ ਟ ਨ	ਮਾ ਟ ਹੀ ਟ	ਪ੍ਰੀ ਟ	ਤ ਮ
ਸ ਸ ਪ	— ਪ ਪ ਪ	— ਪ ਮ ਗ	ਮ ਧ ਮ ਗ	ਰੁ ਸ	— —
ਅ ਪ ਨੇ	ਟ ਸੁ ਖ ਸਿ	ਟ ਉ ਹੀ ਟ	ਜ ਟ ਗੁ ਫਾ	ਟ ਧਿਓ	ਟ ਟ
ਸੰ — ਸੰ	ਨਧ ਨ ਧ ਮ	ਗ ਮ ਧ ਮ	ਗ ਰੁ ਸ —		
ਕੋ ਟ ਕਾ	ਹੁ ਟ ਟ ਕੋ ਟ	ਨਾ ਟ ਟ ਟ	ਟ ਟ ਹੀ ਟ		

ਅੰਤਰਾ

ਗ ਗ —	ਮ ਧ ਸ —	ਸੰ ਸੰ ਨ ਰੁ	ਗ ਮ ਗ ਰੁ	— ਸੰ	— ਸੰ
ਸੁ ਖ ਟ	ਮੈ ਟ ਆ ਟ	ਨਿ ਬਹੁ ਟ ਤੁ	ਮਿ ਟ ਲਿ ਬੈ	ਟ ਠ	ਟ ਤੁ
ਸੰ ਸੰ ਸੰ	ਨਧ ਨ ਧ ਮ	ਗ ਮ ਧ ਮ	ਗ ਰੁ ਟ —		
ਚਹ ਤ ਚ	ਹੁ ਟ ਟ ਦਿ ਟ	ਸਿ ਘੋ ਟ ਟ	ਟ ਟ ਰੈ ਟ		

ਰਾਗ ਪੂਰੀਆ ਕਲਿਆਨ, ਝਪ ਤਾਲ

ਜਾਚਿਕੁ ਨਾਮੁ ਜਾਚੈ ਜਾਚੈ ॥
 ਸਰਬਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥ ੧ ॥ ਰਹਾਉ ॥
 ਕੇਤੀ ਕੇਤੀ ਮਾਂਗਨਿ ਮਾਰੀ ਭਾਵਨੀਆ ਸੋ ਪਾਈਐ ॥ ੧ ॥
 ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥
 ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥ ੨ ॥ ੨ ॥

(ਕਲਿਆਨ ਮਹਲਾ ੫, ਪੰਨਾ ੧੩੨੧)

ਅਸਥਾਈ

×					੨					੦					੪				
										ਮਧ ਜਾੜ					ਪ	ਮੱ	—	ਗ	
															ਚਿਕੁ	ਨਾ	ੜ	ਮੁ	
ਮੱ	—	ਗ	—		ਰੁ	ਸ	ਨੁ	ਰ	ਸ	—	—	ਨੁ	ਰੁ	ਗ	—	ਗ			
ਜਾ	ੜ	ਚੈ	ੜ		ੜ	ੜ	ਜਾ	ੜ	ਚੈ	ੜ	ੜ	ਸ	ਰ	ਬ	ੜ	ਧਾ			
ਮੱ	ਧ	ਸੰ	ਸੰ		ਨ	ਰੁੰ	ਨ	ਧ	(ਪ)	—	ਮੱਗ	ਮਧ	ਪ	ਮੱ	—	ਗ			
ੜ	ੜ	ਰ	ਸ		ਰ	ਬ	ਕੇ	ੜ	ਨਾ	ਇ	ਕੜ	ਸੁੜ	ੜ	ਖ	ੜ	ਸ			
ਮੱ	—	ਗ	—		ਰੁ	ਸ	ਨੁ	ਰੁ	ਸ	—	—								
ਮੁ	ੜ	ਹ	ੜ		ਕੇ	ੜ	ਦਾ	ੜ	ਭੈ	ੜ	ੜ								

ਅੰਤਰਾ

							ਪਮੱ ਕੇੜ	ਗ ਤੀ	ਮੱ ਕੇ	— ੜ	ਧ ਤੀ
ਸੰ — ਸੰ — ਮਾ ੜ ੜ ੜ	ਨ ਰੁ ਨ ਧ ਗ ਨਿ ਮਾ ੜ	ਮ ਪ — ਮੱਗ ਨ ਗੈ ੜ ੜੜ ਭਾ	ਰੁ ਸੰ — ਸੰ ਵ ਨੀ ੜ ੜ								
ਨਰੁ ਸੰਨ ਧ ਪ ਆੜ ੜੜ ਸੋ ੜ	ਮਧ ਪਮੱ ਗਮੱ ਪਮੱ ਪਾੜ ੜੜ ਈੜ ੜੜ	ਗ ਰੁ ਸ ਮਧ ਐ ੜ ੜ ਜਾੜ									

ਰਾਗ ਆਨੰਦ ਕਲਿਆਨ

ਵਾਦੀ—ਸ ਠਾਠ—ਕਲਿਆਨ ਸਮਾਂ—ਰਾਤ ਦੂਸਰਾ ਪਹਿਰ
ਸੰਵਾਦੀ—ਪ ਜਾਤ—ਖਾਡਵ-ਸੰਪੂਰਣ ਮ ਮ ਦੋਵੇਂ ।

ਮ ਮ

ਪਕੜ—ਗਮ, ਧਮ, ਰ—ਸ, ਗ—ਮ—ਸ ਗ ਮ, ਧਪਰ, ਸਗਮ ।

ਧ

ਆਰੋਹ—ਸ, ਗ, ਮੜ, ਪ, ਗਮਪ ਧਨੜ ਪ, ਪਧ ਮੱਪ ਸੰੜ ।

ਮ ਮ

ਅਵਰੋਹ—ਸੰ, ਨ, ਧ, ਪ, ਮੱਪ, ਧਪ, ਗ ਮਪ ਰੜੜ ਸ ।

ਸੁਰ-ਵਿਸਥਾਰ

੧ ਸ, ਰਸ—ਧਨੁਸਗ—ਮਮੱਪ—ਗਮਧਪ—ਰਸ— ।

੨ ਸਗ ਮਮੱਪ—ਗਮਮੱਪ—ਧਮੱਪਗ ਮਮੱਪ—ਗਗ ਮਮ ਮੱਪ—ਧਨਪ, ਧਮੱ ਪਗ ਮਧਪਰਸ— ।

ਸ ਪ੍ਰ	ਗ S	ਮ ਅ	ਨ ਰੇ	ਮੱ S	ਮ (ਪ) ਗ	ਗ ਦੇ	ਮ S	ਮ (ਪ) S	ਰ ਖੇ	— S	ਸ S
ਸ ਜ	ਮ ਪ	ਗ ਤੀ	ਮ ਨਾ	ਪ ਮੁ	ਧ ਨਿ	ਨ ਧਾ	— S	ਮੱ ਪ S	ਧ ਨੀ	ਮੱ S	ਪ S

ਅੰਤਰਾ

ਪ ਦ	ਪ S	ਸੰ ਰ	ਸੰ ਸ	ਸ S	ਸੰ ਨ	ਸੰ ਪਿਆ	ਸੰ S	ਰੰ S	ਗੰਗੰ ਸS	ਸੰ S	ਸੰ S
ਗੰਗੰ ਲੋS	ਗੰਗੰ S	ਸੰ S	ਸੰਗੰ ਚS	ਸੰਗੰ S	ਨ ਨ	ਨ ਤਾ	ਨ S	ਸੰਨ ਰS	ਧ ਲਾ	ਮੱ ਪ S	ਮੱ ਪ ਗੀ
ਗ ਬਿ	ਸ ਸ	ਗ ਰੀ	ਮ ਤਿਆ	ਪ ਸ	ਧ ਬਿ	ਨ ਡਾ	ਨ S	ਧ ਪ S	ਧ ਨੀ	ਮੱ S	ਪ S

ਰਾਗ ਆਨੰਦ ਕਲਿਆਨੁ, ਤਿੰਨ ਤਾਲ

ਹਰਿ ਜਨੁ ਗੁਨ ਗਾਵਤ ਹਸਿਆ ॥

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥ ੧ ॥ ਰਹਾਉ ॥

ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥

ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥ ੧ ॥

ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥

ਸਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥ ੨ ॥

ਜਨ ਕੇ ਤੁਮ੍ਹ ਹਰਿ ਰਾਖੇ ਸੁਆਮੀ ਤੁਮ੍ਹ ਜੁਗਿ ਜੁਗਿ ਜਨ ਰਖਿਆ ॥

ਕਹਾ ਭਇਆ ਦੈਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥ ੩ ॥

ਜੋਤੋ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥

ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥ ੪ ॥ ੨ ॥

(ਕਲਿਆਨੁ ਮ: ੪, ਪੰਨਾ ੧੩੧੯)

ਅਸਥਾਈ

×	ਗ	ਮ	ਧ	ਪ	੨	ਰ	—	ਸ	ਸ	੦	ਗ	ਗ	ਮ	ਮ	੩	ਮੱ	—	ਪ	ਪ
ਹ	ਰਿ	ਜ	ਨ	ਗੁ	ਗੁ	ਨ	ਗਾ	S	S	ਵ	ਤ	ਹ	ਸਿ	ਆ	S	S	S	S	S
ਗ	ਸ	ਗ	ਮ	ਪ	ਧ	ਨ	ਨ	ਧ	ਨ	ਪ	ਧ	ਮੱ	ਪ	ਗ	ਮ	ਤਿ	ਗੁ	ਰ	ਮ
ਹ	ਰਿ	ਹ	ਰਿ	ਭ	ਗ	ਤਿ	ਬ	ਨੀ	S	ਮ	ਤਿ	ਗੁ	ਰ	ਮ	ਤਿ	ਗੁ	ਰ	ਮ	ਤਿ

ਪ	ਸੰ	ਸੰ	ਸੰ	ਸੰ	ਰੰ	ਨ	ਨ	ਪ	ਧ	ਮੱ	ਪ	ਰ	—	ਸ	—
ਧੁ	ਫ	ਫ	ਰਿ	ਮ	ਸ	ਤ	ਕਿ	ਪ੍ਰ	ਭਿ	ਲਿ	ਖਿ	ਆ	ਫ	ਫ	ਫ

ਅੰਤਰਾ

ਪ	ਪ	ਸੰ	ਸੰ	ਸੰ	ਸੰ	ਰੰ	ਸੰ	ਸੰ	—	ਰੰ	ਨ	ਨ	—	ਪ	ਪ
ਗੁ	ਰ	ਕੇ	ਫ	ਪ	ਗ	ਸਿ	ਮ	ਰ	ਉ	ਦਿ	ਨੁ	ਰਾ	ਫ	ਤੀ	ਫ
ਨ	ਗੰ	ਰ	ਗੰ	ਸੰ	ਰੰ	ਨ	ਨ	ਧ	ਧ	ਪ	ਧ	ਮੱ	ਪ	ਮੱ	ਪ
ਮ	ਫ	ਨਿ	ਫ	ਹ	ਰਿ	ਹ	ਰਿ	ਹ	ਰਿ	ਬ	ਸਿ	ਆ	ਫ	ਫ	ਫ

ਰਾਗ ਆਨੰਦ ਕਲਿਆਨ, ਤਿੰਨ ਤਾਲ

ਪ੍ਰਭੁ ਮੇਰਾ ਅੰਤਰਜਾਮੀ ਜਾਣੁ ॥

ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥ ੧ ॥ ਰਹਾਉ ॥

ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥

ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥ ੧ ॥

ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥

ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥ ੨ ॥

(ਕਲਿਆਣੁ ਮ: ਪ, ਪੰਨਾ ੧੩੨੩)

ਅਸਥਾਈ

×				੨				੦				੩			
								ਗ	ਮ	ਧ	ਪ	ਰ	—	ਸ	ਸ
								ਪ੍ਰ	ਭੁ	ਮੇ	ਰਾ	ਅੰ	ਫ	ਤ	ਰ
ਗ	—	ਮ	—	ਮ'	—	ਪ	—								
ਜਾ	ਫ	ਮੀ	ਫ	ਜਾ	ਫ	ਣੁ	ਫ								

ਅੰਤਰਾ

								ਪ	ਪ	ਸੰ	ਸੰ	ਸੰ	—	ਰੰ	ਸੰ
								ਕ	ਰਿ	ਕਿ	ਰ	ਪਾ	ਫ	ਪ੍ਰ	ਫ
ਸੰ	ਸੰ	ਰੰ	ਨ	ਨ	—	ਪ	ਪ	ਗ	ਮ	ਧ	ਪ	ਰ	—	ਸ	ਸ
ਰ	ਨ	ਪ	ਰ	ਮੇ	ਫ	ਸ	ਰ	ਨਿ	ਹ	ਚ	ਲੁ	ਸ	ਫ	ਚੁ	ਸ
ਗ	ਗ	ਮ	—	ਮ'	—	ਪ	—								
ਬ	ਦੁ	ਨੀ	ਫ	ਸਾ	ਫ	ਣੁ	ਫ								

ਰਾਗ ਸ਼ਿਆਮ ਕਲਿਆਨ

ਵਾਦੀ—ਸ	ਠਾਠ—ਕਲਿਆਨ	ਸਮਾਂ—ਰਾਤ ਪਹਿਲਾ ਪਹਿਰ
ਸੰਵਾਦੀ—ਮ	ਜਾਤ—ਖਾਡਵ-ਸੰਪੂਰਣ	ਰ ਮ ਕੀ ਸੰਗਤ ਮ ਦੋਵੇਂ ।

ਪਕੜ—ਮਰ, ਨ੍ਰਸ, ਰ, ਮੱਪ, ਧਪ, ਮਰ, ਨ੍ਰਸ, ਸ ਰ, ਮੱਪ, ਪਧਪ, ਮੱਪਧਪ, ਮਰ, ਨ੍ਰਸ ਰਮੱਪ, ਗਮਰ, ਨ੍ਰ, ਸ ।

ਆਰੋਹ—ਨ੍ਰਸਰ, ਮੱਪ, ਧਪ, ਨਸ ।

ਅਵਰੋਹ—ਸੰਨਧ ਮੱਪਗਮਰ, ਨ੍ਰਸ ।

ਸੁਰ-ਵਿਸਥਾਰ

- ੧ ਮੱਪਨ੍ਰਸ ਰਮੱਪਨ ਸਰੰਮੱਪ ਸਮੰਰਸੰ ਨਧਮੱਪ ਗਮਰਸ ਨ੍ਰਸਮੱਪ ।
- ੨ ਮੱਪਨ੍ਰਸਰਸ, ਰਮੱਪਧਮੱਪ, ਮੱਪਨਸਰੰਸ, ਰੰਮੱਪਧਮੱਪ, ਗੰਮਰੰਸੰਨਸੰ, ਨਧਪਧਮੱਪ, ਗਮਰਸਨ੍ਰਸ, ਨਧਪਧਮੱਪ ।
- ੩ ਸਰਨ੍ਰਸ, ਪਧਮੱਪ, ਸਰੰਨਸੰ, ਪੰਧਮੱਪ, ਗੰਮਰੰਸੰ, ਨਧਮੱਪ, ਗਮਰਸ ।
- ੪ ਗੰਮਰੰਸੰ, ਨਧਮੱਪ, ਗਮਰਸ ਨ੍ਰਸਮੱਪ ।
- ੫ ਸਰਨ੍ਰਸ, ਰਸਨ੍ਰਸ, ਮੱਪਨ੍ਰਸ, ਰਸਨ੍ਰਸ, ਪ੍ਰਨ੍ਰਸਰ ਨ੍ਰਸ, ਮੱਪ੍ਰਸ ਨ੍ਰਸ, ਪ੍ਰਸਨ੍ਰਸ ਸਰਨ੍ਰਸ ਮਰ ਸਰ ਨ੍ਰਸ, ਗਮਰਸਨ੍ਰਸ, ਪਗਮਰ ਸਰਨ੍ਰਸ, ਰਮੱਪਗ ਮਰਸਰਨ੍ਰਸ ਪ੍ਰਨ੍ਰਸ— ।
- ੬ ਮੱਪਨ੍ਰਸਰਸ ਨ੍ਰਸਨ੍ਰ—, ਗਮਰਸ ਨ੍ਰਸਨ੍ਰ—, ਨ੍ਰਸਰ ਮੱਪਗਮਰਸਰਨ੍ਰਸਨ੍ਰ—, ਮੱਪਗਮਰਸਨ੍ਰਸਨ੍ਰ—, ਮਮਰਸ, ਪਪਗਮਰਸ ਨਸਨ੍ਰ—, ਪ੍ਰਨ੍ਰਸਰ ਮੱਪਗਮਰਸਨ੍ਰਸਨ੍ਰ—, ਮੱਪਧਪ—ਗਮਰਸ ਨ੍ਰਸਨ੍ਰ—, ਨਨਧਪ ਮੱਪਗਮਰਸ ਨ੍ਰਸਨ੍ਰ—, ਨਧਪਧ ਮੱਪਗਮਰਸ ਨ੍ਰਸਨ੍ਰ ਸੰਨਧਪ—ਮੱਪਧਪ—ਗਮਰਸਨ੍ਰਸਨ੍ਰ— ।
- ੭ ਰਮੱਪਧ ਮੱਪ, ਨ੍ਰਸਰ ਮੱਪ ਧਮੱਪ, ਸਰਨ੍ਰਸਰਮੱਪ—ਰਸੰਪਧ ਪਮੱਪ—, ਮੱਪਧਪਰਮੱਪ—, ਧਪਧਮ ਪਰਮੱਪ—, ਨ੍ਰਸਰ ਮੱਪ—, ਨਨਧਪ ਮੱਪ, ਸੰਨਧਪ ਮੱਪ, ਰਸੰਨਧਪਧਮੱਪ, ਗੰਮਰੰਸੰਨਧਪ—ਧਮੱਪ, ਗਮਰਸ ਨ੍ਰਸਰਮੱਪ— ।

ਸ਼ਿਆਮ ਕਲਿਆਨ, ਤਿੰਨ ਤਾਲ

ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥

ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥

ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥

ਆਠ ਪਹਰ ਮਹਾ ਸ੍ਰੁਮੁ ਪਾਇਆ ਜੈਸੇ ਬਿਰਖ ਜੋਤੀ ਜੋਤ ॥ ੧ ॥

ਤਜਿ ਗੁੰਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥

ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥ ੨ ॥

(ਕੇਦਾਰਾ ਮ: ੫, ਪੰਨਾ ੧੧੨੧)

ਅਸਥਾਈ

੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨				੦				੩			
੨											

ਅੰਤਰਾ

							ਪ	ਪ	ਪ	—	ਸੰ	—	ਸੰ	—
							ਖਾ	ੳ	ਤ	ੳ	ਪੀ	ੳ	ਤ	ਅ
ਸੰ —	ਸੰ	—	ਸੰ	ਰੰ	ਸੰ	ਸੰ	ਪ	ਪ	ਪ	—	ਨ	ਨ	ਸੰ	ਸੰ
ਨੇ ੳ	ਕ	ੳ	ਬਿੰ	ੳ	ਜ	ਨ	ਜੈ	ੳ	ਸੇ	ੳ	ਭਾ	ੳ	ੳ	ਰ
ਰੰ —	ਰੰ	ਸੰ	ਧ	ਪ	ਮ	ਪ	ਨ	ਸੰ	ਰੰ	ਮੰ	ਰੰ	ਰੰ	ਸੰ	ਸੰ
ਬਾ ੳ	ਹ	ਕ	ਖੋ	ੳ	ੳ	ਤ	ਆ	ੳ	ਠ	ਪ	ਹ	ੳ	ਰ	ਮ
ਨ ਸੰ	ਰੰ	ਸੰ	ਨ	ਸੰ	ਧ	ਪ	ਮ	—	ਪ	ਪ	ਪਨ	ਸਰੰ	ਸੰ	ਨ
ਹਾਂ ੳ	ਸ੍ਰ	ਮੁ	ਪਾ	ੳ	ਇਆ	ੳ	ਜੈ	ੳ	ਸੇ	ੳ	ਬਿਰ	ੳੳ	ਖ	ੳ
ਧ ਪ	ਮ	ਪ	ਮ	ਰ	ਰਮ	ਪ								
ਜੈ ੳ	ਤੀ	ੳ	ਜੋ	ੳ	ੳੳ	ਤ								

ਸ਼ਿਆਮ ਕਲਿਆਨ, ਤਿੰਨ ਤਾਲ

ਪ੍ਰਿਅ ਕੀ ਪ੍ਰੀਤਿ ਪਿਆਰੀ ॥

ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ ॥ ਰਹਾਉ ॥

ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥

ਖੂਲੇ ਕਪਟ ਧਪਟ ਬੁਝਿ ਤ੍ਰਿਸਨਾ ਜੀਵਉ ਪੋਖਿ ਦਰਸਾਰੀ ॥ ੧ ॥

ਕਉਨੁ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥

ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥ ੨ ॥

(ਕੇਦਾਰਾ ਮ: ੫, ਪੰਨਾ ੧੧੨੦)

ਅਸਥਾਈ

×					੨					੦					੩				
										ਗਮ	ਪਧ	ਮੱਪ	ਗਮ	ਪਗ	ਮ	ਰ	ਸ		
										ਪ੍ਰਿ	ਯਯ	ਅਯ	ਯਯ	ਕੀਯ	ਯ	ਯ	ਯ		
										ਨੈਯ	ਯਯ	ਯਯ	ਯਯ	ਨਹੁ	ਯ	ਯ	ਯ		
ਰ	ਰ	ਨ	ਸ	ਰ	ਨ	ਸ	—	ਪ		ਮ	ਮ	ਪ	ਪ	ਪ	ਮ	ਧ	ਪ		
ਪ੍ਰੀ	ਯ	ਤਿ	ਪਿ	ਆ	ਯ	ਰੀ	ਯ	ਮ		ਮ	ਗ	ਨ	ਮ	ਨੈ	ਯ	ਮ	ਹਿ		
ਤਾ	ਯ	ਰ	ਤੁ	ਹਾ	ਯ	ਰੀ	ਯ												
ਪ																			
ਧ	ਧ	ਮ	ਮ	ਪ	—	ਮ	ਗ												
ਚਿ	ਤ	ਵ	ਉ	ਆ	ਯ	ਸਾ	ਯ												

ਅੰਤਰਾ

								ਪ	ਪ	ਸੰ	ਸੰ	ਸੰ	ਸੰ	ਸੰ	ਸੰ	ਸੰ	ਸੰ	ਸੰ	ਸੰ
								ਓ	ਇ	ਦਿ	ਨ	ਪ	ਹ	ਰ	ਮੁ				
ਪ	ਨ	ਸੰ	ਰੰ	ਸੰ	ਨ	ਧ	ਪ	ਪ		ਮ	ਮ	ਪ	ਪ	ਮ	ਪ	ਧ	ਪ		
ਰ	ਤ	ਪ	ਲ	ਕੈ	ਯ	ਸੋ	ਯ	ਓ	ਇ	ਪ	ਲ	ਘ	ਯ	ਰੀ	ਕਿ				

ਅੰਤਰਾ (੨)

ਪ	—	ਪ	ਮ	ਪ	—	ਮ	ਗ	ਪ	—	ਪ	ਸੰ	ਸੰ	ਸੰ	ਰੰ	ਸੰ				
ਧ	ਯ	ਯ	ਯ	ਰੀ	ਯ	ਯ	ਯ	ਖੂ	ਯ	ਲੈ	ਯ	ਕ	ਪ	ਟ	ਧ				
ਰੰ	ਸੰ	ਨ	ਧਨ	ਮ	ਧ	ਪ	ਪ	ਮ	ਮ	ਪ	ਪ	ਮ	ਪ	ਧ	ਪ				
ਪ	ਟ	ਬੁ	ਭਿ	ਤ੍ਰਿ	ਸ	ਨਾ	ਯ	ਜੀ	ਯ	ਵ	ਉ	ਪੇ	ਖਿ	ਦ	ਰ				
ਪ	—	ਮ	ਮ	ਪ	—	ਮ	ਗ												
ਸਾ	ਯ	ਯ	ਯ	ਰੀ	ਯ	ਯ	ਯ												

ਰਾਗ ਸ਼ਿਆਮ ਕਲਿਆਨ, ਤਿੰਨ ਤਾਲ

ਮੈ ਬਉਰੀ ਮੇਰਾ ਰਾਮੁ ਭਤਾਰੁ ॥

ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥ ੧ ॥

ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥

ਤਨੁ ਮਨੁ ਰਾਮ ਪਿਆਰੇ ਜੋਗੁ ॥ ੧ ॥ ਰਹਾਉ ॥

ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥

ਚਸਨਾ ਰਾਮ ਰਸਾਇਨੁ ਪੀਜੈ ॥ ੨ ॥

ਅਬ ਜੀਅ ਜਾਨਿ ਐਸੀ ਬਨਿ ਆਈ ॥
ਮਿਲਉ ਗੁਪਾਲ ਨੀਸਾਨੁ ਬਜਾਈ ॥ ੩ ॥
ਉਸਤਤਿ ਨਿੰਦਾ ਕਰੈ ਨਰੁ ਕੋਈ ॥
ਨਾਮੇ ਸ੍ਰੀ ਰੰਗੁ ਭੋਟਲ ਸੋਈ ॥ ੪ ॥

(ਭੋਰਉ ਬਾਣੀ ਨਾਮਦੇਉ ਜੀ, ਪੰਨਾ ੧੧੬੪)

ਅਸਥਾਈ

				ਰ	ਸ	ਰ	ਪਧ	ਧਪ	ਮ	ਰ	ਸ	(ਮ)	ਰ	(ਸ)	—
ਪ	—	ਰ	ਰਮ	ਸ	ਰ	ਪਧ	ਧਪ	ਮ	ਰ	ਸ	(ਮ)	ਰ	(ਸ)	—	ਰ
ਰੀ	ਫ	ਫ	ਮੇਫ	ਫ	ਰਾ	ਰਾਫ	ਮੁਫ	ਭ	ਤਾ	ਰੁ	ਰ	ਚਿ	ਰ	ਚਿ	ਤਾ
				ਮ	ਗ	ਮ	ਪਧ	ਮੱਪ	ਮ	ਰ	ਸ	ਮਮ	ਰਸ	ਰਮੱ	ਪ
ਨਸ	ਧ	ਪ	—	ਗ	ਮ	ਪਧ	ਮੱਪ	ਮ	ਰ	ਸ	ਮਮ	ਰਸ	ਰਮੱ	ਪ	ਮੱ
ਫਫ	ਕਉ	ਫ	ਫ	ਕ	ਫ	ਰਉ	ਫਫ	ਸਿੰ	ਗਾ	ਰੁ	ਮੈ	ਫਫ	ਬ	ਫ	ਉ
				ਸਰ	ਰ	ਪਧ	ਮੱਪ	ਸ	ਰ	ਸ	ਰ	ਰ	ਨ	ਰ	ਰ
ਪ	—	ਰ	ਰਮ	ਫ	ਰਾ	ਰਾਫ	ਮੁਫ	ਭ	ਤਾ	ਰੁ	ਰ	ਰ	ਨ	ਰ	ਰ
ਰੀ	ਫ	ਫ	ਮੇਫ	ਫ	ਰਾ	ਰਾਫ	ਮੁਫ	ਭ	ਤਾ	ਰੁ	ਰ	ਰ	ਨ	ਰ	ਰ

ਅੰਤਰਾ

				ਪ	ਨਸ	ਰ	ਰ	ਨਸ	ਧ	ਪ	(ਮ)	ਰ	ਰਸ	ਨਸ	ਰ
ਸ	—	ਸ	ਪ	ਪ	ਨਸ	ਰ	ਰ	ਨਸ	ਧ	ਪ	(ਮ)	ਰ	ਰਸ	ਨਸ	ਰ
ਨਿੰ	ਫ	ਦਉ	ਭਲੇ	ਨਿੰ	ਫਫ	ਦਉ	ਭਲੇ	ਫਫ	ਗੁ	ਫ	ਤ	ਨੁ	ਮਫ	ਫਫ	ਨੁ
				ਮ	ਮੱਪ	ਧ	ਧਪ	ਮ	ਮਰ	ਸ	ਮਮ	ਰ	ਰਸ	ਨਸ	ਰ
ਰੰਰੰ	ਨਧ	ਪ	ਰ	ਮੱ	ਮੱਪ	ਧ	ਧਪ	ਮ	ਮਰ	ਸ	ਮਮ	ਰ	ਰਸ	ਨਸ	ਰ
ਰਾਫ	ਫਫ	ਮ	ਪਿ	ਆ	ਰੇਫ	ਫ	ਜੋਫ	ਫ	ਗੁਫ	ਫ	ਮੈਫ	ਰ	ਰਸ	ਨਸ	ਰ

ਰਾਗ ਸ਼ਿਆਮ ਕਲਿਆਨ, ਇਕ ਤਾਲਾ

ਦੀਨ ਬਿਨਉ ਸੁਨੁ ਦਇਆਲ ॥
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥
ਰਾਖੁ ਹੋ ਕਿਰਪਾਲ ॥ ਰਹਾਉ ॥
ਅਨਿਕ ਜਤਨ ਗਵਨੁ ਕਰਉ ॥
ਖਟੁ ਕਰਮ ਜੁਗਤਿ ਧਿਆਨੁ ਧਰਉ ॥
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥ ੧ ॥

ਸਰਣਿ ਬੰਦਨ ਕਰੁਣਾਪਤੈ ॥
 ਭਵ ਹਰਣ ਹਰਿ ਹਰਿ ਹਰਿ ਹਰੇ ॥
 ਏਕ ਤੂਹੀ ਦੀਨ ਦਇਆਲ ॥
 ਪ੍ਰਭ ਚਰਨ ਨਾਨਕ ਆਸਰੇ ॥
 ਉਧਰੇ ਭ੍ਰਮ ਮੋਹ ਸਾਗਰ ॥
 ਲਗਿ ਸੰਤਨਾ ਪਗ ਖਾਲ ॥ ੨ ॥ ੧ ॥ ੨ ॥

(ਕੇਦਾਰਾ ਮਹਲਾ ੫, ਪੰਨਾ ੧੧੧੯)

ਅਸਥਾਈ

×	੦	੨	੦	੩	੪
ਪਨ	ਸਰੰ	ਸੰਨ	ਧਪ	ਮ	ਰ
ਦੀ	ਸ	ਨ	ਬਿ	ਨੁ	ਦ
੨	—	ਰ	ਮ	—	ਪ
ਪੰ	ਸ	ਚ	ਦਾ	ਸ	ਨਿ
ਸ	ਨ	ਸ	ਰ	—	ਧ
ਏ	ਸ	ਕ	ਮ	ਸ	ਥ
ਸਰੰ	ਸੰਨ	ਧਪ	ਮ	ਮ	ਰ
ਗ	ਸ	ਖੁ	ਹੋ	ਸ	ਸ

ਅੰਤਰਾ

ਪ	ਪ	ਪ	ਸੰ	ਸੰ	ਸੰ	ਸੰ	ਸੰ	ਸੰ	ਸੰ	ਸੰ
ਅ	ਨਿ	ਕ	ਜ	ਤ	ਨ	ਗ	ਵ	ਨੁ	ਕ	ਰ
ਧ	ਧ	ਧ	ਸੰ	ਸੰ	ਰੰ	ਨ	ਸੰ	ਸੰ	ਧ	ਨੁ
ਖਟੁ	ਕਰ	ਮ	ਜੁ	ਗ	ਤਿ	ਧਿਆ	ਸ	ਨੁ	ਧ	ਰਉ
ਗੰ	ਮੰ	ਰੰ	ਸੰ	ਨ	ਸੰ	ਧ	—	ਸੰਨ	ਸੰ	—
ਪਾ	ਵ	ਸ	ਗਲ	ਕ	ਰਿ	ਹਾ	ਸ	ਰਿ	ਓ	ਸ
ਸਰੰ	ਸੰਨ	ਧਪ	ਮ	ਮ	ਪ	ਗ	ਮ	ਰ	ਸ	ਨੁ
ਨਹ	ਸ	ਸ	ਨ	ਹ	ਹੁ	ਟ	ਹਿ	ਬਿਕ	ਰਾ	ਲ

ਰਾਗ ਜੈਤ ਕਲਿਆਨ, ਤਿੰਨ ਤਾਲ

ਵਾਦੀ—ਪ	ਠਾਠ—ਕਲਿਆਨ	ਸਮਾਂ—ਰਾਤ ਪਹਿਲਾ ਪਹਿਰ
ਸੰਵਾਦੀ—ਸ	ਜਾਤ—ਓਡਵ	ਆਰੋਹ ਵਿਚ ਗਪ ਦੀ ਸੰਗਤ
		ਧਗ ਦੀ ਸੰਗਤ

ਪਕੜ—ਸ, ਗ, ਪਗ, ਪਧ ਪਗ, ਰਸ, ਪਧਗ ।

ਆਰੋਹ—ਸ ਰ ਗ ਪ ਧ ਸ ।

ਅਵਰੋਹ—ਰੰ ਸੰ ਧ ਪ ਗ ਰ ਸ ।

ਗੋਬਿੰਦੁ ਸਿਮਰਿ ਹੋਆ ਕਲਿਆਣੁ ॥

ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥ ੧ ॥ ਰਹਾਉ ॥

ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥

ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਉਪਰਿ ਕਰਤੇ ਮਾਣੁ ॥ ੧ ॥

ਭਈ ਮਿਤ੍ਰਾਈ ਮਿਟੀ ਬੁਰਾਈ ਦੁਸਟ ਦੂਤ ਹਰਿ ਕਾਢੇ ਛਾਣਿ ॥

ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥ ੨ ॥

(ਬਿਲਾਵਲੁ ਮਹਲਾ ੫, ਪੰਨਾ ੮੨੬)

ਅਸਥਾਈ

x			੨				੦				੩			
							ਸੰ- ਗੋ ਅੰ	-ਸੰ SS SS	ਧ ਬਿੰ ਤ	ਪ ਦੁ ਰ	ਗ ਸਿ ਜਾ	ਪ ਮ S	ਧ ਰਿ ਮੀ	ਪ ਹੋ S
ਰ —	ਗ	ਪ	ਧ	ਪ	ਰ	ਸ	ਪ੍ਰ	ਸ	ਰ	ਗ	ਸ	ਰ	ਗ	-ਪ
ਆ S	ਕ	ਲਿ	ਆ	S	ਣੁ	S	ਮਿ	ਟੀ	S	ਉ	ਪਾ	S	ਧਿ	ਭਇ
ਸਿ ਮ	ਰਿ	ਆ	ਜਾ	S	ਣੁ	S								
					ਗ									
					ਰ	ਸ								
ਗਪ ਧਪ	ਗ	ਪ	ਧ	ਪ	ਗ	ਸ								
ਆS SS	ਸੁ	ਖੁ	ਸਾ	S	ਚਾ	S								

ਅੰਤਰਾ

				ਸ	ਗ	ਪ	ਧ	ਸੰ	ਸੰ	ਰੰ	ਸੰ			
				ਜਿ	ਸ	ਕੇ	ਫ	ਜੀ	ਫ	ਅ	ਤਿਨਿ			
ਸੰਰੰਗੰਰੰ	ਸੰਰੰਧਸੰ	ਸੰਸੰ	ਗੰਰੰ	ਸੰਰੰ	ਧ	ਪ	ਸੰ	ਪ	ਧ	ਪ	ਗ	—	ਪ	ਸੰ
ਕੀਫਫਫਫ	ਫਫਫਫ	ਏਸੁ	ਖਾਫ	ਫਫ	ਲੇ	ਫ	ਭ	ਗ	ਤ	ਜ	ਨਾ	ਫ	ਕ	ਉ
				ਪ										
ਰੰਗੰ	ਸੰਰੰ	ਧ	ਪ	ਰ	—	ਸ	—							
ਸਾਫ ਫਫ	ਚਾ	ਫ	ਤਾ	ਫ	ਣ	ਫ								

ਲਖਸ਼ਮੀ ਕਲਿਆਨ, ਤਿੰਨ ਤਾਲ

ਵਾਦੀ—ਰ
ਸੰਵਾਦੀ—ਪ

ਠਾਠ—ਕਲਿਆਨ
ਜਾਤ—ਸੰਪੂਰਣ

ਸਮਾਂ—ਸਾਯੰਕਾਲ
ਮ ਦੋਨੋਂ ਅਵਰੋਹ ਨ ਦੁਰਬਲ
ਰ ਨ ਵਿਸਰਾਂਤ ਸਥਾਨ

ਪਕੜ—ਮੇਂ ਰਮੱਪ, ਅਵਰੋਹ ਮੇਂ ਪਮੱਮਗਮਰ ।

ਆਰੋਹ—ਸ, ਰਗਮਰ, ਮੱਪ, ਧ, ਨਸੰ ।

ਅਵਰੋਹ—ਸੰS, ਨ ਧਪਮੱ, ਮ ਗਮਰ, ਸ, ਧਪੁ, ਨਨਧੁ, ਸਨ, ਰਸ, ਰਗ ਮਰ ।

ਮਾਤ ਪਿਤਾ ਸੁਤ ਸਾਥਿ ਨ ਮਾਇਆ ॥
 ਸਾਧ ਸੰਗਿ ਸਭੁ ਦੂਖੁ ਮਿਟਾਇਆ ॥ ੧ ॥
 ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥
 ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥ ੧ ॥ ਰਹਾਉ ॥
 ਤਿਖਾ ਭੂਖ ਬਹੁ ਤਪਤਿ ਵਿਆਪਿਆ ॥
 ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥ ੨ ॥
 ਕੋਟਿ ਜਤਨ ਸੰਤੋਖ ਨ ਪਾਇਆ ॥
 ਮਨੁ ਤ੍ਰਿਪਤਾਨਾ ਹਰਿ ਗੁਣੁ ਗਾਇਆ ॥ ੩ ॥
 ਦੇਹੁ ਭਗਤਿ ਪ੍ਰਭ ਅੰਤਰਜਾਮੀ ॥
 ਨਾਨਕ ਕੀ ਬੇਨੰਤੀ ਸੁਆਮੀ ॥ ੪ ॥

(ਬਿਲਾਵਲੁ ਮਹਲਾ ੫, ਪੰਨਾ ੮੦੪)

ਅਸਥਾਈ

×				੨				੦				੩				
ਸ				ਧ	ਧ	ਪ	ਪ	ਪ	ਨ	ਨ	ਨ	ਧ	ਸ	ਨ	ਰ	ਸ
ਰਮ	ਮ	ਰ	ਸ	ਹਿਆ	ਧ	ਪ੍ਰ	ਭੁ	ਸ	ਭ	ਮ	ਹਿ	ਆ	ਧ	ਪੇ	ਧ	ਧ
ਰ	ਗ	ਮ	ਰ	ਮੱ	ਮੱ	ਪ	ਪ	ਧ	ਧ	ਧ	ਪ	ਮ	ਮੁ	ਗਮ	ਰ	ਰ
ਹ	ਰਿ	ਜ	ਪ੍ਰ	ਰ	ਸ	ਨਾ	ਧ	ਦੁ	ਖੁ	ਨ	ਵਿ	ਆ	ਧ	ਪੇ	ਧ	ਧ

ਅੰਤਰਾ

ਪ	ਪ	ਧ	ਨ	ਧ	ਧ	ਪ	ਪ	ਨ	—	ਨ	ਧ	ਸ	ਨ	ਰ	ਸ	ਸ
ਮਾ	ਧ	ਤ	ਪਿ	ਤਾ	ਧ	ਸੁ	ਤ	ਸਾ	ਧ	ਥਿ	ਨ	ਮਾਇ	ਧ	ਆ	ਧ	ਧ
ਰੰ	ਗੰ	ਮੰ	ਰੰ	ਸੰ	ਸੰ	ਧ	ਪ	ਧ	ਪ	ਮ'	ਮ	ਗ	ਮ	ਰ	—	—
ਸਾ	ਧ	ਧ	ਸੰ	ਧ	ਗਿ	ਸ	ਭੁ	ਦੁ	ਧ	ਖੁ	ਮਿ	ਟਾ	ਧ	ਇਆ	ਧ	ਧ

ਰਾਗ ਸ੍ਰੀ ਕਲਿਆਨ, ਤਿੰਨ ਤਾਲ

ਗ੍ਰਿਹੁ ਵਸਿ ਗੁਰਿ ਕੀਨਾ ਹਉ ਘਰ ਕੀ ਨਾਰਿ ॥
 ਦਸ ਦਾਸੀ ਕਰਿ ਦੀਨੀ ਭਤਾਰਿ ॥
 ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥
 ਆਸ ਪਿਆਸੀ ਪਿਰ ਕਉ ਲੋੜੀ ॥ ੧ ॥
 ਕਵਨ ਕਹਾ ਗੁਨ ਕੰਤ ਪਿਆਰੇ ॥
 ਸੁਘਤ ਸਰੂਪ ਦਇਆਲ ਮੁਰਾਰੇ ॥ ੧ ॥ ਰਹਾਉ ॥
 ਸਤੁ ਸੀਗਾਰ ਭਉ ਅੰਜਨੁ ਪਾਇਆ ॥
 ਅੰਮ੍ਰਿਤ ਨਾਮੁ ਤੇਬੋਲੁ ਮੁਖਿ ਖਾਇਆ ॥
 ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥
 ਧਨ ਸਭ ਸੁਖ ਪਾਵੈ ਜਾ ਪਿਰੁ ਘਰਿ ਆਵੈ ॥ ੨ ॥

ਗੁਣ ਕਾਮਣ ਕਰਿ ਕੰਤੁ ਰੀਝਾਇਆ ॥
 ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥
 ਸਭ ਤੇ ਉਚਾ ਮੰਦਰੁ ਮੇਰਾ ॥
 ਸਭ ਕਾਮਣਿ ਤਿਆਗੀ ਪ੍ਰਿਉ ਪ੍ਰੀਤਮੁ ਮੇਰਾ ॥ ੩ ॥
 ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥
 ਸੇਜ ਵਿਛਾਈ ਸਰਧ ਅਪਾਰਾ ॥
 ਨਵਰੰਗ ਲਾਲੁ ਸੇਜ ਰਾਵਣ ਆਇਆ ॥
 ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥ ੪ ॥

(ਸੂਹੀ ਮਹਲਾ ੫, ਪੰਨਾ ੭੩੭)

ਅਸਥਾਈ

×												
	੨				੦				੩			
					ਮੱਪ	ਧਸੰ	ਧ	ਪ	ਮੱਪ	ਧਪ	ਰ	ਸ
					ਕS	ਵS	ਨ	ਕ	ਹਾS	SS	ਗੁ	ਨ
ਪ —	ਮ	ਮ	ਧ —	ਪ —	ਰ	ਸ	ਮ	ਰ	ਪ —	ਮ	ਮ	
ਕੰ S	ਤ	ਪਿ	ਆ S	ਰੇ S	ਸੁ	ਘ	ੜ	ਸ	ਰੂ	S	ਪ	ਦਇ
ਧ ਪ	ਸੰ	ਧ	ਮੱ ਧ	ਪ —								
ਆ S	ਲ	ਮੁ	ਰਾ S	ਰੇ S								

ਅੰਤਰਾ

				ਪ	ਮੱ	ਧ	ਧ	ਸੰ	ਸੰ	ਸੰ	—
				ਗਿ੍	ਹੁ	ਵਸਿ	ਗੁਰਿ	ਕੀ	ਨਾ	ਹਉ	S
ਸੰ ਸੰ	ਸੰ	—	ਸੰ ਧ	ਰੰ	ਸੰ	ਪਧ	ਸੰ	ਧ	ਪ	ਪ	ਪ
ਘ ਰ	ਕੀ	S	ਨਾ S	ਰਿ	S	ਦS	S	ਸ	ਦਾ	ਸੀ	ਕ ਰਿ
ਮੱ ਪ	ਧ	ਪ	ਰ —	ਸ —							
ਦੀ S	ਨੀ	ਭ	ਤਾ S	ਰਿ S							

ਰਾਗ ਸ੍ਰੀ ਕਲਿਆਨ, ਝਪ ਤਾਲ

ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥
 ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥ ੧ ॥
 ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥
 ਚਿਤਹਿ ਨ ਬਿਸਰਹਿ ਕਾਹੂ ਬੇਰਾ ॥ ੧ ॥ ਰਹਾਉ ॥
 ਬੈਖਰੀਦੁ ਹਉ ਦਾਸਰੋ ਤੇਰਾ ॥
 ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥ ੨ ॥

ਓਤਿ ਪੋਤਿ ਨਾਨਕ ਸੰਗਿ ਬਸੇਰਾ ॥ ੪ ॥

ਅਸਥਾਈ

×	ਮੰ	ਪ	—	ਧ	ਮੰ	ਪ	ਰ	—	ਸ
ਰ	ਫ	ਸਾ	ਫ	ਫ	ਜ	ਨੁ	ਤੂੰ	ਫ	ਫ
ਤੂੰ									
ਧ	ਧ	ਸ	ਰ	ਸ	ਰ	ਮੰ	ਰਮੰ	ਪਧ	ਮੰਪ
ਪ੍ਰੀ	ਫ	ਤ	ਫ	ਮੁ	ਮੇ	ਫ	ਰਾਫ	ਫਫ	ਫਫ
ਮੰ	ਪ	ਧ	ਮੰ	ਪ	ਸੰ	ਧ	ਪਧ	ਮੰ	ਪ
ਚਿ	ਫ	ਤ	ਹਿ	ਨ	ਬਿ	ਸ	ਰਹਿ	ਫ	ਫ
ਰ	ਮੰ	ਰਮੰ	ਪਧ	ਮੰਪ	ਧਮੰ	ਪ	ਰ	—	ਸ
ਕਾ	ਫ	ਹੁਫ	ਫਫ	ਫਫ	ਬੇਫ	ਫ	ਰਾ	ਫ	ਫ
ਅੰਤਰਾ									
ਪ	ਧ	ਸੰ	—	ਸੰ	ਸੰ	—	ਧ	ਸੰ	ਸੰ
ਤੂੰ	ਫ	ਜੀ	ਫ	ਫ	ਵ	ਨੁ	ਤੂੰ	ਫ	ਫ
ਧ	ਸੰ	ਰੰ	—	ਸੰ	ਧ	ਪ	ਧ	ਮੰ	ਪ
ਪ੍ਰਾ	ਫ	ਨ	ਫ	ਅ	ਧਾ	ਫ	ਰਾ	ਫ	ਫ
ਮਧ	ਮੰਪ	ਸੰ	—	ਧ	ਪ	ਧ	ਸੰ	ਰੰ	ਸੰ
ਤੁਫ	ਫਫ	ਹੀ	ਫ	ਫ	ਪੇ	ਖਿ	ਪੇ	ਫ	ਖਿ
ਧ	ਸੰ	ਧ	ਮੰ	ਪ	ਰਮੰ	ਪਧ	ਮੰਪ	ਰ	ਸ
ਮ	ਨੁ	ਸਾ	ਫ	ਫ	ਧਾਫ	ਫਫ	ਰਾਫ	ਫ	ਫ

ਰਾਗ ਦੁਰਗਾ ਕਲਿਆਨ, ਤਿੰਨ ਤਾਲ

ਪਹੁਚਿ ਨ ਸਾਕਹਿ ਜਨ ਤੇਰੇ ਕਉ ॥ ੨ ॥

ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥

ਸਹਜ ਅਨੰਦ ਬਸੈ ਬੈਰਾਗੀ ॥ ੩ ॥

ਨਾਨਕ ਕੀ ਅਰਦਾਸਿ ਸੁਣੀਜੈ ॥

ਕੇਵਲ ਨਾਮੁ ਰਿਦੇ ਮਹਿ ਦੀਜੈ ॥ ੪ ॥

(ਆਸਾ ਮਹਲਾ ੫, ਪੰਨਾ ੩੮੯)

ਸ ਰ ਗ ਮ ਮੱ ਪ ਧ ਨ

ਅਸਥਾਈ

×	੨	੦	੩
		ਨ ਰ ਗ ਰ	ਨ ਰ ਸ —
		ਚ ਰ ਨ ਕ	ਮ ਲ ਕੀ ੜ
ਸੁ ਗ — ਰ	ਗਮੱ ਧਪ ਮੱ	ਗ ਗ ਮ ਧ ਨ	ਧ ਪ ਮ ਗ
ੜ ਆ ੜ	ਪਿਆੜ ੜੜ ਰੇ	ਜ ਮ ਕੰ ੜ	ਕ ਰ ਨ ਸਿ
ਪ ਰ — ਮ	ਰ ਸ ਧ	ਸ	
ਗ ਏ ੜ	ਵਿ ਚਾ ੜ ਰੇ	ੜ	

ਅੰਤਰਾ

		ਮੱ	ਗ ਗ ਮ ਧ	ਨ	—	ਸੰ	ਨ
		ਗ ਦ	ਰ ਸ ਤੇ	ਸੰ	ਰੇ	ੜ	ਕੀ ਪਿਆ
ਨ ਰ ਗ ਰ	ਸੰ ਨ ਧ			ਸੰ	ਰੰ	ਸੰ	ਮ
ੜ ਸ ਮ ਨਿ	ਲਾ ੜ ਪ —	ਸ	ਹ ਜ ਅ	ਪਮ ਨੰ	ਮ ੜ	ਰ ਦ	ਮ ਬ
ਮ		ਰ					
ਰ — ਸ —	ਧ ਸ ਸ —						
ਸੈ ੜ ਬੈ ੜ	ਰਾ ੜ ਗੀ ੜ						

ਰਾਗ ਐਸਨ

ਵਾਦੀ—ਗ ਨਾਨ—ਕਲਿਆਨ ਸਮਾਂ—ਰਾਤ ਪਹਿਲਾ ਪਹਿਰ
ਸੰਵਾਦੀ—ਨ ਜਾਤ—ਸੰਪੂਰਣ ਮੰ ਭੀਬਰ

ਪਕੜ—ਨ੍ਰਗਰ, ਸ, ਪਮੰਗ, ਰ, ਸ ।

ਆਰੋਹ—ਸਰਗ, ਮੱਪ, ਧ, ਨਸੰ ।

ਅਵਰੋਹ—ਸੰਨਧ, ਪ, ਮੰਗ, ਰਸ ।

ਸੁਰ-ਵਿਸਥਾਰ

੧ ਸ ਸ ਨਰਸ, ਸਨਰਨਗ ਰਸ ਸ ।

੨ ਸ ਨਰਨਧਪ, ਧਪ, ਨਧਪ, ਮੱਧਨਰਸਨਧਪ, ਮੱਧਨਰਗ ਰਮੰਗ ਰਗਰਸਨਧਪ ਨਧ
ਨਰ ਗਮੰਪਰ ਸ ।

੩ ਸ, ਨਧਨਧਪ ਮੱਧਪਨਧਪ, ਨਧਨਰਗ, ਰਗਰ ਨਰਗਮੰਪ ਰ ਸ ।

੪ ਸ, (ਸ) ਨਧਪ (ਪ) ਨਧਪ (ਪ) (ਧ) (ਨ) ਰਸਨਧਪ, ਨਧਨ ਸਨਸ ਰਸਰ (ਗ) ਪਮੰਗਰਗਰਸ ।
ਸ, ਰ, ਗ,

੫ ਨਰਗ, ਰਗ ਰਗਮੰਗ, ਨ ਰਗਮੰਗ ਨਰਸਗਰਮੰਗ ਰਗਰਸਪਮੰਗ ਮੱਧਮੰਗ, ਰਗਮੰਪਗ
ਰਗਰ ਨਰਗ ਮੰਪ ਰਸ ।

੬ ਨਰਗ ਰਗ, ਰਗ ਨਰਗ ਰਮੰਗ, ਰਗ ਰਪਰਸ ।

੭ ਨ ਰ ਗ ਮੰ ਪ ਗਮੰਪ, ਧਪ, ਨਧਪ ਸੰਨਧਪ, ਮੱਧ ਮੰਨਧਪ, (ਸੰ) ਨਧਪ (ਪ) ਮੰਗ ਰਗ ਰ
ਪ ਰ ਸ ।

੮ ਨ ਰੰ ਗ ਮੰ ਧ ਨ ਸੰ, ਨਰੁੰਸ ਮੱਧ ਨਰੁੰਸ, ਨਧ ਨਰੰਗ ਰੰਸ ਨਧਨ ਰੰਗੰ ਗ, ਗੰਰੰਸ,
ਸੰ ਗੰ ਮੰ ਪੰ
ਨ ਰ ਗੰ ਮੰ ਪੰ ਰੰਸ, (ਸੰ) ਨਧਪ (ਪ) ਮੰਗਰ, ਪ ਰ ਸ ਨ ਰਸ ।

੯ ਪਗਪਧਪਸੰ, ਨਰਸੰ, ਨਰੰਗਰੰਸੰ, ਨ ਰੰ ਗੰ ਮੰ ਪੰ ਰੰਸ, (ਸੰ) ਨਧਪ ਧਪਮੰਗ ਰਗਰਸ ।

੧੦ ਪਗਪਧਨਧਸੰ, (ਸੰ) ਨਧਸੰ, ਧਨਰੰਗਰੰਸੰ (ਸੰ) ਨਧਸੰ, ਨ ਰੰ ਗੰ ਮੰ ਰੰਗਰੰ (ਸੰ) ਨਧਸੰ, ਨ ਰੰ ਗੰ
ਮੰਪੰ, ਰੰਗਰੰਸੰਨਧਸੰ ਨਧਪ (ਪ) ਮੰਗਰ, ਨ ਰ ਗ ਮੰ ਪ ਰਗ ਰਸ ।

ਰਾਗ ਐਮਨ ਕਲਿਆਨ, ਜੈਤਾਲ ੧੩ ਮਾਤ੍ਰੇ; ਬਿਲੰਬਿਤ

ਨਾਨਕਿ ਨਾਮੁ ਨਿਰੰਜਨ ਜਾਨੁਉ ਕੀਨੀ ਭਗਤਿ ਪ੍ਰੇਮ ਲਿਵਲਾਈ ॥

ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦੁ ਸੁਰਤਿ ਕੀਨੀਵ ਰਖਾਈ ॥

ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥

ਸੋਵੀ ਸ੍ਰਿਸ੍ਰਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥ ੩ ॥

(ਸਵਈਏ ਮਹਲੇ ਚਉਥੇ ਕੇ ੪, ਪੰਨਾ ੧੪੦੬)

ਅਸਥਾਈ

×	੨	੩	੪	੫
			ਨਸੰ ਅਬ	ਨਧ ਧਨ ਗੁਰ ਰਾੜ ਪਮੰ ਰਗ ਮਦਾ ਸਸ
ਗਪਮੰਪ ਧਨ ਰਗ ਨਰਗਮੰ	੫	ਮੰਧਪ ਗਰ ਸ	ਨਰ ਗਰ ਸ	ਨਰ ਗਨ
ਕਉੜੜ ਸਮਿ ਲੀੜ ਸੜੜੜ	੬	ਬੜੜ ਡਾ ਈ ਸੋੜ	ੜਵੀ ੬	ਸਿਸ ਟਿਸ
ਰਗ ਮੰਧ ਨਸੰ ਧਨਸੰਨ	ਧਪਮੰਧ	ਪਮੰਗਮੰ ਪਮੰਗਰ ਸ		
ਕਲ ਤਾੜ ਰਣ ਕਉੜੜ	੬੬੬੬	੬੬੬੬ ੬੬੬੬ ੬		

ਅੰਤਰਾ

			ਗ ਨਾ	ਗਮੰ ੜਨ	-ਧ ੜਕਿ	ਸੰ- ਨਾੜ	-ਸੰ ੜਮੁ
-ਸੰ ਨਰੰ -ਗੰ ਰੰਸੰ	ਨਰੰ	ਸੰ,ਧਨ ਸੰਨਧਪ ਮੰ,ਧਪ ਨਰ	-ਗ ਰਸ	ਗਮੰ ਧਨ			
ੜਨਿ ਰੰੜ ੜਜ ੜਨ	ਜਾੜ	ੜਨਉ ੬੬੬੬ ੬੬੬ ਕੀੜ	ਨੀੜ ੬੬	ਭਗ ਤਿਪ੍ਰੇ			
ਰਗੰ ਰੰਸੰ — ਧਨਸੰਨ	ਧਪਮੰਧ	ਪਮੰਗਮੰ ਪਮੰਗਰ ਸ					
੬ਮ ਲਿਵ ੬ ਲਾ੬੬੬	੬੬੬੬	੬੬੬੬ ੬੬੬੬ ਈ					

ਰਾਗ ਐਮਨ, ਤਿੰਨ ਤਾਲ

ਟੇਵੀ ਪਾਗ ਟੇਵੇ ਚਲੇ ਲਾਗੇ ਬੀਰੇ ਖਾਨ ॥

ਭਾਉ ਭਗਤਿ ਸਿਉ ਕਾਜੁ ਨ ਕਛੁਐ ਮੇਰੇ ਕਾਮੁ ਦੀਵਾਨ ॥ ੧ ॥

ਰਾਮੁ ਬਿਸਾਰਿਓ ਹੈ ਅਭਿਮਾਨਿ ॥

ਕਨਿਕ ਕਾਮਨੀ ਮਹਾ ਸੁੰਦਰੀ ਪੇਖਿ ਪੇਖਿ ਸਚੁ ਮਾਨਿ ॥ ੧ ॥ ਰਹਾਉ ॥

ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥

ਕਹਿ ਕਬੀਰ ਅੰਤ ਕੀ ਬੇਰ ਆਇ ਲਾਗੇ ਕਾਲੁ ਨਿਦਾਨਿ ॥ ੨ ॥ ੫ ॥

(ਕੇਦਾਰਾ ਕਬੀਰ ਜੀ, ਪੰਨਾ ੧੧੨੪)

ਅਸਥਾਈ

×	੨	੩	੪	੫
		ਨ ਧ ਧ ਨ	ਮੰ ਪ ਗ ਮੰ	
		ਰਾ ੬ ਮੁ ਬਿ	ਸਾ ੬ ਰਿ ਓ	
੫ — ਗ ਰ ਨ ਰ ਸ —	ਨ ਰ ਗ ਮੰ	ਗ ਮੰ ਪ —		
ਹੈ ੬ ਅ ਭਿ ਮਾ ੬ ਨਿ ੬	ਕ ਨਿ ਕ ਕਾ	੬ ਮ ਨੀ ੬		

ਮੱ ਧ — ਨ	ਮੱ ਧ ਪ — ਨ	ਮੱ ਧ — ਨ	ਮੱ ਪ ਗ ਮੱ
ਮ ਹਾ ਿ ਸੁੰ	ਸ ਦ ਰੀ ਿ	ਪੋ ਿ ਪੋ	ਸ ਿ ਸ ਿ
ਪ — ਗ ਰ	ਨ ਰ ਸ —		
ਖਿ ਿ ਸ ਚੁ	ਮਾ ਿ ਨਿ ਿ		

ਅੰਤਰਾ

								ਗ ਗ ਰ ਰ	ਗ ਗ ਪ ਪ
								ਟੇ ਿ ਦੀ ਪਾ	ਸ ਗ ਟੇ ਿ
ਪਧ ਨਸੰ ਸੰ ਸੰ	ਨ ਰੰ ਸੰ —	ਨ ਰੰ ਗੰ ਰੰ	ਨ ਰੰ ਸੰ —	ਨ ਰੰ ਗੰ ਰੰ	ਨ ਰੰ ਸੰ —				
ਵੇਿ ਿ ਿ	ਲੇ ਿ ਿ	ਲਾ ਿ ਗੇ ਿ	ਲਾ ਿ ਗੇ ਿ	ਲਾ ਿ ਗੇ ਿ	ਲਾ ਿ ਗੇ ਿ				
ਨ ਨ ਰੰ ਸੰ	ਨ ਧ ਪ —	ਗ ਗ ਗ ਰ	ਗ ਗ ਗ ਰ	ਗ ਗ ਗ ਰ	ਗ ਗ ਗ ਰ				
ਖਾ ਿ ਿ	ਸ ਿ ਨ ਿ	ਭਾ ਿ ਉ ਭ	ਭਾ ਿ ਉ ਭ	ਭਾ ਿ ਉ ਭ	ਭਾ ਿ ਉ ਭ				
ਗ ਗ ਗ ਪ	ਗ ਰ ਸ —	ਨ — ਰ ਗ	ਨ — ਰ ਗ	ਨ — ਰ ਗ	ਨ — ਰ ਗ				
ਕਾ ਿ ਜੁ ਨ	ਕ ਛੁ ਐ ਿ	ਮੇ ਿ ਰੋ ਿ	ਮੇ ਿ ਰੋ ਿ	ਮੇ ਿ ਰੋ ਿ	ਮੇ ਿ ਰੋ ਿ				
ਪਧ ਨਸੰ ਨ ਰੰ	ਸੰ ਨ ਧ ਮੱ ਪ								
ਵਾਿ ਿ ਿ	ਸ ਿ ਨ ਿ								

ਤਾਨਾਂ

ਪ — ਗ ਰ	ਨ ਰ ਸ —	ਨ ਧ — ਨ	ਨ ਧ — ਨ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ
ਪ- ਗਰ ਨਰ ਸ	ਨਰ ਗਮੰ ਗਮੰ ਪ	ਮੱਧ -ਨ ਮੱਧ ਪ	ਮੱਧ -ਨ ਮੱਧ ਪ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ
ਪ — ਗ ਰ	ਨ ਰ ਸ —	ਨ ਧ — ਨ	ਨ ਧ — ਨ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ
ਪ- ਗਰ ਨਰ ਸ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ	ਨਧ -ਨ ਮੱਪ ਗਮੰ
ਪ — ਗ ਰ	ਨ ਰ ਸ —				
੧. ਨਰ ਗਰ ਗਮੰ ਪਮੰ	ਗਮੰ ਗਰ ਨਰ ਸ				
੨. ਨਰ ਗਰ ਗਮੰ ਪਧ	ਨਧ ਪਮੰ ਗਰ ਸ				
੩. ਨਰ ਗਮੰ ਪਮੰ ਗਮੰ	ਪਮੰ ਗਰ ਗਰ ਸ				
੪. ਨਰ ਗਮੰ ਗਮੰ ਪਧ	ਨਧ ਪਮੰ ਗਰ ਸ				
੫. ਨਰ ਗਮੰ ਪਧ ਨਸੰ	ਰੰਸੰ ਨਧ ਪਮੰ ਗਮੰ				
੬. ਪਮੰ ਗਮੰ ਪਧ ਨਸੰ	ਨਧ ਪਮੰ ਗਰ ਸ				

ਰਾਗ ਐਸਨ, ਤਿੰਨ ਤਾਲ

ਬਿਸਰਤ ਨਾਹਿ ਮਨ ਤੇ ਹਰੀ ॥

ਅਬ ਇਹ ਪ੍ਰੀਤਿ ਮਹਾ ਪ੍ਰਬਲ ਭਈ ਆਨ ਬਿਖੈ ਜਰੀ ॥ ਰਹਾਉ ॥

ਬੰਦ ਕਹਾ ਤਿਆਗਿ ਚਾਤ੍ਰਿਕ ਮੀਨ ਰਹਤ ਨ ਘਰੀ ॥

ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥ ੧ ॥

ਮਹਾ ਨਾਦ ਕੁਰੰਕ ਮੋਹਿਓ ਬੋਧਿ ਤੀਖਨ ਸਰੀ ॥

ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥ ੨ ॥

(ਕੇਦਾਰਾ ਮਹਲਾ ੫, ਪੰਨਾ ੧੧੨੦)

ਅਸਥਾਈ

×	੨				੦	੩					
	ਗ	ਮੱ	ਧ	ਪ	ਪ	ਪ	ਨ	ਰ	ਰ	ਸ	ਸ
	ਬਿ	ਸ	ਰ	ਤ	ਨਾ	ਨ	ਹਿ	ਮ	ਨ	ਤੇ	ਹ
ਸਗ	—	—	—								ਗ
ਰੀਤ	ਤ	ਤ	ਤ		ਪ	ਪ	ਪ	ਗ	ਰ	ਗ	ਪ
				(ਪ)	ਪ੍ਰੀ	ਤਿ	ਮ	ਹਾ	ਤ	ਪ	ਰ
ਪ											
ਰ	ਰ	ਸ	ਸ	ਨ	ਧ	ਨ	ਰ	ਗ	ਰ	ਗ	ਪ
ਬ	ਲ	ਭ	ਈ	ਆ	ਤ	ਨ	ਬਿ	ਖੈ	ਤ	ਜ	ਪ
ਰ	—	ਸ	—								
ਤ	ਤ	ਤ	ਤ								

ਅੰਤਰਾ

[illegible]

ਰਾਗ ਐਮਨ, ਤਿੰਨ ਤਾਲ

ਹਰਿ ਕੇ ਦਰਸਨ ਕੋ ਮਨਿ ਚਾਉ ॥

ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥

ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥

ਵਾਰੀ ਫੇਰੀ ਸਦਾ ਘੁਮਾਈ ਕਵਨੁ ਅਨੂਪੁ ਤੇਰੇ ਠਾਉ ॥ ੧ ॥

ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥

ਨਾਨਕ ਕੋ ਪ੍ਰਭ ਪੁਰਖ ਬਿਧਾਤੇ ਘਟਿ ਘਟਿ ਤੁਝਹਿ ਦਿਖਾਉ ॥

(ਕੇਦਾਰਾ ਮਹਲਾ ੫, ਪੰਨਾ ੧੧੧੯)

ਅਸਥਾਈ

×	੨	੦	੩
		ਮੱਧ ਪਮੰ ਗਰ ਸਸ ਹੁੜ ਰਿੜ ਕੇੜ ਝੜ	ਗ ਗ ਗ ਰ ਦ ਰ ਸ ਨ
ਗ — ਮੰ ਪ ਕੋ ਝ ਮ ਨਿ	ਗ ਰ — ਸ — ਚਾ ਝ ਉ ਝ	ਨ ਰ ਗ ਮ ਕ ਰਿ ਕਿ ਰ	ਰ ਗ ਮ ਧ ਪਾ ਝ ਸ ਤ
ਨ ਰੰ ਸੰਨ ਧਪ ਸੰ ਝ ਗਿੜ ਮਿੜ	ਮੱਧ ਪਮੰ ਗਰ ਸ ਲਾੜ ਝੜ ਵ ਹੁ	ਮੱਧ ਪਮੰ ਗਰ ਸਸ ਤੁੜ ਝੜ ਮੜ ਝੜ	ਗ — ਗ ਰ ਦੇ ਝ ਵ ਹੁ
ਗ ਗ ਮੰ ਪ ਅ ਪ ਨੋ ਝ	ਗ ਰ — ਸ — ਨਾ ਝ ਉ ਝ		

ਅੰਤਰਾ

		ਮੱ ਮੰ ਗ ਗ ਕ ਰਉ ਝ ਸੇ	ਮੰ ਧ ਨ ਰੰ ਵਾ ਝ ਸ ਤ
ਸੰ — ਨ ਧ ਪੁ ਰ ਖੁ ਪਿ	ਨ ਧ ਪ ਪ ਆ ਝ ਰੇ ਝ	ਨ ਰੰ ਗ ਮੰ ਜ ਤ ਸੁ ਨੀ	ਗੰਮੰ ਗਰੰ ਸੰ ਸੰ ਐੜ ਝੜ ਤ ਤ
ਨਰੰ ਸੰਨ ਧਪ ਮੱਧ ਮੜ ਨਿੜ ਰੜ ਹੁੜ	ਪਮੰ ਗਰ ਸ — ਸਾੜ ਝੜ ਉ ਝ		

ਰਾਗ ਐਮਨ, ਤਿੰਨ ਤਾਲ

ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥

ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥ ੧ ॥

ਐਸੀ ਪ੍ਰੀਤਿ ਕਰਹੁ ਮਨ ਮੇਰੇ ॥

ਆਠ ਪਹਰ ਪ੍ਰਭ ਜਾਨਹੁ ਨੇਰੇ ॥ ੧ ॥ ਰਹਾਉ ॥

ਕਹੁ ਨਾਨਕ ਜਾ ਕੇ ਨਿਰਮਲ ਭਾਗ ॥

ਹਰਿ ਚਰਨੀ ਤਾਕਾ ਮਨੁ ਲਾਗ ॥ ੨ ॥ ੭ ॥ ੨੫ ॥

(ਬਿਲਾਵਲੁ ਮਹਲਾ ੫, ਪੰਨਾ ੮੦੭)

ਅਸਥਾਈ

×	੨	੦	੩
			ਧ (ਨ) ਪ ਮ ਗ ਐ ਟ ਸੀ ਟ
ਪ — ਮ ਗ ਪ੍ਰੀ ਟ ਡਿ ਕ	ਰ ਗਮ ਪ ਰ ਰ ਹੁ ਟ ਮ ਨ	ਸ ਨ ਰ ਸ — ਮੇ ਟ ਰੇ ਟ	ਸ ਨ ਧ ਪ ਪ ਆ ਟ ਠ ਪ
ਪ ਸ ਸ ਸ ਸ ਹ ਰ ਪੁ ਭ	ਸ ਨ ਰ ਗ ਰ ਜਾ ਟ ਨਹੁ ਟ	ਧ ਗਮ ਪ ਪ ਨੇ ਟ ਟ ਰੇ ਟ	(ਨ) — ਧ ਪ ਆ ਟ ਠ ਪ
(ਪ) — ਪ ਮ ਹ ਰ ਪੁ ਭ	ਗ ਰ ਗਮ ਪ ਜਾ ਟ ਨਹੁ ਟ	ਰ ਨ ਰ ਸ ਨੇ ਟ ਟ ਰੇ ਟ	

ਅੰਤਰਾ

												ਪ	ਗ	ਪ	ਧਪ
												ਮ	ਨ	ਮ	ਹਿੜ
(ਸੰ)	—	ਸੰ	ਸੰ	ਸੰ	ਰੰਨ	ਰੰ	ਗੰ	ਨ	ਰੰ	ਸੰ	—	ਗੰ	ਰੰ	ਸੰ	ਨ
ਸਿੰ	ੜ	ਚ	ਹੁ	ਹ	ਰਿੜ	ਹ	ਰਿ	ਨਾ	ੜ	ਮ	ੜ	ਅ	ਨ	ਦਿ	ਨੁ
ਧ	ਪ	ਪ	ਮੱ	ਗ	ਨਰ	ਗਮੱ	ਪ	ਰ	ਨੁ	ਰ	ਸ				
ਕੀ	ਰ	ਤ	ਨੁ	ਹ	ਰਿੜ	ਗੁੜ	ਣ	ਗਾ	ੜ	ਮ	ੜ				

ਤਾਨਾਂ ਅਸਥਾਈ

×	੨	੦	੩
੧. ਨਰ ਸ ਨਰ ਗਮ	ਗਰ ਸ ਨਰ ਗਮ	ਪਮ ਗਰ ਨਰ ਸ	
੨. ਨਰ ਗਮ ਗਰ ਗਮ	ਪਧ ਨਧ ਪਮ ਗਰ	ਪ ਰ ਸ —	
੩. ਨਸ ਰਗ ਰਸ ਨਸ ਨਸ ਰਗ ਮਪ ਨਸ	ਰਗ ਪਪ ਗਰ ਨਸ ਗਰੇ ਸਨ ਧਪ ਮਗ	ਰਗ ਮਪ ਧਨ ਸੰਨ ਨਨ ਧਪ ਮਗ ਰਸ	ਧਪ ਮਗ ਰਸ ਨਸ
੪. ਪਮ ਗਰ ਗਮ ਪਧ ਗਰ ਗਮ ਪਮ ਗਰ	ਨਧ ਪਮ ਗਮ ਪਧ ਗਰ ਨਰ ਸ- ਗਮ	ਨਸ ਧਨ ਸੰਨ ਧਪ ਪਧ ਨਸ ਰੇਸ ਐਸੀ	ਪਨ ਧਪ ਮਧ ਪਮ
੫. ਗਮ ਗਰ ਗਮ ਪਧ ਗਰ ਗਮ ਪਧ ਨਸ	ਪਮ ਗਰ ਗਮ ਪਧ ਰਗ ਰੇਸ ਨਧ ਪਮ	ਨਧ ਪਮ ਗਰ ਗਮ ਗਮ ਪਮ ਗਰ ਗਮ	ਪਧ ਨਸ ਨਧ ਪਮ ਪਧ ਨਸ ਐਸ ਸੀ

ਤਾਨਾਂ ਅੰਤਰਾ

੧. ਸਿੰ S ਚ ਹੁ	੧. ਸੰਨ ਧਪ ਮੰਗ ਰਸ	ਨਰ ਗਮ ਪਧ ਨਸ	ਮ ਨ ਮ ਹਿ
੨.	੨. ਸਰੰ ਸੰਨ ਧਪ ਮੰਗ	ਮਧ ਨਰ ਧਨ ਸੰ	
੩. ਨਸੰ ਗਰੰ ਸੰਨ ਧ	ਨਰੰ ਸੰਨ ਧਪ ਮੰਗ	ਰਗ ਮਪ ਧਨ ਸੰ	
੪. ਸਰੰ ਗਰੰ ਸੰਨ ਧਪ	ਮੰਗ ਮਪ ਧਨ ਮਪ	ਧਨ ਮਪ ਧਨ ਸੰ	
੫. ਨਸੰ ਰੰਗ ਪਪ ਗਰੰ	ਸੰਨ ਧਪ ਮੰਗ ਰਸ	ਨਰ ਗਮ ਪਧ ਨਸ	
੬ ਗਰੰ ਸੰਨ ਧਨ ਰਸੰ	ਨਧ ਪਮ ਗਮ ਧਪ	ਮੰਗ ਰਗ ਮਧ ਨਸ	

ਰਾਗ ਐਮਨ, ਝਪ ਤਾਲ

ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥

ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥

ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਠਿ ॥

ਨਾਨਕ ਇਕੁ ਸ੍ਰੀ ਧਰ ਨਾਥੁ ਜਿ ਟੂਟੇ ਲੋਇ ਸਾਠਿ ॥

(ਫੁਨਹੇ ਮਹਲਾ ੫, ਪੰਨਾ ੧੩੬੨)

ਅਸਥਾਈ

×	੨	੦	੩
ਪ	ਗ	ਮ	ਗ
ਗ	ਕ	ਜ	ਥੇ
ਪੰ	S	S	S
ਨ	ਧ	ਪ	ਪਮ
ਮਹਾ	S	S	SS
	ਮ	ਦ	Sਫਿ
		ਗੁੰਡ	ਆS
			S

ਅੰਤਰਾ

ਮ	ਗ	ਮ	ਧ	ਧ	ਮਧ	ਨਸੰ	ਸੰ	—	ਸੰ
ਹੈ	S	ਕੋ	S	ਉ	ਐ	ਸਾS	ਮੀ	S	ਤੁਜਿ
ਨ	ਰੰ	ਗ	—	ਰੰ	ਨ	ਰੰ	ਸੰ	—	ਸੰ
ਤੋ	S	ਰੈ	S	ਬਿ	ਖ	ਮ	ਗਾਂ	S	ਠਿ
ਨ	ਰੰ	ਗੰ	—	ਰੰ	ਨ	ਰੰ	ਸੰ	—	ਸੰ
ਨਾ	ਨਕ	ਇ	S	ਕੁ	ਸ੍ਰੀ	ਧਰ	ਨਾ	S	ਬੁ
ਨਰੰ	ਸੰ	ਨ	ਧ	ਪ	ਮਧ	ਪਮ	ਗਰ	ਸਨੁ	ਰ
ਜਿS	S	ਟੂ	S	ਟੇ	ਲੋਇ	SS	ਸਾS	SS	ਠਿ

ਤਾਨਾਂ ਅਸਥਾਈ

×	੨	੦	੩	੪	੫	੬	੭	੮	੯
		੧. ਗੰਗ	ਸੰਨ	ਧਪ	ਮੱਗ	ਰਸ			
੨. ਗਰ	ਸ	ਮੱਗ	ਪ-	ਨਧ	ਪ-	ਗਮ	ਪਮ	ਗਰ	ਸ-
੩. ਨਰ	ਗਮ	ਪਧ	ਨਸ	ਗੰਗ	ਸੰਗ	ਸੰਨ	ਧਪ	ਮੱਗ	ਰਸ
੪. ਨਰ	ਗਰ	ਗਮ	ਗਮ	ਪਧ	ਨਧ	ਪਮ	ਗਰ	ਗਰ	ਸ-
੫. ਪਮ ਗਰ	ਗਰ ਸ-	ਗਰ ਨਰ	ਸ- ਗਰ	ਨਧ ਗ	ਪ- ਨਰ	ਗੰਗ ਗਰ	ਸੰ- ਗ	ਨਧ ਨਰ	ਪਮ ਗਰ
੬. ਸਗ ਧਸ	ਰਗ ਨਸ	ਰਮ ਨਰ	ਗਮ ਗੰਗ	ਗਪ ਸੰਨ	ਮੱਪ ਧਪ	ਮੱਧ ਮੱਗ	ਪਧ ਰਸ	ਪਮ ਸ	ਧਨ ਸ
੭. ਨਧ	ਸੰਨ	ਰੰਗ	ਗ	ਗ	ਰਨ ਗਰ	ਗਰ ਸੰਨ	ਮੱਗ ਧਪ	ਪਮ ਮੱਗ	ਧਪ ਰਸ
੮. ਸਗ ਧਸ ਰਮ	ਰ- ਨ- ਗਸ	ਰਮ ਨਰ ਗਰ	ਗ- ਸੰ- ਨਰ	ਗਪ ਧਸ ਸ-	ਮ- ਨਪ ਗਰ	ਮੱਧ ਨਧ ਮੱਗ	ਪ- ਮੱਧ ਪ-	ਪਨ ਪਗ ਸੰ	ਧ ਪਮ ਸੰ

ਤਾਨਾਂ ਅੰਤਰਾ

੧. ਸੰਨ	ਧਨ	ਧਪ	ਮੱਗ	ਰਸ	ਨਰ	ਗਰ	ਗਮ	ਪਧ	ਨਸ
੨. ਗੰਗ	ਸੰਨ	ਧਪ	ਮੱਗ	ਰਸ	ਨਰ	ਗਰ	ਗਮ	ਪਧ	ਨਸ
੩. ਸੰਨ ਪਧ	ਧਨ ਨਸ	ਧਪ ਸੰਨ	ਧਪ ਧਪ	ਮੱਪ ਮ	ਮੱਗ ਸੰਨ	ਮੱਗ ਧਪ	ਰਗ ਮ	ਰਸ ਸੰਨ	ਗਮ ਧਪ
੪. ਗਗ ਗੰਗ ਨਰ	ਰਸ ਸੰਨ ਗਮ	ਮੱਮ ਗੰਗ ਪਧ	ਗਰ ਰੰਗ ਨਸ	ਪਮ ਨਧ ਪਧ	ਮੱਗ ਪਪ ਨਸ	ਧਧ ਸੰਨ ਪਧ	ਪਮ ਧਪ ਨਸ	ਨਨ ਮੱਗ ਸੰਗ	ਧਪ ਰਸ ਸੰਗ

ਰਾਗ ਐਮਨ, ਝਪ ਤਾਲ

ਸੁਨੀਅਤ ਪ੍ਰਭ ਤਉ ਸਗਲ ਉਧਾਰਨ ॥

ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥ ੧ ॥ ਰਹਾਉ ॥

ਸੰਚਿ ਬਿਖਿਆਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥

ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥ ੧ ॥

ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ਹਾਰਿ ਪਰੇ ਤੁਮ੍ਹ ਸਾਰਨ ॥

ਨਾਨਕ ਕੀ ਬੇਨੰਤੀ ਪ੍ਰਭ ਪਹਿ ਸਾਧ ਸੰਗਿ ਰੰਕ ਤਾਰਨ ॥ ੨ ॥ ੩ ॥ ੮੩ ॥

(ਬਿਲਾਵਲੁ ਮਹਲਾ ੫, ਪੰਨਾ ੮੨੦)

ਅਸਥਾਈ

×	੨	੦	੩
ਪ	ਗ	ਮੱ	ਗ
ਗ	ਨੀ	ਤ	ਸ
ਸੁ	ਅ	ਪੁ	ਤ
ਨ	ਧ	ਮੱਧ	ਨ
ਸ	ਲ	ਧਾ	ਰ

ਅੰਤਰਾ

ਮੱ	ਗ	ਮੱ	ਧ	ਧ	ਮੱਧ	ਨਸੰ	ਸ	—	ਸੰ
ਮੱ	ਸ	ਹ	ਸ	ਮ	ਗਾ	ਸ	ਨ	ਸ	ਪ
ਨ	ਰੰ	ਗੰ	—	ਰੰ	ਨ	ਰੰ	ਸੰ	—	—
ਤਿ	ਤ	ਸੰ	ਸ	ਗਿ	ਪਾ	ਸ	ਨੀ	ਸ	ਸ
ਨ	ਰੰ	ਗੰ	—	ਰੰ	ਨ	ਰੰ	ਸੰ	—	ਸੰ
ਐ	ਸ	ਸੇ	ਸ	ਸ	ਮ	ਨਹਿ	ਸ	ਸ	ਸ
ਨਰੰ	ਸੰ	ਨ	ਧ	ਪ	ਮੱਧ	ਪਮੱ	ਗਰ	ਸਨੁ	ਰ
ਮਸ	ਸ	ਨ	ਹਿ	ਬਿ	ਸਾ	ਸ	ਰ	ਸ	ਨ

ਤਾਨਾਂ ਅਸਥਾਈ

×	੨	੦	੩
		੧. ਗਰੰ	ਸੰਨ
੨. ਗਰ	ਸ	ਮੱਗ	ਧਪ
		ਪ- ਨਧ	ਮੱਗ
੩. ਨਰ	ਗਮ	ਪਧ	ਪਮ
		ਨਸੰ ਗਰੰ	ਗਰ
੪. ਨਰ	ਗਰ	ਗਮ	ਧਪ
		ਪਧ ਨਧ	ਮੱਗ
੫. ਪਮ	ਗਰ	ਸ- ਨਧ	ਪਮ
ਗਰ	ਸ-	ਗਰ ਗ	ਗਰ
੬. ਸਰ	ਰਗ	ਗਮ	ਗਰੰ
ਧਸੰ	ਨਸੰ	ਗਰੰ	ਸੰਨ

ਤਾਨਾਂ ਅੰਤਰਾ

੧. ਸੰਨ	ਧਨ	ਧਪ	ਮੱਗ	ਰਸ	ਨਰ	ਗਰ	ਗਮ	ਪਧ	ਨਸੰ
੨. ਗਰੰ	ਸੰਨ	ਧਪ	ਮੱਗ	ਰਸ	ਨਰ	ਗਰ	ਗਮ	ਪਧ	ਨਸੰ
ਗਰੰ	ਸੰਨ	ਧਪ	ਮੱਗ	ਰਸ	ਨਰ	ਗਰ	ਗਮ	ਪਧ	ਨਸੰ

੩. ਸੰਨ ਪਧ	ਧਨ ਨਸੰ	ਧਪ ਸੰਨ	ਧਪ ਧਪ	ਮੱਪ ਮੱ	ਮੱਗ ਸੰਨ	ਮੱਗ ਧਪ	ਰਗ ਮ'	ਰਸ ਸੰਨ	ਗਮ' ਧਪ
੪. ਰਗ ਰੰਗ ਨਰ	ਰਸ ਸੰਨ ਗਮ'	ਮੱਪ ਗੰਗ ਪਧ	ਗਰ ਰੰਗ ਨਸੰ	ਪਧ ਨਧ ਪਧ	ਮੱਗ ਪਪ ਨਸੰ	ਧਪ ਸੰਨ ਪਧ	ਪਮ' ਧਪ ਨਸੰ	ਨਨ ਮੱਗ ਸੰਸ	ਧਪ ਰਸ ਮ'

ਰਾਗ ਐਮਨ, ਤਿੰਨ ਤਾਲ

ਐਸੇ ਕਾਹੇ ਭੂਲਿ ਪਰੇ ॥

ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥ ੧ ॥ ਰਹਾਉ ॥

ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥

ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥ ੧ ॥

ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥

ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੋਟੈ ਕਾਢੈ ਬਾਹ ਫਰੇ ॥ ੨ ॥ ੧੦ ॥ ੯੬ ॥

(ਬਿਲਾਵਲੁ ਮਹਲਾ ੫, ਪੰਨਾ ੮੨੩)

ਅਸਥਾਈ

×	੨	੦	੩
			ਗ ਭੂ
ਗ — — —	ਗਗ ਨਰ ਗਮ' ਧਪ	ਰ ਰ ਸ	ਗ ਰ ਸ ਨ ਰ
ਰੇ S S S	ਐS SS ਸੇS SS	ਕਾ ਹੇ S	ਭੂ S ਲਿ S ਪ
ਗ — — —	ਗਗ ਨਰ ਗਮ' ਧਪ	ਰ — ਸ	ਨ ਧ ਨ ਰ ਸ
ਚੇ S S S	SS SS SS SS	S S S	ਕ ਰਹਿ ਕ ਰਾ S
ਪ ਪ ਪ ਪ	ਪ ਗ ਮਧ ਨਸੰ	ਨ ਧ ਪ	ਮ ਰ ਗ ਨ ਰ
ਵ ਹਿ ਮੂ S	ਕ ਰਿ ਪਾS SS	ਵਹਿ S S	ਪੇ ਖ ਤ ਸੁ ਨ
ਧ ਪਮ' ਗਰ ਨਰ	ਗਮ' ਪਧ ਨਸੰ ਨਧ	ਪਮ' ਗਰ ਸ	
ਤ ਸS ਦਾS ਸੰS	SS ਗਿS <u>ਹ</u> ਰੇS	SS SS S	

ਅੰਤਰਾ

										ਪ ਕਾ	ਗ ऽ	ਮੱਧ ਚऽ	ਨਸੰ ਬਿऽ	ਨ ਹਾ
ਸੰ	ਸੰ	ਨ	ਧ	ਨ	ਰੰ	ਗੰ	ਰੰ	ਨ	ਰੰ	ਸੰ	ਨ	ਧ	ਧ	ਧ
ऽ	ਝ	ਨ	ਕੰ	ऽ	ਚ	ਨ	ਛਾ	ऽ	ਭ	ਨ	ਬੰ	ਰੀ	ਸੰ	ਗਿ
ਮੱ	ਧ	ਪ	ਪ	ਰ	ਗ	ਮੱ	ਪ	ਰ	ਰ	ਸ	ਸ	ਨੁ	ਧ	ਨੁ
ਤ	ਸਾ	ਜਨ	ਤਿਆ	ऽ	ਗਿ	ਖ	ਰੇ	ऽ	ऽ	ऽ	ਹੋ	ऽ	ਵ	ਨੁ

ਗਮ ਪਮ	ਪ	ਗ	ਗ	ਚ	ਰ	ਸ	ਨੁਸ	ਰਗ	ਰਗ	ਰਸ	ਰਗ	ਮੱਪ	ਮੱਪ	ਮੱਗ
ਉਸ ਰਾਸ	ਅਨ	ਹੋ	ਵ	ਨੁ	ਮੀ	ਸ	ਠਾਸ	ਸਸ	ਸਸ	ਬਿਸ	ਬਿਸ	ਆਸ	ਸਸ	ਸਸ
ਮੱਪ ਧਨ	ਧਨ	ਧਪ	ਧਨ	ਸੰਰੰ	ਨਰੰ	ਸੰਨ	ਧਪ	ਮੱਗ	ਰਸ					
ਮਹਿ ਸਸ	ਲਸ	ਪਸ	ਟਾਸ	ਇਸ	ਜਸ	ਰੇਸ	ਸਸ	ਸਸ	ਸਸ					

ਰਾਗ ਪ੍ਰਭਾਤੀ

ਵਾਦੀ—ਮ	ਠਾਠ—ਭੈਰਉ	ਸਮਾਂ—ਸਵੇਰੇ
ਸੰਵਾਦੀ—ਸ	ਜਾਤ—ਸੰਪੂਰਣ	ਮ ਦੋਵੇਂ

ਪਕੜ—ਗ ਮ ਗ, ਰੁ ਸ, ਰੁਸ, ਧੁ, ਨੁਸ, ਗ ਮ, ਧੁਪ, ਮਗ, ਮੰਗਰੁਸ ।

ਆਰੋਹ—ਸ ਰੁ ਗ ਮ ਮੰਗ, ਮ ਪ ਧੁ ਨ ਸੰ ।

ਅਵਰੋਹ—ਸੰ ਨ ਧੁ ਪ ਮ, ਮੰ ਗ ਰੁ ਸ ।

ਸਰ-ਵਿਸਥਾਰ

- ੧ ਸ—ਰੁ—ਰੁਸ, ਧੁ—ਨੁਸ—ਰੁ—ਗਰੁ—ਸ—ਰੁਗਮ—ਗਮਗ ਰੁ—ਗਰੁ—ਸ— ।
- ੨ ਸ—ਨੁਸਰੁਸ ਧੁ—ਨੁਸ—ਰੁਗਮ—ਮਮੰਗ, ਰੁਗਮ—ਗਮਗ, ਰੁਸ ਗ, ਮ, ਗਰੁਸ—ਰੁਗਮ—ਗਮ—ਮੰਮ
—ਗ ਰੁਗਮ—ਗਰੁਸ ਮ—ਗਮ, ਰੁਗਮ, ਪਮਗ, ਮੰਮ, ਗਮ—ਗਰੁ ਗਮ—ਮੰਗ, ਮਗਰੁਸ ।
- ੩ ਧੁ, ਨੁਸਰੁਗ ਮ—ਗਮਗਰੁਸ, ਮ—ਮੰਮ, ਗਮ—ਮੰਗ, ਮਪਮ—ਧੁਪ—ਧੁਮ, ਮੰਮਗਰੁ ਗ, ਮਗਰੁਸ—
ਨੁਸਰੁਸ, ਮ—ਗਮਗਰੁਮ—ਗਮ, ਮੰਗ, ਰੁਗਮ—ਮਪ—ਧੁਪ—ਧੁਮ—ਪਮਗਰੁਗਮ—ਮੰਗ, ਮਰੁ
ਗਰੁਸ—ਗਮਪਧੁਪ—ਮਪਮ—ਗਮਮੰਮ—ਗਮਗ, ਮੰਗਰੁਸ ।
- ੪ ਮ, ਧੁ, ਪ—ਪਮਗਰੁ ਗਮਮੰਮ—ਗਮਪਮ ਧੁ—ਪਮ, ਧੁਮ, ਮੰਮਗਰੁ ਗਮ ਧੁ, ਪਧੁ, ਪਧੁ, ਮ, ਗਮਮੰਮ
—ਗਮਗਰੁਸ—ਰੁਗਮ—ਮਪਮ ਮਧੁਮੰਮਗ, ਮ ਧੁ, ਧੁ ਪਮ—ਗਮਮੰਮਗ, ਰੁਗਮ ਰੁ—ਗਰੁਸ—
ਸਰੁਗਮਪ—ਗਮ ਧੁ ਧੁਪ—ਮ ਧੁਪ—ਧੁਮ—ਮੰਮ—ਗਮਪਮ—ਰੁ ਗਮਮੰਮ—ਗਮਗਰੁਸ ।
- ੫ ਮ—ਪਮ ਧੁ—ਨਸੰ—ਧੁ—ਨਸੰ—ਰੁੰਸ—ਧੁਨਸੰ—ਰੁੰਰੁ—ਸੰ, ਸੰਨਧੁਪ—ਮਗਮ, ਧੁਪ—ਮਗ ਰੁਗ
ਮਮੰ ਗਮਗ ਮੰਗਰੁਸ—ਮਗਮ ਧੁ—ਧੁਨਸੰ—ਧੁਪ—ਮਧੁਸੰ—ਨਸੰ—ਰੁੰਸ—ਗੰਰੁੰਸ—ਰੁੰਗਮੰ—ਗੰਰੁੰ—
ਗੰਮੰ—ਮੰ ਮੁ ਗੰਰੁੰ ਗੰਮੰਗੰਰੁੰਸ—ਧੁਨਸੰਰੁੰਸੰਨਧੁਪ, ਧੁਮ—ਮਪਮਗ—ਮਮੰਮ—ਗਮਧੁ, ਪ ਧੁਪਮ—
ਗਮਪਮ, ਗਮਗ ਰੁਗਮ ਮੰਮ ਗਰੁ ਗਮਧੁਪਮ—ਮਮੰਗ, ਗਮਗਰੁਸ ।

ਰਾਗ ਪ੍ਰਭਾਤੀ, ਤਾਲ ਯੱਕਾ, ਮਧਯ ਲਯ

ਦਿਸਟਿ ਬਿਕਾਰੀ ਬੰਧਨਿ ਬਾਧੈ ਹਉ ਤਿਸ ਕੈ ਬਲਿ ਜਾਈ ॥

ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥ ੧ ॥

ਬੋਲਹੁ ਸਚੁ ਨਾਮੁ ਕਰਤਾਰ ॥

ਫੁਨਿ ਬਹੁਤਿ ਨ ਆਵਣਵਾਰ ॥ ੧ ॥ ਰਹਾਉ ॥

ਉਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥

ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥ ੨ ॥

ਤਾ ਕਉ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ॥

ਆਪੇ ਖੋਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥ ੩ ॥

ਨਾਉ ਪ੍ਰਭਾਤੇ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥

ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥ ੪ ॥

(ਪ੍ਰਭਾਤੀ ਮ: ੧, ਪੰਨਾ ੧੩੨੯)

ਅਸਥਾਈ

×	੦	੨	੦	੩	੪
ਗ	ਮ	ਗ	ਰੁ	ਸ	ਸ
ਬੋ	ਲਹੁ	ਸ	ਫੁ	ਨਾ	ਨੁ
		ਸ	ਚੁ	ਮੁ	ਤਾ
				ਕ	ਰ
					ਵੁਨਿ
ਗ	ਗ	ਮ	ਧੁ	ਪ	ਮ
ਬਹੁ	ਤਿ	ਨ	ਆ	ਣ	ਵਾ
				ਫੁ	ਫੁ
ਮ	—	ਮ	ਮ	ਪ	ਪ
ਬੋ	ਫੁ	ਲਹੁ	ਸ	ਨਾ	ਮੁ
				ਕ	ਰ
					ਤਾ
					ਰ
					ਵੁਨਿ
ਧੁ	ਧੁ	ਧੁ	ਪ	ਮ	ਪ
ਬਹੁ	ਤਿ	ਨ	ਆ	ਣ	ਵਾ
				ਫੁ	ਫੁ

ਅੰਤਰਾ

ਨ	ਧੁ	ਧੁ	ਨ	ਪ	ਧੁ	ਸੰ	ਸੰ	ਨ	ਸੰ	—	ਸੰ
ਦਿਸ	ਟਿ	ਥਿ	ਕਾ	ਫੁ	ਰੀ	ਬੰ	ਧ	ਨਿ	ਬਾਂ	ਫੁ	ਧੈ
				ਫੁ	ਰੀ	ਬੰ	ਧ	ਨਿ	ਬਾਂ	ਫੁ	ਧੈ
ਨ	ਧੁ	ਧੁ	ਨ	ਸੰ	ਸੰ	ਰੁੰ	—	ਸੰ	ਨ	—	ਪ
ਹਉ	ਤਿ	ਸ	ਕੈ	ਬ	ਲਿ	ਜਾ	ਫੁ	ਫੁ	ਈ	ਫੁ	ਫੁ
ਮ	ਮ	ਮ	—	ਗ	ਮ	ਪ	ਧੁ	ਪ	ਮ	—	ਗ
ਪਾ	ਪ	ਪੁੰ	ਫੁ	ਨ	ਕੀ	ਸਾ	ਰ	ਨ	ਜਾ	ਫੁ	ਫੁ

ਨ	—	ਧੁ	ਪ	ਮ	ਪ	ਮ	ਗ	ਰੁ	ਗ	ਮ	ਮ'
ਧੁ	ੜ	ਲਾ	ਫਿ	ਰੈ	ਅ	ਜਾ	ੜ	ੜ	ਈ	ੜ	ੜ
ਭੁ											

ਰਾਂਗ ਪ੍ਰਭਾਤੀ, ਝਪ ਤਾਲ, ਬਿਲੰਬਿਤ

ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥
 ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥ ੧ ॥
 ਜਿਹਵਾ ਏਕ ਕਵਨ ਗੁਨ ਕਹੀਐ ॥
 ਬੇਸੁਮਾਰ ਬੇਅੰਤ ਸੁਆਮੀ ਤੇਰੇ ਅੰਤੁ ਨ ਕਿਨਹੀ ਲਹੀਐ ॥ ੧ ॥ ਰਹਾਉ ॥
 ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥
 ਹਮ ਅਗਿਆਨ ਅਲਪ ਮਤਿ ਬੋਰੀ ਤੁਮ ਆਪਨ ਬਿਰਦੁ ਰਖਾਵਹੁ ॥
 ਤੁਮਰੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥
 ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ॥ ੩ ॥

(ਧਨਾਸਰੀ ਮ: ੫, ਪੰਨਾ ੬੭੪)

ਅਸਥਾਈ

×		੨		੦		੩			
ਗ	ਰੁ	ਗ	ਮ	ਮ'	ਮ	—	—	—	—
ਤੁ	ਮ	ਦਾ	ੜ	ੜ	ਤੇ	ੜ	ੜ	ੜ	ੜ
ਸ	ਸ	ਮ	ਗ	ਮ	ਪ	—	ਧੁ	ਪ	ਧੁ
ਠਾ	ਕੁਰ	ਪ੍ਰ	ੜ	ਤਿ	ਪਾ	ੜ	ਲ	ੜ	ਕ
ਸ਼	ਨ	ਸੰ	—	ਰੁੰ	ਸੰਨ	ਸੰਨ	ਧੁ	ਪ	ਪ
ਨਾ	ੜ	ਇ	ੜ	ਕ	ਖੜ	ਸੜ	ਮ	ੜ	ਹ
ਪਧੁ	ਮ	ਮ	—	ਰੁ	ਮ	ਪ	ਮਪ	ਧੁਪ	ਧੁਮ
ਮਾੜ	ੜ	ਰੈ	ੜ	ੜ	ਪਿਆ	ੜ	ਰੈੜ	ੜੜ	ੜੜ

ਅੰਤਰਾ

ਮ	ਮ	ਧੁ	—	ਨ	ਸੰ	ਸੰ	ਸੰ	—	ਸੰ
ਨਿ	ਮ	ਖ	ੜ	ਨਿ	ਮ	ਖ	ਤੁ	ੜ	ਮ
ਨ	ਧੁ	ਨ	ਸੰ	ਰੁੰ	ਸੰਨ	ਸੰਨ	ਧੁ	ਪ	ਪ
ਹੀ	ੜ	ਪ੍ਰ	ੜ	ਤਿ	ਪਾ	ੜੜ	ਲਹੁ	ੜ	ੜ
									ਹਮ
ਮ	ਪ	ਮ	ਗ	ਮ	ਪ	ਪ	ਧੁ	ਪ	ਧੁ
ਬਾ	ੜ	ਰਿ	ੜ	ਕ	ਤੁ	ਮ	ਰੈ	ੜ	ੜ
ਸੰ	—	ਨ	ਧੁ	ਪਮ	ਰੁ	ਮ	ਮਪ	ਧੁਪ	ਧੁਮ
ਧਾ	ੜ	ੜ	ੜ	ਰੈੜ	ਪਿਆ	ੜ	ਰੈੜ	ੜੜ	ੜੜ

ਰਾਗ ਪ੍ਰਭਾਤੀ, ਤਾਲ ਦਾਦਰਾ, ਮਧਯ ਲਯ

ਪਰਭਾਤੇ ਪ੍ਰਭ ਨਾਮੁ ਜਪਿ ਗੁਰ ਕੇ ਚਰਣ ਧਿਆਇ ॥

ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥ ੧ ॥

(ਮਾਰੂ ਵਾਰ ਡ: ਮ: ੫, ਪੰਨਾ ੧੦੯੯)

ਅਸਥਾਈ

×			०			×			०		
ਗ	ਮ	ਗ	ਗ	ਸ	ਸ	ਨ	ਸ	ਨ	ਨ	ਸ	ਸ
ਪ	ਰ	ਭਾ	ਰੁ	ਪ੍ਰ	ਭ	ਨਾ	ਫ	ਮੁ	ਜ	ਫ	ਪਿ
ਗ	ਗ	ਮ	ਨ	ਪੁ	ਪ	ਗਮ	ਪਪੁ	ਮਪ	ਮਗ	ਰੁਗ	ਮਮ
ਗੁ	ਰ	ਕੇ	ਚਰ	ਣ	ਧਿ	ਆਫ	ਫਫ	ਫਫ	ਇ	ਫਫ	ਫਫ

ਅੰਤਰਾ

ਪੁ	ਪੁ	ਪੁ	ਨ	ਪ	ਪੁ	ਸੰ	—	ਨ	ਸੰ	—	—
ਜਨ	ਮ	ਮ	ਰਣ	ਮ	ਲੁ	ਉ	ਫ	ਤ	ਰੈ	ਫ	ਫ
ਨ	—	ਪੁ	ਨ	ਸੰ	ਸੰ	ਗੰ	—	ਸੰ	ਨ	—	ਪ
ਪੁ	ਫ	ਚੇ	ਕੇ	ਗੁ	ਣ	ਰੁੰ	ਫ	ਫ	ਪੁ	ਫ	ਫ
ਸ	ਫ	ਚੇ	ਕੇ	ਗੁ	ਣ	ਗਾ	ਫ	ਫ	ਇ	ਫ	ਫ
ਸੰ	—	ਨ	ਪੁ	ਪ	ਮ	ਗ	—	ਰੁ	ਗ	ਮ	ਮ
ਸ	ਫ	ਚੇ	ਕੇ	ਗੁ	ਣ	ਗਾ	ਫ	ਫ	ਇ	ਫ	ਫ

ਰਾਗ ਬਿਭਾਸ

ਵਾਦੀ—ਧ	ਠਾਠ—ਬਿਲਾਵਲ	ਸਮਾਂ—ਸਵੇਰੇ
ਸੰਵਾਦੀ—ਗ	ਜਾਤ—ਓਡਵ-ਖਾਡਵ	ਰ ਅਲਪ ਅਵਰੋਹ ਵਿਚ

ਨ ਧ ਪ ਰ
ਪਕੜ—ਪ, ਧਨ, ਪ ਧ, ਗ, ਸ।

ਰ ਨ ਧ ਧ
ਆਰੋਹ—ਸ ਗ, ਪ ਧ, ਧਨ, ਪ, ਸੰ।

ਪ ਰ
ਅਵਰੋਹ—ਸੰ ਨ ਧ ਪ ਧ, ਗ, ਸ।

ਸੁਰ-ਵਿਸਥਾਰ

੧ ਸ—ਨਸ—ਧਨ—ਪ—ਪਸ—ਨ—ਪ—ਧ, ਗ, ਪਧ—ਧਨ—ਧਪ—ਧਸ—ਗ—ਸ—।

- ੨ ਸ—ਗ—ਰਸ, ਰ—ਧ—ਪ—ਧਨ—ਸ—ਸਗ—ਪ, ਧ—ਪਗ—ਸ—ਧਨ—ਪ—ਸ—ਗਪਧ
ਪ ਰ ਪ ਰ ਪ ਪ ਰ
—ਗ, ਪਧ—ਪਗ, ਸ ਸਗਪਧਗਪਧ ਗ, ਸ—ਗਪਧ—ਧ ਗ—ਸ ।
- ੩ ਸ—ਗਪਧ—ਧਨ, ਪਧ—ਗਪਧ—ਗ—ਸ—ਧ—ਧਨ—ਪ—ਸ—ਗ, ਪ, ਧ, ਨ, ਪ—ਗਪਧ
ਪ ਰ ਪ ਪ ਪ ਨ ਧ ਧ ਪ
ਗ—ਸ—ਪ—ਗਪਧ—ਧ ਗਪਧ—ਧਨ, ਪਧ—ਗਪਧ—ਸਗਪਧ, ਨ, ਪ—ਗਪਧ—ਗਪਧਪਗ, ਰਸ ।
- ੪ ਸ—ਗ, ਪ, ਧ, ਸ—ਧ—ਸ—ਨਧਨ—ਪ—ਧ ਗਪ—ਗਪਧਨਪਗਪਗ, ਰਸ—ਗ, ਪ, ਧ,
ਰ ਧ ਪ ਨ
ਸ—ਨਧਨ—ਧਪਧ—ਪਗਪਧਨਪਨ—ਪ—ਧ, ਗਪਧ—ਗਪ—ਗਪਗ—ਰਸ—ਧ—ਧਨਪ—ਧ,
ਰੰ ਧ ਪ
ਪਸੰ ਧ, ਸਰੰਸ—ਨਧਨ, ਪਧ—ਗਪਧਨਪ—ਧਗ ਧਪਗ, ਰਸ ।
- ੫ ਸ—ਗ, ਪ, ਧ, ਸ—ਰੰਸੰ ਧ, ਰੰਸੰ ਗਰੰਸੰ—ਧਪ ਧਨ—ਪ, ਧਗ, ਪਗ—ਰਸ—ਗਪਧਗਪਧਨ
ਨ ਧ ਪ ਨ
ਧਪਗਪਗਰ—ਸ—ਗਪਧਰੰਸੰਧਪਗਪਧ—ਧਨ ਪ, ਧਗ, ਪਧ ਗ—ਰਸ—ਨਧਨਪ, ਧਸੰ—ਧਸੰਗੰ
ਰੰਸੰ—ਪ—ਗਪੰਗੰ, ਰੰਸੰ—ਨਧਨਪ—ਧਰੰਸੰ—ਨਧਨਧਪ, ਧਗ, ਪਧਪਗਪਗ—ਰਸ ।

ਬਸੰਤ ਬਿਭਾਸ, ਪੜਤਾਲ, ਛੋਟੀ ਤਿੰਨ ਤਾਲ, ਮਧਯ ਲਯ

ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥

ਹਰਿ ਦਰਗਹ ਪਾਵਹਿ ਮਾਨ ॥

ਜਿਨਿ ਜਪਿਆ ਤੇ ਪਾਰਿ ਪਰਾਨ ॥ ੧ ॥ ਰਹਾਉ ॥

ਸੁਨਿ ਮਨ ਹਰਿ ਹਰਿ ਨਾਮੁ ਕਰਿ ਧਿਆਨੁ ॥

ਸੁਨਿ ਮਨ ਹਰਿ ਕੀਰਤਿ ਅਠਸਠਿ ਮਜਾਨੁ ॥

ਸੁਨਿ ਮਨ ਗੁਰਮੁਖਿ ਪਾਵਹਿ ਮਾਨੁ ॥ ੧ ॥

ਜਪਿ ਮਨ ਪਰਮੇਸੁਰੁ ਪਰਧਾਨੁ ॥

ਖਿਨ ਖੋਵੈ ਪਾਪ ਕੋਟਾਨ ॥

ਮਿਲੁ ਨਾਨਕ ਹਰਿ ਭਗਵਾਨ ॥ ੨ ॥

(ਪ੍ਰਭਾਤੀ ਬਿਭਾਸ ਮ: ੪, ਪੰਨਾ ੧੩੩੭)

ਅਸਥਾਈ

×	੨	੦	੩
			ਨ ਸ ਨ — ਧ
			ਜ ਪਿ ਮ S ਨ
ਧ ਨ ਪ —	— — ਪ —	ਧ ਗ —	ਪ — ਧ — ਪ
ਹ S ਰਿ S	S S ਹ S	ਰਿ S S ਨਾ	S ਮੁ S ਨਿ

ਧ —	—	—	—	ਧ	ਧ	ਨ	ਪ	ਧ	—				
ਧਾ	ਫ	ਫ	ਫ	ਫ	ਗ	ਰ	ਫ	ਫ	ਫ				
				ਪ	ਗ	ਚ	—	ਸ	ਗ	ਗ	ਪ	—	ਧ ਰੰ
				ਫ	ਨ	ਹ	ਰਿ	ਫ	ਦ	ਰ	ਪਾ	ਫ	ਵਹਿ ਫ
ਸੰ —	—	—	—	ਨ	ਧ	ਧ	ਪ	ਧ	—				
ਮਾ	ਫ	ਫ	ਫ	ਫ	ਫ	ਨ	ਫ	ਫ	ਫ				

ਅੰਤਰਾ

						ਪ	ਪ	ਪ	ਧ	ਸੰ	—	—	ਸੰ	—	—
						ਜਿ	ਨਿ	ਜ	ਪਿ	ਆ	ਫ	ਫ	ਫੇ	ਫ	ਫ
ਸੰ —	—	—	—	—	—	ਧ	—	ਸੰ	—	ਰੰ	ਗੰ	ਰੰ	ਸੰ	—	—
ਫ	ਫ	ਫ	ਫ	ਫ	ਫ	ਪਾ	ਫ	ਰਿ	ਫ	ਪ	ਰਾ	ਫ	ਨ	ਫ	ਫ
ਸੰ ਰੰ	ਸੰ	—		ਧ	—	ਧ	ਧ	ਧ	—	ਧ	ਧ	ਪ	ਧ	—	ਰੰ
ਫ	ਫ	ਫ	ਫ	ਫ	ਫ	ਸੁ	ਨਿ	ਮ	ਫ	ਨ	ਹ	ਰਿ	ਹ	ਫ	ਰਿ
ਸੰ -ਸੰ	ਨ	ਧ		ਧ	ਨ	ਪ	—	ਧ	—	—					
ਨਾ	ਸਮੁ	ਕ	ਰਿ	ਧਿਆ	ਫ	ਨੁ	ਫ	ਫ	ਫ	ਫ					

ਅੰਤਰਾ ਦੂਜਾ, ਤਾਲ ਯੱਕਾ, ਮਧਯ ਲਯ

×	—	੦	੨	੦	੩	੪									
ਪ	—	ਪ	ਪ	ਪ	ਗ	ਪ	ਪ	ਪ	ਪ	ਪ	ਪ	ਪ	ਪ	ਪ	ਪ
ਸੁ	ਫ	ਨਿ	ਮ	ਫ	ਰਿ	ਹ	ਫ	ਰਿ	ਕੀ	ਰ	ਤਿ				
ਧ	ਧ	ਧ	ਪ	ਗ	ਰ	ਗ	—	ਰ	ਸ	—	—				
ਅ	ਠ	ਸ	ਠਿ	ਮ	ਫ	ਜਾ	ਫ	ਫ	ਨੁ	ਫ	ਫ				
ਪ	—	ਪ	ਪ	—	ਗ	ਪ	—	ਪ	ਧ	—	ਰੰ				
ਸੁ	ਫ	ਨਿ	ਮ	ਫ	ਨ	ਗੁ	ਫ	ਰ	ਮੁ	ਫ	ਖਿ				
ਸੰ	—	—	—	ਨ	ਧ	ਨ	ਧ	ਨ	ਪ	—	—				
ਪਾ	ਫ	ਫ	ਫ	ਵਹਿ	ਫ	ਮਾ	ਫ	ਫ	ਨੁ	ਫ	ਫ				
ਪ	—	ਪ	ਧ	—	ਰੰ	ਸੰ	—	ਸੰ	ਸੰ	—	—				
ਜ	ਫ	ਪਿ	ਮ	ਫ	ਨ	ਪ	ਫ	ਰ	ਮੇ	ਫ	ਫ				
ਸੰ	—	ਧ	ਸੰ	ਸੰ	ਰੰ	ਗੰ	ਰੰ	ਸੰ	ਸੰ	ਰੰ	ਨ	ਨ			
ਧ	ਫ	ਕੁ	ਪ	ਫ	ਰ	ਧਾ	ਫ	ਫ	ਨੁ	ਫ	ਖਿ	ਨ	ਨ		
ਖੇ	ਫ	ਫ	ਧ	ਧ	—	ਧ	—	ਪ	ਧ	—	ਰੰ				
	ਫ	ਫ	ਵੇ	ਫ	ਫ	ਪਾ	ਫ	ਫ	ਪ	ਫ	ਕੋ				

ਸੰ	—	—	—	ਨ	ਧ	ਨ	—	ਧ	—	ਧ	ਧ
ਟਾ	ਫ	ਫ	ਫ	ਫ	ਫ	ਨ	ਫ	ਫ	ਫ	ਮਿ	ਲ
ਧ	—	—	ਧ	—	ਧ	ਧ	—	ਪ	ਧ	—	ਰ
ਨਾ	ਫ	ਫ	ਨ	ਫ	ਕ	ਹ	ਫ	ਰਿ	ਭ	ਫ	ਗ
ਸੰ	—	—	—	ਨ	ਧ	ਨ	—	ਧ	—	ਧ	ਧ
ਵਾ	ਫ	ਫ	ਫ	ਫ	ਫ	ਨ	ਫ	ਫ	ਫ	ਮਿ	ਲ
ਧ	—	—	ਧ	—	ਧ	ਧ	—	ਪ	ਧ	—	ਰ
ਨਾ	ਫ	ਫ	ਨ	ਫ	ਕ	ਹ	ਫ	ਰਿ	ਭ	ਫ	ਗ

ਤਿੰਨ ਤਾਲ

×	—	—	—	ਨ	ਧ	ਧ	ਨ	ਪ	ਧ	—	ਨ	ਸੰ
ਵਾ	ਫ	ਫ	ਫ	ਫ	ਫ	ਨ	ਫ	ਫ	ਫ	ਫ	ਜ	ਪਿ

ਰਾਗ ਬਿਭਾਸ

ਵਾਦੀ—ਧੁ	ਠਾਠ—ਭੈਰਉ	ਸਮਾਂ—ਸਵੇਰੇ
ਸੰਵਾਦੀ—ਰੁ	ਜਾਝ—ਓਡਵ	

ਪ

ਪਕਤ—ਪ ਧੁ, ਪ, ਗ ਪ ਗ ਰੁ, ਸ ।

ਆਰੋਹ—ਸ ਰੁ ਗ ਪ ਧੁ ਸੰ ।

ਅਵਰੋਹ—ਸੰ ਧੁ ਪ ਗ ਰੁ ਸ ।

ਸੁਰ-ਵਿਸਥਾਰ

੧ ਸ—ਰੁ—ਸ, ਸਧੁਪ—ਧੁਸ—ਸਰੁਸ—ਸਰੁਗ—ਰੁ—ਸਰੁ—ਸ—ਧੁ—ਪ, ਪਧੁਸ—ਸਰੁਗਰੁਸ ।

ਪ

੨ ਸਧੁ—ਸਰੁਗ, ਪ—ਗਪ—ਪਗਰੁਸ—ਸਰੁਗਰੁਗਰੁਗਪਗਪ—ਗਪਗਰੁ—ਪ—ਗਰੁਸ—ਸਰੁਗਪ, ਧੁ—

ਪ

ਪ

ਪ, ਪਗਪਧੁ—ਪ, ਗਪਗਰੁ ਗਪਧੁ—ਪਧੁਪ, ਗਪ—ਪਗਰੁ, ਗਪ, ਗਰੁਸ ।

ਪ

ਪ

ਪ

੩ ਸਗ, ਗਪ—ਗਪਗਰੁਸ—ਧੁ—ਪਗਪ, ਗਪਧੁਪਧੁ—ਧੁਪਗਰੁ, ਪਗਰੁਸ—ਸਰੁਗਪ—ਧੁਧੁਪ ਗਪ—

ਸੰ

ਗਪਧੁ, ਧੁ, ਪਧੁਪਸੰ ਪਗਰੁਸ—ਗਪਧੁਸੰਧੁਪ—ਗਪਧੁਪ—ਧੁਧੁਪ ਗਪਧੁਪ, ਗਰੁਸ ਧੁ, ਪ, ਗਪ ਧੁਸੰ—

ਪ

ਸਧੁਪ—ਰੁਸੰ—ਸਰੁਸੰ—ਧੁਧੁਪ—ਗਪਧੁਸੰ—ਧੁਪ, ਗਪਗਰੁਸ ।

- ੪ ਸਰਗਪਧੁਸੰ—ਧੁ, ਸੰ—ਧੁਸਰੁੰ—ਗਰੁੰਸੰ—ਧੁਸਰੁੰਸੰਧੁਪ—ਰੁੰਸੰ ਰੁੰਸੰਧੁਪ, ਧੁਸੰ—ਸਰੁੰਸੰ—ਸਰੁੰਗੰ—
 ਰੁੰਸੰ—ਪਧੁਸਰੁੰਸੰ—ਸਰੁੰਗਰੁੰਸੰ—ਸੰ, ਧੁ, ਸਰੁੰਸੰਧੁ, ਪ ਗਪ—ਗਪਗ, ਪਧੁਪਗਰੁਸ, ਧੁਧੁਪ, ਗਪ,
 ਪਧੁਸੰ—ਸਰੁੰਗੰ—ਰੁੰਸੰ—ਧੁਸਰੁੰਸੰਧੁਪ—ਪਧੁਸਰੁੰ ਧੁਸਰੁੰਸੰਧੁਪ—ਪਧੁਸੰ—ਧੁਸੰਧੁਪ, ਪਧੁਪਗਪ, ਪਗਰੁਸ ।
- ੫ ਸਧੁਧੁਪ ਗਪ—ਪਧੁਧੁਪਧੁਗਪ—ਪਗਪਧੁਧੁਪ—ਸੰ—ਸਧੁਸਰੁੰ—ਸੰ ਸਰੁੰਗਰੁੰਸੰ—ਸਰੁੰਗਪੰ—ਗਪੰ ਗਰੁੰਸੰ
 —ਧੁਸਰੁੰ—ਗਰੁੰਗਪੰਗਰੁੰਸੰ ਧੁਰੁੰਸੰ—ਪਧੁਸਰੁੰਸੰ—ਰੁੰਸੰਧੁਪ—ਗਰੁੰਸੰ—ਪਗਰੁੰਸੰ—ਗਰੁੰਸੰ, ਰੁੰਸੰਧੁਪ—
 ਸਧੁਪ, ਪਗਪਧੁ, ਪ ਗਪਗਪਧੁਸੰ—ਪਧੁਸਰੁੰਸੰ—ਸਰੁੰਸੰਧੁਪ, ਧੁਧੁਪ ਗਪ—ਗਪ ਧੁ, ਗਪਗਪਧੁ ਸੰ—
 ਧੁਧੁਪ—ਗਪ, ਗਪਗਰੁਸ ।

ਰਾਗ ਬਿਭਾਸ, ਤਾਲ ਧਮਾਰ, ਬਿਲੰਬਿਤ

ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥

ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥ ੧ ॥

(ਆਸਾ ਮ: ੫, ਪੰਨਾ ੪੫੭)

ਅਸਥਾਈ

×					੨					੦					੩				
											ਪ	ਪ	-ਪ	ਪ	—	ਧੁ	ਪ		
											ਕਛੁ	ਨ	ੜਕ	ਹੈ	ੜ	ਜ	ਗ		
ਪ	—	ਧੁ	ਪ	ਰੁ	ਸ	—	ਸ	ਰੁ	ਰੁ	ਸ	—	ਸ	ਰੁ	ਸ	—	ਸ	ਰੁ		
ਕਾ	ੜ	ਲੁ	ਪਿਆ	ੜ	ਰੇ	ੜ	ਹਰਿ	ਹ	ਰਿ	ਨਾ	ੜ	ਮੁ	ਜ						
ਗ	—	ਪ	ਗ	ਰੁ	ਸ	—													
ਪੰ	ੜ	ਤਿ	ਆ	ੜ	ੜ	ੜ													

ਅੰਤਰਾ

							ਗ	ਗ	ਗ	ਪ	ਪ	ਧੁ	ਪਧੁ
							ਨਾ	ਨ	ਕ	ਮ	ਨੁ	ਤ	ਨੁੜ
ਸੰ	ਸੰ	—	ਰੁੰ	—	ਸੰ	—	ਰੁੰ	—	ਗੰ	ਰੁੰ	—	ਸੰ	ਸੰ
ਸੁ	ਖੀ	ੜ	ਰੁੰ	ੜ	ਦਿ	ੜ	ਅੰ	ੜ	ਤੇ	ਮਿ	ੜ	ਲੈ	ਗੋ
ਧੁ	ਪ	ਧੁ	ਪ	ਰੁ	ਸ	—							
ਪਾ	ੜ	ਲੁ	ਪਿਆ	ੜ	ਰੇ	ੜ							

ਰਾਗ ਜੈਜਵੰਤੀ

ਵਾਦੀ—ਰ	ਠਾਠ—ਖਮਾਜ	ਸਮਾਂ—ਰਾਤ ਦੂਜਾ ਪਹਿਰ
ਸੰਵਾਦੀ—ਪ	ਜਾਤ—ਸੰਪੂਰਣ	ਇਸ ਨੂੰ ਬਾਗੋਸ਼੍ਰੀ ਅੰਗ ਨਾਲ ਭੀ ਗਾਂਦੇ ਹਨ ।

ਪਕੜ—ਰ ਗੁ ਰ ਸ, ਧ ਨੁ ਰ ।

ਆਰੋਹ—ਰ ਗੁ ਰ ਸ, ਨੁ ਧ ਪ, ਰ, ਗ ਮ ਪ, ਨ ਸ ।

ਅਵਰੋਹ—ਸੰ ਨੁ ਧ ਪ ਧ ਮ, ਰ ਗੁ ਰ ਸ ।

ਸੁਰ-ਵਿਸਥਾਰ

੧ ਸ—(ਸ) ਨੁ ਗ ਸ ਪ ਸ ਗ
ਧਨੁਰ—ਰਗੁਰ—ਨਸ—ਸਰਨਸਨੁਧਪ—ਰ—ਰਗੁਰਸ—ਸਰਨਸ ਧਨੁਰ—ਰਗ—ਰਗ

ਮਰਗੁਰਨੁ—ਸਰ ਨਸਧਨੁਰ— ।

੨ ਗ ਸ ਨੁ ਗ ਪ
ਰਗੁ—ਰਗਮ—ਗ—ਰਗੁਰ ਨਸ—ਰਨਸ ਧਨੁਰ—ਰ—ਨੁ—ਧ—ਪ—ਰ—ਗਮਪਗਮਰਗੁਰ—

ਸ ਗ ਗ ਗ ਗ
ਨਸ—ਰਨਸਧਨੁ ਰ—ਰਗਮਪਗਮ ਰਗੁਰ—ਗਮਪਗਮਰਗੁਰ—ਰਨਸਧਨੁ ਰ—ਨੁ—ਧ—ਪ—ਰ

ਗ
ਰਗੁਰਨਸਧਨੁਰ— ।

੩ ਪ ਮ ਸ
ਪ—ਰ—ਗਮਪਗਮਰਗੁਰ—ਨਸਰਗਮਪਗਮਰਗੁਰ—ਨਸ—ਰਨਸਧਨੁਰ, ਨਸ—(ਸ) ਧ—

ਗ ਗ
ਰ—ਰਗਮਪਗਮਰਗੁਰ—ਮਪਨੁਧਪਧਗਮਪ ਗਮਰਗੁਰ—ਨੁਧਪਧਮਪਗਮਰਗੁਰ—ਗਮਪਗਮਰਗੁਰ—ਗ,

ਮਰ ਗਮਗਰਗੁਰਸ—ਰਨਸਧਨੁਰ—ਸ ।

੪ ਗ
ਰਗੁਰ—ਗਮਪਗਮਰਗੁਰ—ਪਮਪਗਮਰਗੁਰ—ਧਗ—ਮਰਗੁਰ—ਨੁਧਪ ਧਗ—ਮਪਗ—ਮਰਗੁਰ—

ਗ
ਰਨਸ, ਰਨਸਧਨੁਰ—ਨੁਧਪਧਗ—ਮਰਗੁਰ, ਨਸਰਗਮਪਧਗ—ਮਰਗੁਰਸ—ਰਨਸ ਧਨੁਰ—ਮਪਨੁਧਪ

ਧਗਮਪ ਗਮਰਗੁਰ—ਮਪਨ—ਸ—ਨਸ, ਨੁਧਪਧਗਮਪਗਮਰਗੁਰ—ਮਪਨ—ਸ—ਰਨੁਧਪ—ਰ—

ਮ ਸ

ਨੁਧਪਧਗ—ਮਰਗੁਰ ਨੁਸਰਗਮਪਧਗ—ਮਰ ਗੁਰਸ, ਰਨਸ ਧਨੁਰ— ।

੫. ^ਸਮਪਸ, (ਸ) ਧਨੁਰ—ਨੁਧਪ, ਰ—ਨਸ—ਮਪਨਸ—ਪਧਮਪਸ ਰਨਸ—ਰਨੁਧਪਧਗ—ਮਰਗੁਰ—
 ਰ—ਨ—ਸ—(ਸ) ਧਨੁਰ—ਰਗੁਰ—ਰਗੁਰਨ—ਸਰ (ਸ) ਧਨੁਰ—ਨਸ—ਰਗ—ਗ, ਮ—
 ਗ
 ਰਗੁਰ ਰਨਸਧਨੁਰ—ਗਮਰਗੁਰ—ਗਮਪਗਮਰਗੁਰ—ਰਨੁਧਮਰਗੁਰ ਰਮਪਨਸਰ—ਰਗੁਰਸ—ਧਨੁਰ
 ਗਮਰਗੁਰ—ਗਮਪਗਮ ਰਗੁਰ—ਨਸ—ਨੁਧਪਮਗਮਰਗੁਰ—ਨੁਸ ਮਪਨਸਰਗੁਰਨਸ (ਸ) ਧਨੁਰ—
 ਨੁਧਪਧਗਮਪਗਮਰਗੁਰ— ।

ਰਾਗ ਜੈਜਾਵੰਤੀ, ਤਿੰਨ ਤਾਲ, ਬਿਲੰਬਿਤ

ਜੋਬਨ ਜਾਏ ਨਾ ਡਰਾ ਜੇ ਸਹ ਪ੍ਰੀਤਿ ਨ ਜਾਇ ॥

ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕ ਗਏ ਕੁਮਲਾਇ ॥ ੩੪ ॥

(ਸਲੋਕ ਸੇਖ ਫਰੀਦ ਕੇ, ਪੰਨਾ ੧੩੭੯)

ਅਸਥਾਈ

×				੨				੦				੩			
ਸ (ਸ)	ਨੁ.	ਨੁ.	ਗ	ਗੁ	ਰ	—	ਮ	—	ਮ	(ਮ)	ਗਮ	ਗਮ	ਰਗੁ	ਰੇ	
ਜੋ	ਥ	ਨ	ਰ	ਥ	ਦੇ	ਥ	ਨ	ਥ	ਥ	ਛ	ਰਾਥ	ਥਥ	ਥਥ	ਥ	
ਨੁ	—	ਸ	ਗ	ਗੁ	ਰ	ਸ	ਨੁ	ਧਪ	ਮ	ਪਧ	ਗਮ	ਗਮ	ਰਗੁ	ਰ	
ਜੋ	ਥ	ਸਹ	ਪ੍ਰੀ	ਥ	ਤਿ	ਨ	ਜਾ	ਥਥ	ਥ	ਥਥ	ਥਥ	ਥਥ	ਥਥ	ਇ	

ਅੰਤਰਾ

ਮ	ਪ	ਨ	—	ਸ	—	ਸ	ਸ	ਗ	ਗੁ	ਰ	ਸ	ਰ	ਨ	ਸ	—
ਕਿ	ਥ	ਤੀ	ਥ	ਜੋ	ਥ	ਥ	ਨ	ਪ੍ਰੀ	ਥ	ਥ	ਤਿ	ਬਿ	ਥ	ਨੁ	ਥ
ਸ	—	ਨੁ	ਨੁ	ਧਪ	ਧ	ਮ	ਪ	ਧ	—	ਗ	ਮ	ਰ	ਗੁ	ਰ	—
ਸੁ	ਥ	ਕ	ਗ	ਏਥ	ਥ	ਕੁ	ਮ	ਲਾ	ਥ	ਥ	ਥ	ਥ	ਥ	ਇ	ਥ

ਰਾਗ ਜੈਜਾਵੰਤੀ, ਪੜਤਾਲ, ਤਿੰਨ ਤਾਲ, ਮਧਯ ਲਯ

ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥

ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥

ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥ ੧ ॥ ਰਹਾਉ ॥

ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥
 ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥ ੧ ॥
 ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗੁ ਪਸਾਰਿ ॥
 ਸਿਮਰਤ ਨਾਹ ਕਿਉ ਮੁਰਾਰਿ ਮਾਇਆ ਜਾਕੀ ਚੇਰੀ ॥ ੨ ॥

(ਜੈਜਾਵੰਤੀ ਮ: ੯, ਪੰਨਾ ੧੩੫੨)

ਅਸਥਾਈ

×	੨				੦				੩			
ਨੁ ਸ ਰ —	ਰ	ਰ	ਰ	ਰ	ਗੁ	—	ਰ	ਸ	ਰ	ਸ	ਸ	
ਕਉ ਨ ਗ	ਤਿ	ਹੋ	ਇ	ਹੈ	ਤੇ	ੜ	ਰੀ	ੜ	ਰੇ	ਨੁ	ਮ	ਨ
ਰ —	ਗ	ਗ	ਮ	ਮ	ਪ	ਪ	ਧਪ	ਧ	ਮ	ਗ	ਮ	ਗ
ਕਉ ੜ	ਨ	ਗ	ਤਿ	ਹੋ	ਇ	ਹੈ	ਤੇੜ	ੜ	ਰੀ	ੜ	ਰੇ	ੜ
ਸ ਰ	ਮ	ਪ	ਨ	ਨ	ਨ	ਨ	ਸੰ	—	ਸੰ	—	ਪਨ	ਸਰੰ
ਕਉ ੜ	ਨ	ਗ	ਤਿ	ਹੋ	ਇ	ਹੈ	ਤੇ	ੜ	ਰੀ	ੜ	ਰੇੜ	ੜੜ
ਪ ਮ	ਗ	ਗ	ਮ	ਮ	ਪ	ਪ	ਧਪ	ਧ	ਮ	ਗ	ਮ	ਗ
ਕਉ ੜ	ਨ	ਗ	ਤਿ	ਹੋ	ਇ	ਹੈ	ਤੇੜ	ੜ	ਰੀ	ੜ	ਰੇ	ੜ

ਅੰਤਰਾ, ਤਾਲ ਯੱਕਾ

×	੦				੨				੩			
ਨੁ	ਸ	ਰ	ਰ	ਰ	—	ਰ	ਗੁ	ਰ	ਸ	ਨੁ	—	ਸ
ਇ	ਹ	ਜ	ਗ	ਮੈ	ੜ	ਰਾ	ੜ	ਮ	ਨਾ	ੜ	ਮੁ	
ਗ	—	ਮ	—	ਪ	ਪ	ਧਪ	ਧ	ਮਗ	ਮ	ਗ	ਰ	ਰ
ਸੋ	ੜ	ਤਉੜ	ੜ	ਨ	ਹੀ	ਸੁੜ	ਨਿ	ਉੜ	ਕਾ	ੜ	ਨ	
ਮ	ਮ	ਪ	ਪ	ਨ	—	ਨ	ਨ	ਨ	ਸੰ	—	ਰੰ	
ਬਿ	ਖਿ	ਅ	ਨ	ਸਿਉ	ੜ	ਅ	ਤਿ	ਲੁ	ਭਾ	ੜ	ਨਿ	
ਨੁ	ਨੁ	ਧ	ਮ	ਪ	ਧਪ	ਧ	ਮ	ਗ	ਮ	ਗ	—	
ਮ	ਤਿ	ਨਾ	ਹਿ	ਨ	ਵੇੜ	ੜ	ੜ	ੜ	ਰੀ	ੜ	ੜ	

ਰਾਗ ਜੈਜਾਵੰਤੀ, ਤਿੰਨ ਤਾਲ, ਮਧਯ ਲਯ

ਭੁਜ ਬਲ ਬੀਰ ਬ੍ਰਹਮ ਸੁਖ ਸਾਗਰ
 ਗਰਤ ਪਰਤ ਗਹਿ ਲੇਹੁ ਅੰਗੁਰੀਆ ॥ ੧ ॥ ਰਹਾਉ ॥

ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ॥

ਆਰਤ ਦੁਆਰਿ ਰਟਤ ਪਿੰਗੁਰੀਆ ॥ ੧ ॥

ਦੀਨਾ ਨਾਥ ਅਨਾਥ ਕਰੁਣਾਮੈ ਸਾਜਨ ਮੀਤ ਪਿਤਾ ਮਹਤਰੀਆ ॥

ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥ ੨ ॥

(ਗਉੜੀ ਮ: ੫, ਪੰਨਾ ੨੦੩)

ਅਸਥਾਈ												
੨				੦				੩				
								ਰ	ਰ	ਰ	ਨ	
								ਗੁ	ਸ	ਰ	ਨ	
								ਰ	ਤ	ਗਹਿ	ੜ	
ਸ	ਸ	—	ਸ	ਨਸ	ਰਸ	ਨੁ	ਧੁ	—	ਗਗ	ਗ	ਗ	ਮ
ਲੇ	ਹੁ	ੜ	ਅੰ	ਗੁੜ	ਰੀੜ	ਆ	ੜ	ੜ	ਭੁਜ	ਬ	ਲ	ਬੁ
ਰ	ਗ	ਮ	ਪ	ਗਮ	ਗਮ	ਰਗੁ	ਰ	ਸ				
ਹ	ਮ	ਸੁ	ਖ	ਸਾੜ	ੜੜ	ਗੜ	ਰ	ੜ				
ਅੰਤਰਾ												
								ਮ	ਮ	ਮ	ਧ	ਧ
								ਸ੍ਰਵ	ਨਿ	ਨ	ਸੁ	ਰ
											ਨੁ	ਤਿ
								—	ਨ	ਨ	ਨ	ਪ
ਸੰ	—	ਸੰ	ਸੰ	ਨ	ਨ	ਸੰ	ਸੰ	—	ਨ	ਨ	ਨ	ਪ
ਨੈ	ੜ	ਨ	ਸੁੰ	ਦੁ	ਰ	ਨ	ਹੀ	ੜ	ਆ	ਰ	ਤ	ਰ
ਗ	ਮ	ਰਗ	ਮਪ	ਗਮ	ਗਮ	ਰਗੁ	ਰ	ਸ				
ਟ	ਤ	ੜੜ	ਪਿੰੜ	ਗੁੜ	ਰੀੜ	ਆੜ	ੜ	ੜ				

ਰਾਗ ਜੈਜਾਵੰਤੀ, ਚਾਰ ਤਾਲ, ਬਿਲੰਬਿਤ

ਰੇ ਮਨ ਕਉਨ ਗਤਿ ਹੋਇ ਹੈ ਤੇਰੀ ॥

ਇਹ ਜਗ ਮਹਿਰਾਮ ਨਾਮੁ ਸੇ ਤਉ ਨਹੀ ਸੁਨਿਓ ਕਾਨਿ ॥

ਬਿਖਿਅਨ ਸਿਉ ਅਤਿ ਲੁਭਾਨਿ ਮਤਿ ਨਾਹਿਨ ਫੇਰੀ ॥ ੧ ॥ ਰਹਾਉ ॥

ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥

ਦਾਰਾ ਸੁਖ ਭਇਓ ਦੀਨੁ ਪਗਹੁ ਪਰੀ ਬੇਰੀ ॥

ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗੁ ਪਸਾਰਿ ॥

ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾਕੀ ਚੇਰੀ ॥ ੨ ॥

(ਜੈਜਾਵੰਤੀ ਮ: ੯, ਪੰਨਾ ੧੩੫੨)

X		o	२		o	੩	੪		
ਗਰ	—	—	ਗ ਮ	ਪ ਰ	ਗੁ ਰ	ਸ —	ਮ		
	S	S	ਮ S	ਨ ਕਉ	S ਨ	ਗ S	S ਤਿ		
ਗ ਗ	ਗ	—	ਮ ਮ	ਪ ਮਪ	ਧਨੁ ਧਪ	ਮਗ ਰਗੁ	ਰਸ		
	ਤਿ	S	ਹੋ ਇ	ਹੈ ਭੇS	S S	ਰੀS	S S	S S	S S

ਮ	—	—	ਪ	ਨ	ਨ	ਸ	—	ਸ	ਸ	—	ਸ
ਇਹ	ੜ	ੜ	ਜ	ਗ	ਮੈ	ਰਾ	ੜ	ਮ	ਨਾ	ੜ	ਮੁ
ਨ	—	—	ਸ	—	ਰ	ਸ	ਨ	ਧ	ਨ	ਧ	ਪ
ਸੋ	ੜ	ੜ	ਤਉ	ੜ	ਨਹੀ	ਸੁ	ਨਿ	ਓ	ਕਾ	ੜ	ਨ
ਪ	ਪ	—	ਧਪ	ਧ	ਮ	ਪਧ	ਨਸ	ਨੁਧ	ਨੁ	ਧ	ਪ
ਬਿ	ਖਿ	ੜ	ਅੜ	ਨ	ਸਿਉ	ਅੜ	ਤਿੜ	ਲੁੜ	ਭਾ	ੜ	ਨਿ
ਗ	ਗ	—	ਮ	—	ਪ	ਮਪ	ਧਨੁ	ਧਪ	ਮਗ	ਰਗੁ	ਰਸ
ਮ	ਤਿ	ੜ	ਨਾ	ੜ	ਹਿਨ	ਵੇੜ	ੜੜ	ੜੜ	ਰੀੜ	ੜੜ	ੜੜ

(ਜੈਸਾਵੰਤੀ ਮ: ੯, ਪੰਨਾ ੧੩੫੨)

×	०	੨	੦	੩	੪	
ਸ	ਗ	ਗਮ	ਰਗ	ਮ	ਪ	ਗਮ
ਕਿਉ	ੜ	ਨ	ਹ	ਰਿ	ਕੋ	ਨਾ
					ੜ	ਮ
					ਮੁ	ਲੇਹ
					ੜ	ਰ
					ੜ	ਸ
					ੜ	ੜ

ਅੰਤਰਾ

ਮ	ਮ	—	ਧ	ਧ	ਨੁ	ਸੰ	ਸੰ	ਸੰ	ਸੰ	—	—
ਅ	ਸ	ੜ	ਬਿ	ਰੁ	ਜੋ	ਮਾ	ਨਿ	ਓ	ਦੇਹ	ੜ	ੜ
ਸੰ	—	ਸੰ	ਸੰ	—	ਸਰੰ	ਸੰਨੁ	ਨੁ	ਨੁਸੰ	ਨੁ	ਧ	—
ਸੋ	ੜ	ਤਉ	ਤੇ	ੜ	ਰਉ	ਹੋ	ਇ	ਹੈ	ਖੇਹ	ੜ	ੜ
ਗ	ਗ	ਮ									
ਕਿਉ	ੜ	ਨ									

